

# ਆਦਿ ਪੀੜ ਕਾਰੇ

ਪ੍ਰਫੈਸਰ ਸਾਹਿਬ ਸਿੰਘ

# ਆਦਿ ਬੀੜ ਬਾਰੇ

ੴ

# ਆਦਿ ਬੀੜ ਬਾਰੇ

ਕਰਤਾ :

ਪ੍ਰੋਫੈਸਰ ਸਾਹਿਬ ਸਿੰਘ  
ਡੀ.ਲਿਟ.



ਸਿੰਘ ਬੁਦਕਸ਼  
ਅੰਮ੍ਰਿਤਸਰ

ISBN 81-7205-019-4

ਪਹਿਲੀ ਵਾਰ 1970  
ਛੇਵੰਂ ਵਾਰ ਜੁਲਾਈ 1995  
ਸਤਵੰਂ ਵਾਰ ਮਈ 1998  
ਅਠਵੰਂ ਵਾਰ ਜੂਨ 2001  
ਨੌਵੰਂ ਵਾਰ ਅਗਸਤ 2003  
ਦਸਵੰਂ ਵਾਰ ਮਈ 2007  
ਗਿਆਰਵੰਂ ਵਾਰ ਮਾਰਚ 2011

ਮੁੱਲ : 70-00 ਰੁਪਏ

ਪ੍ਰਕਾਸ਼ਕ :

## **ਸਿੰਘ ਬ੍ਰਾਟਰਜ਼**

ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ - 143 006

S.C.O. 223-24, ਸਿਟੀ ਸੈਂਟਰ, ਅੰਮ੍ਰਿਤਸਰ - 143 001

*E-mail : singhbro@vsnl.com*

*Website : www.singhbrothers.com*

ਫਾਪਕ :

ਪਿੰਟਵੈਲ, 146, ਇੰਡਸਟ੍ਰੀਅਲ ਡੋਕਲ ਪੁਆਇੰਟ, ਅੰਮ੍ਰਿਤਸਰ

## ਤਤਕਰਾ

੧. ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਤਿਆਰੀ	੧੧
੨. ਇਤਿਹਾਸਕ ਗਵਾਹੀ ਦੀ ਪਰਖ-ਦਲੀਲ	੨੦
੩. ਇਤਿਹਾਸਕ ਗਵਾਹੀ—ਜੀਵਨ-ਸਾਖੀਆਂ	੨੬
੪. ਇਤਿਹਾਸਕ ਗਵਾਹੀ—ਬਾਣੀ ਦਾ ਪਰਸਪਰ ਟਾਕਰਾ	੩੩
ਗੁਰਬਾਣੀ ਦੀ ਤਲਾਸ਼	੩੩
ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ	੩੭
੫. ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਗਾਗ ਸਾਂਝੇ, ਛੰਦ ਸਾਂਝੇ, ਸ਼ਬਦ ਸਾਂਝੇ	੪੪
ਸਲੋਕਾਂ ਦੀ ਸਾਂਝੇ	੪੮
ਵਾਰਾਂ ਦੀ ਸਾਂਝੇ	੫੨
੬. ਬਾਬਾ ਮੇਹਨ ਜੀ ਦੀ ਉਸਤਤ	੫੫
੭. ਭਗਤ-ਬਾਣੀ ਕਿਵੇਂ ਇਕੱਠੀ ਕੀਤੀ ਗਈ ?	੬੦
ਭਗਤ-ਬਾਣੀ ਤੇ ਗੁਰਬਾਣੀ ਦਾ ਸੰਬੰਧ	੬੬
ਬਾਬਾ ਫਰੀਦ	੬੭
ਭਗਤ ਬੇਣੀ	੬੯
੮. ਆਦਿ ਬੀੜ ਅਤੇ ਸੱਤੇ ਬਲਵੰਡ ਦੀ ਵਾਰ	੧੦੧
੯. ਆਦਿ ਬੀੜ ਦਾ ਪਹਿਲਾ ਪ੍ਰਕਾਸ਼	੧੧੦
ਬੀੜ ਕਦੋਂ ਲਿਖੀ ਗਈ ?	੧੧੦
ਆਦਿ ਬੀੜ ਦੀ ਜਿਲਦ	੧੧੩
ਜਿਲਦ ਵਾਸਤੇ 'ਬੀੜ' ਲਾਹੌਰ ਨਹੀਂ ਸੀ ਭੇਜੀ ਗਈ	੧੧੮
ਬੀੜ ਦੇ ਮਾਂਗਟ ਭੇਜੇ ਜਾਣ ਬਾਰੇ	੧੨੦
ਮਾਂਗਟ ਦੇ ਪੈਂਡੇ ਦਾ ਮਤ-ਭੇਦ	੧੨੩
ਚਿੱਤਾਂ ਦੇ ਫਰਕ	੧੨੩
ਉਤਾਰਾ ਕਿਵੇਂ ਹੋਇਆ ?	੧੨੮
ਮਾਂਗਟ ਦੇ ਪੈਂਡਿਆਂ ਦੀ ਸਾਖੀ	੧੨੮
ਉਤਾਰੇ ਦੀ ਸੋਭਾ	੧੩੧

੧੦.	ਬਾਣੀ ਦੀ ਅੰਦਰਲੀ ਤਰਤੀਬ	੧੩੪
	ਗਗਾਂ ਵਿਚ ਬਾਣੀ ਦੀ ਤਰਤੀਬ	੧੩੬
੧੧.	ਆਦਿ ਬੀੜ ਤੇ ਭਾਈ ਬੰਨੋ ਵਾਲੀ ਬੀੜ ਵਿਚ ਫਰਕ ਫਰਕ ਕਦੋਂ ਤੇ ਕਿਵੇਂ ਪਿਆ ?	੧੩੯
	'ਪ੍ਰਾਚੀਨ ਬੀੜਾਂ' ਦਾ ਲਿਖਾਰੀ	੧੪੧
	ਬੋਹਤ ਵਾਲੀ ਬੀੜ	੧੪੪
	ਬੀੜ ਪਿੰਡੀ ਲਾਲਾ	੧੪੮
	ਪੁਰਾਤਨ ਬੀੜਾਂ ਦੀਆਂ ਦੋ ਕਿਸਮਾਂ	੧੪੯
	ਅਦਲਾ-ਬਦਲੀ ਦਾ ਜਿੰਮੇਵਾਰ ਕੌਣ ?	੧੫੦
	ਭਾਈ ਬੰਨੋ ਦੀ ਬੀੜ ਤੋਂ ਉਤਾਰੇ	੧੫੦
	ਡੇਹਰਾਦੂਨ ਵਾਲੀ ਬੀੜ	੧੫੨
	ਇਹਨਾਂ ਗਵਾਹੀਆਂ ਦਾ ਨਤੀਜਾ	੧੫੩
	ਪੁਰਾਣੀਆਂ ਜਨਮ-ਸਾਖੀਆਂ ਵਿਚੋਂ ਖੋਜ-ਭਾਲ	੧੫੪
	ਭਾਈ ਬਾਲੇ ਵਾਲੀ ਜਨਮਸਾਖੀ	੧੫੬
	ਭਾਈ ਬਾਲੇ ਵਾਲੀ ਜਨਮਸਾਖੀ ਦਾ ਅਸਲ ਲਿਖਾਰੀ	੧੬੦
੧੨.	ਭਗਤ ਸੂਰਦਾਸ ਅਤੇ ਮੀਰਾਂਬਾਈ	੧੬੭
੧੩.	ਪੁਰਾਤਨ ਜਨਮਸਾਖੀ	੧੮੦
	ਲਿਖਾਰੀ ਕਿਥੋਂ ਦਾ ਰਹਿਣ ਵਾਲਾ ਸ੍ਰੀ	੧੮੧
	ਨਾ-ਵਾਕਫੀਅਤ ਕਿ ਸਿਆਣਪ ?	੧੮੬
	ਚੁਗਿਰਦੇ ਦੀ ਵਾਕਫੀਅਤ	੧੮੯
	ਪੁਰਾਤਨ ਜਨਮਸਾਖੀ ਕਦੋਂ ਲਿਖੀ ਗਈ ?	੧੯੧
	ਪੁਰਾਤਨ ਜਨਮਸਾਖੀ ਵਿਚ ਵਾਧੇ-ਆਟੇ	੨੦੦
੧੪.	ਆਨ-ਮਤਾਂ ਦੀ ਅਤੇ ਹੋਰ ਜਾਣ-ਪਛਾਣ	੨੨੦
	(ਉ) ਪੁਰਾਣਕ ਸਾਖੀਆਂ ਤੇ ਦੇਵ-ਪੂਜਾ	੨੨੦
	(ਅ) ਵਰ-ਸਰਾਪ ਦੀਆਂ ਸਾਖੀਆਂ	੨੨੪
	(ਇ) ਜੋਗ-ਮਤ ਤੇ ਹੋਰ ਭੇਖ	੨੨੭
	(ਸ) ਇਸਲਾਮ	੨੩੧
	(ਹ) ਧਾਰਮਿਕ ਤੇ ਭਾਈਚਾਰਕ ਰੀਤਾਂ-ਰਸਮਾਂ	੨੩੪
	(ਕ) ਕੁਦਰਤ ਨਾਲ ਛੂੰਘੀ ਸਾਂਝ	੨੪੨

## ਭੂਮਿਕਾ

‘ਆਦਿ ਬੀੜ ਬਾਰੇ’ ਪੁਸਤਕ ਕਿਉਂ ਲਿਖਣੀ ਪਈ ?

ਇਕ ਦਿਨ ਖਾਲਸਾ ਕਾਲਜ ਦੇ ਸਟਾਫ਼-ਗੁਮ ਦੇ ਸਾਹਮਣੇ ਬਰਾਂਡੇ ਵਿਚ ਬੈਠਿਆਂ ਇਕ ਪ੍ਰੋਫੈਸਰ ਸਾਹਿਬ ਨੇ ਮੈਨੂੰ ਕਿਹਾ—ਮੈਂ ਪੁਸਤਕ ਕੁਝ ਹੋਰ ਧਾਰਮਕ ਲੇਖ<sup>੧</sup> ਦੇ ਪਹਿਲੇ ਤਿੰਨ ਲੇਖ ਪੜ੍ਹੇ ਹਨ। ਉਹਨਾਂ ਤੋਂ ਵੱਧ ਤੋਂ ਵੱਧ ਇਹੀ ਨਿਸ਼ਚਾ ਬਣ ਸਕਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਕੋਲ ਗੁਰੂ ਨਾਨਕ ਸਾਹਿਬ ਦੀ ਥੋੜੀ ਕੁ ਬਾਣੀ ਮੌਜੂਦ ਸੀ। ਇਹ ਨਹੀਂ ਮੰਨਿਆ ਜਾ ਸਕਦਾ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ।

ਕਈ ਹੋਰ ਸੱਜਣ ਭੀ ਮੇਰੇ ਉਹ ਤਿੰਨੇ ਲੇਖ ਪੜ੍ਹ ਕੇ ਇਸੇ ਹੀ ਖਿਆਲ ਦੇ ਬਣ ਸਕਦੇ ਸਨ। ਉਹਨਾਂ ਨੂੰ ਭੀ ਇਹੀ ਨਿਸ਼ਚਾ ਹੋ ਸਕਦਾ ਸੀ ਕਿ ਸਾਰੀ ਹੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਸੋ ਇਸ.ਗੁੰਝਲ ਨੂੰ ਹੱਲ ਕਰਨ ਵਾਸਤੇ ਮੈਂ ਸੰਨ ੧੯੪੯ ਵਿਚ ਗੁਰੂ ਨਾਨਕ ਦੇਵ ਜੀ ਦੀ ਅਤੇ ਗੁਰੂ ਅਮਰਦਾਸ ਜੀ ਦੀ ਸਾਰੀ ਹੀ ਬਾਣੀ ਦਾ ਟਾਕਰਾ ਕਰ ਕੇ ਇਹ ਕਿਤਾਬ ਆਦਿ ਬੀੜ ਬਾਰੇ ਲਿਖੀ।

**ਇਸ ਵਿਚ ਕਈ ਹੋਰ ਵਿਸਾਰਾਂ ਭੀ**

ਪੁਰਾਣੇ ਇਤਿਹਾਸਕਾਰ ਜਿਥੇ ਇਹ ਖਿਆਲ ਦੇ ਰਹੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਨੇ ਹੀ ਇਕੱਠੀ ਕੀਤੀ ਸੀ, ਉਥੇ ਇਹ ਭੀ ਲਿਖ ਰਹੇ ਸਨ ਕਿ ‘ਆਦਿ ਬੀੜ’ ਦਾ ਪਹਿਲਾ ਉਤਾਰਾ ਭਾਈ ਬੰਨੋ ਨੇ ੧੨ ਲਿਖਾਗੀ ਲਾ ਕੇ ਆਪਣੇ ਪਿੰਡ ਮਾਂਗਾਟ ਦੇ ਰਸਤੇ ਵਿਚ ਤਦੋਂ ਕਰਾਇਆ, ਜਦੋਂ ਗੁਰੂ ਅਰਜਨ ਸਾਹਿਬ ਨੇ ਉਸ ਨੂੰ ‘ਆਦਿ ਬੀੜ’ ਦੀ ਜ਼ਿਲਦ ਬੰਨਾਣ ਲਈ ਲਾਹੌਰ ਭੇਜਿਆ ਸੀ ਤੇ ਸਤਿਗੁਰੂ ਜੀ ਦੀ ਆਗਿਆ ਲੈ ਕੇ ਭਾਈ ਬੰਨੋ ‘ਬੀੜ’ ਆਪਣੇ ਪਿੰਡ ਲੈ ਗਿਆ ਸੀ। ਪੁਰਾਣੇ ਇਤਿਹਾਸਕਾਰ ੧. ਹੁਣ ਇਸ ਪੁਸਤਕ ਦਾ ਨਾਂ ਗੁਰਬਾਣੀ ਤੇ ਇਤਿਹਾਸ ਬਾਰੇ ਹੈ।

ਇਹ ਭੀ ਲਿਖ ਗਏ ਹਨ ਕਿ ਭਾਈ ਬੰਨੋ ਵਾਲੀ 'ਬੀੜ' ਵਿਚ ਜਿਹੜੀਆਂ ਵਾਧੂ ਨਕਲੀ ਬਾਣੀਆਂ ਮਿਲਦੀਆਂ ਹਨ, ਇਹ ਭੀ ਤਦੋਂ ਹੀ ਪਾਈਆਂ ਗਈਆਂ ਸਨ।

ਪਰ ਥੋੜ੍ਹ ਦੀ ਕਸਵੱਟੀ 'ਤੇ ਇਹ ਖ਼ਿਆਲ ਪੁਰਾ ਨਹੀਂ ਉਤਰਦਾ। ਇਸ ਉਤੇ ਭੀ ਖੁਲ੍ਹੀ ਵਿਚਾਰ ਲਿਖਣ ਦੀ ਲੋੜ ਪੈ ਗਈ ਹੈ। ਵਾਧੂ ਨਕਲੀ ਬਾਣੀਆਂ ਬਾਰੇ ਭੀ ਪੜਤਾਲ ਕਰਨੀ ਜ਼ਰੂਰੀ ਹੋ ਗਈ। ਇਸੇ ਸਿਲਸਿਲੇ ਵਿਚ ਹੀ ਭਾਈ ਬਾਲੇ ਵਾਲੀ ਜਨਮਸਾਖੀ ਅਤੇ ਪੁਰਾਤਨ ਜਨਮਸਾਖੀ ਉਤੇ ਵਿਚਾਰ ਕਰਨੀ ਪੈ ਗਈ।

## ਪਾਠਕਾਂ ਪਾਸੋਂ ਖਿਮਾ

ਮੈਂ ਆਪਣੇ ਪਾਠਕਾਂ ਪਾਸੋਂ ਖਿਮਾ ਮੰਗਦਾ ਹਾਂ ਕਿ ਇਸ ਤਰ੍ਹਾਂ ਪੁਸਤਕ ਦਾ ਆਕਾਰ ਬਹੁਤ ਵੱਧ ਗਿਆ ਹੈ, ਪਰ ਇਸ ਸਾਰੀ ਵਿਚਾਰ ਨੂੰ ਅਧੂਰੀ ਰੱਖਿਆਂ ਭੀ ਦੂਸ਼ਣ ਆਉਂਦਾ ਸੀ। ਥੋੜੀ ਪਾਠਕ ਦੀ ਤਸੱਲੀ ਹਰੇਕ ਪਹਿਲੂ ਤੋਂ ਹੌਣੀ ਚਾਹੀਦੀ ਹੈ।

## ਛਪਾਈ ਵਿਚ ਲੰਮੀ ਢਿੱਲ

ਇਹ ਪੁਸਤਕ ੧੯੪੯-੫੦ ਵਿਚ ਲਿਖ ਕੇ ਇਸ ਦੀ ਸੁਧਾਈ ਭੀ ਅਪੈਲ ੧੯੫੧ ਵਿਚ ਕਰ ਦਿਤੀ ਗਈ। ਸੰਨ ੧੯੫੩-੫੪ ਵਿਚ ਇਸ ਵਿਚੋਂ ਕੁਝ ਲੇਖ 'ਭੀ 'ਪੰਜਾਬੀ ਦੁਨੀਆ' ਮਾਸਕ-ਪੱਤਰ ਵਿਚ ਛਪਵਾਏ ਗਏ, ਪਰ ਫਿਰ ਭੀ ਪੁਸਤਕ ਛਾਪਣ ਦੇ ਰਾਹ ਵਿਚ ਗੁਕਾਵਟਾਂ ਪੈਂਦੀਆਂ ਹੀ ਰਹੀਆਂ।

## ਪੁਰਾਤਨ ਜਨਮ-ਸਾਖੀ ਕਿਵੇਂ

.. ਖਾਲਸਾ ਕਾਲਜ, ਅੰਮ੍ਰਿਤਸਰ ਨੇ ਪਹਿਲਾਂ ਪਹਿਲ ਸੰਨ ੧੯੫੦ ਵਿਚ ਐਮ.ਏ. ਪੰਜਾਬੀ ਦੀ ਜਮਾਤ ਜਾਰੀ ਕੀਤੀ। ਮੈਂ ਤਦੋਂ ਅਜੇ ਉਸ ਕਾਲਜ ਵਿਚ ਹੀ ਗੁਰਬਾਣੀ ਤੇ ਪੰਜਾਬੀ ਪੜਾ ਰਿਹਾ ਸਾ। ਐਮ.ਏ. ਜਮਾਤ ਨੂੰ ਗੁਰਬਾਣੀ ਵਿਆਕਰਣ ਅਤੇ ਪੁਰਾਤਨ ਜਨਮਸਾਖੀ ਪੜਾਣ ਦੀ ਜ਼ਿੰਮੇਵਾਰੀ ਮੈਨੂੰ ਮਿਲੀ। ਭਾਈ ਬੰਨੋ ਵਾਲੀ 'ਬੀੜ' ਵਿਚ ਫਾਲਤੂ ਨਕਲੀ ਬਾਣੀਆਂ ਇਸ ਜਨਮਸਾਖੀ ਵਿਚ ਭੀ ਲੱਭ ਪਈਆਂ। ਇਸ ਤਰ੍ਹਾਂ ਹੋਰ ਥੋੜ੍ਹ ਕਰਨੀ ਪੈ ਗਈ, ਤੇ ਇਸ ਥੋੜ੍ਹ ਦੇ ਕਈ ਲੇਖ 'ਪੰਜਾਬੀ ਦੁਨੀਆ' ਵਿਚ ਸੰਨ ੧੯੫੧ ਵਿਚ ਛਪਾਏ ਗਏ।

## ਮੇਰੀ ਬੇਥਵੀ ਰਿਹਾਇਸ਼

ਮੈਂ ੧੨ ਅਕਤੂਬਰ, ਸੰਨ ੧੯੫੨ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਰਿਟਾਇਰ ਹੋਇਆ। ੧੫ ਮਈ, ਸੰਨ ੧੯੬੨ ਤਕ ਮੈਂ ਸ਼ਹੀਦ ਸਿਖ ਮਿਸ਼ਨਰੀ ਕਾਲਜ ਵਿਚ ਪ੍ਰੰਸੀਪਲ ਦੀ ਡਿਊਟੀ 'ਤੇ ਲੱਗਾ ਰਿਹਾ। ਮੇਰੇ ਸਭ ਤੋਂ ਛੋਟੇ ਲੜਕੇ ਡਾਕਟਰ ਦਲਜੀਤ ਸਿੰਘ ਦੀ ਤਬਦੀਲੀ ਅੰਮ੍ਰਿਤਸਰ ਤੋਂ ਸਿੱਧਵਾਂ ਬੇਟ ਜ਼ਿਲਾ ਲੁਧਿਆਣਾ ਵਿਚ ਹੋ ਗਈ। ਮੈਂ ਭੀ ਨੌਕਰੀ ਛੱਡ ਕੇ ਉਥੇ ਹੀ ਚਲਾ ਗਿਆ। ੧੫ ਮਈ, ਸੰਨ ੧੯੬੪ ਨੂੰ ਡਾਕਟਰ ਦਲਜੀਤ ਸਿੰਘ ਸਿੱਧਵਾਂ ਬੇਟ ਤੋਂ ਤਬਦੀਲ ਹੋ ਕੇ ਫਿਰ ਅੰਮ੍ਰਿਤਸਰ ਆ ਗਿਆ। ਅੰਮ੍ਰਿਤਸਰ ਦਲਜੀਤ ਸਿੰਘ ਅਪੈਲ ੧੯੬੮ ਤਕ ਰਿਹਾ—ਪਹਿਲੇ ੩ ਸਾਲ ਅਸਾਂ ਰਿਹਾਇਸ਼ ਰੱਖੀ ਗੜ੍ਹ ਵਾਲੇ ਖ਼ਹ, ਤੇ ਇਕ ਸਾਲ ਅਸੀਂ ਰਹੇ ੴ-ਹੁਕਮ ਸਿੰਘ ਰੋਡ 'ਤੇ। ਦਲਜੀਤ ਸਿੰਘ ਅੰਮ੍ਰਿਤਸਰ ਤੋਂ ਤਬਦੀਲ ਹੋ ਕੇ ਪਟਿਆਲੇ ਆ ਗਿਆ। ਇਸ ਨੂੰ ਮਿਲਿਆ ਇਥੇ ਕੁਆਟਰ ਨੰਬਰ E. ੧੩। ਮਈ ੧੯੬੬ ਵਿਚ ਦਲਜੀਤ ਸਿੰਘ Asst. Prof. ਬਣ ਗਿਆ, ਤੇ ਕੁਆਟਰ ਛੱਡਣਾ ਪੈ ਗਿਆ।

ਹੁਣ ਹਾਂ ਅਸੀਂ ੪੯੪-ਅਜੀਤ ਨਗਰ, ਨਵੇਂ ਪਟਿਆਲੇ ਵਿਚ।

## ਪੰਨਵਾਦ

‘ਸਿੰਘ ਬਦਰਜ਼’ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਨੇ ਹੁਣ ਹਿੰਤ ਕੀਤੀ ਹੈ ਇਹ ਕਿਤਾਬ ਛਾਪਣ ਦੀ। ਤੇ ਇਸ ਤਰ੍ਹਾਂ ਮੇਰੀ ਚਿਰ ਦੀ ਕੀਤੀ ਮਿਹਨਤ ਹੁਣ ਪਾਠਕਾਂ ਦੇ ਹੱਥਾਂ ਵਿਚ ਆਈ ਹੈ।

ਦਾਸ

ਸਾਹਿਬ ਸਿੰਘ

C/o ਡਾ: ਦਲਜੀਤ ਸਿੰਘ M.S.

Asst. Professor

੧੭ ਸਤਿਗੁਰਪ੍ਰਸਾਦਿ ॥

## ਆਦਿ ਬੀੜ ਬਾਰੇ

੧

### ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਤਿਆਰੀ

ਇਸ ਲੇਖ ਦੀ ਖੋਜ ਵਾਸਤੇ ਸਾਨੂੰ ਹੇਠ-ਲਿਖੇ ਪੁਰਾਣੇ ਸਿੱਖ-ਇਤਿਹਾਸ ਦਾ ਆਸਰਾ ਲੈਣਾ ਪਵੇਗਾ :

੧. ਗੁਰ ਪ੍ਰਤਾਪ ਸੂਰਜ ਕ੍ਰਿਤ ਕਵੀ ਸੰਤੋਖ ਸਿੰਘ ਜੀ।
  ੨. ਗੁਰਬਿਲਾਸ ਛੇਵੰਂ ਪਾਤਿਸ਼ਾਹੀ।
  ੩. ਤਵਾਰੀਖ ਗੁਰੂ ਖਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ ਜੀ।
- ਪਹਿਲੀਆਂ ਦੋ ਪੁਸਤਕਾਂ ਕਵਿਤਾ ਵਿਚ ਹਨ, ਤੇ ਤੌਜੀ ਵਾਰਤਕ ਵਿਚ।

ਇਹ ਤ੍ਰੈਵੇਂ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਕਿਸੇ ਭੀ ਗੁਰ-ਵਿਅਕਤੀ ਨੇ ਆਪਣੀ ਬਾਣੀ ਆਪਣੀ ਹੱਥੀਂ ਲਿਖ ਕੇ ਨਹੀਂ ਸਾਂਭ ਰੱਖੀ ਸੀ। ਸਾਗੀ ਬਾਣੀ ਇਕੋ ਥਾਂ ਇਕੱਠੀ ਕਰਨ ਦਾ ਖਿਆਲ ਪਹਿਲਾਂ-ਪਹਿਲ ਗੁਰੂ ਅਰਜਨ ਸਾਹਿਬ ਨੂੰ ਹੀ ਆਇਆ ਸੀ। ਉਹਨਾਂ ਥਾਂ ਥਾਂ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਜਿਸ ਜਿਸ ਸਿੱਖ ਪਾਸ ਕਿਸੇ ਭੀ ਸਤਿਗੁਰੂ ਜੀ ਦਾ ਕੋਈ ਸ਼ਬਦ ਹੈ ਉਹ ਸਾਨੂੰ ਲਿਖਾ ਦੇਵੇ। ਇਸ ਤਰ੍ਹਾਂ ਕਈ ਸਾਲਾਂ ਵਿਚ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਇਕੱਠੀ ਹੋਈ ਸੀ।

### ਸੂਰਜ ਪ੍ਰਕਾਸ਼

ਇਸ ਬਾਰੇ ਸੂਰਜ ਪ੍ਰਕਾਸ਼ ਵਿਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਇਕ ਦਿਨ ਬੈਠੇ ਗੁਰੂ ਜੀ, ਬਹੁ ਸਭਾ ਲਗਾਏ।  
 ਉਪਦੇਸ਼ਤ ਸਤਿ ਨਾਮ ਕੋ, ਸਖ ਕਰੁਨਾ ਛਾਏ।੯।  
 ਇਕ ਸਿੱਖ ਬੋਲੋ ਜੋਰਿ ਕਰ, “ਗੁਰ ਜੀ, ਸੁਨਿ ਲੋਜੈ।  
 ਪਿਥੀਆ ਆਦਿਕ ਅਪਰ ਬਹੁ, ਤਿਨ ਕਰਮ ਲਖੀਜੈ।  
 ਆਪ ਬਨਾਵਤ ਸ਼ਬਦ ਕੋ, ਨਿਜ ਬੁਧਿ ਅਨੁਸਾਰੀ।  
 ਸ੍ਰੀ ਨਾਨਕ ਕੋ ਨਾਮ ਬੁਡ, ਧਰਿ ਦੇਤ ਮਝਾਰੀ।੧।  
 ਕੋਈ ਸਕਹਿ ਪਛਾਨਿ ਕਰਿ, ਕੋ ਸਕਹਿ ਨ ਜਾਨੀ।  
 ਅਲਪ-ਮਤੀ, ਆਸੈ ਗੁਰੂ, ਕਿਮ ਸਕਹਿ ਬਖਾਨੀ।  
 ਰਲਿ ਜੈ ਹੈ ਇਮ ਸਕਲ ਹੀ, ਗੁਰਮਤਿ ਬਿਗਰੈ ਹੈ।  
 ਕੋ ਕਿਸ ਬਿਧਿ, ਕੋ ਕਿਸੁ ਬਿਧਿ, ਬਾਣੀ ਉਚਰੈ ਹੈ।੧॥  
 ਕਰਹੁ ਜਤਨ ਅਸ ਮਿਲੈ ਨਹਿ, ਸੁੰਦਰ ਗੁਰਬਾਨੀ”।  
 ਸੁਣਿ ਇਕ ਸਿੱਖ ਬੋਲੋ ਬਹੁਰ, “ਦਿਹੁ ਸੌਸੈ ਹਾਨੀ।  
 ਬਾਣੀ ਕੱਚੀ ਗੁਰ ਬਿਨਾ—ਗੁਰ ਅਮਰ ਬਖਾਨੀ।  
 ਕਿਮ ਸਮਝਹਿ ਸਿੱਖ ਤਿਸੀ ਕੋ, ਸੁਨਿ ਪਠਹਿ ਸੁਜਾਨੀ”।੯।

ਕਵੀ ਸੰਤੋਖ ਸਿੰਘ ਜੀ ਅਨੁਸਾਰ, ਇਹਨਾਂ ਦੋਹਾਂ ਸਿੱਖਾਂ ਤੋਂ ਇਹ ਗੱਲ  
 ਸੁਣ ਕੇ ਗੁਰੂ ਅਰਜਨ ਸਾਹਿਬ ਜੀ :

..... ਰੁਗੀ ਬਿਚਾਰਨੇ, “ਜੱਗ ਕੀ ਕਲਜਾਨਾ।  
 ਪਿਖੀ ਭਵਿੱਖਤ ਬਾਰਤਾ, —ਹਮ ਹੁਏ ਦਸ ਬਾਨਾ।  
 ਪਾਛੇ ਸਿੱਖੀ ਕਿਮ ਰਹੈ, ਕਿਹ ਟੇਕਹਿੰ ਮਾਥਾ।  
 ਬਿਬਦ ਨਿਰਾਲੇ ਕਿਮ ਰਹੈ, ਮਿਲਹਿੰ ਨ ਕਿਹ ਸਾਥਾ”।੧੫।  
 ਇਮ ਬਿਚਾਰ ਬੋਲੇ ਗੁਰੂ, “ਤਟ ਨਦੀ ਬਿਪਾਸਾ।  
 ਨਗਰੀ ਗੋਇਦਵਾਲ ਹੈ ਸ੍ਰੀ ਸਤਿਗੁਰ ਬਾਸਾ।  
 ਤਿਸ ਮਹਿ ਮੋਹਨ ਅਥ ਬਸਹਿ, ਬਡ ਮਸਤ ਸੁਭਾਉ।  
 ਬਾਣੀ ਚੁੰਹੁ ਪਾਭਿਬਾਹ ਕੀ, ਕੀਨਸਿ ਇਕ ਬਾਉ।੧੬।  
 ਬਡੇ ਪੁੱਤ੍ਰ ਗੁਰ ਅਮਰ ਕੋ, ਕਿਸ ਬਾਣੀ ਨ ਠਾਈ।  
 ਸਕਲ ਸ਼ਬਦ ਤਿਸ ਪਾਸ ਤੇ, ਕੋ ਕਿਸ ਬੁਧਿ ਆਨੈ।  
 ਕੋ ਉਪਾਇ ਕਰਿ ਪਾਇ ਹਮ, ਸਗਰੀ ਗੁਰਬਾਣੀ।  
 ਬੀੜ ਕਰਹਿ ਪੁਨ ਏਕ ਬਲ, ਹਿਤ ਜਗ ਕਲਜਾਣੀ।੧੬।

ਬਾਬਾ ਮੋਹਨ ਜੀ ਤੋਂ ਗੁਰਬਾਣੀ ਦੀਆਂ ਉਹ ਸੰਚੀਆਂ ਲੈਣ ਵਾਸਤੇ

ਪਹਿਲਾਂ ਭਾਈ ਗੁਰਦਾਸ ਜੀ ਗਏ, ਫਿਰ ਬਾਬਾ ਬੁੱਢਾ ਜੀ ਗਏ, ਪਰ ਕਿਸੇ ਨੂੰ ਭੀ ਸਫਲਤਾ ਨਾ ਹੋਈ, ਕਿਉਂਕਿ ਬਾਬਾ ਮੌਹਨ ਜੀ ਆਪਣੇ ਚੁਬਾਰੇ ਵਿਚ ਪਦਮਾਸਨ ਲਾ ਕੇ ਸਮਾਧੀ ਵਿਚ ਬੈਠੇ ਹੋਏ ਸਨ। ਬਾਬਾ ਬੁੱਢਾ ਜੀ ਤਾਂ ਚੁਬਾਰੇ ਦੇ ਬੂਹੇ ਦੀ ਚੂਥੀ ਪੁੱਟ ਕੇ ਭੀ ਅੰਦਰ ਜਾ ਵੜੇ ਸਨ :

ਸ੍ਰੀ ਮੌਹਨ ਬੈਠੇ ਜਹਾਂ, ਪਦਮਾਸਨ ਧਾਰੀ ।  
ਲਗੀ ਸਮਾਧੀ ਅਖੰਡ ਰਸ, ਨਹਿ ਦੇਹ ਸੰਭਾਈ ।  
ਕਾਸ਼ਟ ਕੇਰ ਸਮਾਨ ਦ੍ਰਿੜ੍ਹ, ਰਿਜ਼ ਹੈਕਰਿ ਬੈਸਾ ।  
ਅਦਲ ਅੰਗ ਸਗਲੇ ਕਰੇ, ਥਿਤਿ ਕਾਸ਼ਟ ਜੈਸਾ ।੩੫॥

ਬਾਬਾ ਬੁੱਢਾ ਜੀ ਦੇ ਚੂਥੀ ਪੁੱਟ ਕੇ ਚੁਬਾਰੇ ਅੰਦਰ ਜਾਣ ਦੀ ਖਬਰ ਕਿਸੇ ਗੁਆਂਢੀ ਨੇ ਬਾਬਾ ਮੌਹਗੀ ਜੀ ਨੂੰ ਜਾ ਦਿੱਤੀ। ਉਹ ਦੌੜਦੇ ਆਏ, ਤੇ ਆ ਕੇ ਬਾਬਾ ਬੁੱਢਾ ਜੀ ਨੂੰ ਇਉਂ ਆਖਿਓ ਨੇ :

ਕਿਉਂ ਛੇਰਤ ਹੋ ਇਨ੍ਹੂਂ ਕੋ, ਨਿਤ ਮਸਤ ਸੁਭਾਉ ।  
ਬਡ ਲਘ ਨਹੀਂ ਬਿਚਾਰਤੋ, ਨਹਿ ਦੇਖਹਿ ਕਾਉ ।੩੬॥  
ਸਾਪ ਆਦਿ ਨਿਸ਼ਠੁਰ ਭਨਹਿ, ਹੇਰਤ ਰਿਸ ਧਰੈ ।  
ਕਰ ਨ ਸਪਰਸਹੁ ਅੰਗ ਇਨ, ਨਹਿ ਨਯਨ ਉਘਾਰੈ ।  
ਨਿਜ ਸੁਭਾਉ ਮਹਿ ਮਸਤ ਰਹਿ, ਕਿਰ ਸੰਗ ਨ ਬੋਲੈ ।  
ਬੈਠਨੋ ਅੰਤਰਿ ਇਮ ਰਹੈ, ਕਬ ਕਬ ਦਰ ਖੋਲੈ ।੩੭॥੩੩॥  
ਜੁਲਾ ਹਾਥਨ ਭੋਜਨ ਕਰੈ, ਜਬ ਤਜਹਿ ਸਮਾਧਾ ।  
ਨਹਿ ਤ ਬੈਠੇ ਇਸੀ ਬਿਧਿ, ਅਨਗਾਧ ਅਗਾਧਾ !

ਜਦੋਂ ਪਹਿਲਾਂ ਭਾਈ ਗੁਰਦਾਸ ਜੀ ਤੇ ਫਿਰ ਬਾਬਾ ਬੁੱਢਾ ਜੀ ਗੋਇੰਦਵਾਲ ਤੋਂ ਖਾਲੀ-ਹੱਥ ਵਾਪਸ ਆਏ, ਤਾਂ ਗੁਰੂ ਅਰਜਨ ਦੇਵ ਜੀ ਸੰਚੀਆਂ ਲਿਆਉਣ ਵਾਸਤੇ ਕੁਝ ਸਿੱਖਾਂ ਸਮੇਤ ਆਪ ਜਾਣ ਲਈ ਤਿਆਰ ਹੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਸਨੇ ਸਨੇ ਚਲਿ ਆਏ, ਸੁ ਗੋਇੰਦਵਾਲ ਕੋ ।  
ਜਹਾਂ ਬਿਪਾਸਾ ਨਦੀ, ਪ੍ਰਵਾਹ ਬਿਸਾਲ ਕੋ ।  
ਬਾਪੀ ਮੱਜਨ ਕੀਨ, ਧਯਾਨ ਸਤਿਗੁਰ ਧਰੇ ।  
ਹੋ ਤਿਸ ਛਿਨ ਸ੍ਰੀ ਗੁਰ ਅਮਰ ਆਨਿ ਆਗੈ ਖਰੇ ।੧੧॥੩੮॥  
ਗੁਰੂ ਅਰਜਨ ਸਾਹਿਬ ਨੇ ਬਾਉਲੀ ਸਾਹਿਬ ਵਿਚ ਇਸ਼ਨਾਨ ਕੀਤਾ, ਤਾਂ

ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤਾ ਤੇ ਆਖਿਆ ਕਿ ਬਾਬਾ ਮੋਹਨ ਦੀ ਤੁਸਾਂ ਸਿਫਤ ਕਰਨੀ, ਉਹ ਭਾਵੇਂ ਕਿਤਨਾ ਹੀ ਕਠੋਰ ਬੋਲ ਬੋਲਣ, ਤੁਸਾਂ ਅਣ-ਸੁਣੇ ਕਰ ਦੇਣੇ। ਉਹ ਆਪ ਪਛਤਾ ਕੇ ਢਲ ਜਾਣਗੇ ਤੇ ਪੋਥੀਆਂ ਦੇ ਦੇਣਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਪ੍ਰਗਟ ਹੋ ਕੇ :

ਸਿਰ ਪਰ ਧਰਿ ਕਰਿ ਹਾਥ, ਹਰਖ ਉਰ ਧਾਰਿ ਕੈ।  
 ਸ੍ਰੀ ਅਰਜਨ ਸੌਂ ਭਨਯੋ, ਕਾਲ ਲਿਹੁ ਸਾਰਿ ਕੈ।  
 ਕੀਰਤਿ ਮੋਹਨ ਕਰਹੁ, ਪੋਥੀਆਂ ਲੀਜੀਏ।  
 ਹੋ ਸ੍ਰੇਸਟ ਉਦਮ ਅਹੈ, ਬੀੜ ਸਭ ਕੀਜੀਏ। ੧੩੧੩॥  
 ਰਹੋ ਨੰਮ੍ਰਤਾ ਸੰਗ, ਜਿ ਮੋਹਨ ਕੁਛ ਕਹੈ।  
 ਸਹਿ ਕਰਿ ਬਾਕ ਕਠੋਰ, ਲੇਹੁ ਜੋ ਚਿਤ ਚਰੈ।  
 ਕਹਿ ਨਿਸ਼ਨੁਹ ਪਛੁਤਾਇ, ਨਮ੍ਰ ਹੁਇ ਜਾਇ ਹੈ।  
 ਹੋ ਮਾਨੈ ਤੁਮਰੋ ਕਰਯੋ, ਨ ਬਹੁਰ ਹਟਾਇ ਹੈ। ੧੪੧੩॥

ਇਹ ਸਿੱਖਿਆ ਦੇ ਕੇ ਗੁਰੂ ਅਮਰਦਾਸ ਜੀ ਅੰਤਰ-ਧਿਆਨ ਹੋ ਗਏ। ਗੁਰੂ ਅਰਜਨ ਸਾਹਿਬ ਉਸ ਗਲੀ ਵਿਚ ਆਏ, ਜਿਥੇ ਬਾਬਾ ਮੋਹਨ ਜੀ ਚੁਬਾਰੇ ਵਿਚ ਟਿਕੇ ਹੋਏ ਸਨ। ਗਲੀ ਵਿਚ ਭੁੰਵੇ ਹੀ ਸਤਿਗੁਰੂ ਜੀ ਬੈਠ ਗਏ ਤੇ ਹੱਥ ਵਿਚ ਤੰਬੂਰਾ ਲੈ ਕੇ ਬਾਬਾ ਮੋਹਨ ਜੀ ਦੀ ਸਿਫਤ ਵਿਚ ਇਕ ਸ਼ਬਦ ਗਾਉਣਾ ਸ਼ੁਰੂ ਕੀਤੇ ਨੇ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਗਊੜੀ ਰਾਗ ਵਿਚ ਦਰਜ ਹੈ।

ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਗੁਰ-ਸੁਤ ਮੋਹਨ ਜਹਾਂ ਚੁਬਾਰੈ ਮੈ ਰਹੈ।  
 ਤਿਸ ਨੀਚੇ ਜੋ ਗਰੀ, ਜਾਇ ਤਿਹ ਨਾ ਲਹੈ।  
 ਭੁ-ਤਲ ਬੈਠੇ ਆਪ, ਸਿੱਖ ਤਬ ਦੇਖਿ ਕੈ।  
 ਹੋ ਦੌਰੇ ਆਸਨ ਲੇਨ ਬਿਸਮ ਬਿਸੇਖ ਕੈ। ੧੯॥  
 ਸਫੈ ਗਲੀਚੇ ਆਦਿ, ਜੋ ਲਜਾਇ ਬਿਛਾਵਨੇ।  
 ਮਿਦੂਲ ਬਾਕ ਕਹਿ ਸਭਿਨ, ਕਰੇ ਸੁ ਹਟਾਵਨੇ।  
 ਤੰਬੂਰ ਸੁਰ ਠਾਨਿ, ਲਗੇ ਪੁਨਿ ਗਾਵਨੇ।  
 ਹੋ ਗਊੜੀ ਰਾਗ ਅਲਾਧਿ, ਮਧੁਰ ਸੁਰ ਭਾਵਨੇ। ੧੯੧੩॥

ਕਵੀ ਜੀ ਲਿਖਦੇ ਹਨ ਕਿ ਨਾਲੋ-ਨਾਲ ਸ਼ਬਦ ਬਣਾਂਦੇ ਗਏ, ਤੇ ਨਾਲ

ਨਾਲ ਉਸ ਨੂੰ ਗਊੜੀ ਰਾਗ ਵਿਚ ਗਾਂਦੇ ਗਏ। ਉਹ ਸਬਦ ਇਉਂ ਹੈ :

### ਗਊੜੀ ਮਹਲਾ ੫ ਛੰਤ

ਮੋਹਨ ਤੌਰੇ ਉਚੇ ਮੰਦਰ ਮਹਲ ਅਪਾਰਾ।

ਮੋਹਨ ਤੌਰੇ ਸੋਹਨਿ ਦੁਆਰਿ ਜੀਉ ਸੰਤ ਧਰਮਸਾਲਾ।

ਧਰਮਸਾਲ ਅਪਾਰ ਦੇਆਰ ਠਾਕੁਰ ਸਦਾ ਕੀਰਤਨੁ ਗਾਵਹੇ।

ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ।

ਕਰਿ ਦਇਆ ਦਇਆਲ ਸੁਆਮੀ, ਹੋਹੁ ਦੀਨ ਕ੍ਰਿਪਾਰਾ।

ਬਿਨਵੰਤਿ ਨਾਨਕ ਦਰਸ ਧਿਆਂ, ਮਿਲਿ ਦਰਸਨ ਸੁਖ ਸਾਰਾ।੧।

ਕਵੀ ਜੀ ਅਗਾਹ ਲਿਖਦੇ ਹਨ ਕਿ ਛੰਤ ਦਾ ਇਹ ਪਹਿਲਾ ਹਿੱਸਾ ਸੁਣ ਕੇ ਬਾਬਾ ਮੋਹਨ ਜੀ ਨੇ ਅਗੋਂ ਗੁਰੂ ਅਰਜਨ ਦੇਵ ਜੀ ਨੂੰ ਬੜੇ ਖੁਵੇਂ ਬੋਲ ਬੋਲਣੇ ਸ਼ੁਰੂ ਕੀਤੇ। ਤਾਂ ਸਤਿਗੁਰੂ ਜੀ ਨੇ ਛੰਤ ਦਾ ਦੂਜਾ ਹਿੱਸਾ ਇਉਂ ਗਾਵਿਆ :

ਮੋਹਨ ਤੌਰੇ ਬਚਨ ਅਨੁਪ, ਚਾਲ ਨਿਰਾਲੀ।

ਮੋਹਨ ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ।

ਮਾਨਹਿ ਤ ਏਕੁ ਅਲੇਖ ਠਾਕੁਰ, ਜਿਨਹਿ ਸਭ ਕਲ ਧਾਰੀਆ।

ਤੁਧੁ ਬਚਨਿ ਗੁਰ ਕੈ ਵਸਿ ਕੀਆ, ਆਦਿ ਪੁਰਖ ਬਨਵਾਰੀਆ।

ਤੂੰ ਆਪਿ ਚਲਿਆ ਆਪਿ ਰਹਿਆ, ਆਪਿ ਸਭ ਕਲ ਧਾਰੀਆ।

ਬਿਨਵੰਤਿ ਨਾਨਕ ਪੈਜ ਰਾਖਹੁ, ਸਭ ਸੇਵਕ ਸਰਨਿ ਤੁਮਾਰੀਆ।੨।

ਕਵੀ ਜੀ ਦੇ ਅਨੁਸਾਰ, ਬਾਬਾ ਮੋਹਨ ਜੀ ਇਹ ਸੁਣ ਕੇ ਖੁਸ਼ ਹੋ ਗਏ, ਤੇ ਚੁਬਾਰੇ ਤੋਂ ਹੇਠਾਂ ਗੁਰੂ ਅਰਜਨ ਸਾਹਿਬ ਦੇ ਕੋਲ ਆ ਗਏ। ਤਾਂ ਫਿਰ, ਸਤਿਗੁਰੂ ਜੀ ਨੇ ਛੰਤ ਦੀ ਤੀਜੀ ਪਉੜੀ ਇਉਂ ਗਾਵੀ :

ਮੋਹਨ ਤੁਧੁ ਸਤਸੰਗਤਿ ਧਿਆਵੈ, ਦਰਸ ਧਿਆਨਾ।

ਮੋਹਨ ਜਮ੍ਹ ਨੇੜਿ ਨ ਆਵੈ, ਤੁਧੁ ਜਪਹਿ ਨਿਦਾਨਾ।

ਜਮਕਾਲੁ ਤਿਨ ਕਉ ਲਗੈ ਨਾਹੀ, ਜੋ ਇਕ ਮਨਿ ਧਿਆਵਹੇ।

ਮਨਿ ਬਚਨਿ ਕਰਮਿ ਜਿ ਤੁਧੁ ਆਰਾਧਿ, ਸੇ ਸਭੇ ਫਲ ਪਾਵਹੇ।

ਮਲ ਮੂਤ ਮੂੜ ਜਿ ਮੁਗਾਧ ਹੋਤੇ, ਸਿ ਦੇਖਿ ਦਰਸੁ ਸੁਗਿਆਨਾ।

ਬਿਨਵੰਤਿ ਨਾਨਕ ਰਾਜੁ ਨਿਹਚਲੁ, ਪੂਰਨ ਪੁਰਖ ਭਗਵਾਨਾ।੩।

ਬਾਬਾ ਮੋਹਨ ਜੀ ਨੇ ਦੋਵੇਂ ਪੋਥੀਆਂ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤੀਆਂ ਤੇ ਭੁਲ ਦੀ ਖਿਮਾ ਮੰਗੀ। ਸਤਿਗੁਰੂ ਜੀ ਨੇ ਛੰਤ ਦਾ ਸਮਾਪਤੀ

ਦਾ ਬੰਦ ਇਉਂ ਗਾਵਿਆ :

ਮੋਹਨ ਤੂੰ ਸੁਫਲੁ ਫਾਲਿਆ, ਸਣੁ ਪਰਵਾਰੇ ।  
ਮੋਹਨ ਪ੍ਰੜ੍ਹ ਮੀਤ ਭਾਈ, ਕੁਟੰਬ ਸਭਿ ਨਿਸਤਾਰੇ ।  
ਤਾਰਿਆ ਜਹਾਨੁ ਲਹਿਆ ਅਭਿਮਾਨੁ, ਜਿਨੀ ਦਰਸਨੁ ਪਾਇਆ ।  
ਜਿਨੀ ਤੁਧ ਨੋ ਧੰਨੁ ਕਹਿਆ, ਤਿਨ ਜਮੁ ਨੇੜਿ ਨ ਆਇਆ ।  
ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ ।  
ਬਿਨਵੰਤਿ ਨਾਨਕ ਟੇਕ ਰਾਖੀ, ਜਿਤੁ ਲਹਿਆ ਤਰਿਆ ਸੰਸਾਰੇ ॥੪॥੨॥

ਗੁਰਬਿਲਾਸ ਦੀ ਗਵਾਹੀ :

ਇਸ ਉਪਰ-ਲਿਖੇ ਪ੍ਰਸੰਗ ਅਤੇ ਗੁਰਬਿਲਾਸ ਛੇਵੰਂ ਪਾਤਿਸ਼ਾਹੀ ਦੇ ਲਿਖੇ ਪ੍ਰਸੰਗ ਵਿਚ ਬੋੜਾ ਕੁ ਹੀ ਫਰਕ ਹੈ । ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਇਕ ਸਿੱਖ ਨੇ ਆ ਕੇ ਨਕਲੀ ਬਾਣੀ ਤੋਂ ਲੱਗਦੇ ਟਪਲਿਆਂ ਦਾ ਜ਼ਿਕਰ ਕੀਤਾ, ਤਦੋਂ ਗੁਰੂ ਅਰਜਨ ਸਾਹਿਬ ਨੂੰ ਇਹ ਖਿਆਲ ਆਇਆ ਕਿ ਸਾਰੇ ਗੁਰ-ਵਿਅਕਤੀਆਂ ਦੀ ਬਾਣੀ ਨੂੰ ਮਿਲਾਵਟ ਤੋਂ ਬਚਾਣ ਲਈ ਇਕ ਵਖਰੀ ਬੀੜ ਵਿਚ ਇਕੱਠਾ ਕਰਨਾ ਚਾਹੀਦਾ ਹੈ । ਗੁਰਬਿਲਾਸ ਲਿਖਦਾ ਹੈ ਕਿ ਇਕ ਦਿਨ ਸਤਿਗੁਰੂ ਜੀ ਸਾਰੇ ਗੁਰ-ਮਹਲਾਂ ਦੀ ਬਾਣੀ ਨੂੰ ਇਕ ਥਾਂ ਇਕੱਠੀ ਕਰਨ ਦਾ ਵਿਚਾਰ ਕਰ ਰਹੇ ਸਨ ਕਿ ਇਕ ਸਿੱਖ ਨੇ ਆ ਕੇ ਨਕਲੀ ਬਾਣੀ ਤੋਂ ਲੱਗ ਰਹੇ ਟਪਲਿਆਂ ਦਾ ਜ਼ਿਕਰ ਕੀਤਾ । ਫਿਰ ਤਾਂ ਸਤਿਗੁਰੂ ਜੀ ਦਾ 'ਬੀੜ' ਬਣਾਣ ਬਾਰੇ ਖਿਆਲ ਪੱਕਾ ਹੋ ਗਿਆ । ਭਾਈ ਗੁਰਦਾਸ ਜੀ ਨੂੰ ਸੱਦਿਉ ਨੇ ਤੇ ਬਚਨ ਕੀਤੇ ਨੇ :

ਤੀਰ ਬਿਪਾਸਾ ਕੇ ਨਗਰ, ਗੋਇੰਦਵਾਲ ਸੁ ਨਾਮ ।  
ਗੁਰ ਅਮਰਦਾਸ ਕੇ ਪ੍ਰੜ੍ਹ ਤੋਹਿੰ, ਮੋਹਨ ਮੋਹਰੀ ਨਾਮ ।  
ਮੋਹਨ ਮੋਹਰੀ ਨਾਮ, ਸੋ ਮੋਹਨ ਬਸੈ ਚੁਬਾਚੇ ।  
ਚਾਰ ਗੁਰੂ ਜੋ ਆਇ, ਪੋਬੀਆਂ ਤਿਹ ਨਿਕਟਾਰੇ ।  
ਕੋਊ ਜਤਨ ਕਰਿ ਸੋਇ ਪੋਬੀਆਂ ਲਿਆਇ ਹੈ ।

ਗੁਰਬਿਲਾਸ ਦੇ ਕਰਤਾ ਜੀ ਲਿਖਦੇ ਹਨ ਕਿ ਸਤਿਗੁਰੂ ਜੀ ਦਾ ਇਹ ਵਾਕ ਸੁਣ ਕੇ :

ਕਹਿਓ ਭਾਈ ਗੁਰਦਾਸ, ਹਮੋਂ, ਪ੍ਰਭ ! ਜਾਇ ਹੈਂ ।

ਇਸ ਤੋਂ ਅਗਾਂਹ ਸਾਰਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਦੇ ਪ੍ਰਸੰਗ ਵਰਗਾ

ਹੀ ਹੈ ਕਿ ਭਾਈ ਗੁਰਦਾਸ ਜੀ, ਫਿਰ ਬਾਬਾ ਬੁੱਢਾ ਜੀ, ਖਾਲੀ-ਹੱਥ ਮੁੜ ਆਏ। ਗੁਰੂ ਅਰਜਨ ਸਾਹਿਬ ਆਪ ਗਏ। ਬਾਉਲੀ ਸਾਹਿਬ ਇਸ਼ਨਾਨ ਕਰ ਕੇ ਅਰਦਾਸ ਕੀਤੀਓ ਨੇ। ਤਾਂ ਗੁਰੂ ਅਮਰਦਾਸ ਜੀ ਨੇ ਦਰਸ਼ਨ ਦਿੱਤਾ, ਤੇ :

ਗੁਰ ਅਮਰਦਾਸ ਐਸੇ ਕਹਾ, ਮੋਹਨ ਉਪਮ ਉਚਾਰ ।  
ਸੋਉ ਆਇ ਚਰਨੀ ਲਗੈ, ਪ੍ਰਤੈ ਇੱਛ ਤੁਮਾਰ ।

ਇਹ ਆਖ ਕੇ ਗੁਰੂ ਅਮਰਦਾਸ ਜੀ ਅੰਤਰ-ਧਿਆਨ ਹੋ ਗਏ। ਗੁਰਬਿਲਾਸ ਦੇ ਕਰਤਾ ਜੀ ਲਿਖਦੇ ਹਨ :

ਅਮਰ ਗੁਰੂ ਅਸ ਭਾਖਿ ਕੈ, ਭਏ ਸੁ ਅੰਤਰ-ਧਜਾਨ ।  
ਗੁਰ ਅਰਜਨ ਮਨ ਸੁਖ ਲਯੈ, ਸ੍ਰੀ ਗੁਰ ਬੰਦਨ ਠਾਨ ।  
ਸ੍ਰੀ ਗੁਰ ਬੰਦਨ ਠਾਨ ਮੋਹਨ ਕੈ ਚਲੇ ਚੁਬਾਰੇ ।  
ਜਾਇ ਤਹਾਂ ਨਿਕਟਾਰ, ਗਲੀ ਮਧ ਤੁਮ ਬੈਠਾਰੇ ।  
ਕੌਤਕ ਤਹਾਂ ਨਿਹਾਰਿ, ਸਿੱਖ ਬਹੁ ਬਸੜ ਲਿਆਏ ।  
ਕਲੀਚੇ ਦਰੀ ਅਪਾਰ, ਸ੍ਰੀ ਗੁਰ ਸਭੈ ਹਟਾਏ ।੧੯॥

ਤੰਬੂਰਾ ਹੱਥ ਵਿਚ ਲੈ ਕੇ ਸਤਿਗੁਰੂ ਜੀ ਨੇ ਬਾਬਾ ਮੋਹਨ ਜੀ ਦੀ ਵਡਿਆਈ ਵਿਚ ਛੰਤ ਗਾਵਿਆ, ਜੋ ਉਪਰ ਦਿੱਤਾ ਜਾ ਚੁਕਿਆ ਹੈ। ਬਾਬਾ ਜੀ ਨੇ ਦੋਵੇਂ ਪੋਥੀਆਂ ਸਤਿਗੁਰੂ ਜੀ ਨੂੰ ਦੇ ਦਿੱਤੀਆਂ।

ਇਹ ਦੋਵੇਂ ਕਵੀ ਲਿਖਦੇ ਹਨ ਕਿ ਬਾਬਾ ਮੋਹਨ ਜੀ ਨੇ ਪੋਥੀਆਂ ਦੇ ਕੇ ਸਤਿਗੁਰੂ ਜੀ ਨੂੰ ਆਪਣੀ ਪਹਿਲੀ ਭੁੱਲ ਦੱਸੀ ਕਿ ਕਿਵੇਂ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਣ ਵੇਲੇ ਉਨ੍ਹਾਂ ਗੁਰੂ ਰਾਮਦਾਸ ਜੀ ਅੱਗੇ ਨਮਸਕਾਰ ਕਰਨੇ ਇਨਕਾਰ ਕੀਤਾ ਸੀ। ਫਿਰ ਚੁਬਾਰੇ ਵਿਚ ਆ ਕੇ ਇਹ ਬੜੇ ਪਛਤਾਏ, ਗੁਰੂ ਅਮਰਦਾਸ ਜੀ ਅੱਗੇ ਹਾੜੇ ਤਰਲੇ ਕੱਚਿਓ ਨੇ, ਤਾਂ ਸਤਿਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਚਹੁੰਆਂ ਗੁਰ-ਮਹਲਾਂ ਦੀ ਇਕੱਠੀ ਬਾਣੀ ਸਾਂਭ ਰੱਖੋ, ਜਦੋਂ ਗੁਰੂ ਅਰਜਨ ਸਾਹਿਬ ਆਪ ਆਉਣ, ਉਹਨਾਂ ਨੂੰ ਪੋਥੀਆਂ ਦੇ ਦੇਣੀਆਂ, ਤੇ ਤੁਹਾਡੀ ਭੁੱਲ ਇਉਂ ਬਖਸ਼ੀ ਜਾਏਗੀ। ਕਵੀ ਸੰਤੋਖ ਸਿੰਘ ਜੀ ਅਨੁਸਾਰ, ਬਾਬਾ ਮੋਹਨ ਜੀ ਦੀ ਅਰਜੋਈ 'ਤੇ :

ਬੀਚ ਚੁਬਾਰੇ ਤੇ ਸ਼ਬਦ, ਨਿਕਸਤ ਭਾ ਤਿਸ ਕਾਲ ।੨੯॥੩੫॥  
—ਸੁਨਹੁ ਪੁੜ ! ਮੈਂ ਭਯੈ ਪ੍ਰਸਨੈਂ । ਕਹੋ ਬਾਕ ਲੀਜੈ ਮਨ ਮੰਨੈ ।  
ਸਭਿ ਸਤਿਗੁਰਨ ਸਥਦ ਜੇ ਰਾਸੀ । ਸੋ ਸੰਭਾਰ ਰਾਖ ਨਿਜ ਪਾਸੀ ।੩੦॥

ਰਾਮਦਾਸ ਕੋ ਨੰਦਨ ਗਾਜਾਨੀ। ਚਹੈ ਬੀਕ ਕਰਥੇ ਇਕ ਬਾਨੀ।  
 ਗੁਰਬਾਨੀ ਕੋ ਬੇਜਹਿ ਸੋਈ। ਤੁਝ ਬਿਨ ਅਪਰ ਬਾਨ ਨਹਿ ਹੋਈ। ੩੧।  
 ਅਪਰ ਲੇਨਿ ਆਵਹਿ ਨਹਿ ਦੀਜਹਿ। ਬਹੁਰ ਸੁ ਮਿਲਹਿ ਪ੍ਰੇਮ ਕੋ ਕੀਜਹਿ।  
 ਰਾਮਦਾਸ ਕੋ ਨਮੋਂ ਨ ਧਾਰੀ। ਬਾਨ ਤਿਨ ਸੁਤ ਕੇ ਨੰਮ੍ਰ ਅਗਾਰੀ। ੩੨।  
 ਚਰਨ ਪਰਹੁ ਹੈ ਨਿਰ-ਹੰਕਾਰਾ। ਸੋ ਤਥ ਰਖਯਕ ਬਨਹਿ ਤੁਮਾਰਾ।  
 ਅਪਰ ਨ ਗਿਨਤੀ ਗਿਨੀਅਹਿ ਕੋਈ। ਸਤਿਗੁਰ ਰੂਪ ਜਾਨੀਅਹਿ ਸੋਈ। ੩੩।

ਜਦੋਂ ਗੁਰੂ ਅਰਜਨ ਸਾਹਿਬ ਨੇ ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਲਈਆਂ  
 ਤਾਂ, ਕਵੀ ਸੰਤੇਖ ਸਿੰਘ ਜੀ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਉਹਨਾਂ ਦੀ ਇਉਂ  
 ਹੋਰ ਵਡਿਆਈ ਕੀਤੀ :

ਸ੍ਰੀ ਮੋਹਨ ਗੁਰੂ ਧੰਨ ਮਹਾਨਾ। ਗੁਰਬਾਣੀ ਕੀਨਸਿ ਇਕ ਬਾਨਾ। ੪੧।੩੫।  
 ਲੋਕ ਹਜ਼ਾਰਨ ਪਰ-ਉਪਕਾਰੀ। ਪਠਹਿ ਸੁਨਹਿ ਉਤਰਹਿ ਭਵ ਪਾਰੀ।  
 ਮਹਾ ਪੁਰਖ ਕੇ ਜਗ ਮਹਿ ਹੋਵਨਿ। ਪਰ-ਉਪਕਾਰ ਹੇਤ ਦੁਖ ਖੋਵਨਿ। ੪੨।

## ਤਵਾਰੀਖ ਪ੍ਰਾਲਸਾ ਦੀ ਗਵਾਹੀ

ਇਹਨਾਂ ਦੋਹਾਂ ਕਵੀਆਂ ਨੇ ਸਾਰਾ ਜ਼ੋਰ ਸਿਰਫ ਇਸੇ ਗੱਲ ਉਤੇ ਲਾਇਆ  
 ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸਾਰੇ ਗੁਰ-ਮਹਲਾਂ ਦੀ ਬਾਣੀ ਇਕ  
 ਥਾਂ ਇਕੱਠੀ ਕਰਨ ਦਾ ਖਿਆਲ ਆਇਆ, ਤਾਂ ਉਹਨਾਂ ਬਾਬਾ ਮੋਹਨ ਜੀ ਤੋਂ  
 ਪੋਥੀਆਂ ਲੈਣ ਦਾ ਹੀ ਉੱਦਮ ਕੀਤਾ। ਪਰ ਗਿਆਨੀ ਗਿਆਨ ਸਿੰਘ ਜੀ  
 ਤਵਾਰੀਖ ਗੁਰੂ ਪ੍ਰਾਲਸਾ ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਦੂਰ ਨੇੜੇ ਸਭ  
 ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਸਭ ਗੁਰ-ਵਿਅਕਤੀਆਂ ਦੇ ਸ਼ਬਦ ਇਕੱਠੇ ਕੀਤੇ।  
 ਕਈ ਸਾਲ ਇਹ ਮਿਹਨਤ ਕਰਨੀ ਪਈ ਸੀ। ਅਖੀਰ 'ਤੇ ਸਤਿਗੁਰੂ ਜੀ ਨੇ  
 ਬਾਬਾ ਮੋਹਨ ਜੀ ਵਾਲੀਆਂ ਪੋਥੀਆਂ ਭੀ ਲਈਆਂ। ਗਿਆਨੀ ਜੀ ਲਿਖਦੇ ਹਨ :

“ਗੁਰੂ ਅਰਜਨ ਸਾਹਿਬ ਜੀ ਨੇ ਵਿਚਾਰ ਕੀਤੀ ਕਿ.....ਮੜਹਥ ਕੌਮ  
 ਧਰਮ-ਪੁਸਤਕ ਦੇ ਆਸਰੇ ਫੇਲਦਾ ਹੈ.....ਸਿਖ ਕੌਮ ਦੀ ਸਦਾ ਇਸਥਿਤੀ  
 ਵਾਸਤੇ.....ਈਸ਼ਗੀ ਬਾਣੀ ਸੰਗਹਿ ਕਰ ਕੇ ਇਕ ਧਰਮ-ਪੁਸਤਕ ਗ੍ਰੰਥ ਸਾਹਿਬ  
 ਦੇ ਨਾਮ ਕਰੀਏ। ਇਹ ਵਿਚਾਰ ਕੇ ਗੁਰੂ ਸਾਹਿਬ ਨੇ ਸਭ ਦੇਸ਼-ਦੇਸ਼ਾਂਤਰਾਂ ਦੇ ਸਿੱਖਾਂ  
 ਨੂੰ ਹੁਕਮਨਾਮੇ ਲਿਖੇ ਕਿ ਜਿਸ ਕਿਸੇ ਪਾਸ ਕੋਈ ਗੁਰੂ ਕਾ ਸ਼ਬਦ ਹੈ ਸੋ ਸਭ ਲੈ  
 ਆਵੇ। ਇਹ ਹੁਕਮ ਸੁਣ ਕੇ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸ਼ਬਦ ਸਿੱਖਾਂ  
 ਨੇ ਕੰਠ ਕਰ ਰਖੇ ਸੇ ਯਾ ਲਿਖ ਰਖੇ ਸੇ ਉਹ ਸਭ ਲੈ ਆਏ ਤੇ ਗੁਰੂ ਜੀ ਪਾਸ

ਲਿਖਾ ਦਿੱਤੇ। ਏਸ ਪ੍ਰਕਾਰ ਬਹੁਤ ਬਾਣੀ ਗੁਰੂ ਜੀ ਦੀ ਇਕੱਠੀ ਹੋ ਗਈ। ਬਾਕੀ ਕੁਝ ਥੋੜੀ ਜਿਹੀ ਬਾਣੀ ਦੀਆਂ ਦੋ ਪੇਥੀਆਂ ਮੌਹਨ ਜੀ ਪਾਸ ਰੋਇੰਦਵਾਲ ਸਨ ਉਹ ਗੁਰੂ ਜੀ ਆਪ ਜਾ ਕੇ ਲੈ ਆਏ.....ਜਦ ਏਸ ਤੁਹਾਂ ਕਈ ਬਰਸ ਵਿਚ ਚੌਹਾਂ ਗੁਰੂਆਂ ਦੀ ਤੇ ਆਪਣੀ ਬਾਣੀ ਸਿਲਸਿਲੇਵਾਰ ਕਾਇਮ ਕਰ ਲਈ ਤਾਂ.....”।

ਤਿੰਨ ਇਤਿਹਾਸਕਾਰਾਂ ਦੀ ਗਵਾਹੀ ਹੁਣ ਸਾਡੇ ਸਾਹਮਣੇ ਹੈ। ਸੂਰਜ ਪ੍ਰਕਾਸ਼ ਤੇ ਗੁਰਬਿਲਾਸ ਨੇ ਕਿਤੇ ਇਹ ਜ਼ਿਕਰ ਹੀ ਨਹੀਂ ਕੀਤਾ ਕਿ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਦੇਸ਼-ਦੇਸ਼ਾਂਤਰਾਂ ਵਿਚ ਹੁਕਮਨਾਮਾ ਭੇਜ ਕੇ ਸ਼ਬਦ ਇਕੱਠੇ ਕੀਤੇ, ਤੇ ਇਸ ਮਿਹਨਤ ਉਤੇ ਕਈ ਸਾਲ ਲੱਗ ਗਏ ਸਨ। ਤੇ, ਬਾਬਾ ਮੌਹਨ ਜੀ ਵਾਲੇ ਜਿਸ ਪ੍ਰਸੰਗ ਨੂੰ ਇਹ ਦੋਵੇਂ ਕਵੀ ਇਤਨਾ ਰੰਗੀਲਾ ਤੇ ਸੁੰਦਰ ਬਨਾਣ ਦਾ ਜਤਨ ਕਰਦੇ ਰਹੇ ਹਨ, ਉਸ ਬਾਰੇ ਗਿਆਨੀ ਤਿਆਨ ਸਿੰਘ ਨੇ ਲਿਖਿਆ ਹੈ ਕਿ ਬਾਬਾ ਮੌਹਨ ਜੀ ਦੀਆਂ ਦੋ ਪੇਥੀਆਂ ਵਿਚ ਬਹੁਤ ਥੋੜੀ ਜਿਹੀ ਬਾਣੀ ਸੀ।

ਦੇਸ਼-ਦੇਸ਼ਾਂਤਰਾਂ ਤੋਂ ਸ਼ਬਦ ਇਕੱਠੇ ਕਰਨ ਬਾਰੇ ਗਿਆਨੀ ਗਿਆਨ ਸਿੰਘ ਨੇ ਇਕ ਹੋਰ ਗੱਲ ਭੀ ਲਿਖੀ ਹੈ, ਜਿਸ ਦਾ ਜ਼ਿਕਰ ਦੋਹਾਂ ਕਵੀ-ਇਤਿਹਾਸਕਾਰਾਂ ਨੇ ਬਿਲਕੁਲ ਨਹੀਂ ਕੀਤਾ, ਕਿਉਂਕਿ ਉਹ ਤਾਂ ਉਸ ਰਾਹੇ ਪਏ ਹੀ ਨਹੀਂ। ਗਿਆਨੀ ਜੀ ਲਿਖਦੇ ਹਨ ਕਿ ਜਦੋਂ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਘੱਲੇ ਸਨ, ਤਾਂ :

“ਭਾਈ ਬਖਤਾ ਅਰੋਤਾ ਗੁਰੂ ਕਾ ਸਿੱਖ ਜਲਾਲਪੁਰੀ ਪਰਗਨੇ ਹਸਨ-ਅਬਦਾਲ ਵਾਲਾ ਇਕ ਵੱਡਾ ਸਾਰਾ ਪੁਸਤਕ ਜੋ ਉਸ ਨੇ ਆਦਿ ਗੁਰੂ ਥਾਂ ਲੈ ਕੇ ਚੌਹਾਂ ਗੁਰੂਆਂ ਪਾਸ ਰਹਿ ਕੇ ਲਿਖਿਆ ਸੀ, ਸੋ ਹੁਣ ਪੰਜਵੇਂ ਗੁਰੂ ਜੀ ਪਾਸ ਲੈ ਆਇਆ। ਉਸ ਵਿਚੋਂ ਜੋ ਬਾਣੀ ਗੁਰੂ ਦੀ ਇੱਛਿਆ ਹੋਈ ਉਹ ਲਿਖ ਲਈ ਤੇ ਪੁਸਤਕ ਉਸ ਨੂੰ ਮੌੜ ਦਿਤਾ। ਹੁਣ ਉਹ ਪੁਸਤਕ ਉਸ ਦੀ ਅੱਲਾਦ ਵਿਚ ਝੂਟਾ ਸਿੰਘ ਪਸਾਰੀ ਪਾਸ ਰਾਵਲਪਿੰਡੀ ਹੈ।”

ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਭਾਈ ਬਖਤੇ ਵਾਲੀ ਬੀੜ ਵਿਚ “ਬਾਣੀ ਐਤਨੀ ਹੈ ਜਾਣੋ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਖੜਾਨਾ ਹੈ।” ਗਿਆਨੀ ਜੀ ਦੇ ਲਿਖੇ ਅਨੁਸਾਰ “ਇਕ ਆਦਮੀ ਮਸਾਂ ਚੁੱਕ ਸਕਦਾ ਹੈ।” ਗਿਆਨ ਸਿੰਘ ਜੀ ਆਖਦੇ ਹਨ ਕਿ ਬਖਤਾ ਹਰੇਕ ਗੁਰੂ ਦੀ ਬਾਣੀ ਲਿਖ ਕੇ ਹਰੇਕ ਗੁਰੂ ਜੀ ਦਾ ਹਸਤਾਖਰ ਭੀ ਲੈਂਦਾ ਰਿਹਾ।



## ਇਤਿਹਾਸਕ ਗਵਾਹੀ ਦੀ ਪਰਖ

ਇਸ ਉਪਰ-ਲਿਖੀ ਸਾਰੀ ਇਤਿਹਾਸਕ ਗਵਾਹੀ ਨੂੰ ਪਰਖਣ ਲਈ ਅਸਾਂ ਤਿੰਨ ਕਿਸਮ ਦੀ ਕਸਵੱਟੀ ਵਰਤਣੀ ਹੈ :

੧. ਦਲੀਲ ।

੨. ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚੋਂ ਸਾਖੀਆਂ ।

੩. ਸਾਹਿਤਕ ਦ੍ਰਿਸ਼ਟੀ-ਕੋਣ ਤੋਂ ਗੁਰਬਾਣੀ ਦਾ ਆਪੋ ਵਿਚ ਟਾਕਰਾ ।

### ਪਹਿਲੀ ਕਸਵੱਟੀ : ਦਲੀਲ

ਸਭ ਤੋਂ ਪਹਿਲਾਂ ਦਲੀਲ ਦੀ ਕਸਵੱਟੀ ਵਰਤ ਕੇ ਵੇਖੀਏ ।

(੧) ਦੋਹਾਂ ਕਵੀ ਇਤਿਹਾਸਕਾਰਾਂ ਦਾ ਪ੍ਰਸੰਗ ਉੱਕਾ ਹੀ ਅਧੂਰਾ ਹੈ । ਉਹਨਾਂ ਦਾ ਸਾਰਾ ਜ਼ੋਰ ਬਾਬਾ ਮੋਹਨ ਜੀ ਦੀਆਂ ਦੋ ਪੋਥੀਆਂ ਲਿਆਉਣ 'ਤੇ ਹੀ ਲੱਗ ਗਿਆ ਹੈ । ਪਰ ਉਹਨਾਂ ਪੋਥੀਆਂ ਵਿਚ ਬਾਣੀ ਬਹੁਤ ਹੀ ਬੌੜੀ ਹੈ । ਇਹ ਗੱਲ ਤੀਜੇ ਇਤਿਹਾਸਕਾਰ ਨੇ ਲਿਖੀ ਹੈ । ਤਾਂ ਫਿਰ, ਸਿਰਫ਼ ਇਹਨਾਂ ਦੋ ਪੋਥੀਆਂ ਦੇ ਆਸਰੇ ਇਹਨਾਂ ਤੋਂ ਬਹੁਤ ਵੱਡੇ ਆਕਾਰ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਜਾਣੀ ਇਕ ਅਸੰਭਵ ਗੱਲ ਹੈ । ਇਹਨਾਂ ਦੋ ਪੋਥੀਆਂ ਤੋਂ ਇਲਾਵਾ ਬਾਣੀ ਦਾ ਹੋਰ ਸੰਗ੍ਰਹਿ ਭੀ ਜ਼ਰੂਰੀ ਸੀ । ਸ਼ਾਇਦ ਇਹਨਾਂ ਇਤਿਹਾਸਕਾਰਾਂ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਹੀ ਗਿਆਨੀ ਗਿਆਨ ਸਿੰਖ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਦੇਸ਼-ਦੇਸ਼ਾਂਤਰਾਂ ਵਿਚ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਪਹਿਲੇ ਚਾਰ ਗੁਰ-ਮਹਲਾਂ ਦੀ ਬਾਣੀ ਇਕੱਠੀ ਕੀਤੀ ।

(੨) ਪਰ ਦਲੀਲ ਦੀ ਕਸਵੱਟੀ ਉਤੇ ਗਿਆਨੀ ਜੀ ਦੀ ਇਹ ਮਨੌਤ ਪੂਰੀ ਨਹੀਂ ਉਤਰਦੀ । ਦੁਨੀਆ ਵਿਚ ਜੋ ਭੀ ਸੁਧਾਰਕ ਆਉਂਦਾ ਹੈ, ਉਹ

ਵੇਲਾ-ਟਪਾਊ ਕੰਮ ਨਹੀਂ ਕਰਦਾ। ਵੇਲਾ-ਟਪਾਊ ਸੁਧਾਰ ਉਸ ਮਹਾਂ-ਪੁਰਖ ਦੇ ਅੱਖਾਂ ਮੀਟਦਿਆਂ ਸਾਰ ਹੀ ਮੁੱਕ ਜਾਂਦਾ ਹੈ। ਅਗਾਂਹ ਆਉਣ ਵਾਲੀਆਂ ਨਸਲਾਂ ਕਿਸੇ ਮਹਾਂ-ਪੁਰਖ ਦੇ ਨਿੱਗਰ ਸੁਧਾਰ ਤੋਂ ਤਦੋਂ ਹੀ ਲਾਭ ਉਠਾ ਸਕਦੀਆਂ ਹਨ, ਜੇ ਉਸ ਦਾ ਉਪਦੇਸ਼ ਲਿਖਤੀ-ਸ਼ਕਲ ਵਿਚ ਆ ਗਿਆ ਹੋਵੇ। ਸਾਧਾਰਨ-ਮਨੁੱਖ ਭੀ ਇਸ ਨਿਯਮ ਨੂੰ ਸਮਝਦਾ ਹੈ। ਭਾਈਚਾਰਕ ਜੀਵਨ ਵਿਚ ਸਦੀਆਂ ਤੋਂ ਪਏ ਆ ਰਹੇ ਵਿਗਾੜ ਪੰਜ ਦਸ ਸਾਲਾਂ ਦੀ ਜਬਾਨੀ ਜਬਾਨੀ ਮਿਹਨਤ ਨਾਲ ਦੂਰ ਨਹੀਂ ਹੋ ਸਕਦੇ ਸਨ। ਇਸ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਨੇ ਕੁਝ ਸਮੇਂ ਤਕ ਗੁਰਿਆਈ ਵਾਲੀ ਮਰਯਾਦਾ ਜਾਰੀ ਰੱਖਣੀ ਜ਼ਰੂਰੀ ਸਮਝੀ ਸੀ। ਫਿਰ ਬਾਣੀ ਵਿਚ ਹੀ ਜ਼ਿਕਰ ਆਉਂਦਾ ਹੈ :

ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥

ਬਾਵ, ਕਿਸੇ ਮਹਾਂ-ਪੁਰਖ ਦਾ ਕਿਸੇ ਬੰਦੇ ਨੂੰ ਕੀਤਾ ਹੋਇਆ ਉਪਦੇਸ਼ ਸਦਾ ਲਈ ਸਾਰੇ ਜਹਾਨ ਵਾਸਤੇ ਹੋਇਆ ਕਰਦਾ ਹੈ।

ਪਰ ਉਹ ਉਪਦੇਸ਼ ਸਾਰੇ ਜਹਾਨ ਲਈ ਸੰਭਵ ਤਦੋਂ ਹੀ ਹੋ ਸਕਦਾ ਹੈ, ਜੇ ਉਸ ਦੇ ਸਾਰੇ ਜਹਾਨ ਵਿਚ ਵਰਤੇ ਜਾਣ ਦਾ ਪਰਬੰਧ ਭੀ ਕੀਤਾ ਗਿਆ ਹੋਵੇ। ਸੋ, ਇਹ ਨਹੀਂ ਹੋ ਸਕਦਾ ਕਿ ਕਿਸੇ ਇਕ ਸ਼ਲਖਸ ਦੇ ਸੁਧਾਰ ਹਿਤ ਉਚਾਰਿਆ ਹੋਇਆ ਕੋਈ ਸ਼ਲਖਦ ਗੁਰੂ ਨਾਨਕ ਦੇਵ ਜੀ ਨੇ ਉਥੇ ਹੀ ਮੁਕਾ ਦਿੱਤਾ ਹੋਵੇ, ਤੇ ਉਸ ਨੂੰ ‘ਸਗਲ ਜਹਾਨ’ ਦੀ ‘ਸਾਂਝ’ ਵਾਸਤੇ ਕਾਇਮ ਰੱਖਣ ਦਾ ਤਰੀਕਾ ਵਰਤਿਆ ਨਾ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਕਾਗਜ਼ ਕਲਮ ਸਿਆਹੀ ਦੀ ਕੋਈ ਸੁੜ ਨਹੀਂ ਸੀ। ਆਪਣੇ ਸ਼ਲਖਦਾਂ ਨੂੰ ਲਿਖ ਕੇ ਆਪਣੇ ਪਾਸ ਰੱਖੀ ਜਾਣਾ ਹੀ ਇਕੋ-ਇਕ ਤਰੀਕਾ ਸੀ, ਜਿਸ ਨਾਲ ਉਹਨਾਂ ਦੀ ਬੋਲੀ ਹੋਈ ‘ਸਾਖੀ’ ‘ਸਾਝੀ ਸਗਲ ਜਹਾਨੈ’ ਹੋ ਸਕੇ।

(3) ਕਿਸੇ ਸੁਧਾਰਕ ਮਹਾਂ-ਪੁਰਖ ਨੂੰ ਆਪਣੇ ਕੰਮ ’ਤੇ ਜਿੰਮੇਵਾਰੀ ਦੀ ਮਹੱਤਤਾ ਦੀ ਜਿਤਨੀ ਆਪ ਸੂਝ ਹੁੰਦੀ ਹੈ, ਉਤਨੀ ਕਿਸੇ ਹੋਰ ਬੰਦੇ ਨੂੰ ਨਹੀਂ। ਸਮਾਜ ਵਿਚੋਂ ਕੁਗੀਤੀਆਂ ਦੂਰ ਕਰਨ ਲਈ ਬੋਲੇ ਹੋਏ ਬੋਲਾਂ ਨੂੰ ਜੇ ਕੋਈ ਮਹਾਂ-ਪੁਰਖ ਸਾਰੇ ਦੇਸ਼ ਉਤੇ ਪਰਚਾਰਨ ਅਤੇ ਆਉਣ ਵਾਲੀਆਂ ਨਸਲਾਂ ਤਕ ਅਪੜਾਣ ਲਈ ਆਪ ਲਿਖਤੀ-ਸ਼ਕਲ ਵਿਚ ਲਿਆ ਕੇ ਸਾਂਭਣ ਦਾ ਜਤਨ ਨਹੀਂ ਕਰਦਾ, ਤਾਂ ਇਹ ਸੁਚੱਜ ਕਿਸੇ ਹੋਰ ਧਿਰ ਨੂੰ ਨਹੀਂ ਆ ਸਕਦਾ।

(4) ਕਵੀ-ਦਰਬਾਰਾਂ ’ਤੇ ਲੋਕ ਸਿਆਣੇ ਪਰਸਿੱਧ ਕਵੀਆਂ ਦੀਆਂ ਸੁੰਦਰ

ਕਵਿਤਾਵਾਂ ਸੁਣਨ ਜਾਂਦੇ ਹਨ। ਕਈ ਕਵਿਤਾ ਐਸੀਆਂ ਭੀ ਸੁਣਾਈਆਂ ਜਾਂਦੀਆਂ ਹਨ, ਜਿਨ੍ਹਾਂ ਤੇ ਬੜੀਆਂ ਤਾਲੀਆਂ ਵਜਦੀਆਂ ਹਨ, ਤੇ ਦੋ ਦੋ ਤਿੰਨ ਤਿੰਨ ਵਾਰੀ ਸੁਣਾਏ ਜਾਣ ਦੀਆਂ ਸਿਫਾਰਸ਼ਾਂ ਹੁੰਦੀਆਂ ਹਨ। ਪਰ ਅਜਿਹੇ ਥਾਈਂ ਕਦੇ ਕੋਈ ਐਸੇ ਸ੍ਰੱਤੇ ਨਹੀਂ ਦੇਖੇ ਗਏ, ਜੋ ਇਹਨਾਂ ਮਨੋਰੰਜਕ ਕਵਿਤਾਵਾਂ ਨੂੰ ਉਸੇ ਵੇਲੇ ਲਿਖ ਕੇ ਆਪਣੇ ਪਾਸ ਸੁਗਾਤ ਦੇ ਤੌਰ 'ਤੇ ਸਾਂਭ ਕੇ ਰੱਖਣ ਦਾ ਉੱਦਮ ਕਰਦੇ ਹੋਣ। ਗੁਰੂ ਨਾਨਕ ਦੇਵ ਜੀ ਦੇ ਵੇਲੇ ਉਹ ਕੋਈ ਅਨੇਖੇ ਹੀ ਬੰਦੇ ਹੁੰਦੇ ਹੋਣਗੇ, ਜਿਨ੍ਹਾਂ ਨੂੰ ਕਿਸੇ ਮਹਾਂ-ਪੁਰਖ ਦਾ ਕੋਈ ਵਾਕ ਕੋਈ ਸ਼ਬਦ ਲਿਖ ਰੱਖਣ ਦਾ ਸੌਕ ਹੁੰਦਾ ਹੋਵੇਗਾ।

(੫) ਦੀਵਾਲੀ ਦੇ ਮੌਕੇ 'ਤੇ ਹਰ ਸਾਲ ਅੰਮ੍ਰਿਤਸਰ ਸ਼ਹਿਰੋਂ ਬਾਹਰ ਰਾਮਬਾਗ ਵਾਲੇ ਪਾਸੇ ਸੈਂਕੜੇ ਸਾਧੂ ਆ ਇਕੱਠੇ ਹੁੰਦੇ ਹਨ। ਪੰਜ ਸੱਤ ਦਿਨ ਚੰਗੀ ਰੋਣਕ ਰਹਿੰਦੀ ਹੈ। ਸ਼ਹਿਰ ਦੀਆਂ ਅਨੇਕਾਂ ਸ਼ਹਰਧਾਲੂ ਮਾਈਆਂ ਖੀਰ-ਕੜਾਹ-ਪੁਰੀਆਂ ਤੇ ਹੋਰ ਕਈ ਸੁਆਦਲੇ ਪਕਵਾਨ ਇਹਨਾਂ ਸੰਤਾਂ-ਸਾਧੂਆਂ ਵਾਸਤੇ ਲਿਆਉਂਦੀਆਂ ਹਨ, ਬੜੇ ਚਾਉ ਨਾਲ ਸੇਵਾ ਕਰਦੀਆਂ ਹਨ ਤੇ ਮੂੰਹੋਂ 'ਧੰਨ ਸੰਤ ਜੀ, ਧੰਨ ਸੰਤ ਜੀ' ਆਖਦੀਆਂ ਰੱਜਦੀਆਂ ਨਹੀਂ। ਸਾਰਾ ਸਾਰਾ ਦਿਨ ਉਥੇ ਮੇਲਾ ਲੱਗਾ ਰਹਿੰਦਾ ਹੈ। ਨਿਰੀਆਂ ਜਨਾਨੀਆਂ ਹੀ ਨਹੀਂ, ਸੈਂਕੜੇ ਹਜ਼ਾਰਾਂ ਮਨੁਖ ਭੀ ਦਰਸ਼ਨ ਨੂੰ ਆਉਂਦੇ ਹਨ। ਆਏ ਸਾਧੂਆਂ ਵਿਚ ਕਈ ਵਿਦਵਾਨ ਭੀ ਹੁੰਦੇ ਹਨ, ਜੋ ਦਰਸ਼ਨ ਕਰਨ ਆਏ ਲੋਕਾਂ ਨੂੰ ਜੀਵਨ-ਪੰਧ ਦੇ ਮਨੋਹਰ ਉਪਦੇਸ਼ ਭੀ ਕਰਦੇ ਹਨ। ਲੋਕਾਂ ਨੂੰ ਪਤਾ ਭੀ ਹੁੰਦਾ ਹੈ ਕਿ ਹਰ ਸਾਲ ਦੀਵਾਲੀ ਦੇ ਸਮੇਂ ਇਹ ਸਤਸੰਗ ਉਥੇ ਕਈ ਦਿਹਾੜੇ ਬਣੇ ਰਹਿੰਦੇ ਹਨ। ਲੋਕ ਉਥੇ ਜਾਂਦੇ ਭੀ ਹਨ, ਸੰਤਾਂ ਦੇ ਬਚਨ ਸੁਣਦੇ ਭੀ ਹਨ। ਪਰ ਕਦੇ ਕੋਈ ਐਸਾ ਪ੍ਰੇਮੀ ਵੇਖਣ ਵਿਚ ਨਹੀਂ ਆਉਂਦਾ, ਜੋ ਘਰੋਂ ਕਾਗਜ਼ ਪਿਨਸਲ ਨਾਲ ਲੈ ਕੇ ਇਸ ਨੀਅਤ ਨਾਲ ਗਿਆ ਹੋਵੇ ਕਿ ਸੰਤਾਂ ਦੇ ਅਮੇਲਕ ਬਚਨ ਲਿਖ ਲਿਆਉਣੇ ਹਨ। ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਭੀ ਆਖਰ ਅਜਿਹੇ ਬੰਦੇ ਹੀ ਇਸ ਧਰਤੀ 'ਤੇ ਵੱਸਦੇ ਸਨ।

(੬) ਲੋਕਾਂ ਦੇ ਨਿਰੇ ਸਭਾਵ ਦੀ ਗੱਲ ਭੀ ਰਹਿਣ ਦਿਉ। ਗੁਰੂ ਨਾਨਕ ਦੇਵ ਜੀ ਨੇ ਮਨੁਖ ਜਾਤੀ ਦੇ ਧਾਰਮਿਕ, ਭਾਈਚਾਰਕ, ਆਰਥਕ ਤੇ ਰਾਜਸੀ ਜੀਵਨ ਵਿਚੋਂ ਕਈ ਕਿਸਮ ਦੀਆਂ ਕੁਰੀਤੀਆਂ ਕੱਢਣ ਲਈ ਤਿੰਨ ਲੰਮੇ ਸਫਰ ਕੀਤੇ ਸਨ। ਸਾਰਾ ਹਿੰਦੁਸਤਾਨ ਗਾਹਿਆ, ਹਿਮਾਲਾ ਪਤਬਤ ਦੀਆਂ ਚੋਟੀਆਂ ਤੁਕ ਅੱਪੜੇ, ਹਿੰਦੁਸਤਾਨ ਤੋਂ ਬਾਹਰ ਅਰਬ, ਫਾਰਸ, ਅਫਗਾਨਿਸਤਾਨ ਵਿਚ ਗਏ। ਕਿਤੇ ਭੀ ਕੋਈ ਪਹਿਲੀ ਜਾਣ-ਪਛਾਣ ਨਹੀਂ ਸੀ ਕਿ ਸਤਿਗੁਰੂ ਜੀ ਦੇ

ਕਿਸੇ ਪਿੰਡ ਨਗਰ ਜਾਂ ਸ਼ਹਿਰ ਵਿਚ ਅੱਪੜਨ ਤੋਂ ਪਹਿਲਾਂ ਕੋਈ ਸ਼ਰਧਾਲੂ ਕਿਸੇ ਤਰ੍ਹਾਂ ਦੇ ਇਕੱਠ ਦਾ ਪਰਬੰਧ ਕਰ ਦੇਂਦਾ ਹੋਵੇ, ਜਿਸ ਵਿਚ ਹਰ ਥਾਂ ਕੋਈ ਨਾ ਕੋਈ ਪ੍ਰਮੀ ਉਹਨਾਂ ਦੇ ਸੁੰਦਰ ਵਾਕ ਲਿਖ ਰੱਖਣ ਲਈ ਘਰੋਂ ਕਾਗਜ਼ ਕਲਮ ਦਵਾਤ ਲੈ ਕੇ ਆਉਂਦਾ ਹੋਵੇ।

(੨) ਓਪਰੀ ਨਜ਼ਰੇ ਖਿਆਲੀ ਘੋੜੇ ਨਾ ਭਜਾਈਏ। ਸ਼ਬਦ ਉਚਾਰਨਾ ਜਾਂ ਗਾਉਣਾ ਹੋਰ ਗੱਲ ਹੈ, ਪਰ ਉਸ ਉਚਾਰੇ ਜਾਂ ਗਾਏ ਸ਼ਬਦ ਦਾ ਉਸੇ ਵੇਲੇ ਅੱਖਰ ਅੱਖਰ ਠੀਕ ਲਿਖ ਲੈਣਾ ਕੋਈ ਸੌਖੀ ਖੇਡ ਨਹੀਂ ਹੁੰਦੀ। ਲਿਖਣ ਵਾਲਿਆਂ ਤੋਂ ਇਹ ਆਸ ਰੱਖਣੀ ਭੀ ਬੜੀ ਅਨਹੋਣੀ ਗੱਲ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਹਰੇਕ ਸ਼ਬਦ ਦੀ ਹਰੇਕ ਲਗ-ਮਾੜ ਅੱਖਰ ਅੱਖਰ ਨੂੰ ਸੁੱਧ ਲਿਖਣਾ ਆਪਣਾ ਜ਼ਰੂਰੀ ਧਰਮ ਸਮਝਦੇ ਹੋਣਗੇ। ਯਾਦ-ਦਾਸਤ ਦੀ ਪ੍ਰਾਤਰ ਸਧਾਰਨ ਤੌਰ 'ਤੇ ਲਿਖ ਲੈਣ ਅਤੇ ਸੁੱਧ ਲਗਾਂ-ਮਾੜਾਂ ਅੱਖਰਾਂ ਦਾ ਧਿਆਨ ਰੱਖ ਕੇ ਲਿਖ ਲੈਣ ਵਿਚ ਜ਼ਿਮੀਂ-ਅਸਮਾਨ ਦਾ ਫਰਕ ਹੈ। ਅੱਜ ਕਿਤਨੇ ਕੁ ਸਿਖ ਹਨ ਜੋ ਗੁਰੂ ਗ੍ਰੰਥ ਸਾਹਿਬ ਤੋਂ ਵੇਖ ਕੇ ਭੀ ਸੁੱਧ ਸ਼ਬਦ ਲਿਖਦੇ ਹਨ, ਲਿਖ ਸਕਦੇ ਹਨ ਜਾਂ ਲਿਖਣ ਦੀ ਪ੍ਰਵਾਹ ਕਰਦੇ ਹਨ ?

(੩) ਇਹ ਮਿਥ ਲੈਣਾ ਕਿ ਜਿਥੇ ਜਿਥੇ ਸਤਿਗੁਰੂ ਨਾਨਕ ਦੇਵ ਜੀ ਗਏ ਸਨ ਉਥੇ ਉਥੇ ਕਿਸੇ ਨ ਕਿਸੇ ਸ਼ਰਧਾਲੂ ਨੇ ਗੁਰੂ ਸਾਹਿਬ ਦਾ ਉਥੇ ਉਚਾਰਿਆ ਹੋਇਆ ਸ਼ਬਦ ਲਿਖ ਕੇ ਇਉਂ ਸਾਂਭਿਆ ਕਿ ਦੋ ਚਾਰ ਪੀੜ੍ਹੀਆਂ ਤਕ ਉਹਨਾਂ ਦੇ ਘਰਾਂ ਵਿਚ ਆਦਰ ਸਤਿਕਾਰ ਨਾਲ ਟਿਕਿਆ ਰਿਹਾ, ਇਕ ਹਾਸੇ-ਹੀਣੀ ਮਿਥ ਹੈ। ਪੋਥੀ ਦੇ ਆਕਾਰ ਜਿਤਨੀ ਕਿਸੇ ਲਿਖਤ ਦੇ ਸਾਂਭ ਕੇ ਰੱਖੇ ਜਾਣ ਦੀ ਸੰਭਾਵਨਾ ਤਾਂ ਹੋ ਸਕਦੀ ਹੈ, ਪਰ ਕਿਸੇ ਇਕੋ ਵਰਕੇ ਉਤੇ ਪੰਜ ਦਸ ਤੁਕਾਂ ਦਾ ਇਕੋ ਸ਼ਬਦ ਬੜੇ ਗਹੁ ਨਾਲ ਪੇਤਰਿਆਂ-ਪੜੋਤੜਿਆਂ ਤਕ ਸਾਂਭਿਆ ਰਹਿਣਾ ਇਕ ਅਲੋਕਾਰੀ ਗੱਲ ਹੈ। ਆਪਣੇ ਤੇ ਆਪਣੇ ਆਂਢ-ਗੁਆਂਢ ਘਰਾਂ ਵਿਚ ਭਲਾ ਝਾਤੀ ਮਾਰ ਵੇਖੋ ਖਾਂ, ਕਿਤੇ ਭੀ ਇਕ ਇਕ ਵਰਕਾ ਸਾਂਭ ਕੇ ਰੱਖਣ ਦੀ ਅਨੋਖੀ ਲਗਾਨ ਨਹੀਂ ਦਿੱਸੇਗੀ।

(੪) ਰਤਾ ਹੋਰ ਛੂੰਘੀ ਨਿਗਾਹ ਮਾਰੀਏ। ਜੇ ਸੱਚਮੁੱਚ ਹਰ ਥਾਂ ਸ਼ਰਧਾਲੂ ਸਿੱਖਾਂ ਨੇ ਹੀ ਗੁਰੂ ਨਾਨਕ ਦੇਵ ਜੀ ਤੇ ਬਾਕੀ ਤਿੰਨ ਗੁਰ-ਵਿਅਕਤੀਆਂ ਦੇ ਸ਼ਬਦ ਲਿਖ ਰਖੇ ਸਨ ਤਾਂ ਸੋਚੀਏ ਕਿ ਉਹਨਾਂ ਲਿਖੇ ਕਿਵੇਂ ਹੋਣਗੇ। ਸ਼ਬਦ, ਅਸਟਪਦੀਆਂ, ਛੰਤ, ਵਾਰਾਂ, ਸਿਧ ਗੋਸਟਿ, ਓਰੰਕਾਰ, ਅਨੰਦੁ ਵਰਗੀਆਂ ਲੰਮੀਆਂ ਲੰਮੀਆਂ ਬਾਣੀਆਂ—ਕੀ ਇਹ ਸਭ ਕੁਝ ਸ਼ਰਧਾਵਾਨ ਸਿੱਖਾਂ ਨੇ ਹੀ

ਲਿਖ ਕੇ ਸਾਂਭਿਆ ਸੀ ? ਕੀ ਸਤਿਗੁਰੂ ਜੀ ਉਹਨਾਂ ਨੂੰ ਆਪ ਲਿਖਾਈ ਜਾਂਦੇ ਸਨ, ਜਾਂ, ਉਹ ਆਪਣੇ ਆਪ ਸ਼ੋਕ ਨਾਲ ਲਿਖ ਲੈਂਦੇ ਸਨ ? ਸ਼ਰਧਾਵਾਨ, ਆਪਣੇ ਆਪ ਲਿਖਦੇ ਸਨ ਜਾਂ ਸਤਿਗੁਰੂ ਜੀ ਲਿਖਾਈ ਜਾਂਦੇ ਸਨ, ਆਖਰ ਅਖੀਰ 'ਤੇ ਸੁਧਾਈ ਤਾਂ ਕਰਾ ਲੈਂਦੇ ਹੋਣਗੇ ? ਕੈਸੀ ਅਸਚਰਜ ਮਿਥ ਹੈ ! ਪਿੰਡ-ਪਿੰਡ, ਨਗਰ-ਨਗਰ, ਸ਼ਹਿਰ-ਸ਼ਹਿਰ ਵਿਚ ਸ਼ਰਧਾਵਾਨਾਂ ਨੂੰ ਬੜੇ ਗਹੁ ਨਾਲ ਸੋਧ ਕੇ ਸ਼ਬਦ ਲਿਖਾਈ ਜਾਣੇ, ਤੇ ਆਪਣੇ ਪਾਸ ਕੁਝ ਨਾ ਰੱਖਣਾ—ਹਾਸ-ਰਸ ਦੀਆਂ ਪੁਰਾਣਕ ਮਿਥਾਂ ਹੀ ਜਾਪਦੀਆਂ ਹਨ। ਪਰ ਇਸ ਮਿਥ ਵਿਚ ਅਸਾਂ ਇਕ ਇਹ ਗੱਲ ਭੀ ਮੰਨ ਲਈ ਹੋਈ ਹੈ ਕਿ ਜਿਥੇ ਕਿਤੇ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਤਿੰਨ ਗੁਰ-ਮਹਲਾਂ ਨੇ ਕੋਈ ਸ਼ਬਦ ਉਚਾਰਿਆ, ਉਥੇ ਤੁਰਤ ਕੋਈ ਨਾ ਕੋਈ ਸ਼ਰਧਾਲੂ ਬਣ ਗਿਆ, ਜਿਸ ਦੇ ਹਿਰਦੇ ਨੇ ਗੁਰੂ ਕਾ ਵਾਕ ਲਿਖ ਰੱਖਣ ਦੀ ਖਿੱਚ ਖਾਧੀ।

(੧੦) ਗਿਆਨੀ ਗਿਆਨ ਸਿੰਘ ਨੇ ਇਕ ਭਾਈ ਬਖਤੇ ਅਰੋੜੇ ਦਾ ਜ਼ਿਕਰ ਕੀਤਾ ਹੈ। ਬਖਤੇ ਦਾ ਉੱਦਮ ਤਾਂ ਇਕ ਹੈਰਾਨ-ਕੁਨ ਗੁੰਝਲ ਹੈ। ਭਾਈ ਬਖਤਾ ਹਰੇਕ ਗੁਰੂ ਸਾਹਿਬ ਦੇ ਪਾਸ ਰਹਿ ਕੇ ਉਹਨਾਂ ਦੇ ਸਾਰੇ ਸ਼ਬਦ ਲਿਖਦਾ ਰਿਹਾ, ਤੇ ਅਖੀਰ ਉਤੇ ਹਰੇਕ ਗੁਰ-ਵਿਅਕਤੀ ਦੇ ਹਸਤਾਖਰ ਲੈ ਲੈਂਦਾ ਰਿਹਾ। ਕਿਉਂ ? ਇਸ ਪਕਿਆਈ ਵਾਸਤੇ ਕਿ ਜਿਸ ਗੁਰ-ਵਿਅਕਤੀ ਦੇ ਹਸਤਾਖਰ ਲਏ ਗਏ ਹਨ, ਇਹ ਬਾਣੀ ਉਹਨਾਂ ਦੀ ਹੀ ਹੈ। ਪਰ ਫਿਰ ਭਾਈ ਬਖਤੇ ਵਾਲੀ ਬੀੜ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਬਹੁਤ ਹੀ ਵੱਡੇ ਆਕਾਰ ਵਾਲੀ ਕਿਵੇਂ ਬਣ ਗਈ ? ਉਸ ਵਿਚ ਹੈ ਸ੍ਰੀ ਭੀ ਸਿਰਫ ਚਾਰ ਗੁਰ-ਮਹਲਾਂ ਦੀ ਬਾਣੀ। ਨਾ ਭੱਟਾਂ ਦੇ ਸਵਈਏ, ਨਾ ਭਗਤਾਂ ਦੀ ਬਾਣੀ ਤੇ ਨਾ ਪੰਜਵੇਂ ਗੁਰੂ ਸਾਹਿਬ ਦੀ ਬਾਣੀ। ਫਿਰ ਭੀ ਉਸ ਦਾ ਆਕਾਰ ਬਹੁਤ ਵੱਡਾ ਬਣ ਗਿਆ। ਕਿਵੇਂ ? ਗੁਰੂ ਅਰਜਨ ਸਾਹਿਬ ਨੇ ਉਸ ਵਿਚੋਂ ਕਾਂਟ-ਛਾਂਟ ਕਿਉਂ ਕੀਤੀ ? ਜੇ ਰੱਦੀ ਹੋਈ ਬਾਣੀ ਗੁਰਬਾਣੀ ਹੀ ਸੀ, ਤਾਂ ਕਿਉਂ ਰੱਦੀ ਗਈ ? ਜੇ ਗੁਰਬਾਣੀ ਨਹੀਂ ਸੀ, ਤਾਂ ਭਾਈ ਬਖਤੇ ਨੇ ਕਿਥੋਂ ਲਿਖ ਲਈ ਸੀ ? ਤੇ ਉਸ ਨਕਲੀ ਚੀਜ਼ ਉਤੇ ਹਰੇਕ ਗੁਰ-ਵਿਅਕਤੀ ਨੇ ਆਪਣੇ ਹਸਤਾਖਰ ਕਿਉਂ ਦਿੱਤੇ ?

ਭਾਈ ਬਖਤੇ ਦੀ ਉਮਰ ਵਲ ਭੀ ਧਿਆਨ ਮਾਰ ਵੇਖੋ। ਬਖਤਾ ਗੁਰੂ ਨਾਨਕ ਦੇਵ ਜੀ ਪਾਸ ਕਦੋਂ ਕੁ ਆਇਆ ਹੋਵੇਗਾ ? 'ਉਦਾਸੀਆਂ' ਸੰਨ ੧੫੨੧ (ਸੰਮਤ ੧੫੭੮) ਵਿਚ ਮੁੱਕੀਆਂ ਸਨ। ਮਿਥ ਲਵੋ ਕਿ ਉਦਾਸੀਆਂ ਤੋਂ ਪਿਛੋਂ ਕਰਤਾਰਪੁਰ ਆਇਆ ਸੀ। ਆਖਰ ਤਦੋਂ ਭੀ ਸਿਆਣੀ ਉਮਰ ਦਾ ਹੋਵੇਗਾ,

ਜਦੋਂ ਕਿ ਉਸ ਨੂੰ ਗੁਰਬਾਣੀ ਦਾ ਪ੍ਰੇਮ ਤੇ ਗੁਰਬਾਣੀ ਲਿਖਣ ਦਾ ਸੌਕ ਪੈ ਚੁੱਕਿਆ ਹੋਵੇਗਾ। ੨੫ ਸਾਲ ਦੀ ਉਮਰ ਮਿਥ ਲਵੇ। ਪਰ ਇਥੇ ਪਹਾੜ ਜੇਡੀ ਇਕ ਅੰਕੜ ਸਾਹਮਣੇ ਆ ਖਲੋਂਦੀ ਹੈ। ਉਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਉਮਰ ੫੨ ਸਾਲ ਦੀ ਸੀ। ਇਤਨੀ ਉਮਰ ਤਕ ਉਹ ਬਹੁਤ ਸਾਗੀ ਬਾਣੀ ਉਚਾਰ ਚੁਕੇ ਸਨ। ਬਖਤੇ ਨੇ ਉਹ ਕਿਥੋਂ ਲਿਖੀ? ਗੁਰੂ ਨਾਨਕ ਦੇਵ ਜੀ ਤੋਂ? ਕੀ ਸਤਿਗੁਰੂ ਜੀ ਨੂੰ ਉਹ ਸਾਗੀ ਬਾਣੀ ਜਬਾਨੀ ਯਾਦ ਸੀ? ਸੁਖ! ਅਸੀਂ ਭਾਈ ਬਖਤੇ ਦੀ ਉਮਰ ਦਾ ਹਿਸਾਬ ਕਰ ਰਹੇ ਸਾਂ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਨ ੧੬੦੪ (ਸੰਮਤ ੧੬੬੧) ਵਿਚ ਤਿਆਰ ਕੀਤੀ ਸੀ। ਭਾਈ ਬਖਤਾ ਆਪਣੇ ਵਾਲੀ ਬੀੜ ਲੈ ਕੇ ਗੁਰੂ ਅਰਜਨ ਦੇਵ ਜੀ ਪਾਸ ਆਇਆ ਸੀ। ਉਸ ਵੇਲੇ ਉਸ ਦੀ ਉਮਰ ਤਕਰੀਬਨ ੧੦੮ ਸਾਲ ਬਣੀ। ੯੩ ਸਾਲਾਂ ਦੇ ਕਰੀਬ ਇਹ ਭਾਗਵਾਨ ਗੁਰੂ-ਚਰਨਾਂ ਵਿਚ ਰਿਹਾ। ਤੇ, ਸਿਖ ਪੰਥ ਦੀ ਸੇਵਾ-ਖਾਤਰ ਇਹ ਸਭ ਗੁਰ-ਮਹਲਾਂ ਦੀ ਬਾਣੀ ਮਿਹਨਤ ਨਾਲ ਲਿਖਦਾ ਰਿਹਾ। ਪਰ ਸਿਖ ਇਤਿਹਾਸਕਾਰਾਂ ਦੀ ਨਜ਼ਰੋਂ ਓਹਲੇ ਇਹ ਕਿਵੇਂ ਰਹਿ ਗਿਆ? ਭਾਈ ਗੁਰਦਾਸ ਜੀ ਨੇ ਭੀ ਗੁਰਸਿੱਖਾਂ ਦੀ ਗਿਣਤੀ ਵਿਚ ਇਸ ਨੂੰ ਕਿਤੇ ਨਹੀਂ ਲਿਆਂਦਾ।

ਅਸਾਂ ਹੁਣ ਤਕ ਵੇਖ ਲਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਠੀ ਕਰਨ ਬਾਰੇ ਸਾਡੇ ਇਤਿਹਾਸਕਾਰਾਂ ਦੀ ਦਿੱਤੀ ਹੋਈ ਗਵਾਹੀ ਦਲੀਲ ਦੀ ਕਸਵੱਟੀ ਉਤੇ ਵਰਤਿਆਂ ਪਤਲੀ ਪੈਂਦੀ ਗਈ ਹੈ, ਇਸ ਦੀ ਅਭੁੱਲਤਾ ਕਾਢੀ ਡੋਲ ਗਈ ਹੈ। ਚਾਰ ਗੁਰ-ਮਹਲਾਂ ਦੀ ਬਾਣੀ ਇਕੱਠੀ ਕਰਨ ਦੇ ਜੋ ਉੱਦਮ ਇਹਨਾਂ ਨੇ ਦੱਸੇ ਹਨ, ਉਹ ਬੜੇ ਕਮਜ਼ੋਰ ਜਾਪਣ ਲੱਗ ਪਏ ਹਨ।



੩

## ਜੀਵਨ-ਸਾਖੀਆਂ

ਆਏ ਹੁਣ ਪਰਖ ਦੀ ਦੂਜੀ ਕਸ਼ਵੱਟੀ ਵਰਤੀਏ। ਇਹ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚੋਂ ਸਾਖੀਆਂ :

### (੧) ਕਿਰਤ-ਕਾਰ ਤੋਂ ਉਪਰਾਮਤਾ

ਪੁਰਾਤਨ ਜਨਮਸਾਖੀ ਦੀ ਸਾਖੀ ਨੰ: ੬ ਵਿਚ ਲਿਖਿਆ ਹੋਇਆ ਹੈ :  
 ਤਥ ਗੁਰੂ ਨਾਨਕ ਫਕੀਰਾਂ ਨਾਲਿ ਮਜਲਸਿ ਕਰੈ। ਹੋਰ ਕਿਸੈ ਨਾਲਿ ਗਲ ਕਰੈ ਨਾਹੀ। ਤਥ ਸਭ ਪਰਵਾਰ ਦੁਖਿਆ।.....ਤਥ ਕਾਲ੍ਹ ਨੂੰ ਖਬਰਿ ਹੋਈ, ਤਾਂ ਕਾਲ੍ਹ ਆਇਆ, ਆਖਿਆ : “ਬੱਦਾ ! ਅਸੀਂ ਤੇਨ੍ਹ ਕਿ ਆਖਦੇ ਹਾਂ ? ਪਰ ਰੁਜਗਾਰ ਕੀਤਾ ਭਲਾ ਹੈ। ਜਿ ਖੜੀਆਂ ਦਿਆਂ ਪੁੜ੍ਹਾਂ ਪਾਸਿ ਪੰਜਾਹੇ ਹੁੰਦੇ ਹਨ ਤਾਂ ਰੁਜਗਾਰ ਕਰਦੇ ਹਨਿ। ਰੁਜਗਾਰ ਕੀਤਾ ਭਲਾ ਹੈ, ਬੇਟਾ ! ਅਸਾਡੀ ਖੇਤੀ ਬਾਹਰਿ ਪਕੀ ਖੜੀ ਹੈ, ਅਰੁ ਤੂ ਉਜਾੜ ਨਾਹੀ ਕਿਉਂ ਜੇ ਵਿਚਿ ਖਲਾ ਹੋਵੇ, ਤਾਂ ਆਖਨਿ, ਜੋ ਕਾਲ੍ਹ ਦਾ ਪੁੜ੍ਹ ਭਲਾ ਹੋਆ ਹੈ। ਬੇਟਾ ! ਖੇਤੀ ਖਸਮਾ ਸੇਤੀ”। ਤਾਂ ਗੁਰੂ ਨਾਨਕ ਬੋਲਿਆ, “ਪਿਤਾ ਜੀ, ਅਸਾਂ ਨਵੇਕਲੀ ਖੇਤੀ ਵਾਹੀ ਹੈ, ਸੋ ਅਸੀਂ ਤਕਰੀ ਰਖਦੇ ਹਾਂ, ਅਸਾਂ ਹਲ ਵਾਹਿਆ ਹੈ, ਬੀਉ ਪਾਇਆ ਹੈ, ਵਾੜਿ ਕੀਤੀ ਹੈ.....ਪਿਤਾ ਜੀ ! ਅਸਾਂ ਏਹ ਖੇਤੀ ਵਾਹੀ ਹੈ, ਜੋ ਤੂੰ ਸੁਣੇਗਾ ? ਤਥ ਬਾਬੈ ਨਾਨਕਿ ਇਕੁ ਸਬਦੂ ਉਠਾਇਆ :

ਰਾਗੁ ਸੋਰਠਿ ਮਹਲਾ ੧ ਘਰੁ ੧

ਮਨੁ ਹਾਲੀ, ਕਿਰਸਾਣੀ ਕਰਣੀ, ਸਰਮੁ ਪਾਣੀ, ਤਨੁ ਖੇਤੁ ।

ਨਾਮੁ ਬੀਜੁ ਸੰਤੋਖੁ ਸੁਹਾਗਾ, ਰਖੁ ਰਾਗੀਬੀ ਵੇਸੁ ।

ਭਾਉ ਕਰਮੁ ਕਰਿ ਜੰਮਸੀ, ਸੇ ਘਰ ਭਾਗਠ ਦੇਖੁ । ੧ ।

ਬਾਬਾ ਮਾਇਆ ਸਾਬਿ ਨ ਹੋਇ ।

ਇਨ੍ਹਾਂ ਮਾਇਆ ਜਗੁ ਮੋਹਿਆ, ਵਿਰਲਾ ਸੁਝੈ ਕੋਇ । ੧।ਰਹਾਉ

ਤਥ ਫਿਰਿ ਕਾਲੂ ਬੋਲਿਆ, “ਬੱਚਾ ! ਤੂੰ ਹੱਟ ਕਰ .....”। ਤਥ ਗੁਰੂ ਨਾਨਕ ਜੀ ਦੂਜੀ ਪਉੜੀ ਆਖੀ :

ਹਾਣੁ ਹਣੁ ਕਰਿ ਆਰਜਾ, ਸਚੁ ਨਾਮੁ ਕਰਿ ਵਖੁ ।  
ਸੁਰਤਿ ਸੋਚ ਕਰਿ ਭਾਂਡਸਾਲ, ਤਿਸੁ ਵਿਚਿ ਤਿਸ ਨੋ ਰਖੁ ।  
ਵਣਜਾਰਿਆ ਸਿਉ ਵਣਜੁ ਕਰਿ, ਲੈ ਲਾਹਾ ਮਨ ਹਸੁ ।੨

ਤਥ ਫਿਰਿ ਕਾਲੂ ਕਹਿਆ, “ਬੱਚਾ ! ਜੇ ਤੂੰ ਹੱਟ ਨਾਹੋਂ ਬਹਿੰਦਾ, ਤਾਂ ਘੋੜੇ ਲੈ ਕਰ ਸੌਦਾਗਰੀ ਕਰ .....”।

ਤਥ ਗੁਰੂ ਨਾਨਕ ਜੀ ਤੀਜੀ ਪਉੜੀ ਆਖੀ :

ਸੁਣ ਸਾਸਤ ਸਉਦਾਗਰੀ, ਸਤੁ ਘੋੜੇ ਲੈ ਚਲੁ ।  
ਖਰਚੁ ਬੰਨ੍ਹ ਚੰਗਿਆਈਆ, ਮਤੁ ਮਨ ਜਾਣਹਿ ਕਲੁ ।  
ਨਿਰੰਕਾਰ ਕੈ ਦੇਸਿ ਜਾਹਿ, ਤਾਂ ਸੁਖਿ ਲਹਹਿ ਮਹਲੁ ।੩

ਤਥ ਫੇਰਿ ਕਾਲੂ ਆਖਿਆ, “ਨਾਨਕ ! ਤੂੰ ਅਸਾਥਹੁ ਗਇਆ ਹੈਂ ਪਰ ਤੂੰ ਜਾਹਿ ਚਾਕਰੀ ਕਰ ..... ਅਸਾਂ ਤੇਰਾ ਖਟਣ ਛਡਿਆ ਹੈ ਬੇਟਾ ! ਜੇਕਰ ਤੂੰ ਉਦਾਸਿ ਹੋਇ ਕਰਿ ਜਾਸੀ, ਤਾਂ ਸਭ ਕੋਈ ਆਖਸੀ, ਜੋ ਕਾਲੂ ਦਾ ਪੁੜ੍ਹ ਫ਼ਕੀਰ ਹੋਇ ਗਇਆ, ਲੋਕ ਮੇਹਣੈ ਦੇਸਨਿ”। ਤਥ ਗੁਰੂ ਨਾਨਕ ਜੀ ਪਉੜੀ ਚਉਥੀ ਆਖੀ :

ਲਾਈ ਚਿਤੁ ਕਰਿ ਚਾਕਰੀ, ਮੰਨਿ ਨਾਮੁ ਕਰਿ ਕੰਮੁ ।  
ਬੰਨ੍ਹ ਬਦੀਆ ਕਰਿ ਧਾਵਣੀ, ਤਾਂ ਕੋ ਆਖੈ ਧੰਨੁ ।  
ਨਾਨਕ ਵੇਖੈ ਨਦਰਿ ਕਰਿ, ਚੜ੍ਹੇ ਚਵਗਣ ਵੰਨੁ ।੪।੨।      (ਸੋਰਠਿ ਮ: ੧)

ਇਸ ਸਾਰੀ ਸਾਖੀ ਦੇ ਅਖੀਰ 'ਤੇ ਸਾਖੀਕਾਰ ਲਿਖਦਾ ਹੈ :

ਤਥ ਫਿਰਿ ਕਾਲੂ ਕਹਿਆ, “ਏਹ ਗੱਲਾਂ ਛਡਿ, ਲੋਕਾਂ ਦਾ ਮਾਰਗੁ ਪਕੜੁ, ਕਿਰਤ ਬਿਨਾ ਜੀਵਨ ਬੇੜਾ ਹੈ”। ਤਥ ਫਿਰਿ ਬਾਬਾ ਨਾਨਕੁ ਚੁਪ ਕਰਿ ਰਹਿਆ, ਕਾਲੂ ਉਠਿ ਗਇਆ, ਜਾਇ ਕਿਰਤਿ ਲਗਾ। ਆਖਉਂਸੁ, “ਏਹੁ ਅਸਾਡੇ ਕੰਮਹੁ-ਕਾਜਹੁ ਗਇਆ। ਪਰ ਬਾਹਰਹੁ ਬੇਤੀ ਉਜੜੈ ਨਹੋਂ”।

ਅਸਾਂ ਇਸ ਸਾਖੀ ਵਿਚ ਵੇਖ ਲਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਰਵੱਈਏ ਅਤੇ ਉੱਤਰ ਨਾਲ ਉਹਨਾਂ ਦੇ ਪਿਤਾ ਬਾਬਾ ਕਾਲੂ ਜੀ ਦੀ ਤਸੱਲੀ ਨਹੀਂ ਸੀ ਹੋਈ, ਤੇ ਉਹ ਬੜੇ ਹੀ ਨਿਰਾਸ ਹੋ ਕੇ ਉਹਨਾਂ ਪਾਸੋਂ ਚਲੇ ਗਏ ਸਨ। ਪਿਤਾ ਪੁੱਤਰ ਦੋਵੇਂ ਹੀ ਇਹ ਗੱਲ-ਬਾਤ ਕਰ ਰਹੇ ਸਨ, ਉਥੇ ਤੀਜੀ ਹੋਰ ਕੋਈ

ਪਿਰ ਨਹੀਂ ਸੀ। ਦੱਸੋ, ਉਸ ਮੌਕੇ 'ਤੇ ਸਤਿਗੁਰੂ ਜੀ ਦਾ ਉਚਾਰਿਆ ਹੋਇਆ ਇਹ ਸ਼ਬਦ ਦੋਹਾਂ ਵਿਚੋਂ ਕਿਸ ਨੇ ਲਿਖ ਕੇ ਸਾਂਭਿਆ, ਤੇ ਬਾਣੀ ਇਕੱਠੀ ਕਰਨ ਵੇਲੇ ਗੁਰੂ ਅਰਜਨ ਸਾਹਿਬ ਨੇ ਇਹ ਸ਼ਬਦ ਕਿਸ ਪਾਸੋਂ ਮੰਗਾਇਆ? ਸਾਖੀ ਸਾਫ਼ ਦੱਸਦੀ ਹੈ ਕਿ ਸਤਿਗੁਰੂ ਜੀ ਦੇ ਪਿਤਾ ਬਾਬਾ ਕਾਲੂ ਜੀ ਬਹੁਤ ਨਿਰਾਸ ਤੇ ਨਰਾਜ਼ ਹੋ ਕੇ ਗਏ। ਭਲਾ, ਅਜਿਹੀ ਮਾਨਸਕ ਹਾਲਤ ਵਿਚ ਉਹਨਾਂ ਨੂੰ ਕੀ ਲੋੜ ਪੈਣੀ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਸਾਂਭ ਰੱਖਣ ਲਈ ਲਿਖਦੇ?

## (੨) ਹਰਿਦੁਆਰ ਸਾਧੂ ਦਾ ਚੌਕਾ

ਸਤਿਗੁਰੂ ਨਾਨਕ ਸਾਹਿਬ ਦੀ ਜਨਮ-ਸਾਖੀ ਵਿਚ ਹਰਿਦੁਆਰ ਜਾਣ ਦੀ ਸਾਖੀ ਬੜੀ ਪਰਸਿੱਧ ਹੈ। ਉਥੇ ਦੋ ਘਟਨਾਂ ਹੋਈਆਂ ਸਨ। ਇਕ ਤਾਂ ਅੰਵਾਣ ਲੋਕਾਂ ਨੂੰ ਚੜ੍ਹਦੇ ਵਲ ਪਾਣੀ ਸਿੰਜਦਿਆਂ ਵੇਖ ਕੇ ਲਹਿੰਦੇ ਵਲ ਪਾਣੀ ਸਿੰਜਣ ਦੀ ਹੈ, ਤੇ ਦੂਜੀ ਹੈ ਇਕ ਵੈਸ਼ਨਵ ਸਾਧੂ ਬਾਰੇ। ਸਤਿਗੁਰੂ ਜੀ ਤੇ ਭਾਈ ਮਰਦਾਨਾ ਗੰਗਾ ਦੇ ਕੰਢੇ ਬੈਠੇ ਸਨ। ਸਵੇਰ ਦਾ ਪਹਿਰ ਸੀ। ਨੇੜੇ ਗੁਆਂਢ ਹੀ ਇਕ ਵੈਸ਼ਨਵ ਸਾਧੂ ਭੋਜਨ ਤਿਆਰ ਕਰ ਰਿਹਾ ਸੀ। ਉਸ ਨੇ ਆਪਣੇ ਚੌਕੇ ਦੀ ਸੁੱਚ ਕਾਇਮ ਰੱਖਣ ਲਈ ਦੁਆਲੇ ਲਕੀਰਾਂ ਕੱਢੀਆਂ ਹੋਈਆਂ ਸਨ। ਮਰਦਾਨਾ ਉਸ ਸਾਧੂ ਪਾਸੋਂ ਅੱਗ ਲੈਣ ਚਲਾ ਗਿਆ। ਖਲੋਤਾ ਤਾਂ ਚੌਕਿਓਂ ਬਾਹਰ ਹੀ, ਪਰ ਉਸ ਦਾ ਪਰਛਾਵਾਂ ਸਾਧੂ ਦੇ ਚੌਕੇ ਅੰਦਰ ਜਾ ਪਿਆ। ਚੌਕਾ ਭਿਟਿਆ ਗਿਆ। ਸਾਧੂ ਕ੍ਰੋਧ ਨਾਲ ਲੋਹਾ-ਲਾਖਾ ਹੋ ਗਿਆ। ਚੁਲ੍ਹੇ ਵਿਚੋਂ ਬਲਦਾ ਚੋ ਲੈ ਕੇ ਮਰਦਾਨੈ ਨੂੰ ਮਾਰਨ ਪਿਆ। ਅੱਗੇ ਅੱਗੇ ਤੁਭਕਿਆ ਹੋਇਆ ਮਰਦਾਨਾ, ਤੇ ਪਿੱਛੇ ਪਿੱਛੇ ਗੁੱਸੇ ਨਾਲ ਲਾਲ ਹੋਇਆ ਹੋਇਆ ਉਹ ਸਾਧੂ। ਦੋਵੇਂ ਸਤਿਗੁਰੂ ਨਾਨਕ ਦੇਵ ਜੀ ਪਾਸ ਜਾ ਪਹੁੰਚੇ। ਸਤਿਗੁਰੂ ਜੀ ਨੇ ਉਸ ਸਾਧੂ ਨੂੰ ਉਸ ਦੀ ਭੁਲ ਸਮਝਾਣ ਲਈ ਹੇਠ ਲਿਖਿਆ ਸਲੋਕ ਉਥੇ ਉਚਾਰਿਆ:

ਕੁਖਿ ਕੁਮਣੀ, ਕੁਦਇਆ ਕਸਾਇਣ,  
ਪਰ ਨਿੰਦਾ ਘਟਿ ਚੁਹੜੀ, ਮੁਠੀ ਕ੍ਰੋਧਿ ਚੰਡਾਲਿ।  
ਕਾਰੀ ਕਢੀ ਕਿਆ ਥੀਐ, ਜੇ ਚਾਰੇ ਬੈਠੀਆ ਨਾਲਿ।  
ਸਚੁ ਸੰਜਮੁ ਕਰਣੀ ਕਾਰਾ, ਨਾਵਣੁ ਨਾਉ ਜਪੇਹੀ।  
ਨਾਨਕ ਅਗੇ ਉਤਮ ਸੇਣੀ, ਜਿ ਪਾਪਾ ਪੰਦਿ ਨ ਦੇਹੀ।

ਇਸ ਘਟਨਾ ਵੇਲੇ ਸਿਰਫ਼ ਤਿੰਨ ਜਣੇ ਸਨ—ਸਾਧੂ, ਭਾਈ ਮਰਦਾਨਾ ਅਤੇ

ਗੁਰੂ ਨਾਨਕ ਦੇਵ ਜੀ। ਇਹ ਉਪਰ-ਦਿੱਤਾ ਸਲੋਕ ਇਹਨਾਂ ਤਿੰਨਾਂ ਵਿਚੋਂ ਕਿਸ ਨੇ ਉਸ ਵੇਲੇ ਲਿਖਿਆ ਹੋਵੇਗਾ ? ਕੀ ਉਹ ਸਾਧੂ ਬਲਦਾ ਚੋ ਹੱਥੋਂ ਡੱਡ ਕੇ ਤੁਰੜ ਆਪਣੇ ਚੌਕੇ ਵਿਚੋਂ ਕਾਗਜ਼ ਕਲਮ ਦਵਾਤ ਲੈਣ ਚਲਾ ਗਿਆ ਸੀ; ਤੇ ਮੁੜ ਆ ਕੇ ਉਸ ਨੇ ਸਤਿਗੁਰੂ ਜੀ ਤੋਂ ਇਹ ਸਲੋਕ ਲਿਖ ਲਿਆ ? ਕੀ ਉਸ ਸਾਧੂ ਨੇ ਆਪਣੇ ਕੋਲ ਕਾਗਜ਼ ਕਲਮ ਦਵਾਤ ਰੱਖੇ ਹੋਏ ਸਨ ? ਕਾਹਦੇ ਲਈ ? ਤੁਸਾਂ ਕਿਤਨੇ ਕੁ ਐਸੇ ਸਾਧੂ ਵੇਖੇ ਹਨ ਜੋ 'ਮੰਨੀ ਰਾਮ' ਮੰਗਣ ਆਏ ਬਗਲੀ ਵਿਚ ਲਿਖਣ ਦੀ ਸਮਗ੍ਰੀ ਭੀ ਨਾਲ ਹੀ ਲਈ ਫਿਰਦੇ ਹਨ ? ਪਰ ਸਾਧੂ ਦਾ ਨਾ ਕੋਈ ਘਰ ਨਾ ਘਾਟ, ਨਾ ਕੋਈ ਧੀ ਨਾ ਪੁੱਤਰ। ਜੇ ਉਸ ਨੇ ਭਲਾ ਇਹ ਸਲੋਕ ਲਿਖ ਭੀ ਲਿਆ ਹੋਵੇ, ਤਾਂ ਗੁਰੂ ਅਰਜਨ ਦੇਵ ਜੀ ਨੇ ਉਸ ਦੇ ਕਿਹੜੇ ਪੁੱਤਰ ਪੋਤਰੇ ਤੋਂ ਮੰਗਾਇਆ ਹੋਵੇਗਾ ?

### (੩) ਸੈਦਪੁਰ ਦੀ ਕਤਲਾਮ

ਪੁਰਾਤਨ ਜਨਮਸਾਖੀ ਦੀ ਸਾਖੀ ਨੰ: ੩੫ 'ਸੈਦਪੁਰ ਦੀ ਬੰਦ' ਦੀ ਸਾਖੀ ਹੈ, ਜਦੋਂ ਬਾਬਰ ਨੇ ਹਮਲਾ ਕਰ ਕੇ ਸ਼ਹਿਰ ਵਿਚ ਲੁੱਟ-ਮਾਰ ਤੇ ਕਤਲਾਮ ਕਰਾਈ ਸੀ। ਸੈਂਕੜੇ ਤੀਵੀਆਂ-ਮਰਦ ਕੈਦ ਕਰ ਲਏ ਗਏ ਸਨ। ਭਾਈ ਮਰਦਾਨੇ ਤੇ ਸਤਿਗੁਰੂ ਨਾਨਕ ਦੇਵ ਜੀ ਨੂੰ ਭੀ ਬੰਦੀ ਪਾਇਆ ਗਿਆ।

ਸਾਖੀ ਵਾਲਾ ਲਿਖਦਾ ਹੈ :

ਤਬ ਛੇਰੇ ਜਾਇ ਪਾਏ ਕੋਹਾਂ ਦੁਹੁ ਉਪਰਿ। ਤਬ ਚਕੀਆਂ ਆਗੀ ਮਿਲੀਆਂ। ਆਖਿਓ ਨੈ ਜੋ 'ਦਾਣਾ ਦਲਹੁ ਸਰਕਾਰ ਕਾ'। ਪਠਾਣੀ ਅਤੇ ਖਤਰਾਣੀਆਂ ਅਤੇ ਬਾਮਣੀਆਂ ਸਭੇ ਇਕਠੀਆਂ ਬਹਾਲੀਆਂ ਅਤੇ ਚਕੀਆਂ ਆਗੀ ਮਿਲੀਆਂ। ਤਬ ਬਾਬੇ ਨੂੰ ਭੀ ਇਕ ਚਕੀ ਮਿਲੀ, ਤਾਂ ਬਾਬੇ ਕੀ ਚਕੀ ਆਪੇ ਫਿਰੇ। ਬਾਬਾ ਬੈਠਾ ਗਾਲਾ ਹੀ ਪਾਵੈ। ਤਦਿ ਪਾਤਿਸਾਹੁ ਆਇ ਗਇਆ। ਤਬ ਬਾਬਾ ਬੋਲਿਆ ਸਬਦੁ ਸ੍ਰੀ ਸਤਿਗੁਰੂ ਪ੍ਰਸਾਦਿ :

ਰਾਗ ਆਸਾ ਮਹਲਾ ੧ ਅਸਟਪਦੀਆ ਘਰੁ ੩  
 ਜਿਨ੍ ਸਿਰ ਸੋਹਨਿ ਪਟੀਆ, ਮਾਂਗੀ ਪਾਇ ਸੈਧੂਰੁ।  
 ਸੇ ਸਿਰ ਕਾਤੀ ਮੁੰਨੀਅਨਿ, ਗਲ ਵਿਚਿ ਆਵੈ ਪੁੜਿ।  
 ਮਹਲਾ ਅੰਦਰਿ ਹੋਈਆ, ਹੁਣਿ ਬਹਣਿ ਨ ਮਿਲਨਿ ਹਦੂਰਿ। ੧।  
 ਆਦੇਸੁ ਬਾਬਾ ਆਦੇਸੁ।  
 ਆਦਿ ਪੁਰਖ ਤੇਰਾ ਅੰਤੁ ਨ ਪਾਇਆ, ਕਰਿ ਕਰਿ ਦੇਖਹਿ ਵੇਸ। ੧। ਰਹਾਉ।

ਜਦਹੁ ਸੀਆ ਵੀਆਹੀਆਂ, ਲਾੜੇ ਸੋਹਨਿ ਪਾਸਿ ।  
 ਹੈਂਡੋਲੀ ਚੜ੍ਹ ਆਈਆ, ਦੰਦਬੰਡ ਕੀਤੇ ਰਾਸਿ ।  
 ਉਪਰਹੁ ਪਾਣੀ ਵਾਗੀਐ, ਝਲੇ ਇਮਕਨਿ ਪਾਸਿ ॥੨॥  
 ਇਕੁ ਲਖੁ ਲਹਨਿ ਬਹਿਠੀਆ, ਲਖੁ ਲਹਨਿ ਖੜੀਆ ।  
 ਗਰੀ ਛੁਹਾਰੇ ਖਾਂਦੀਆ, ਮਾਣਨਿ ਸੇਜੜੀਆ ।  
 ਤਿਨੁ ਗਲਿ ਸਿਲਕਾ ਪਾਈਆ, ਤੁਟਨਿ ਮੇਤਸਰੀਆ ॥੩॥  
 ਧਨੁ ਜੋਥਨੁ ਦੂਇ ਵੈਰੀ ਹੋਏ, ਜਿੰਨੀ ਰਖੇ ਰੰਗੁ ਲਾਇ ।  
 ਦੂਤਾ ਨੋ ਫੁਰਮਾਇਆ, ਲੈ ਚਲੇ ਪਤਿ ਗਵਾਇ ।  
 ਜੇ ਤਿਸੁ ਭਾਵੈ ਦੇ ਵਡਿਆਈ, ਜੇ ਭਾਵੈ ਦੇਇ ਸਜਾਇ ॥੪॥  
 ਅਗੋਦੇ ਜੇ ਚੇਤੀਐ, ਤਾ ਕਾਇਤੁ ਮਿਲੈ ਸਜਾਇ ।  
 ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ ।  
 ਬਾਬਰਵਾਣੀ ਫਿਰ ਗਈ, ਕੁਇਤੁ ਨ ਰੋਟੀ ਖਾਇ ॥੫॥  
 ਇਕਨਾ ਵਖਤ ਖੁਆਈਅਹਿ, ਇਕਨਾ ਪੁਜਾ ਜਾਇ ।  
 ਚਉਕੇ ਵਿਣੁ ਹਿੰਦਵਾਣੀਆ, ਕਿਉ ਟਿਕੇ ਕਥਹਿ ਨਾਇ ।  
 ਰਾਮੁ ਨ ਕਬਹੂ ਚੇਤਿਓ, ਗੁਣਿ ਕਹਣਿ ਨ ਮਿਲੈ ਖੁਦਾਇ ॥੬॥  
 ਇਕਿ ਘਰਿ ਆਵਹਿ ਆਪਣੈ, ਇਕਿ ਮਿਲਿ ਮਿਲਿ ਪੁਛਹਿ ਸੁਖ ।  
 ਇਕਨਾ ਏਹੋ ਲਿਖਿਆ, ਬਹਿ ਬਹਿ ਰੋਵਹਿ ਦੁਖ ।  
 ਜੇ ਤਿਸੁ ਭਾਵੈ ਸੋ ਬੀਐ, ਨਾਨਕ ਕਿਆ ਮਾਨੁਖ ॥੧੧॥

ਸਾਖੀ ਵਾਲਾ ਲਿਖਦਾ ਹੈ :

ਤਾਂ ਪਾਤਸਾਹਿ ਬਾਬਰਿ ਆਇ ਪੈਰ ਸੁੰਮੇ । ਆਖਿਓਸੁ : “ਇਸੁ ਫਕੀਰ ਦੇ ਮੁਹ ਵਿਚ  
 ਖੁਦਾਇ ਨਦਰਿ ਆਵਦਾ ਹੈ” । ਹਿੰਦੂ ਮੁਸਲਮਾਨ ਸਭ ਲੋਕਾਂ ਨੇ ਗੁਰੂ ਨਾਨਕ ਦੇਵ ਜੀ  
 ਨੂੰ ਸਿਰ ਨਿਵਾਇਆ । ਤਾਂ ਪਾਤਸਾਹਿ ਆਖਿਆ : “ਏ ਦਰਵੇਖ ! ਕੁਝ ਕਬੂਲ  
 ਕਰ” । ਗੁਰੂ ਬਾਬੈ ਆਖਿਆ, “ਅਸਾਡੈ ਕੰਮਿ ਕਿਛੁ ਨਾਹੀ । ਪਰੁ ਇਹ ਜੋ ਬੰਦਿ ਹੋਈ  
 ਹੈ ਸੈਦਪੁਰ ਕੀ, ਸੋ ਛੋਡਿ ਦੇਹ, ਅਤੇ ਇਹਨਾਂ ਕਾ ਜੋ ਕਛੁ ਗਇਆ ਹੈ ਸੋ ਫਿਰਿ ਦੇਹ” ।

ਸਤਿਗੁਰੂ ਜੀ ਦੀ ਇਸ ਪ੍ਰੇਰਨਾ 'ਤੇ ਬਾਬਰ ਨੇ ਸਭ ਕੈਦੀ ਛੱਡ ਦਿਤੇ ਅਤੇ  
 ਕੁਝ ਥੋੜਾ ਬਹੁਤ ਲੁੱਟਿਆ ਮਾਲ ਭੀ ਮੌਜ ਦਿੱਤਾ । ਪਰ ਉਹ ਲੋਕ ਵਿਚਾਰੇ ਬਹੁਤ  
 ਸਹਿਮੇ ਹੋਏ ਸਨ । ਸੈਦਪੁਰ ਵਿਚ ਆਪਣੀਆਂ ਅੱਖਾਂ ਦੇ ਸਾਹਮਣੇ ਬੜੇ ਬੜੇ  
 ਅੱਤਿਆਚਾਰ ਹੁੰਦੇ ਵੇਖ ਆਏ ਸਨ, ਸੜਦੇ ਸ਼ਹਿਰ ਦੇ ਭਾਂਬੜ ਹੁਣ ਭੀ ਉਹਨਾਂ  
 ਦੀਆਂ ਅੱਖਾਂ ਅਗੇ ਆ ਕੇ ਡਰਾ ਰਹੇ ਸਨ । ਸਾਖੀ ਵਾਲਾ ਲਿਖਦਾ ਹੈ :

ਤਥ ਬਾਬੇ ਤਿਨਾ ਜਾਵਨਿ ਨਾਹੀਂ। ਤਥ ਬਾਬਾ ਤੀਸਰੈ ਦਿਨ ਸੈਦਪੁਰਿ ਫਿਰਿ ਆਇਆ। ਜਾਂ ਆਇ ਕਰਿ ਦਿਖੈ ਤਾਂ ਕੀ ਵੇਖੈ, ਸਭ ਕਤਲਾਮ ਪਏ ਹੈਨਿ। ਤਥ ਬਾਬੈ ਆਖਿਆ, “ਮਰਦਾਨਿਆ, ਇਹ ਕਿਆ ਵਰਤੀ?” ਤਾਂ ਮਰਦਾਨੇ ਆਖਿਆ, “ਜੀ ਪਾਤਿਸ਼ਾਹ! ਜੋ ਤੁਧੁ ਭਾਣਾ, ਸਾਈ ਵਰਤੀ”। ਤਥ ਬਾਬੈ ਆਖਿਆ, “ਮਰਦਾਨਿਆ! ਰਬਾਬੁ ਵਜਾਇ”। ਤਾਂ ਮਰਦਾਨੈ ਰਬਾਬੁ ਵਜਾਇਆ, ਰਾਗੁ ਆਸਾ ਕੀਤਾ, ਬਾਬੈ ਸਬਦੁ ਉਠਾਇਆ :

ਕਹਾ ਸੁ ਖੇਲ ਤਥੇਲਾ ਘੋੜੇ, ਕਹਾ ਭੇਰੀ ਸਹਨਾਈ।  
 ਕਹਾ ਸੁ ਤੇਰਾਬੰਦ ਗਾਡੇਰੜਿ, ਕਹਾ ਸੁ ਲਾਲ ਕਵਾਈ।  
 ਕਹਾ ਸੁ ਆਰਸੀਆ ਮੁਹ ਬੰਕੇ, ਐਥੇ ਦਿਸਹਿ ਨਾਹੀ। ੧।  
 ਇਹ ਜਗ੍ਹਾ ਤੇਰਾ ਤੂ ਗੋਸਾਈ।  
 ਏਕ ਘੜੀ ਮਹਿ ਬਾਪਿ ਉਥਾਪੇ, ਜਚੁ ਵੰਡਿ ਦੇਵਹਿ ਭਾਈ। ੨। ਰਹਾਉਣਾ  
 ਕਹਾ ਸੁ ਘਰ ਦਰ ਮੰਡਪ ਮਹਲਾ, ਕਹਾ ਸੁ ਬੰਕ ਸਰਾਈ।  
 ਕਹਾ ਸੁ ਸੇਜ ਸੁਖਾਲੀ ਕਾਮਣਿ, ਜਿਸੁ ਵੇਖਿ ਨੌਦ ਨ ਪਾਈ।  
 ਕਹਾ ਸੁ ਪਾਨ ਤੰਬੇਲੀ ਹਰਮਾ, ਹੋਈਆ ਛਾਈ ਮਾਈ। ੩।  
 ਇਸੁ ਜਰ ਕਾਰਣਿ ਘਣੀ ਵਿਗੁਤੀ, ਇਨਿ ਜਰਿ ਘਣੀ ਖੁਆਈ।  
 ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਨ ਜਾਈ।  
 ਜਿਸ ਨੇ ਆਪਿ ਖੁਆਏ ਕਰਤਾ, ਖੁਸਿ ਲਏ ਚੰਗਿਆਈ। ੪।  
 ਕੋਟੀ ਹੁ ਪੀਰ ਵਰਜਿ ਰਹਾਏ, ਜਾ ਮੀਰੁ ਸੁਣਿਆ ਧਾਇਆ।  
 ਥਾਨ ਮੁਕਾਮ ਜਲੇ ਬਿਜ ਮੰਦਰ, ਮੁਛਿ ਮੁਛਿ ਕੁਇਰ ਰੁਲਾਇਆ।  
 ਕੋਈ ਮੁਗਲੁ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ। ੫।  
 ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਰਾ ਵਗਾਈ।  
 ਓਨੀ ਤੁਪਕ ਤਾਣਿ ਚਲਾਈ, ਓਨੀ ਹਸਤਿ ਚਿੜਾਈ।  
 ਜਿਨ ਕੀ ਚੀਰੀ ਦਰਗਹ ਫਾਟੀ, ਤਿਨਾ ਮਰਣਾ ਭਾਈ। ੬।  
 ਇਕ ਹਿੰਦਵਾਣੀ ਅਵਰ ਤੁਰਕਾਣੀ, ਭਟਿਆਣੀ ਠਕੁਰਾਣੀ।  
 ਇਕਨਾ ਪੇਰਣ ਸਿਰ ਖੁਰ ਪਾਟੇ, ਇਕਨਾ ਵਾਸੁ ਮਸਾਣੀ। ੭।  
 ਜਿਨ ਕੇ ਬੰਕੇ ਘਰੀ ਨ ਆਇਆ, ਤਿਨ ਕਉ ਰੈਣਿ ਵਿਗਾਣੀ। ੮।  
 ਆਪੇ ਕਰੇ ਕਰਾਏ ਕਰਤਾ, ਕਿਸ ਨੇ ਆਖਿ ਸੁਣਾਈਐ।  
 ਦੁਖ ਸੁਖ ਤੇਰੈ ਭਾਣੈ ਹੋਵੈ, ਕਿਸਥੈ ਜਾਇ ਰੁਆਈਐ।  
 ਹੁਕਮੀ ਹੁਕਮਿ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ੯। ੧੨।

ਕਿਤਨਾ ਭਿਆਨਕ ਦ੍ਰਿਸ਼ ਹੈ ! ਇਹਨਾਂ ਦੋਹਾਂ ਅਸ਼ਟਪਦੀਆਂ ਨੂੰ ਮੁੜ ਮੁੜ  
 ਧਿਆਨ ਨਾਲ ਪੜ੍ਹੋ, ਮਨੁੱਖੀ ਪਸੂਪੁਣੇ ਦੀ ਇਕ ਭਾਗੀ ਘ੍ਰਣਿਤ ਤਸਵੀਰ  
 ਤੁਹਾਡੀਆਂ ਅੱਖਾਂ ਸਾਹਮਣੇ ਆਉਂਦੀ ਜਾਏਗੀ। ਫਿਰ ਭੀ ਡਿੱਠੇ ਸੁਣੇ ਵਿਚ  
 ਜਿਸੀ-ਅਸਮਾਨ ਦਾ ਫਰਕ ਹੋਇਆ ਕਰਦਾ ਹੈ। ਜਿਨ੍ਹਾਂ ਪੰਜਾਬੀਆਂ ਨੇ  
 ਸੰਨ ੧੯੪੭ ਦੀ ਦੇਸ਼-ਵੰਡ ਵੇਲੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਹੋਏ  
 ਅੱਤਿਆਚਾਰ ਅੱਖਾਂ ਵੇਖੇ ਸਨ, ਇਹਨਾਂ ਅਸ਼ਟਪਦੀਆਂ ਵਿਚ ਬਿਆਨ ਕੀਤੀ  
 ਦਰਦ-ਭਰੀ ਕਹਾਣੀ ਦੀ ਸਹੀ ਸੂਝ ਉਹਨਾਂ ਨੂੰ ਹੀ ਪੈ ਸਕਦੀ ਹੈ। ਮਾਪਿਆਂ  
 ਨੇ ਜਿਗਰ ਦੇ ਟੋਟੇ ਪਿਆਰੇ ਬੱਚੇ ਨਹੀਂ ਸਨ ਸੰਭਾਲੇ, ਗੱਭਰੂ ਵੀਰ ਜੁਆਨ ਭੈਣਾਂ  
 ਦੀ ਇੱਜਤ ਨਹੀਂ ਬਚਾ ਸਕੇ। ਧਰਮ-ਇਸ਼ਟਾਂ ਦੀ ਹਾਜ਼ਰੀ ਵਿਚ ਸਾਬਚ ਨਿਬਾਹੁਣ  
 ਦੀਆਂ ਕਸਮਾਂ ਖਾਣ ਵਾਲੇ ਜੀਵਨ-ਸਾਬਚੀ, ਆ ਬਣੀ 'ਤੇ ਸਭ ਕੌਲ-ਇਕਰਾਰ  
 ਭੁੱਲ ਗਏ ਸਨ। ਅਜਿਹੀ ਬਿਪਤਾ ਵੇਲੇ ਜਦੋਂ ਪਿਆਰ ਦੀਆਂ ਪੀਡੀਆਂ ਗੰਢਾਂ  
 ਛਿੱਲੀਆਂ ਪੈ ਜਾਂਦੀਆਂ ਹਨ, ਜਦੋਂ ਸਾਰੀ ਉਮਰ ਦੀ ਖੱਟੀ-ਕਮਾਈ ਦੇ ਕੇ ਭੀ  
 ਜਿੰਦ ਬਚਾਣੀ ਸਸਤਾ ਸੌਦਾ ਜਾਪਦਾ ਹੈ, ਕੀ ਉਸ ਵੇਲੇ ਭੀ ਲੋਕ ਕਾਗਜ਼ ਕਲਮ  
 ਦਵਾਤ ਆਪਣੇ ਨਾਲ ਚੁੱਕੀ ਫਿਰਦੇ ਹਨ ? ਤੇ ਚੁੱਕੀ ਫਿਰਦੇ ਹਨ ਕਾਹਦੇ ਲਈ ?  
 ਤਾਂ ਫਿਰ ਇਹ ਦੋਵੇਂ ਅਸ਼ਟਪਦੀਆਂ ਉਸ ਪਰਲੋਂ ਵੇਲੇ ਕਿਸ ਨੇ ਲਿਖ ਕੇ ਸਾਂਭੀਆਂ  
 ਹੋਣਗੀਆਂ ? ਤੇ, ਗੁਰੂ ਅਰਜਨ ਸਾਹਿਬ ਨੇ ਕਿਸ ਸ਼ਰਧਾਲੂ ਸਿਖ ਪਾਸੋਂ ਮੰਗਾਈਆਂ  
 ਹੋਣਗੀਆਂ ? ਜਦੋਂ ਮੈਤ ਅੱਖਾਂ ਸਾਹਮਣੇ ਪਈ ਦਿਸਦੀ ਹੋਵੇ, ਤਾਂ ਜੀ-ਭਿਆਣੇ  
 ਲੋਕ ਕੀਮਤੀ ਤੋਂ ਕੀਮਤੀ ਮਲਕੀਅਤਾਂ ਭੀ ਜਿੰਦ ਦੇ ਵੱਟੇ ਵਾਰ ਦਿਆ ਕਰਦੇ  
 ਹਨ। ਸੈਦਪੁਰ 'ਤੇ ਆਈ ਉਹ ਭਾਵੀ ਕੋਈ ਸਧਾਰਨ ਜਿਹੀ ਖੇਡ ਨਹੀਂ ਸੀ।  
 ਭਰੇ ਹੋਏ ਲੋਕ ਤਾਂ ਮੁੜ ਆਪਣੇ ਸ਼ਹਿਰ ਵਲ ਭੀ ਆਉਣ ਨੂੰ ਤਿਆਰ ਨਹੀਂ  
 ਸਨ। ਉਹਨਾਂ ਨੂੰ ਕਿੱਥੇ ਸ਼ਡਦਾ ਸੀ ਸਾਹਿੱਤ ਦਾ ਇਸ਼ਕ ? ਸੋ ਇਹਨਾਂ  
 ਅਸ਼ਟਪਦੀਆਂ ਨੂੰ ਲਿਖ ਕੇ ਰੱਖਣ ਵਾਲਾ ਸੀ ਉਹ ਗੁਰੂ ਪਾਤਸ਼ਾਹ ਆਪ, ਜਿਸ  
 ਨੇ ਉਹ ਰੁਲਦੀ ਮੁਲਕਤਿ ਵੇਖ ਕੇ ਖਾਲਕ ਨੂੰ ਆਖਿਆ ਸੀ : 'ਪਾਤਸ਼ਾਹ !'

**ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ ।'**

ਗੁਰੂ ਨਾਨਕ ਦੇਵ ਜੀ ਦੇ ਜੀਵਨ-ਇਤਿਹਾਸ ਦੇ ਵਰਕੇ ਫੌਲ ਕੇ ਵੇਖੀ  
 ਚਲੋ। ਇਕ ਨਹੀਂ, ਅਨੇਕਾਂ ਸਾਬਚੀਆਂ ਪੜ੍ਹੋਗੇ, ਜਿਥੇ ਰਤਾ ਕੁ ਭੀ ਅਕਲ  
 ਵਰਤਿਆਂ ਇਸ ਸਿੱਟੇ 'ਤੇ ਅੱਪੜੋਗੇ ਕਿ ਹਰ ਸਮੇਂ ਗੁਰੂ ਨਾਨਕ ਸਾਹਿਬ ਆਪਣੀ  
 ਬਾਣੀ ਆਪ ਹੀ ਲਿਖ ਕੇ ਆਪਣੇ ਪਾਸ ਸਾਂਭਦੇ ਗਏ ਸਨ।



## ਬਾਣੀ ਦਾ ਪਰਸਪਰ ਟਾਕਰਾ

ਦਲੀਲ ਅਤੇ ਜੀਵਨ-ਸਾਖੀਆਂ ਬਦੋ-ਬਦੀ ਸਾਨੂੰ ਇਸ ਸਿੱਟੇ 'ਤੇ ਲਿਆ ਚੁਕੀਆਂ ਹਨ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਆਪ ਹੀ ਲਿਖ ਕੇ ਸਾਂਭੀ ਹੋਈ ਸੀ। ਪਰ ਇਥੇ ਮਨ ਇਹ ਪੁੱਛਦਾ ਹੈ ਕਿ ਉਹ ਸਾਰਾ ਸੰਗਹਿ ਗਿਆ ਕਿੱਥੇ।

### ਗੁਰਬਾਣੀ ਦੀ ਤਲਾਸ਼

ਇਸ ਬਾਰੇ ਪੁਸਤਕ ਪ੍ਰਾਚੀਨ ਬੀੜਾਂ ਦੇ ਲੇਖਕ ਸ: ਜੀ.ਬੀ. ਜਿੰਧ ਜੀ ਆਪਣੀ ਪੁਸਤਕ ਦੇ ਸਫ਼ਾ ੧੧-੧੨ ਉੱਤੇ 'ਗੁਰਬਾਣੀ ਦੀ ਤਲਾਸ਼' ਦੇ ਸਿਰਲੇਖ ਹੇਠ ਇਉਂ ਲਿਖਦੇ ਹਨ :

"ਗੁਰੂ ਨਾਨਕ ਸਾਹਿਬ ਨੇ, ਜਦੋਂ ਹਾਲੀ ਪੰਡੀ ਕੁ ਵਕੇ ਦੇ ਨੌਜਵਾਨ ਹੀ ਸਨ ਤੇ ਆਪਣੇ ਆਪ ਨੂੰ 'ਸ਼ਾਇਰ' ਕਹਿਣਾ ਪਸੰਦ ਕਰਦੇ ਸਨ, ਬਾਣੀ ਰਚਣੀ ਆਰੰਭ ਕੀਤੀ ਤੇ ਲਗਾ-ਪਗ ਆਪਣੇ ਅੰਤ ਸਮੇਂ ਤਕ ਰਚਦੇ ਰਹੇ। ਏਸ ਚਾਲੀ ਕੁ ਸਾਲ ਦੇ ਅਰਸੇ ਵਿਚ ਸਮੇਂ ਸਮੇਂ ਦੀ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਇਹ ਹੋ ਨਹੀਂ ਸਕਦਾ ਕਿ ਏਸ ਤਕਾਂ ਰਚੀ ਬਾਣੀ ਕਿਤੇ ਲਿਖੀ ਨਾ ਗਈ ਹੋਵੇ, ਅਤੇ ਖੁਦ ਗੁਰੂ ਨਾਨਕ ਸਾਹਿਬ ਨੇ ਏਸ ਨੂੰ ਪਹਿਲੇ ਅੱਡ ਅੱਡ ਪਤ੍ਰਿਆਂ ਪੁਰ, ਤੇ ਪਿਛੋਂ ਸੋਧ ਕੇ ਕਿਸੇ ਕੌਦੀ ਪੋਥੀ ਦਾ ਜਾਂ 'ਬਿਆਜ਼' ਵਿਚ ਇਕ ਥਾਂ ਲਿਖਿਆ ਨਾ ਹੋਵੇ। ਬਾਣੀ ਦੀ ਅੰਦਰਲੀ ਗਵਾਹੀ ਅਤੇ ਬਹੁਤ ਸਾਰੀਆਂ ਸਾਖੀਆਂ ਦਾ ਵਿਚਾਰ-ਸਹਿਤ ਪਾਠ ਵੀ ਸਾਨੂੰ ਏਸੇ ਨਤੀਜੇ ਤੇ ਪੁਰਾਂਦੇ ਹਨ ਕਿ ਗੁਰੂ ਸਾਹਿਬ ਦੀ ਬਾਣੀ ਕਿਤਾਬੀ ਬਕਲ ਵਿਚ ਉਹਨਾਂ ਦੇ ਸਾਹਮਣੇ ਮੌਜੂਦ ਸੀ। ਬੋਲੀ ਵਲੋਂ ਬਾਣੀ ਡਾਢੀ ਮੰਝੀ ਹੋਈ ਕਵਿਤਾ ਵਜੋਂ ਸ੍ਰੋਧ, ਅਤੇ ਖਿਆਲਾਤ ਕਰ ਕੇ ਬਝਵੀਂ ਹੈ; ਮਿਹਨਤ ਕੀਤੀ ਤੇ ਸੰਸਾਰੀ ਦੇ ਸਾਰੇ ਚਿੰਨ੍ਹ ਉਸ ਵਿਚ ਮੌਜੂਦ ਹਨ। ਗੁਰੂ

ਸਾਹਿਬ ਇਕੱਲੇ ਬੈਠੇ ਵੀ ਆਪਣੀ ਰਚੀ ਬਾਣੀ ਪੜ੍ਹਦੇ ਤੇ ਗਾਊਂਦੇ ਰਹਿੰਦੇ ਸੀ। ਸਵਾਲ ਉਠਦਾ ਹੈ ਕਿ ਗੁਰੂ ਨਾਨਕ ਦੀ ਆਪਣੀ ਲਿਖੀ ਕਿਤਾਬ ਜਾਂ ਸੈਂਚੀਆਂ ਕਿਥੇ ਗਈਆਂ? ਉਹਨਾਂ ਦੇ ਜੋੜੇ ਅਤੇ ਦਸਤਾਰੇ ਤਾਂ ਮੌਜੂਦ ਹੋਣ, ਪਰ ਇਹਨਾਂ ਤੋਂ ਕਿਤੇ ਵਧੀਕ ਮਹੱਤਵ ਦੀ ਚੀਜ਼, ਆਪ ਦੀ ਅਸਲੀ ਯਾਦਗਾਰ ਮੌਜੂਦ ਹੀ ਨਾ ਹੋਵੇ। ਇਹ ਬੜੇ ਤਅੱਜਬ ਦੀ ਗੱਲ ਹੈ ਕਿ ਉਸ ਪੇਂਥੀ ਦੀ ਨਕਲ ਵੀ ਕਿਤੇ ਨਹੀਂ ਸੁਣੀ ਜਾਂਦੀ। ਆਪ ਦੇ ਪਿਛਲਿਆਂ ਨੇ ਉਹਨਾਂ ਦੀ ਹਰ ਥੈਂਡ ਨੂੰ ਟੁੱਕੜ-ਗਦਾਈ ਦਾ ਜ਼ਰੀਆ ਬਣਾਇਆ ਸੀ। ਏਸ ਕਿਤਾਬ ਤੋਂ ਵਧ ਕੇ ਚੰਗਾ ਹੋਰ ਕਿਹੜਾ ਜ਼ਰੀਆ ਹੋ ਸਕਦਾ ਸੀ? ਕੀ ਅਸੀਂ ਸਮਝੀਏ ਕਿ ਆਪ ਦੇ ਜੋਤੀ ਜੋਤਿ ਸਮਾਣ ਪਿਛੋਂ ਇਹ ਕਿਤਾਬ ਜਾਂ ਕਿਤਾਬਾਂ ਬਾਬਾ ਸ੍ਰੀ ਚੰਦ ਦੇ ਹੱਥ ਆਈਆਂ, ਅਤੇ ਕੋਈ ੮੫ ਵਾਲੇ ਪਿਛੋਂ ਬਾਬਾ ਜੀ ਦੇ ਨਾਲ ਦਰਿਆ ਰਾਵੀ ਵਿਚ ਰੁੜ੍ਹ ਗਈਆਂ। ਗੁਰੂ ਸਾਹਿਬ ਨੇ ਆਪਣੇ ਚਲਾਣੇ ਤੋਂ ਕਈ ਮਹੀਨੇ ਪਹਿਲੇ ਹੀ ਲਹਿਣਾ ਜੀ ਨੂੰ ਆਪਣੇ ਥਾਂ ਗੁਰੂ ਬਾਪ ਕੇ ਕਲਹ ਤੋਂ ਬਚਣ ਲਈ ਆਪਣੇ ਪਿੰਡ ਖੜੂਰ ਭੇਜ ਦਿਤਾ ਸੀ, ਅਤੇ ਇਹ ਕਿਤਾਬ ਜਾਂ ਸੈਂਚੀਆਂ ਉਹਨਾਂ ਨੂੰ ਨਹੀਂ ਮਿਲੀਆਂ। ਜੇ ਮਿਲੀਆਂ ਹੁੰਦੀਆਂ ਤਾਂ ਸਿਲਸਿਲੇਵਾਰ ਉਹਨਾਂ ਤੋਂ ਗੁਰੂ ਅਰਜਨ ਦੇਵ ਨੂੰ ਮਿਲ ਜਾਂਦੀਆਂ। ਪਰ ਇਉਂ ਨਹੀਂ ਹੋਇਆ।”

ਸ: ਗੁਰਬਖਸ਼ ਸਿੰਘ ਜੀ ‘ਗੁਰਬਾਣੀ ਦੀ ਤਲਾਸ਼’ ਵਿਚ ਤੁਰੇ ਤਾਂ ਠੀਕ ਰਸਤੇ ਸਨ, ਪਰ ਛੇਤੀ ਹੀ ਰਾਹ ਭੁੱਲ ਗਏ ਤੇ ਕੁਰਾਹੇ ਜਾ ਫਸੇ। ਜੀ.ਬੀ. ਸਿੰਘ ਜੀ ਲਿਖਦੇ ਹਨ :

(੧) ਕਲਹ ਤੋਂ ਬਚਣ ਲਈ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਕਰਤਾਰਪੁਰੋਂ ਖੜੂਰ ਭੇਜ ਦਿੱਤਾ।

(੨) ਗੁਰੂ ਨਾਨਕ ਦੇਵ ਜੀ ਵਾਲੀਆਂ ਸੈਂਚੀਆਂ ਬਾਬਾ ਲਹਿਣਾ ਜੀ ਦੇ ਹੱਥ ਨਹੀਂ ਆਈਆਂ। ਜੇ ਆਉਂਦੀਆਂ ਤਾਂ ਗੁਰੂ ਅਰਜਨ ਸਾਹਿਬ ਤਕ ਅੱਪੜਦੀਆਂ। ਪਰ ਇਉਂ ਨਹੀਂ ਹੋਇਆ।

(੩) ਉਹ ਸੈਂਚੀਆਂ ਬਾਬਾ ਸ੍ਰੀ ਚੰਦ ਜੀ ਨੂੰ ਮਿਲੀਆਂ ਤੇ ਜਦੋਂ ਉਹ ਚੜ੍ਹਾਈ ਕਰ ਗਏ ਤਾਂ ਉਹਨਾਂ ਦੇ ਸਰੀਰ ਨਾਲ ਹੀ ਸੈਂਚੀਆਂ ਭੀ ਰਾਵੀ ਵਿਚ ਰੋੜ੍ਹ ਦਿਤੀਆਂ ਗਈਆਂ।

ਜੀ.ਬੀ. ਸਿੰਘ ਜੀ ਨੇ ਹਰ ਥਾਂ ਉਕਾਈ ਖਾਪੀ।

ਕਲਹ ਤੋਂ ਬਚਣ ਵਾਲੀ ਗੱਲ ਬਹੁਤ ਹੀ ਹਾਸੋ-ਹੀਣੀ ਹੈ। ਸਤਿਗੁਰ ਜੀ

ਨੇ ਤੁਰਕ ਹਾਕਮਾਂ, ਖਤੀ ਕਰਮਚਾਰੀਆਂ ਤੇ ਉਹਨਾਂ ਦੇ ਹਮਾਇਤੀ ਬ੍ਰਾਹਮਣਾਂ ਨੂੰ ਗਰੀਬਾਂ ਉਤੇ ਜੁਲਮ ਕਰਨ ਤੋਂ ਇਕ ਵਾਰੀ ਨਹੀਂ ਅਨੇਕਾਂ ਵਾਰੀ ਰੋਕਿਆ, ਤੇ ਵੰਗਾਰ ਵੰਗਾਰ ਕੇ ਉਹਨਾਂ ਨੂੰ ਇਉਂ ਆਖਿਆ :

ਮਾਣਸਥਾਣੇ ਕਰਹਿ ਨਿਵਾਜ। ਛੁਰੀ ਵਗਾਇਨਿ ਤਿਨ ਗਲਿ ਭਾਗ।  
ਤਿਨ ਘਰਿ ਬ੍ਰਾਹਮਣ ਪੂਰਹਿ ਨਾਦ। ਓਨਾ ਭਿ ਆਵਹਿ ਓਹੀ ਸਾਦ।...  
ਸਰਮ ਧਰਮ ਕਾ ਛੇਰਾ ਦੂਰਿ। ਨਾਨਕ ਕੂੜ੍ਹ ਰਹਿਆ ਭਰਪੁਰਿ।

ਸੁੱਤੇ ਤੇ ਲਤਾੜੇ ਹੋਏ ਗਰੀਬਾਂ ਨੂੰ ਜਗਾਣ ਵਾਲਾ ਇਹ ਪਰਚਾਰ ਕਲਹ ਮਿਟਾਣ ਲਈ ਨਹੀਂ, ਕਲਹ ਵਧਾਣ ਲਈ ਸੀ। ਤੇ ਉਹਨਾਂ ਦੇ ਜਾ-ਨਸ਼ੀਨਾਂ ਨੇ ਅਗਾਂਹ ਇਸੇ ਦਾ ਹੀ ਪਰਚਾਰ ਕਰੇਨਾ ਸੀ, ਤੇ ਕੀਤਾ। ਸੋ, ਹਰੇਕ ਗੁਰ-ਵਿਅਕਤੀ ਨੇ ਲੋਕਾਂ ਨੂੰ ਜਗਾਣ ਲਈ ਹੀ ਪਰਚਾਰ-ਕੇਂਦਰ ਵਧਾਏ ਸਨ, ਕਲਹ ਤੋਂ ਬਚਣ ਲਈ ਨਹੀਂ।

ਪਰ ਬਾਬਾ ਲਹਿਣਾ ਜੀ ਨੂੰ ਸੈਂਚੀਆਂ ਦਿੱਤੇ ਜਾਣ ਦੇ ਰਾਹ ਵਿਚ ਕਿਹੜੀ ਗੁਕਾਵਟ ਸੀ ? ਭਲਾ, ਜੇ ਉਹ ਸੈਂਚੀਆਂ ਬਾਬਾ ਸ੍ਰੀ ਚੰਦ ਜੀ ਨੂੰ ਹੀ ਮਿਲੀਆਂ ਤਾਂ ਉਹਨਾਂ ਆਪਣੇ ਮਰਨ 'ਤੇ ਆਪਣੇ ਸੇਵਕਾਂ ਨੂੰ ਇਹ ਹਿਦਾਇਤ ਕਿਉਂ.ਕਰਨੀ ਸੀ ਕਿ ਇਤਨਾ ਦੁਰਲੱਭ ਖੜਾਨਾ ਦਰਿਆ-ਬੁਰਦ ਕੀਤਾ ਜਾਏ ? ਬਾਬਾ ਸ੍ਰੀ ਚੰਦ ਜੀ ਆਪ ਤਾਂ ਬਿਰਧ ਉਮਰੇ ਔਬੇ ਹੋ ਹੋ ਕੇ ਬਾਰਠ (ਜ਼ਿਲਾ ਗੁਰਦਾਸਪੁਰ) ਤੋਂ ਤੁਰ ਕੇ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਉਣ, ਫਿਰ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿ ਗੋਬਿੰਦ ਸਾਹਿਬ, ਬਾਬਾ ਜੀ ਦੇ ਦਰਸ਼ਨ ਨੂੰ.ਬਾਰਠ ਉਚੇਚੇ ਜਾਣ। ਪਰ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਉਸ ਕੀਮਤੀ ਜਾਇਦਾਦ ਨੂੰ ਰਾਵੀ ਵਿਚ ਰੋੜ੍ਹਨ ਦੀ ਹਿਦਾਇਤ ਕਰਨ। ਇਹ ਗੱਲ ਮੰਨੀ ਨਹੀਂ ਜਾ ਸਕਦੀ। ਸਿਖ ਇਤਿਹਾਸਕਾਰਾਂ ਅਨੁਸਾਰ 'ਬੀੜ' ਤਿਆਰ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇਕੱਠੀ ਕਰਨ ਲਈ ਅਨੇਕਾਂ ਹੁਕਮਨਾਮੇ ਭੇਜੇ, ਬਾਬਾ ਮੌਹਨ ਜੀ ਦੇ ਦਰ 'ਤੇ ਆਪ ਚੱਲ ਕੇ ਗਏ। ਜੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਹੱਥਾਂ ਦੀਆਂ ਲਿਖੀਆਂ ਸੈਂਚੀਆਂ ਬਾਬਾ ਸ੍ਰੀ ਚੰਦ ਜੀ ਪਾਸ ਹੁੰਦੀਆਂ, ਤਾਂ ਇਹ ਗੱਲ ਗੁਰੂ ਅਰਜਨ ਸਾਹਿਬ ਤੋਂ ਕਿਵੇਂ ਲੁਕੀ ਰਹਿ ਸਕਦੀ ਸੀ ?

ਸੋ, ਨਾ ਉਹ ਸੈਂਚੀਆਂ ਬਾਬਾ ਸ੍ਰੀ ਚੰਦ ਜੀ ਦੇ ਪਾਸ ਸਨ ਤੇ ਨਾ ਹੀ ਉਹਨਾਂ ਦੇ ਚਲਾਣੇ ਸਮੇਂ ਉਹਨਾਂ ਦੇ ਸਰੀਰ ਨਾਲ ਦਰਿਆ-ਬੁਰਦ ਹੋਈਆਂ।

## ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਨੂੰ

ਸਤਿਗੁਰੂ ਨਾਨਕ ਦੇਵ ਜੀ ਦਾ ਜੀਵਨ-ਇਤਿਹਾਸ ਦੇਣ ਵਾਲੀ ਸਭ ਤੋਂ ਪੁਰਾਣੀ ਪੁਸਤਕ ਪੁਰਾਤਨ ਜਨਮਸਾਥੀ ਹੈ। ਇਹ ਸਾਖੀ ਪੰਜਵੇਂ ਸਤਿਗੁਰਾਂ ਦੇ ਸਮੇਂ ਜਾਂ ਮਹਾਰੋਂ ਲਿਖੀ ਗਈ। ਇਸ ਦੀ ਬੋਲੀ ਤੇ ਅੱਖਰਾਂ ਦਾ ਖਿਆਲ ਕਰਕੇ ਇਸ ਨੂੰ ਛੇਵੀਂ ਪਾਤਿਸ਼ਾਹੀ ਦੇ ਸਮੇਂ ਦੀ ਭੀ ਕਈ ਸਿਆਣਿਆਂ ਨੇ ਸਹੀ ਕੀਤਾ ਹੈ।

ਇਸ ਪੁਸਤਕ ਦੀ ਸਾਖੀ ਨੰ: ੫੯ ਅਤੇ ੫੧ ਪਾਠਕਾਂ ਦੇ ਧਿਆਨ-ਜੋਗ ਕੀਤੀ ਜਾਂਦੀ ਹੈ :

੫੯. ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ

ਤਬ ਬਾਬਾ ਜੀ ਰਾਵੀ ਦੇ ਕਿਨਾਰੇ ਆਇਆ। ਤਦਹੁ ਪੈਸੇ ਪੰਜਿ ਬਾਬੇ ਜੀ ਗੁਰੂ ਅੰਗਦ ਜੀ ਕੈ ਆਗੈ ਰਖਿ ਕੈ ਪੈਰੀ ਪਇਆ। ਤਦਹੁ ਪਰਵਾਰ ਵਿਚਿ ਖਬਰਿ ਹੋਈ, ਤਾਂ ਸਰਬਤ ਸੰਗਤਿ ਵਿਚਿ ਖਬਰਿ ਹੋਈ। ਤਬ ਜੋ ਗੁਰੂ ਬਾਬਾ ਚਲਾਣੇ ਦੇ ਘਰਿ ਹੈ। ਤਦਹੁ ਸੰਗਤੀ ਦਰਸਨਿ ਆਈਆਂ। ਹਿੰਦੂ ਮੁਸਲਮਾਨ ਸਭਿ ਆਏ। .....

੫੧. ਜੋਤੀ ਜੋਤਿ ਸਮਾਉਣਾ

ਤਦਹੁ ਗੁਰੂ ਬਾਬਾ ਸਰੀਰ ਤਲੈ ਜਾਇ ਬੈਠਾ। ਸਰੀਰੁ ਸੁਕਾ ਖੜਾ ਥਾ, ਸੌ ਹਰਿਆ ਹੋਆ। ਪਾਤ ਢੁੱਲ ਪਾਏ। ਤਬ ਗੁਰੂ ਅੰਗਦੁ ਪੈਰੀ ਪਇਆ। ਤਬ ਮਾਤਾ ਜੀ ਬੈਰਾਗੁ ਲਗੀ ਕਰਣਿ। ..... ਤਬ ਸੰਗਤਿ ਲਗੀ ਸਬਦਿ ਗਾਵਣਿ ਅਲਾਹਣੀਆ। ਤਬ ਬਾਬਾ ਬਿਸਮਾਦ ਦੇ ਘਰਿ ਆਇਆ। ਤਿੜੁ ਮਹਲਿ ਹੁਕਮੁ ਹੋਇਆ, ਰਾਗੁ ਭੁਖਾਰੀ ਕੀਤਾ, ਬਾਬਾ ਬੈਲਿਆ ਬਾਰਹਮਾਹਾ, ਰਾਤਿ, ਅੰਮ੍ਰਿਤ ਵੇਲਾ ਹੋਆ, ਚਲਾਣੇ ਕੈ ਵਖਤਿ :

ਤੁਖਾਰੀ ਛੰਤ ਮਹਲਾ ੧ ਬਾਰਹਮਾਹ  
੧੭ ਸਤਿਗੁਰਪ੍ਰਸਾਦਿ ॥

ਤੁ ਸੁਣਿ ਕਿਰਤ ਕਰਮਾ ਪੁਰਬਿ ਕਮਾਇਆ।.....

ਨਾਨਕ ਅਹਿਨਿਸਿ ਰਾਵੈ ਪ੍ਰੀਤਮੁ, ਹਰਿ ਵਰੁ ਬਿਰੁ ਸੋਹਾਗੋ ।੧੧।

ਤਿੜੁ ਮਹਲਿ ਜੋ ਸਬਦੁ ਹੋਆ, ਸੌ ਪੋਥੀ ਗੁਰੂ ਅੰਗਦ ਜੋਗ ਮਿਲੀ।

ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ‘ਪੋਥੀ’ ਗੁਰੂ ਅੰਗਦ

੧. ਪਾਠਕ ਸੱਜਣ ਲਡੜ ‘ਪੋਥੀ’ ਨੂੰ ਧਿਆਨ ਨਾਲ ਪੜ੍ਹਨ।

ਸਾਹਿਬ ਨੂੰ ਦੇ ਦਿੱਤੀ, ਤਾਂ (ਜੂੰਕਿ ਇਹੀ ਗੁਰੂ ਨਾਨਕ ਪਾਤਿਸ਼ਾਹ ਦੀ ਜਾਇਦਾਦ ਸੀ ਜੋ ਉਹ ਵਿਰਸੇ ਵਿਚ ਦੇ ਰਹੇ ਸਨ) । ਪੁਰਾਤਨ ਜਨਮਸਾਖੀ ਵਾਲਾ ਲਿਖਦਾ ਹੈ :

ਤਦਹੁੰ ਪੁੜਾਂ ਆਖਿਆ “ਅਸਾਡਾ ਕਿਆ ਹਵਾਲ ਹੋਵੇਗਾ ?” ਤਦ ਗੁਰੂ ਬੋਲਿਆ ਬਚਨ, ਆਖਿਆ ਜੋ “ਬੇਟਾ ਗੁਰੂ ਕਿਆ ਕੁੱਤਿਆ ਨੂੰ ਭੀ ਕਮੀ ਨਾਹੀ, ਰੋਟੀਆ ਕਪੜੇ ਬਹੁਤੁ ਹੋਵਨਿਗੇ, ਅਤੇ ਗੁਰੂ ਗੁਰੂ ਜਪਹੁਣੇ ਤਾਂ ਜਨਮ੍ਰ ਸਵਰੇਗਾ” ।

ਇਹਨਾਂ ਉਪਰ ਦਿੱਤੀਆਂ ਦੋਹਾਂ ਸਾਖੀਆਂ ਤੋਂ ਅਸਾਂ ਦੇ ਜ਼ਰੂਰੀ ਗੱਲਾਂ ਵੇਖੀਆਂ ਹਨ :

(੧) ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਣ ਸਮੇਂ ਗੁਰੂ ਅੰਗਦ ਸਾਹਿਬ ਉਹਨਾਂ ਦੇ ਪਾਸ ਹੀ ਸਨ ।

(੨) ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਦੀ ‘ਪੋਥੀ’ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਸੀ ।

ਹੁਣ ਅਸਾਂ ਪਰਖ ਦੀ ਤੀਜੀ ਕਸਵੱਟੀ ਵਰਤਣੀ ਹੈ, ਤੇ ਉਹ ਹੈ ਸਾਰੇ ਗੁਰ-ਮਹਲਾਂ ਦੀ ਬਾਣੀ ਦਾ ਆਪੋ ਵਿਚ ਟਾਕਰਾ । ਜੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਕਈ ਪਹਿਲੂਆਂ ਤੋਂ ਛੁੱਘੀ ਸਮਾਨਤਾ ਦਿੱਤੇ, ਤਾਂ ਇਸ ਤੋਂ ਕੁਦਰਤੀ ਨਤੀਜਾ ਇਹੀ ਨਿਕਲਣਾ ਚਾਹੀਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਲਸਿਲੇਵਾਰ ਹਰੇਕ ਗੁਰ-ਵਿਅਕਤੀ ਤਕ ਅੱਪੜਦੀ ਰਹੀ, ਤੇ ਅਖੀਰ ਵਿਚ ਗੁਰੂ ਅਰਜਨ ਸਾਹਿਬ ਤਕ ਪਹੁੰਚੀ ।

### ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਦੇਵ ਦੀ ਬਾਣੀ

ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਟਾਕਰਾ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਕਰਨਾ ਹੈ । ਗੁਰੂ ਅੰਗਦ ਸਾਹਿਬ ਦੀ ਬਾਣੀ ਬਹੁਤ ਬੋੜੀ ਹੈ, ਸਿਰਫ ੬੩ ਸਲੋਕ । ਇਸ ਵਾਸਤੇ ਇਹਨਾਂ ਦੀ ਬਾਣੀ ਵਿਚੋਂ ਸਾਂਝ ਦੀਆਂ ਵੰਨਰੀਆਂ ਬਹੁਤ ਬੋੜੀਆਂ ਪੇਸ਼ ਕੀਤੀਆਂ ਜਾਣਗੀਆਂ । ਪਰ ਇਹ ਬੋੜੀਆਂ ਵੰਨਰੀਆਂ ਸਾਫ ਇਹ ਦੱਸਦੀਆਂ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ । ਇਹ ਪ੍ਰਮਾਣ ਦੇਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਬਾਰੇ ਇਸ ਸਬੰਧ ਵਿਚ ਇਕ ਦੋ ਹੋਰ ਗੱਲਾਂ ਭੀ ਵਿਚਾਰਨ-ਜੋਗ ਹਨ :

(੮) ਜਿਵੇਂ ਗੁਰੂ ਨਾਨਕ ਦੇਵ ਜੀ ਨੇ 'ਸ਼ਬਦ' ਨੂੰ ਗੁਰੂ ਮੰਨਿਆ ਹੈ, ਤੇ ਮਨੁੱਖ ਦੀ 'ਸੁਰਤਿ'<sup>੧</sup> ਨੂੰ ਸਿਖ ਆਖਿਆ ਹੈ, ਤਿਵੇਂ ਗੁਰੂ ਅੰਗਰਦ ਸਾਹਿਬ ਜੀ ਭੀ ਜੀਵਨ-ਪੰਧ ਵਿਚ 'ਸ਼ਬਦ' ਨੂੰ ਹੀ ਸਾਰੀ ਮਹੱਤਤਾ ਦੇਂਦੇ ਹਨ :

(੯) ਮਨੁੱਖ ਦੀ ਹਉਮੈ ਦਾ ਇਲਾਜ ਸਿਰਫ਼ ਗੁਰ-ਸ਼ਬਦ ਦੀ ਕਮਾਈ ਹੀ ਦੱਸੀ ਗਈ ਹੈ :

ਹਉਮੈ ਦੀਰਘ ਰੋਗ ਹੈ, ਦਾਬੂ ਭੀ ਇਸੁ ਮਾਹਿ ।

ਕਿਰਪਾ ਕਰੋ ਜੇ ਆਪਣੀ, ਤਾਂ ਗੁਰ ਕਾ ਸਥਦੁ ਕਮਾਇ ।੨੧॥

(ਮ: ੨, ਆਸਾ ਦੀ ਵਾਰ)

(੧੦) ਜੀਵਨ ਦਾ ਸਹੀ ਰਸਤਾ ਦੱਸਣ ਲੱਗੇ ਗੁਰੂ ਅੰਗਰਦ ਸਾਹਿਬ ਹਿਦਾਇਤ ਕਰਦੇ ਹਨ ਕਿ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿਚ ਜਾਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ-ਸੁਣੋ, ਅਤੇ ਦਿਨ ਦੇ ਬਾਕੀ ਸਮੇਂ ਵਿਚ ਭੀ ਉਹਨਾਂ ਬੰਦਿਆਂ ਨਾਲ ਮੇਲ ਰੱਖੋ, ਜੋ ਗੁਰ-ਸ਼ਬਦ ਦੇ ਪ੍ਰੇਮੀ ਹੋਣ :

ਚਉਥੇ ਪਹਰ ਸਥਾਹ ਕੈ, ਸੁਰਤਿਆ ਉਪਜੈ ਚਾਉ ।

ਤਿਨਾ ਦਰੀਆਵਾ ਸਿਉ ਦੋਸਤੀ, ਮਨਿ ਮੁਖਿ ਸਚਾ ਨਾਉ ।.....

ਸਤੀ ਪਹਰੀ ਸਤ੍ਤੁ ਭਲਾ, ਬਹੀਐ ਪੜਿਆ ਪਾਸਿ ।

ਓਥੈ ਪਾਪੁ ਪੁੰਨੁ ਬੀਚਾਰੀਐ, ਕੁੜੈ ਘਟੈ ਰਾਸਿ ।੧੧੯॥

(ਮਾਝ ਕੀ ਵਾਰ)

(੧੧) ਪਰਮਾਤਮਾ ਵਾਲੇ ਪਾਸੇ ਦੀ ਲਗਨ ਪੈਦਾ ਕਰਨ ਲਈ ਗੁਰ-ਸ਼ਬਦ ਦੀ ਵੀਚਾਰ ਹੀ ਇਕੋ ਇਕ ਤਰੀਕਾ ਤਜਵੀਜ਼ ਕਰਦੇ ਹਨ :

ਮਨਿ ਹਠਿ ਤਰਫ ਨ ਜਿਪਈ, ਜੇ ਬਹੁਤਾ ਘਾਲੇ ।

ਤਰਫ ਜਿਣੈ ਸਤਿ ਭਾਉ ਦੇ, ਜਨ ਨਾਨਕ ਸਥਦੁ ਵੀਚਾਰੇ ।੪੧॥

(ਮ: ੨, ਸੁਹੋਂ ਕੀ ਵਾਰ)

(੧੨) ਗੁਰੂ ਦੀ ਬਾਣੀ ਨੂੰ ਹਜ਼ੂਰ 'ਰਤਨਾਂ ਦੀ ਗੁਬਲੀ' ਆਖਦੇ ਹਨ :

ਰਤਨਾ ਕੇਗੀ ਗੁਬਲੀ, ਰਤਨੀ ਖੋਲੀ ਆਇ ।

ਵਖਰ ਤੈ ਵਣਜਾਰਿਆ, ਦੁਹਾ ਰਹੀ ਸਮਾਇ ।੨੧੫॥

(ਮ: ੨, ਰਾਮਕਲੀ ਵਾਰ ਮ: ੩)

(੧੩) ਵੇਦਾਂ ਦੀ ਤਾਲੀਮ ਨੂੰ ਗੁਰੂ ਅੰਗਰਦ ਸਾਹਿਬ ਉੱਚੀ ਨੀਵੀਂ ਜਾਤਿ

੧. "ਸ਼ਬਦ ਗੁਰੂ, ਸੁਰਤਿ ਪੁਨਿ ਚੇਲਾ" (ਸਿਧ ਗੋਸਟ)

ਦੇ ਵਿਤਕਰੇ ਦਾ ਮੂਲ ਸਮਝਦੇ ਹਨ; ਇਸ ਦੇ ਟਾਕਰੇ 'ਤੇ ਗੁਰਬਾਣੀ ਨੂੰ  
ਨਾਮ-ਅੰਮ੍ਰਿਤ ਨਾਲ ਭਰਪੂਰ ਮੰਨਦੇ ਹਨ :

ਕਥਾ ਕਹਾਣੀ ਬੇਦੀ ਆਣੀ, ਪਾਪੁ ਪੁੰਨੁ ਬੀਚਾਰੁ ।

ਊਤਮ ਮਧਿਮ ਜਾਤੀ ਜਿਨਸੀ, ਭਰਮਿ ਭਵੈ ਸੰਸਾਰੁ ।

ਅੰਮ੍ਰਿਤ ਬਾਣੀ ਤਤੁ ਵਖਾਣੀ, ਗਿਆਨ ਧਿਆਨ ਵਿਚਿ ਆਈ ।

ਗੁਰਮੁਖਿ ਆਖੀ ਗੁਰਮੁਖਿ ਜਾਤੀ, ਸੁਰਤੀ ਕਰਮਿ ਹਿਆਈ । ੧੧੬

(ਸਾਰੰਗ ਕੀ ਵਾਰ)

ਇਹ ਨਹੀਂ ਮੰਨਿਆ ਜਾ ਸਕਦਾ ਕਿ ਗੁਰੂ ਅੰਗਦ ਸਾਹਿਬ ਗੁਰਬਾਣੀ  
ਦੀ ਵਡਿਆਈ ਤਾਂ ਕਰੀ ਜਾਂਦੇ ਹੋਣ, ਪਰ ਉਹਨਾਂ ਪਾਸ ਆਪਣੇ ਸਤਿਗੁਰ  
ਪਾਤਸ਼ਾਹ ਦੀ ਬਾਣੀ ਹੋਵੇ ਹੀ ਨਾ । ਭਾਈ ਬਾਲੇ ਦੀ ਜਨਮਸਾਖੀ ਵਾਲਾ ਲਿਖਦਾ  
ਹੈ ਕਿ ਗੁਰੂ ਅੰਗਦ ਸਾਹਿਬ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਜੀਵਨ-ਇਤਿਹਾਸ  
ਮੁਣਨ ਲਈ ਭਾਈ ਬਾਲੇ ਨੂੰ ਤਲਵੰਡੀ ਤੋਂ ਸਦਵਾਇਆ, ਤੇ ਬੜੀ ਮਿਹਨਤ  
ਨਾਲ ਉਸ ਤੋਂ ਲਿਖਵਾਇਆ । ਗੁਰ-ਸ਼ਬਦ ਦੀ ਕਦਰ ਜਾਣਨ ਵਾਲੇ ਗੁਰੂ ਅੰਗਦ  
ਸਾਹਿਬ ਬਾਰੇ ਇਹ ਖਿਆਲ ਨਹੀਂ ਬਣਾਇਆ ਜਾ ਸਕਦਾ ਕਿ ਜੀਵਨ-ਸਾਖੀਆਂ  
ਇਕੱਠੀਆਂ ਕਰਨ ਲਈ ਤਾਂ ਉਹ ਭਾਈ ਪੈੜੇ ਆਦਿਕ ਦੀ ਰਾਹੀਂ ਇਤਨੀ ਕੋਸ਼ਲ  
ਕਰਨ, ਪਰ ਗੁਰੂ ਨਾਨਕ ਦੇਵ ਜੀ ਦੇ ਆਪਣੇ ਸੋਹਣੇ ਮੁਖੜੇ ਤੋਂ ਉਚਾਰੀ ਹੋਈ  
ਸਾਰੀ ਬਾਣੀ ਜੋ ਉਹਨਾਂ ਪਾਸ ਮੌਜੂਦ ਨਹੀਂ ਸੀ ਤਾਂ ਉਸ ਨੂੰ ਇਕੱਠਾ ਕਰਨ  
ਦਾ ਚੇਤਾ ਹੀ ਨਾ ਆਇਆ ਹੋਵੇ ।

(ਅ) ਸਾਖੀਆਂ ਵਿਚ ਜਿਕਰ ਆਉਂਦਾ ਹੈ ਕਿ ਰਾਵੀ ਦੇ ਕੰਢੇ ਪਿੰਡ  
ਕਰਤਾਰਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਇਕ ਧਰਮਸਾਲ ਭੀ ਬਣਾਈ ਹੋਈ  
ਸੀ । ਸਤਿਗੁਰੂ ਜੀ ਉਸ ਪਿੰਡ ਵਿਚ ਅਖੀਰਲੀ ਉਮਰੇ ੧੯ ਸਾਲ ਰਹੇ ਸਨ ।  
ਧਰਮਸਾਲਾਂ ਗੁਰਦੁਆਰਿਆਂ ਵਿਚ ਅਸੀਂ ਦੋਵੇਂ ਵੇਲੇ ਸਤਸੰਗ ਹੁੰਦੇ ਵੇਖ ਰਹੇ ਹਾਂ ।  
ਇਹ ਗੀਤ ਇਸ ਧਰਮ ਦੀ ਨੀਂਹ ਰੱਖਣ ਵਾਲੇ ਸਤਿਗੁਰੂ ਨੇ ਹੀ ਚਲਾਈ, ਤੇ  
ਕਰਤਾਰਪੁਰ ਦੀ ਧਰਮਸਾਲਾ ਵਿਚ ਭੀ ਦੋਵੇਂ ਵੇਲੇ ਹੀ ਸੰਗਤਿ ਜੜਦੀ ਸੀ ।  
ਬਾਬਾ ਲਹਿਣਾ ਜੀ ਭੀ ੧ ਸਾਲ ਉਸ ਸਤਸੰਗ ਦੇ ਸਾਂਝੀਵਾਲ ਬਣਦੇ ਰਹੇ ।  
ਪਰ ਕੀ ਇਹ ਸਤਸੰਗ ੧੯ ਸਾਲ ਜਬਾਨੀ ਜਬਾਨੀ ਹੀ ਹੁੰਦਾ ਰਿਹਾ ? ਜਿਸ  
ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿਚ ਗੁਰੂ ਨਾਨਕ ਦੇਵ ਜੀ ਵਾਸਤੇ ਇਤਨਾ  
ਧਿਆਰ ਤੇ ਭਰੋਸਾ ਸੀ, ਇਹ ਨਹੀਂ ਹੋ ਸਕਦਾ ਕਿ ਇਹਨਾਂ ਸੱਤਾਂ ਸਾਲਾਂ ਵਿਚ  
ਉਹਨਾਂ ਆਪਣੇ ਪ੍ਰੀਤਮ ਦੀ ਸਾਰੀ ਬਾਣੀ ਦਾ ਦੀਦਾਰ ਕਰਨ ਦੀ ਤਾਂਘ ਹੀ

ਕਦੇ ਪਰਗਟ ਨਾ ਕੀਤੀ ਹੋਵੇ ।

(੯) ਗੁਰੂ ਅੰਗਦ ਸਾਹਿਬ ਸੰਮਤ ੧੫੯੬ (ਸੰਨ ੧੫੩੮) ਤੋਂ ਸੰਮਤ ੧੬੦੬ (ਸੰਨ ੧੫੫੨) ਤਕ ੧੩ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਬਾਹੁੰਦੇ ਰਹੇ । ਇਹਨਾਂ ਦੀ ਆਪਣੀ ਲਿਖੀ ਹੋਈ ਬਾਣੀ ਸਿਰਫ਼ ੬੩ ਸਲੋਕ ਹਨ । ਕੀ ਗੁਰੂ ਅੰਗਦ ਸਾਹਿਬ ੧੩ ਸਾਲ ਇਹਨਾਂ ੬੩ ਸਲੋਕਾਂ ਦੀ ਰਾਹੀਂ ਹੀ ਦੋਵੇਂ ਵੇਲੇ ਦਾ ਸਤਸੰਗ ਕਰਦੇ ਰਹੇ ਸਨ ? ਇਹ ਨਹੀਂ ਹੋ ਸਕਦਾ । ਇਕ ਤਾਂ ਇਹ ਬਾਣੀ ਇਤਨੀ ਬੋੜੀ ਹੈ ਕਿ ਸਾਰੀ ਦਾ ਪਾਠ ਅੱਧੇ ਘੰਟੇ ਦੇ ਅੰਦਰ ਹੀ ਹੋ ਸਕਦਾ ਹੈ; ਦੂਜੇ, ਇਹਨਾਂ ਸਲੋਕਾਂ ਵਿਚ ਇਨਸਾਨੀ ਜੀਵਨ ਦੇ ਸਾਰੇ ਪਹਿਲੂਆਂ ਉੱਤੇ ਵਿਚਾਰ ਨਹੀਂ ਹੈ—ਹੱਕ ਦੀ ਕਮਾਈ, ਜਨੇਉ, ਸੂਤਕ, ਮ੍ਰਿਤਕ ਸੰਸਕਾਰ ਆਦਿਕ ਕਰਮ-ਕਾਂਡ, ਇਸਲਾਮੀ ਸ਼ਰਹ, ਜੋਗ-ਮਤ ਦੇ ਮੁੰਦਾ ਝੋਲੀ ਆਦਿਕ ਅਤੇ ਜ਼ਿੰਦਗੀ ਵਿਚ ਹਰ ਰੋਜ਼ ਵਾਪਰਨ ਵਾਲੀਆਂ ਹੋਰ ਕਈ ਗੁੰਝਲਾਂ—ਇਹਨਾਂ ਬਾਰੇ ਗੁਰੂ ਅੰਗਦ ਸਾਹਿਬ ਦੀ ਆਪਣੀ ਬਾਣੀ ਵਿਚ ਕੋਈ ਜ਼ਿਕਰ ਨਹੀਂ ਹੈ । ਸਿੱਖ ਧਰਮ ਅਜੇ ਨਵਾਂ ਨਵਾਂ ਕੌਮਲ ਬੂਟਾ ਸੀ । ਇਸ ਦੀ ਛਾਵੇਂ ਬੈਠਣ ਵਾਲੇ ਰਾਹੀਂਾਂ ਨੂੰ ਇਹ ਅੰਕੜਾਂ ਜ਼ਰੂਰ ਆਉਂਦੀਆਂ ਸਨ । ਸਿੱਧੀ ਸਾਫ਼ ਗੱਲ ਹੈ ਕਿ ਗੁਰੂ ਅੰਗਦ ਸਾਹਿਬ ਸਿੱਖਾਂ ਦੀਆਂ ਇਹ ਅੰਕੜਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਰਾਹੀਂ ਹੱਲ ਕਰਦੇ ਸਨ । ਉਹਨਾਂ ਪਾਸ ਸਾਰੀ ਬਾਣੀ ਮੌਜੂਦ ਸੀ ।

ਅਜਿਹੇ ਵਿਚਾਰ-ਜੋਗ ਮਾਮਲਿਆਂ ਵਿਚ ਬਾਣੀ ਦੀ ਅੰਦਰਲੀ ਗਵਾਹੀ ਬੜੀ ਸਹਾਇਤਾ ਕਰ ਸਕਦੀ ਹੈ, ਤੇ ਹੁੰਦੀ ਭੀ ਹੈ ਸੁਆਦਲੀ ।

ਹਰੇਕ ਪੜ੍ਹਿਆ ਲਿਖਿਆ ਬੰਦਾ ਜਾਣਦਾ ਹੈ ਕਿ ਕਿਸੇ ਕਵੀ ਜਾਂ ਲਿਖਾਰੀ ਦੀ ਰਚਨਾ ਮੁੜ ਮੁੜ ਪੜ੍ਹ ਕੇ ਵਿਚਾਰਦੇ ਰਹੀਏ ਤਾਂ, ਇਕ ਤਾਂ, ਉਸ ਰਚਨਾ ਵਿਚ ਦਿਤੇ ਹੋਏ ਖਿਆਲ ਨਿੱਤ ਦੇ ਪਾਠਕ ਦੇ ਆਪਣੇ ਮਨ ਵਿਚ ਰਚ ਜਾਂਦੇ ਹਨ ਤੇ ਉਸ ਦੇ ਆਪਣੇ ਖਿਆਲਾਂ ਦਾ ਹਿੱਸਾ ਬਣ ਜਾਂਦੇ ਹਨ, ਦੂਜੇ, ਉਸ ਰਚਨਾ ਦੇ ਲਫ਼ਜ਼ ਤੇ ਤੁਕਾਂ ਪਾਠਕ ਦੀ ਆਪਣੀ ਰੋਜ਼ਾਨਾ ਬੋਲੀ ਵਿਚ ਵਰਤੇ ਜਾਣ ਲਗ ਪੈਂਦੇ ਹਨ ।

ਇਸ ਦ੍ਰਿਸ਼ਟੀ-ਕੋਣ ਤੋਂ ਗੁਰੂ ਅੰਗਦ ਸਾਹਿਬ ਦੇ ਸਲੋਕ ਪੜ੍ਹ ਕੇ ਵੇਖੋ । ਗਿਣਤੀ ਬੋੜੀ ਹੋਣ ਕਰਕੇ ਬੋੜੇ ਹੀ ਪ੍ਰਮਾਣ ਮਿਲ ਸਕਣਗੇ । ਪਰ ਇਤਨੇ ਨਾਲ ਭੀ ਇਹ ਸੱਚਾਈ ਦਿੱਸ ਪਏਗੀ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ :

(੧) ਗੁਰੂ ਨਾਨਕ

ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਤਾਰ ।੧।

(ਜਪ)

ਗੁਰੂ ਅੰਗਦ ਦੇਵ

ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ ।

ਨਾਨਕ ਭੁਖਾ ਤਾ ਰਜੈ, ਜੇ ਗੁਣ ਕਹਿ ਗੁਣੀ ਸਮਾਇ ।੨।੧੯।

(ਮਾਝ ਕੀ ਵਾਰ)

(੨) ਗੁਰੂ ਨਾਨਕ

ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ ।

ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ ।

ਨਾਨਕ ਏਵੈ ਜਾਣੀਐ, ਸਭੁ ਆਪੇ ਸਚਿਆਰੁ ।੪।

(ਜਪ)

ਗੁਰੂ ਅੰਗਦ ਦੇਵ

ਦੁਹਾ ਸਿਰਿਆ ਆਪੇ ਖਸਮੁ, ਵੇਖੈ ਕਰਿ ਵਿਉਪਾਇ ।

ਨਾਨਕ ਏਵੈ ਜਾਣੀਐ, ਸਭ ਕਿਛੁ ਤਿਸੈ ਰਜਾਇ ।੧।੨੨।

(ਮਾਝ ਕੀ ਵਾਰ)

(੩) ਗੁਰੂ ਨਾਨਕ

ਚਾਕਰੁ ਲਗੈ ਚਾਕਰੀ, ਜੇ ਚਲੈ ਖਸਮੈ ਭਾਇ ।

ਹੁਰਮਤਿ ਤਿਸ ਨੋ ਅਗਲੀ, ਓਹੁ ਵਜਹੁ ਭਿ ਦੂਣਾ ਖਾਹਿ ।੨੨।

(ਆਸਾ ਦੀ ਵਾਰ)

ਗੁਰੂ ਅੰਗਦ ਦੇਵ

ਚਾਕਰੁ ਲਗੈ ਚਾਕਰੀ, ਨਾਲੇ ਗਾਰਬੁ ਵਾਦੁ ।

ਗਲਾ ਕਰੇ ਘਣੇਰੀਆ, ਖਸਮ ਨ ਪਾਏ ਸਾਦ ।੩।੨੨।

(ਆਸਾ ਦੀ ਵਾਰ)

**ਨੋਟ :** ਇਹ ਉਪਰ ਦਿਤੇ ਤਿੰਨ ਪ੍ਰਮਾਣ ਪਾਠਕਾਂ ਲਈ ਸ਼ਾਇਦ ਤਸੱਲੀ-ਜੋਗ ਨਾ ਹੋਣ, ਕਿਉਂਕਿ ਇਹ ਜਪੁ ਜੀ ਅਤੇ ਆਸਾ ਦੀ ਵਾਰ ਵਿਚੋਂ ਹਨ, ਤੇ ਇਹ ਇਹਨਾਂ ਬਾਣੀਆਂ ਬਾਰੇ ਆਮ ਪ੍ਰਚਲਤ ਬਿਆਲ ਹੈ ਕਿ ਇਹ ਬਾਣੀਆਂ

ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸਨ। ਸੋ, ਇਹਨਾਂ ਤੋਂ ਇਲਾਵਾ ਹੋਰ ਸਾਂਝ ਲੱਭੀਏ :

(੪) ਗੁਰੂ ਨਾਨਕ

ਸਥਾਹੀ ਸਾਲਾਹ, ਜਿਨੀ ਧਿਆਇਆ ਇਕ ਮਨਿ।  
ਸੇਈ ਪੂਰੇ ਸਾਹ, ਵਖਤੇ ਉਪਰਿ ਲੜਿ ਮੁਏ।.....  
ਸਭੇ ਵੇਲਾ ਵਖਤ ਸਤਿ, ਜੇ ਅਠੀ ਭਉ ਹੋਇ।੧੧੭।

(ਮਾਝ ਕੀ ਵਾਰ)

ਗੁਰੂ ਅੰਗਦ ਦੇਵ

ਸੇਈ ਪੂਰੇ ਸਾਹੁ, ਜਿਨੀ ਪੁਰਾ ਪਾਇਆ।  
ਅਠੀ ਵੇਪਰਵਾਹ, ਰਹਨਿ ਇਕਤੇ ਰੰਗਿ।੨੧੭।  
ਚਉਥੈ ਪਹਰਿ ਸਥਾਹ ਕੈ, ਸੁਰਤਿਆ ਉਪਜੈ ਚਾਉ।੧੧੯।

(ਮਾਝ ਕੀ ਵਾਰ)

(੫) ਗੁਰੂ ਨਾਨਕ

ਪਹਿਲ ਬਸੰਤੇ ਆਗਾਮਨਿ, ਪਹਿਲਾ ਮਉਲਿਓ ਸੋਇ।  
ਜਿਤ੍ਰੁ ਮਉਲਿਐ ਸਭ ਮਉਲੀਐ, ਤਿਸਹਿ ਨ ਮਉਲਿਹੁ ਕੋਇ।੧੧੯।  
(ਸਲੋਕ ਮ: ੧, ਸੂਹੀ ਕੀ ਵਾਰ ਮ: ੩)

ਗੁਰੂ ਅੰਗਦ ਦੇਵ

ਪਹਿਲ ਬਸੰਤੇ ਆਗਾਮਨਿ, ਤਿਸ ਕਾ ਕਰਹੁ ਬੀਜਾਰੁ।  
ਨਾਨਕ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ।੨੧੯।

(ਮ: ੨, ਸੂਹੀ ਕੀ ਵਾਰ ਮ: ੩)

**ਨੋਟ :** ਇਹ ਦੋਵੇਂ ਸਲੋਕ ਇਸ ਵੇਲੇ ਤਾਂ ਸੂਹੀ ਕੀ ਵਾਰ ਦੀ ਪਉੜੀ ਨੰ: ੧੯ ਦੇ ਨਾਲ ਇਕੱਠੇ ਲਿਖੇ ਪਏ ਹਨ। ਪਰ ਇਹ ‘ਵਾਰ’ ਗੁਰੂ ਅਮਰਦਾਸ ਜੀ ਦੀ ਉਚਾਰੀ ਹੋਈ ਹੈ, ਗੁਰੂ ਅੰਗਦ ਸਾਹਿਬ ਦੇ ਵੇਲੇ ਇਹ ਵਾਰ ਹੋਂਦ ਵਿਚ ਨਹੀਂ ਸੀ ਆਈ। ਸੋ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਇਹ ਸਲੋਕ ਸੂਹੀ ਕੀ ਵਾਰ ਵਿਚੋਂ ਨਹੀਂ ਮਿਲ ਸਕਦਾ ਸੀ। ਤਦੋਂ ਇਹ ਸਲੋਕ ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਦੇ ਸੰਗ੍ਰਹਿ ਵਿਚ ਹੀ ਹੋ ਸਕਦਾ ਸੀ। ਤੇ ਉਹ ਸੰਗ੍ਰਹਿ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਮਿਲ ਸਕਦਾ ਸੀ।

(੬) ਗੁਰੂ ਨਾਨਕ

ਜਿਨਿ ਕੀਆ ਤਿਨਿ ਦੇਖਿਆ, ਕਿਆ ਕਹੀਐ ਰੇ ਭਾਈ।

ਅਪੇ ਜਾਣੈ ਕਰੇ ਆਪਿ, ਜਿਨਿ ਵਾੜੀ ਹੈ ਲਾਈ। ੧੧੧

(ਤਿਲੰਗ ਮ: ੧ ਘਰ ੨)

ਗੁਰੂ ਅੰਗਦ ਦੇਵ

ਅਪੇ ਜਾਣੈ ਕਰੇ ਆਪਿ, ਆਪੇ ਆਣੈ ਰਾਸਿ। ੧੧੨੦।

(ਸਲੋਕ ਮ: ੨, ਮਾਤ੍ਰ ਕੀ ਵਾਰ ਮ: ੩)



## ਗੁਰੂ ਨਾਨਕ ਸਾਹਿਬ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ

ਅਸੀਂ ਪਿੱਛੇ ਇਹ ਨਿਰਣਾ ਕਰ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਗੁਰੂ ਅੰਗਰਦ ਸਾਹਿਬ ਨੂੰ ਦਿੱਤੀ ਸੀ, ਤੇ ਉਹਨਾਂ ਤੋਂ ਇਹ ਬਾਣੀ ਗੁਰੂ ਅਮਰਦਾਸ ਜੀ ਨੂੰ ਮਿਲੀ ਸੀ।

ਹੁਣ ਅਸੀਂ ਨਿੱਗਰ ਪ੍ਰਮਾਣ ਦੇ ਕੇ ਆਪਣੇ ਇਸ ਨਿਰਣੇ ਨੂੰ ਹੋਰ ਪੱਕਿਆਂ ਕਰਾਂਗੇ, ਜਿਸ ਵਿਚ ਕਿਸੇ ਸ਼ੱਕ ਦੀ ਗੁੰਜਾਇਸ਼ ਰਹਿ ਨਾ ਸਕੇ।

### ਰਾਗ ਸਾਂਝੇ ਵਰਤੇ ਗਏ

ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ੩੧ ਰਾਗਾਂ ਵਿਚ ਬਾਣੀ ਲਿਖੀ ਹੋਈ ਹੈ। ਉਹਨਾਂ ੩੧ ਰਾਗਾਂ ਵਿਚੋਂ ਸਤਿਗੁਰੂ ਨਾਨਕ ਦੇਵ ਜੀ ਨੇ ਹੇਠ-ਲਿਖੇ ੧੯ ਰਾਗ ਆਪਣੀ ਬਾਣੀ ਵਾਸਤੇ ਵਰਤੇ ਹਨ :

ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ।

ਇਹਨਾਂ ੧੯ ਰਾਗਾਂ ਵਿਚੋਂ ਤਿਲੰਗ ਤੇ ਤੁਖਾਰੀ ਛੱਡ ਕੇ ਬਾਕੀ ਦੇ ੧੭ ਰਾਗਾਂ ਵਿਚ ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ ਹੈ। ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵਰਤੇ ਇਹਨਾਂ ਰਾਗਾਂ ਤੋਂ ਛੁਟ ਕੋਈ ਇਕ ਭੀ ਹੋਰ ਨਵਾਂ ਰਾਗ ਨਹੀਂ ਵਰਤਿਆ। ਇਹ ਅਨੋਖੀ ਸਾਂਝ ਤਦੋਂ ਹੀ ਸੰਭਵ ਹੋ ਸਕਦੀ ਸੀ, ਜੇ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਦੇਵ ਜੀ ਦੀ ਇਹਨਾਂ ੧੭ ਰਾਗਾਂ ਵਿਚ ਲਿਖੀ ਬਾਣੀ ਮੌਜੂਦ ਹੋਵੇ। ਐਵੇਂ ਸਬੱਬ ਨਾਲ ਦੇਹਾਂ

ਗੁਰ-ਵਿਅਕਤੀਆਂ ਦੇ ਵਰਤੇ ਰਾਗ ਆਪੋ ਵਿਚ ਮੇਲ ਨਹੀਂ ਖਾ ਗਏ ।

ਇਤਰਾਜ਼ ਕਰਨ ਵਾਲੇ ਸੱਜਣ ਦੀ ਸ਼ਾਇਦ ਇਤਨੀ ਗੱਲ ਨਾਲ ਤਸੱਲੀ ਨਾ ਹੋਵੇ । ਇਸ ਵਾਸਤੇ ਆਸੀਂ ਇਹਨਾਂ ਵਿਚੋਂ ਹਰੇਕ ਰਾਗ ਵਿਚ ਲਿਖੀ ਦੇਹਾਂ ਗੁਰ-ਵਿਅਕਤੀਆਂ ਦੀ ਬਾਣੀ ਪੇਸ਼ ਕਰ ਕੇ ਛੂੰਘੀ ਸਾਂਝ ਵਿਖਾਵਾਂਗੇ :

### (੧) ਸਿਰੀ ਰਾਗ

(ੳ) ਸ਼ਬਦ : ਗੁਰੂ ਨਾਨਕ ਦੇਵ ਜੀ ਦੇ ੩੩ ਸ਼ਬਦ ਹਨ । ਇਹਨਾਂ ਦੀਆਂ 'ਰਹਾਉ' ਦੀਆਂ ਤੁਕਾਂ ਵੇਖੋ । ਇਹਨਾਂ ਵਿਚੋਂ ੧੦ ਸ਼ਬਦ ਐਸੇ ਹਨ, ਜਿਨ੍ਹਾਂ ਦੀਆਂ ਇਹ ਤੁਕਾਂ ਹੇਠ-ਲਿਖੇ ਲਫਜ਼ਾਂ ਨਾਲ ਸ਼ੁਰੂ ਹੁੰਦੀਆਂ ਹਨ :

(੧) ਮਨ ਰੇ.....	੫ ਸ਼ਬਦ
(੨) ਭਾਈ ਰੇ.....	੩ ਸ਼ਬਦ
(੩) ਮੇਰੇ ਮਨ.....	੧ ਸ਼ਬਦ
(੪) ਮੁੰਧੇ.....	੧ ਸ਼ਬਦ

ਹੁਣ ਗੁਰੂ ਅਮਰਦਾਸ ਜੀ ਦੇ ਸ਼ਬਦ ਵੇਖੋ । ਇਹ ਗਿਣਤੀ ਵਿਚ ੩੧ ਹਨ । ਇਹਨਾਂ ਵਿਚੋਂ ੨੯ ਸ਼ਬਦ ਐਸੇ ਹਨ ਜਿਨ੍ਹਾਂ ਦੀਆਂ 'ਰਹਾਉ' ਦੀਆਂ ਤੁਕਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਵਰਤੇ ਲਫਜ਼ ਮਿਲਦੇ ਹਨ :

(੧) ਮਨ ਰੇ.....	੫ ਸ਼ਬਦ
(੨) ਮੇਰੇ ਮਨ.....ਜਾਂ, ਮਨ ਮੇਰੇ.....	੧੨ ਸ਼ਬਦ
(੩) ਭਾਈ ਰੇ.....	੬ ਸ਼ਬਦ
(੪) ਮੁੰਧੇ.....	੨ ਸ਼ਬਦ

ਦੋਹਾਂ ਗੁਰ-ਵਿਅਕਤੀਆਂ ਦੇ ਸ਼ਬਦਾਂ ਦੀਆਂ ਤੁਕਾਂ ਪੜ੍ਹ ਕੇ ਵੇਖੋ । ਆਮ ਤੌਰ 'ਤੇ ਇਕੋ ਜਿਹੀਆਂ ਲੰਮੀਆਂ ਤੁਕਾਂ ਹਨ, ਜਿਵੇਂ :

ਮ: ੧ :

- (੧) ਕੌਟਿ ਕੌਟੀ ਮੇਰੀ ਆਰਜਾ, ਪਵਣੁ ਪੀਅਣੁ ਅਧਿਆਉ ।
- (੨) ਮੇਡੀ ਤ ਮੰਦਰ ਉਸਰਹਿ, ਰਤਨੀ ਤ ਹੋਹਿ ਜੜਾਉ ।
- (੩) ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ।
- (੪) ਅਮਲੁ ਗਲੋਲਾ ਕੁੜ ਕਾ, ਦਿਤਾ ਦੇਵਣਹਾਰਿ ।

ਮ: ੩ :

- (੧) ਹਉ ਸਤਿਗੁਰੂ ਸੇਵੀ ਆਪਣਾ, ਇਕ ਮਨਿ ਇਕ ਚਿਤਿ ਭਾਏ।
- (੨) ਜਿਸ ਹੀ ਕੀ ਸਿਰ ਕਾਰ ਹੈ, ਤਿਸ ਹੀ ਕਾ ਸਭੁ ਕੋਇ।
- (੩) ਜਿਨੀ ਸੁਣਿ ਕੈ ਮੰਨਿਆ, ਤਿਨਾ ਨਿਜ ਘਰੁ ਵਾਸੁ।
- (੪) ਸੁਖ ਸਾਗਰੁ ਹਰਿਨਾਮੁ ਹੈ, ਗੁਰਮੁਖਿ ਪਾਇਆ ਜਾਏ।

**ਨੋਟ :** ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਵੀ ਇਹ ਸਾਂਝ ਮਿਲਦੀ ਹੈ। ਉਹਨਾਂ ਦੇ ਕੁਲ ੬ ਸ਼ਬਦ ਹਨ, ਜਿਨ੍ਹਾਂ ਵਿਚੋਂ ਦੋ ਸ਼ਬਦਾਂ ਦੀਆਂ ‘ਰਹਾਉ’ ਦੀਆਂ ਤੁਕਾਂ ਲਫਜ਼ ‘ਭਾਈ ਰੇ’ ਨਾਲ ਸ਼ੁਰੂ ਹੁੰਦੀਆਂ ਹਨ। ਤੁਕਾਂ ਦੀ ਲੰਬਾਈ ਭੀ ਉਹੋ ਜਿਹੀ ਹੈ, ਜੈਸੀ ਅਸੀਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿਚ ਵੇਖ ਆਏ ਹਾਂ।

ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਵਿਚ ਭੀ ਇਹ ਉਪਰ-ਲਿਖੀਆਂ ਸਾਂਝੀਆਂ ਗੱਲਾਂ ਮਿਲਦੀਆਂ ਹਨ।

(ਅ) ਅਸ਼ਟਪਦੀਆਂ : ਗੁਰੂ ਨਾਨਕ ਦੇਵ ਜੀ ਦੀਆਂ ੧੭ ਅਸ਼ਟਪਦੀਆਂ ਹਨ। ਸਭ ਦੀਆਂ ਲੰਮੀਆਂ ਤੁਕਾਂ ਹਨ। ੧੭ ਅਸ਼ਟਪਦੀਆਂ ਵਿਚੋਂ ੧੬ ਦੇ ਤਿ-ਤੁਕੇ ਬੰਦ ਹਨ, ਅਤੇ ੧ ਦੇ ਦੂ-ਤੁਕੇ।

ਗੁਰੂ ਅਮਰਦਾਸ ਜੀ ਦੀਆਂ ੯ ਅਸ਼ਟਪਦੀਆਂ ਹਨ। ਤੁਕਾਂ ਲੰਮੀਆਂ ਹਨ। ੬ ਅਸ਼ਟਪਦੀਆਂ ਦੇ ਤਿ-ਤੁਕੇ ਬੰਦ ਹਨ, ਅਤੇ ੨ ਦੇ ਦੌ-ਤੁਕੇ।

ਇਹਨਾਂ ਦੀਆਂ ‘ਰਹਾਉ’ ਦੀਆਂ ਤੁਕਾਂ ਵਿਚ ਭੀ ਉਹੀ ਸਾਂਝ ਹੈ ਜੋ ਅਸੀਂ ਸ਼ਬਦਾਂ ਵਿਚ ਵੇਖ ਆਏ ਹਾਂ। ਸ਼ੁਰੂ ਵਿਚ ਲਫਜ਼ ‘ਭਾਈ ਰੇ’ ਅਤੇ ‘ਮਨ ਰੇ’ ਆਦਿਕ ਵਰਤੇ ਹੋਏ ਹਨ।

ਲਫਜ਼ ‘ਭਾਈ ਰੇ’ ਵਾਲੀ ਸਾਂਝ ਸਧਾਰਨ ਜਿਹੀ ਨਹੀਂ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ ੨੯ ਸ਼ਬਦ-ਅਸ਼ਟਪਦੀਆਂ ਹਨ, ਜਿਨ੍ਹਾਂ ਦੀ ‘ਰਹਾਉ’ ਦੀ ਤੁਕ ਇਹਨਾਂ ਲਫਜ਼ਾਂ ਨਾਲ ਸ਼ੁਰੂ ਹੁੰਦੀ ਹੈ। ਇਹਨਾਂ ਵਿਚ ਇਕੱਲੇ ਸਿਰੀ ਰਾਗ ਵਿਚ ਹੀ ੨੫ ਸ਼ਬਦ-ਅਸ਼ਟਪਦੀਆਂ ਇਹਨਾਂ ਤੁਕਾਂ ਵਾਲੇ ਹਨ।

੧੭ ਅਸ਼ਟਪਦੀਆਂ ਵਿਚੋਂ ੬ ਵਿਚ ਗੁਰੂ ਨਾਨਕ ਦੇਵ ਜੀ ਨੇ ਇਹ ਲਫਜ਼ ਵਰਤੇ ਹਨ। ਗੁਰੂ ਅਮਰਦਾਸ ਜੀ ਨੇ ੬ ਅਸ਼ਟਪਦੀਆਂ ਵਿਚ ਤਿੰਨ ਵਾਰੀ।

੧. ‘ਰਹਾਉ’ ਤੋਂ ਬਿਨਾਂ ਹੋਰ ਕਿਸੇ ਤੁਕ ਦੇ ਸ਼ੁਰੂ ਵਿਚ ਲਫਜ਼ ‘ਭਾਈ ਰੇ’ ਹੈ ਹੀ ਨਹੀਂ।

ਸ਼ਬਦ ਤੇ ਅਸ਼ਟਪਦੀਆਂ ਰਲਾ ਕੇ ਵੇਖਿਆਂ ਇਹਨਾਂ ਲਫਜ਼ਾਂ ਦੀ ਵਰਤੋਂ ਇਉਂ ਮਿਲਦੀ ਹੈ :

ਮਹਲਾ ੧	੯ ਵਾਰੀ
ਮਹਲਾ ੩	੧੧ ਵਾਰੀ

ਸਿਰਫ਼ ਇਤਨੀ ਸਾਂਝ ਹੀ ਇਹ ਨਿਸ਼ਚਾ ਕਰਨ ਲਈ ਕਾਢੀ ਹੈ ਕਿ ਸਿਰੀ ਰਾਗ ਵਿਚ ਲਿਖੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ ।

(੪) ਪਹਰੇ : ਇਸ ਸਿਰ-ਲੇਖ ਵਾਲੀ ਬਾਣੀ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੀ ਹੈ । ਤੁਕਾਂ ਦੀ ਲੰਬਾਈ ਇਕੈ ਜਿਹੀ ਹੈ । ਮਜ਼ਮੂਨ ਰਲਦਾ ਹੈ । ਕਈ ਲਫਜ਼ ਭੀ ਸਾਂਝੇ ਹਨ । ਸਿਰ-ਲੇਖ ਭੀ ਸਾਂਝਾ ਹੈ । ਇਥੋਂ ਸਾਡ ਸਪੱਸ਼ਟ ਹੈ ਕਿ ਗੁਰੂ ਰਾਮਦਾਸ ਜੀ ਦੇ ਪਾਸ ਭੀ ਗੁਰੂ ਨਾਨਕ ਦੇਵ ਜੀ ਦੀ ਇਸ ਰਾਗ ਦੀ ਬਾਣੀ ਮੌਜੂਦ ਸੀ । ਸ਼ਬਦਾਂ ਵਾਲੀ ਸਾਂਝ ਅਸੀਂ ਉਪਰ ਵੇਖ ਆਏ ਹਾਂ । ਵੰਨਗੀ ਦੇ ਤੌਰ 'ਤੌਰ' ਪਹਰਿਆਂ ਦੀ ਬਾਣੀ ਵਿਚੋਂ ਇਕ ਇਕ ਬੰਦ ਪੇਸ਼ ਕੀਤਾ ਜਾਂਦਾ ਹੈ :

ਸਿਰੀ ਰਾਗੁ ਪਹਰੇ ਮਹਲਾ ੧

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿੜਾ, ਹੁਕਮਿ ਪਇਆ ਗਰਭਾਸਿ ।  
ਊਰਧ ਤਪੁ ਅੰਤਰਿ ਕਰੇ ਵਣਜਾਰਿਆ ਮਿੜਾ, ਖਸਮ ਸੇਤੀ ਅਰਦਾਸਿ ।  
ਖਸਮ ਸੇਤੀ ਅਰਦਾਸਿ ਵਖਾਣੈ, ਊਰਧ ਧਿਆਨਿ ਲਿਵ ਲਾਗਾ ।  
ਨਾਮਰਜਾਦੁ ਆਇਆ ਕਲਿ ਭੀਤਰਿ, ਬਾਹੁਕਿ ਜਾਸੀ ਨਾਗਾ ।  
ਜੈਸੀ ਕਲਮ ਵੁੜੀ ਹੈ ਮਸਤਕਿ, ਤੈਸੀ ਜੀਅੜੇ ਪਾਸਿ ।  
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ, ਹੁਕਮਿ ਪਇਆ ਗਰਭਾਸਿ ।੧।

ਸਿਰੀ ਰਾਗੁ ਮਹਲਾ ੪

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿੜਾ, ਹਰਿ ਪਾਇਆ ਉਦਰ ਮੰਝਾਰਿ ।  
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿੜਾ, ਹਰਿ ਹਰਿ ਨਾਮੁ ਸਮਾਰਿ ।  
ਹਰਿ ਹਰਿ ਨਾਮੁ ਜਪੇ ਆਰਾਯੇ, ਵਿਚਿ ਅਗਨੀ ਹਰਿ ਜਪਿ ਜੀਵਿਆ ।  
ਬਾਹਰਿ ਜਨਮੁ ਭਿਆ ਮੁਖਿ ਲਾਗਾ, ਸਰਸੇ ਪਿਤਾ ਮਾਤਾ ਥੀਵਿਆ ।  
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ, ਕਰਿ ਹਿਰਦੈ ਗੁਰਮੁਖਿ ਬੀਚਾਰਿ ।  
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ, ਹਰਿ ਜਪੀਐ ਕਿਰਪਾ ਧਾਰਿ ।੧।

ਜਿਉਂ ਜਿਉਂ ਇਹਨਾਂ ਦੋਹਾਂ ਬਾਣੀਆਂ ਨੂੰ ਗਹੁ ਨਾਲ ਪੜ੍ਹੋਗੇ, ਬੜੀ ਦਿਲਚਸਪ ਛੁੰਘੀ ਸਾਂਝ ਲਫਜ਼ਾਂ ਦੀ ਤੇ ਖਿਆਲਾਂ ਦੀ ਮਿਲੇਗੀ। ਤੇ ਇਹ ਸਾਂਝ ਸਬੱਬ ਨਾਲ ਨਹੀਂ ਬਣ ਗਈ।

## (੨) ਰਾਗ ਮਾਝ

ਸਿਰੀ ਰਾਗ ਦੀਆਂ ਅਸ਼ਟਪਦੀਆਂ ਤੇ ਮਾਝ ਦੀਆਂ ਅਸ਼ਟਪਦੀਆਂ ਰਤਾ ਧਿਆਨ ਨਾਲ ਪੜ੍ਹੁ ਕੇ ਵੇਖੋ। ਸਿਰੀ ਰਾਗ ਵਿਚ ਸਭ ਦੀਆਂ ਦੋਹਰੇ ਵਾਂਗ ਇਕੋ ਜਿਹੀਆਂ ਲੰਮੀਆਂ ਤੁਕਾਂ ਹਨ। ਪਰ ਮਾਝ ਵਿਚ ਤੁਕਾਂ ਦੀ ਬਨਾਵਟ ਅਨੋਖੀ ਜਿਹੀ ਹੈ। ਹਰੇਕ ਅਸ਼ਟਪਦੀ ਵਿਚ ਪਹਿਲੀਆਂ ਦੋ ਤੁਕਾਂ ਚੌਪਈ ਵਰਗੀਆਂ ਛੋਟੀਆਂ ਹਨ ਤੇ ਤੀਜੀ ਤੁਕ ਲੰਮੀ ਹੈ। ਤੀਜੀ ਤੁਕ ਦਾ ਅਖੀਰਲਾ ਲਫਜ਼ ਭੀ ਰਤਾ ਗਹੁ ਨਾਲ ਵੇਖਣਾ। ਆਵਣਿਆ, ਬਖਸਾਵਣਿਆ ਆਦਿਕ ਲਫਜ਼ ਹਰੇਕ ਬੰਦ ਦੇ ਅਖੀਰ ਵਿਚ ਹਨ। ਇਸ ਰਾਗ ਵਿਚ ਹਰੇਕ ਗੁਰ-ਵਿਅਕਤੀ ਦੀਆਂ ਅਸ਼ਟਪਦੀਆਂ ਦੀ ਗਿਣਤੀ ਇਉਂ ਹੈ :

ਮ: ੧	੧
ਮ: ੩	੩੨
ਮ: ੮	੧
ਮ: ੫	੮

ਸਭਨਾਂ ਦੇ ਬੰਦ ਇਕੋ ਜਿਹੇ ਹਨ। ਇਹ ਸਾਂਝ ਭੀ ਸਾਡੇ ਇਸੇ ਯਕੀਨ ਨੂੰ ਪੱਕਾ ਕਰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ, ਉਹਨਾਂ ਤੋਂ ਅਗਾਂਹ ਸਿਲਸਿਲੇਵਾਰ ਪਹੁੰਚਦੀ ਗਈ। ਵੰਨਗੀ ਵਾਸਤੇ ਹਰੇਕ ਗੁਰੂ ਦੀ ਅਸ਼ਟਪਦੀ ਵਿਚੋਂ ਇਕ ਇਕ ਬੰਦ ਦਿੱਤਾ ਜਾਂਦਾ ਹੈ :

ਮ: ੧ : ਸਬਦਿ ਰੰਗਾਏ ਹੁਕਮਿ ਸਬਾਏ।

ਸਚੀ ਦਰਗਹ ਮਹਲਿ ਬੁਲਾਏ।

ਸਚੇ ਦੀਨ ਦਿਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ।।।

ਮ: ੩ : ਕਰਮੁ ਹੋਵੈ ਸਤਿਗੁਰੁ ਮਿਲਾਏ।

ਸੇਵਾ ਸੁਰਤਿ ਸਬਦਿ ਚਿਤੁ ਲਾਏ।

ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ।।।

ਮ: ੪ : ਆਦਿ ਪੁਰਖੁ ਅਪਰੰਪਰੁ ਆਪੇ ।

ਆਪੇ ਥਾਪੇ ਥਾਪਿ ਉਥਾਪੇ ।

ਸਭ ਮਹਿ ਵਰਤੈ ਏਕੈ ਸੋਈ ਗੁਰਮੁਖਿ ਸੋਭਾ ਪਾਵਣਿਆ ।੧।

ਮ: ੫ : ਅੰਤਰਿ ਅਲਖੁ ਨ ਜਾਈ ਲਖਿਆ ।

ਨਾਮੁ ਰਤਨੁ ਲੈ ਗੁਝਾ ਰਖਿਆ ।

ਅਗਾਮੁ ਅਗੋਚਰੁ ਸਭ ਤੇ ਉਚਾ ਗੁਰ ਕੈ ਸਬਦਿ ਲਖਾਵਣਿਆ ।੧।

### (੩) ਰਾਗ ਗਊੜੀ

(ੴ) ਸ਼ਬਦ : ਗੁਰੂ ਨਾਨਕ ਦੇਵ ਜੀ ਨੇ ਗਊੜੀ ਦੀਆਂ ਹੇਠ-ਲਿਖੀਆਂ ਕਿਸਮਾਂ ਵਿਚ ਸ਼ਬਦ ਲਿਖੇ ਹਨ—ਗੁਆਰੇਗੀ, ਦੱਖਣੀ, ਚੇਤੀ, ਬੈਰਾਗਣੀ, ਪੂਰਬੀ ।

ਗੁਰੂ ਅਮਰਦਾਸ ਜੀ ਨੇ ਭੀ ਗਊੜੀ ਗੁਆਰੇਗੀ ਅਤੇ ਗਊੜੀ ਬੈਰਾਗਣੀ ਵਿਚ ਸ਼ਬਦ ਲਿਖੇ ਹਨ ।

ਗਊੜੀ ਗੁਆਰੇਗੀ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਦੀਆਂ ਤੁਕਾਂ ਦੀ ਲੰਬਾਈ ਧਿਆਨ ਨਾਲ ਵੇਖੋ । ਸਾਰੇ ਸ਼ਬਦਾਂ ਦੀਆਂ ਛੋਟੀਆਂ ਤੁਕਾਂ ਹਨ, ਚੌਪਈ ਵਰਗੀਆਂ ।

ਗਊੜੀ ਗੁਆਰੇਗੀ ਮਹਲਾ ੧ :

ਭਉ ਮੁਚੁ ਭਾਰਾ ਵਡਾ ਤੋਲੁ ।੧।੧।

ਭਰਿ ਘਰੁ ਘਰਿ ਭਰੁ ਭਰਿ ਭਰ ਜਾਇ ।੧।੨।

ਮਾਤਾ ਮਤਿ ਪਿਤਾ ਸੰਤੇਖੁ ।੧।੩।

ਪਉਣੈ ਪਾਣੀ ਅਗਨੀ ਕਾ ਮੇਲੁ ।੧।੪।

ਗਊੜੀ ਗੁਆਰੇਗੀ ਮਹਲਾ ੩ :

ਗੁਰਿ ਮਿਲਿਐ ਹਰਿ ਮੇਲਾ ਹੋਈ ।੧।੨।੧।

ਗੁਰ ਤੇ ਗਿਆਨੁ ਪਾਏ ਜਨੁ ਕੋਇ ।੧।੨।੨।

ਸੁ ਥਾਉ ਸਚੁ ਮਨੁ ਨਿਰਮਲੁ ਹੋਇ ।੧।੨।੩।

ਗਾਵਤ ਰਹੈ ਜੇ ਸਤਿਗੁਰ ਭਾਵੈ ।ਰਹਾਉ।੨।੪।

ਮਨੁ ਮਾਰੇ ਧਾੜੁ ਮਰਿ ਜਾਇ ।੧।੨।੫।

ਸਚਾ ਅਮਰੁ ਸਚਾ ਪਾਤਿਸਾਹੁ ।੧।੩।੧।

ਗੁਆਰੇਗੀ ਵਿਚ ਗੁਰੂ ਅਮਰਦਾਸ ਜੀ ਦੇ ੧੪ ਸ਼ਬਦ ਹਨ, ਸਭਨਾਂ ਦੀਆਂ ਤੁਕਾਂ ਛੋਟੀਆਂ ਹਨ, ਜਿਵੇਂ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੀਆਂ।

ਗਊੜੀ ਬੈਰਾਗਣਿ ਵਿਚ ਗੁਰੂ ਨਾਨਕ ਸਾਹਿਬ ਦੇ ਦੋ ਸ਼ਬਦ ਹਨ, ਤੁਕਾਂ ਲੰਮੀਆਂ ਵਰਤੀਆਂ ਹਨ, ਦੋਹਰੇ ਵਰਗੀਆਂ, ਜਿਵੇਂ :

(੧) ਰੈਣਿ ਗਵਾਈ ਸੋਇ ਕੈ, ਦਿਵਸੁ ਗਵਾਇਆ ਖਾਇ।

(੨) ਹਰਣੀ ਹੋਵਾ ਬਨਿ ਬਸਾ, ਕੰਦ ਮੂਲ ਚੁਣਿ ਖਾਉ।

ਗੁਰੂ ਅਮਰਦਾਸ ਜੀ ਨੇ ਬੈਰਾਗਣਿ ਵਿਚ ੪ ਸ਼ਬਦ ਲਿਖੇ ਹਨ, ਚਹੁੰਆਂ ਵਿਚ ਹੀ ਤੁਕਾਂ ਲੰਮੀਆਂ ਹਨ, ਜਿਵੇਂ :

(੧) ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ।

(੨) ਪੇਈਐਡੈ ਦਿਨ ਚਾਰਿ ਹੈ, ਹਰਿ ਹਰਿ ਲਿਖਿਆ ਪਾਇ।

(੩) ਸਭੁ ਜਗ ਕਾਲੈ ਵਾਸਿ ਹੈ, ਬਾਣਾ ਦੂਜੈ ਭਾਇ।

(੪) ਸਤਿਗੁਰ ਤੇ ਗਿਆਨੁ ਪਾਇਆ, ਹਰਿ ਤਤੁ ਬੀਚਾਰਾ।

(ਅ) ਅਸ਼ਟਪਦੀਆਂ : ਗੁਰੂ ਨਾਨਕ ਦੇਵ ਜੀ ਨੇ ਅਸ਼ਟਪਦੀਆਂ ਸਿਰਫ਼ ਗੁਆਰੇਗੀ ਅਤੇ ਬੈਰਾਗਣਿ ਵਿਚ ਲਿਖੀਆਂ ਹਨ, ਗੁਰੂ ਅਮਰਦਾਸ ਜੀ ਨੇ ਭੀ ਇਹਨਾਂ ਵਿਚ ਹੀ। ਗੁਰੂ ਨਾਨਕ ਦੇਵ ਜੀ ਦੀਆਂ ਗੁਆਰੇਗੀ ਵਿਚ ੧੬ ਅਸ਼ਟਪਦੀਆਂ ਹਨ, ਤੁਕਾਂ ਸਭ ਛੋਟੀਆਂ ਹਨ। ਗੁਰੂ ਅਮਰਦਾਸ ਜੀ ਦੀਆਂ ੯ ਹਨ, ਤੁਕਾਂ ਇਹਨਾਂ ਦੀਆਂ ਭੀ ਛੋਟੀਆਂ। ਇਥੇ ਇਕ ਹੋਰ ਸੁਆਦਲੀ ਸਾਂਝ ਭੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ੧੬ ਅਸ਼ਟਪਦੀਆਂ ਵਿਚ ਚੌ-ਤੁਕੇ ਬੰਦ ੨, ਤਿ-ਤੁਕੇ ੬, ਦੁ-ਤੁਕੇ ੫ ਹਨ। ਗੁਰੂ ਅਮਰਦਾਸ ਜੀ ਨੇ ਭੀ ਚੌ-ਤੁਕੇ ੧, ਤਿ-ਤੁਕੇ ੬, ਦੁ-ਤੁਕੇ ੧ ਲਿਖੇ ਹਨ।

ਬੈਰਾਗਣਿ ਵਿਚ ਗੁਰੂ ਨਾਨਕ ਦੇਵ ਜੀ ਦੀਆਂ ੨ ਅਸ਼ਟਪਦੀਆਂ ਹਨ, ਸਭ ਦੇ ਬੰਦ ਦੁ-ਤੁਕੇ ਹਨ। ਇਹੀ ਦੁ-ਤੁਕੇ ਬੰਦ ਗੁਰੂ ਅਮਰਦਾਸ ਜੀ ਦੀ ਬੈਰਾਗਣਿ ਵਿਚ ਲਿਖੀ ਅਸ਼ਟਪਦੀ ਦੇ ਹਨ।

(ਇ) ਛੰਤਾ : ਗੁਰੂ ਨਾਨਕ ਦੇਵ ਜੀ ਨੇ ਗਊੜੀ ਦੀ ‘ਪੂਰਬੀ’ ਕਿਸਮ ਵਿਚ ਛੰਤਾ ਲਿਖੇ ਹਨ, ਗੁਰੂ ਅਮਰਦਾਸ ਜੀ ਨੇ ਭੀ ‘ਪੂਰਬੀ’ ਵਿਚ ਹੀ ਲਿਖੇ ਹਨ। ਬਾਣੀ ਵਿਚ ਦੀ ਬੋਲੀ ਤੇ ਲਫਜ਼ਾਂ ਦਾ ਟਾਕਰਾ ਕਰ ਕੇ ਭੀ ਵੇਖੋ। ਸਾਫ਼ ਪਿਆ ਦਿੱਸੇਗਾ ਕਿ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਦੇਵ ਜੀ ਦੇ ਛੰਤ ਮੌਜੂਦ ਸਨ :

### ਛੰਤ ਮਹਲਾ ੧ :

- (੧) ਮੁੰਧ ਰੈਣਿ ਦੁਹੇਲੜੀਆ ਜੀਉ, ਨੌਦ ਨ ਆਵੈ।
- (੨) ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ।
- (੩) ਸੁਣਿ ਨਾਹ ਪ੍ਰਭੂ ਜੀਉ, ਏਕਲੜੀ ਬਨ ਮਾਹੇ।

### ਛੰਤ ਮਹਲਾ ੩ :

- (੧) ਧਨ ਰੈਣਿ ਸੁਹੇਲੜੀਏ ਜੀਉ, ਹਰਿ ਸਿਉ ਚਿਤੁ ਲਾਏ।
- (੨) ਮਿਲੁ ਮੇਰੇ ਪ੍ਰੀਤਮਾ ਜੀਉ, ਤੁਧੁ ਬਿਨੁ ਖਰੀ ਨਿਮਾਲੀ।
- (੩) ਧਨ ਏਕਲੜੀ ਜੀਉ, ਬਿਨੁ ਨਾਹ ਪਿਆਰੇ।

ਅਸਾਂ ਸਿਰਫ਼ ਵੰਨਗੀ ਹੀ ਵਿਖਾਈ ਹੈ। ਇਹਨਾਂ ਛੰਤਾਂ ਦੀਆਂ ਤੁਕਾਂ ਹੋਰ ਗਹੁ ਨਾਲ ਪੜ੍ਹੇ। ਵੇਖੋ, ਕਿਤਨੀ ਡੁੰਘੀ ਸਾਂਝ ਹੈ, ਲਫਜ਼ਾਂ ਦੀ ਤੇ ਖਿਆਲਾਂ ਦੀ ਤੇ ਬਿਰਹੋਂ ਦੇ ਹੁਲਾਰੇ ਦੀ! ਕੀ ਅਜੇ ਭੀ ਇਹ ਨਿਸ਼ਚਾ ਨਹੀਂ ਬਣਿਆ ਕਿ ਗੁਰੂ ਨਾਨਕ ਦੇਵ ਜੀ ਦੀ ਗਉੜੀ ਰਾਗ ਦੀ ਸਾਰੀ ਬਾਣੀ ਗੁਰੂ ਅਮਰਦਾਸ ਜੀ ਕੋਲ ਮੌਜੂਦ ਸੀ?

## (੪) ਆਸਾ

(ਉ) ਅਸਟਪਦੀਆਂ : ਗੁਰੂ ਨਾਨਕ ਦੇਵ ਜੀ ਦੀਆਂ ਅਸਟਪਦੀਆਂ ਘਰੁ ੨, ੩ ਅਤੇ ੯ ਵਿਚ ਹਨ। ਇਹਨਾਂ ਵਿਚੋਂ ‘ਘਰੁ ੩’ ਦੀਆਂ ਅਸਟਪਦੀਆਂ ਖਾਸ ਉਚੇਚੀਆਂ ਹਨ, ਜਿਨ੍ਹਾਂ ਵਿਚ ਉਸ ਅੱਤਿਆਚਾਰ ਦਾ ਜ਼ਿਕਰ ਹੈ ਜੋ ਬਾਬਰ ਦੀ ਫੌਜ ਨੇ ਸੈਦਪੁਰ ਵਿਚ ਕੀਤਾ ਸੀ। ਬਾਕੀ ਸਧਾਰਨ ਮਜ਼ਮੂਨ ਵਾਲੀਆਂ ਅਸਟਪਦੀਆਂ ਘਰੁ ੨ ਅਤੇ ੯ ਵਿਚ ਹਨ। ਗੁਰੂ ਅਮਰਦਾਸ ਜੀ ਦੀਆਂ ਲਿਖੀਆਂ ਅਸਟਪਦੀਆਂ ਭੀ ਘਰੁ ੨ ਅਤੇ ੯ ਵਿਚ ਹੀ ਹਨ। ਪਰ ‘ਘਰੁ ੯’ ਦੀਆਂ ਅਸਟਪਦੀਆਂ ਵਿਚ ਇਕ ਹੋਰ ਅਨੋਖੀ ਸਾਂਝ ਹੈ, ਜੋ ਬਦੋ-ਬਦੀ ਇਸ ਨਤੀਜੇ ‘ਤੇ ਅਪੜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਇਹ ਅਸਟਪਦੀਆਂ ਗੁਰੂ ਅਮਰਦਾਸ ਜੀ ਪਾਸ ਮੌਜੂਦ ਸਨ। ਉਹ ਸਾਂਝ ਇਹ ਹੈ ਕਿ ‘ਘਰੁ ੯’ ਦੀਆਂ ਅਸਟਪਦੀਆਂ ਵਿਚ ਨਿਰਾ ਆਸਾ ਰਾਗ ਨਹੀਂ ਹੈ, ਆਸਾ ਤੇ ਕਾਢੀ ਦੇ ਰਾਗ ਇਕੱਠੇ ਵਰਤੇ ਹੋਏ ਹਨ। ਗੁਰੂ ਅਮਰਦਾਸ ਜੀ ਨੇ ਭੀ ਉਹੀ ਕੁਝ ਕੀਤਾ ਜੋ ਗੁਰੂ ਨਾਨਕ ਦੇਵ ਜੀ ਨੇ। ‘ਘਰੁ’ ਤੇ ‘ਰਾਗ’ ਦੋਵੇਂ ਹੀ ਸਾਂਝੇ ਹਨ।

(ਅ) ਪਟੀ : ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਨੇ ਸ਼ਬਦਾਂ, ਅਸਟਪਦੀਆਂ ਤੋਂ ਇਲਾਵਾ ਇਕ ਉਚੇਚੀ ਬਾਣੀ ਲਿਖੀ ਹੈ, ਜਿਸ ਦਾ ਸਿਰਲੇਖ ਹੈ ‘ਪਟੀ’। ਗੁਰਮੁਖੀ ਲਿਪੀ ਦੇ ਅੱਖਰਾਂ ਅਨੁਸਾਰ ਇਹ ਬਾਣੀ ਹੈ। ਗੁਰੂ ਅਮਰਦਾਸ

ਜੀ ਨੇ ਭੀ ਇਸੇ ਹੀ ਨਾਮ ਦੀ ਇਸੇ ਹੀ ਰਾਗ ਵਿਚ ਬਾਣੀ ਲਿਖੀ ਹੈ। ਇਹਨਾਂ ਦੋਹਾਂ ‘ਪਟੀਆਂ’ ਦੇ ‘ਰਹਾਉ’ ਦੇ ਬੰਦ ਪੜ੍ਹ ਵੇਖੋ, ਤੁਹਾਨੂੰ ਪਰਤੱਖ ਪਿਆ ਦਿੱਸੇਗਾ ਕਿ ਦੋਹਾਂ ਪਟੀਆਂ ਵਿਚ ਸਾਂਝ ਹੈ, ਜੇ ਤਾਹੀਏਂ ਬਣ ਸਕੀ ਸੀ, ਜੇ ਗੁਰੂ ਨਾਨਕ ਦੇਵ ਜੀ ਦੀ ‘ਪਟੀ’ ਗੁਰੂ ਅਮਰਦਾਸ ਜੀ ਦੇ ਸਾਹਮਣੇ ਸੀ :

**ਮਹਲਾ ੧ :** ਮਨ ਕਾਹੇ ਭੂਲੇ ਮੁੜ ਮਨਾ ।

ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ਰਹਾਉ ।

**ਮਹਲਾ ੩ :** ਮਨ ਐਸਾ ਲੇਖਾ ਤੂੰ ਕੀ ਪੜਿਆ ।

ਲੇਖਾ ਦੇਣਾ, ਤੇਰੇ ਸਿਰਿ ਰਹਿਆ ਰਹਾਉ ।

ਦੋਹਾਂ ਵਿਚ ‘ਮਨ’ ਨੂੰ ਸੰਬੰਧਨ ਕੀਤਾ ਹੈ। ਅੱਖਗੀ ਵਿਦਿਆ ਪੜ੍ਹਨ ਦਾ ਜ਼ਿਕਰ ਹੈ, ਲਡੜ ‘ਪੜਿਆ’ ਦੋਹਾਂ ਵਿਚ ਆਉਂਦਾ ਹੈ। ਕੀਤੇ ਕਰਮਾਂ ਦਾ ‘ਲੇਖਾ’ ਭੀ ਦੋਹਾਂ ਵਿਚ ਜਤਲਾਇਆ ਹੈ। ਦੋਹਾਂ ਵਿਚ ਖਿਆਲ ਹੂ-ਬ-ਹੂ ਇਕੋ ਹੀ ਹੈ।

(ੴ) ਛੰਤ : ਗੁਰੂ ਨਾਨਕ ਦੇਵ ਜੀ ਨੇ ਇਸ ਰਾਗ ਦੇ ਛੰਤ ‘ਘਰੁ ੧, ੨ ਅਤੇ ੩’ ਵਿਚ ਲਿਖੇ ਹਨ, ਗੁਰੂ ਅਮਰਦਾਸ ਜੀ ਨੇ ਘਰੁ ੧ ਅਤੇ ੩ ਵਿਚ। ਦੋਹਾਂ ਗੁਰੂ-ਵਿਅਕਤੀਆਂ ਦੇ ‘ਘਰੁ ੧’ ਛੰਤਾਂ ਦੀ ਬੋਲੀ ਰਲਾ ਕੇ ਵੇਖੋ। ਸਭ ਤੋਂ ਪਹਿਲੀ ਸਾਂਝ ਇਹ ਹੈ ਕਿ ‘ਘਰੁ ੧’ ਦੇ ਛੰਤਾਂ ਦੇ ਹਰੇਕ ਬੰਦ ਦੀਆਂ ਪਹਿਲੀਆਂ ਦੋ ਤੁਕਾਂ ਦੇ ਅੱਖੀਂ ਵਿਚ ਲਡੜ ‘ਰਾਮ’ ਵਰਤਿਆ ਹੈ, ‘ਘਰੁ ੨’ ਦੇ ਛੰਤ ਵਿਚ ਇਹ ਗੱਲ ਨਹੀਂ ਹੈ।

**ਮ:** ੧ : (੧) ਮੁੰਧ ਜੋਬਨ ਬਾਲਕੀਏ, ਮੇਰਾ ਪਿਰੁ ਰਲੀਆਲਾ ਰਾਮ ।

(੨) ਮੁੰਧ ਸਹਜਿ ਸਲੋਨੜੀਏ, ਇਕ ਪ੍ਰੇਮ ਬਿੰਨੜੀ ਰਾਮ ।

(੩) ਸਖੀ ਸਹੇਲੜੀਹੋ, ਮੇਰਾ ਪਿਰੁ ਵਣਜਾਰਾ ਰਾਮ ।

**ਮ:** ੩ : (੧) ਪਿਰੁ ਸੰਗਿ ਕਾਮਣਿ ਜਾਣਿਆ, ਗੁਰਿ ਮੇਲਿ ਮਿਲਾਈ ਰਾਮ ।

(੨) ਸਾਧਨ ਮਨਿ ਅਨਦੁ ਭਇਆ, ਹਰਿ ਜੀਉ ਮੇਲਿ ਪਿਆਰੇ ਰਾਮ ।

ਹਣ ਲਡੜਾਂ ਦੀ ਸਾਂਝ ਵੇਖੋ :

**ਮਹਲਾ ੧ :**

ਹਮ ਘਰਿ ਸਾਚਾ ਸੋਹਿਲੜਾ, ਪ੍ਰਭੁ ਆਇਅੜੇ ਮੀਤਾ ਰਾਮ ।

ਧਨ ਪਿਰਹਿ ਮੇਲਾ ਹੋਇ ਸੁਆਮੀ, ਆਪ ਪ੍ਰਭੁ ਕਿਰਪਾ ਕਰੋ ।

ਸੇਜਾ ਸੁਹਾਵੀ ਸੰਗਿ ਪਿਰ ਕੈ, ਸਾਤਸਰ ਅੰਮ੍ਰਿਤ ਭਰੋ ।

### ਮਹਲਾ ੩ :

ਗਮ ਘਰੇ ਸਾਚਾ ਸੋਹਿਲਾ, ਸਾਚੇ ਸਬਦਿ ਸੁਹਾਇਆ ਰਾਮ।  
ਧਨ ਪਿਰ ਮੇਲੁ ਭਇਆ, ਪ੍ਰਭਿ ਆਪਿ ਮਿਲਾਇਆ ਰਾਮ।  
ਸੇਜ ਸੁਹਾਵੀ ਜਾ ਪਿਰੀ ਰਾਵੀ, ਮਿਲਿ ਪ੍ਰੀਤਮ ਅਵਗਣ ਨਸੇ।

ਇਥੇ ਕਿਸੇ ਟੀਕਾ ਟਿੱਪਣੀ ਦੀ ਲੋੜ ਨਹੀਂ ਹੈ, ਸਾਂਝੇ ਲਫਜ਼ ਤੇ ਬਿਆਲ ਆਪ ਹੀ ਮੂੰਹੋਂ ਬੋਲ ਰਹੇ ਹਨ।

**ਨੋਟ :** ਇਸ ਅੰਕ ਵਿਚ ਅਸੀਂ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਸਾਂਝ ਵੇਖ ਰਹੇ ਹਾਂ। ਪਰ ਲੰਘਦਿਆਂ ਲੰਘਦਿਆਂ ਗੁਰੂ ਰਾਮਦਾਸ ਜੀ ਦੇ ਛੰਤਾਂ ਵਲ ਭੀ ਧਿਆਨ ਮਾਰ ਲਵੇ।

### ਆਸਾ ਮਹਲਾ ੧ ਘਰੁ ੧ :

ਅਨਹਦੋ ਅਨਹਦੁ ਵਾਜੈ, ਰੁਣਝੁਣਕਾਰੇ ਰਾਮ।  
ਮੇਰਾ ਮਨੋ ਮੇਰਾ ਮਨੁ ਰਾਤਾ, ਲਾਲ ਪਿਆਰੇ ਰਾਮ।

ਗੁਰੂ ਨਾਨਕ ਦੇਵ ਜੀ ਦੇ ਦੋ ਛੰਤਾਂ ਵਿਚ ਇਕੋ ਲਫਜ਼ ਦੁਹਰਾਇਆ ਗਿਆ ਹੈ, ਜਿਵੇਂ ਅਨਹਦੋ ਅਨਹਦੁ, ਮੇਰਾ ਮਨੋ ਮੇਰਾ ਮਨੁ।

### ਆਸਾ ਛੰਤ ਮਹਲਾ ੪ ਘਰ ੧ :

ਜੀਵਨੋ ਪੇ ਜੀਵਨੁ ਪਾਇਆ, ਗੁਰਮੁਖਿ ਭਾਏ ਰਾਮ।  
ਹਰਿ ਨਾਮੇ ਹਰਿ ਨਾਮੁ ਦੇਵੈ, ਮੇਰੈ ਪ੍ਰਾਨਿ ਵਸਾਏ ਰਾਮ।

ਇਹ ਭੀ ਇਕੋ ਲਫਜ਼ ਨੂੰ ਦੂਜੀ ਵਾਗੀ ਵਰਤਦੇ ਹਨ, ਜੀਵਨੋ, ਜੀਵਨੁ, ਹਰਿ ਨਾਮੇ, ਹਰਿ ਨਾਮੁ।

### ਇਸ ਤੋਂ ਇਲਾਵਾ :

ਮ: ੧ : ਮੇਰੇ ਜੀਅੜਿਆ ਪਰਦੇਸੀਆ, ਕਿਤੁ ਪਵਹਿ ਜੰਜਾਲੇ ਰਾਮ।

ਮ: ੪ ਘਰੁ ੫ : ਮੇਰੇ ਮਨ ਪਰਦੇਸੀ ਵੇ ਪਿਆਰੇ, ਆਉ ਘਰੇ।

ਅਸਾਂ ਵੰਨਗੀ ਹੀ ਦਿੱਤੀ ਹੈ। ਗਹੁ ਨਾਲ ਪੜ੍ਹ ਕੇ ਆਪ ਭੀ ਬਥੇਗੀ ਸਾਂਝ ਲੱਭ ਲਵੋਗੇ।

ਦੋਹਰੇ ਲਫਜ਼ ਵਰਤਣ ਦੀ ਸਾਂਝ ਗੁਰ ਅਰਜਨ ਸਾਹਿਬ ਦੇ ਛੰਤਾਂ ਵਿਚ ਭੀ ਮਿਲਦੀ ਹੈ। ਵੇਖੋ ਗੁਰੂ ਗ੍ਰੰਥ ਸਾਹਿਬ ਦਾ ਸੜਾ ੪੫੨।

## (੫) ਗੁਜਰੀ

(ੴ) ਸ਼ਬਦ : ਗੁਰੂ ਨਾਨਕ ਦੇਵ ਜੀ ਨੇ ਇਸ ਰਾਗ ਵਿਚ ਸਿਰਫ ੨ ਸ਼ਬਦ ਲਿਖੇ ਹਨ ਤੇ 'ਘਰੁ ੧' ਵਰਤਿਆ ਹੈ। ਸ਼ਬਦਾਂ ਦੀਆਂ ਤੁਕਾਂ ਸਲੋਕ ਤੇ ਦੋਹਰੇ ਵਾਂਗ ਲੰਮੀਆਂ ਹਨ। ਗੁਰੂ ਅਮਰਦਾਸ ਜੀ ਨੇ ਭੀ 'ਘਰੁ ੧' ਹੀ ਵਰਤਿਆ ਹੈ, ਤੇ ਸ਼ਬਦਾਂ ਦੀਆਂ ਤੁਕਾਂ ਲੰਮੀਆਂ ਹਨ। ਗੁਰੂ ਨਾਨਕ ਸਾਹਿਬ ਦੇ ਦੋਵੇਂ ਸ਼ਬਦ 'ਚਉਪਦੇ' (ਚਾਰ ਬੰਦਾਂ ਵਾਲੇ) ਹਨ। ਗੁਰੂ ਅਮਰਦਾਸ ਜੀ ਦੇ ੨ ਸ਼ਬਦ ਹਨ, ਜਿਨ੍ਹਾਂ ਵਿਚੋਂ ਪਹਿਲੇ ੫ 'ਚਉਪਦੇ' ਹਨ, ਅਤੇ ਅਖੀਰਲੇ ੨ ਪੰਚਪਦੇ ਹਨ।

ਗੁਰੂ ਨਾਨਕ ਦੇਵ ਜੀ ਨੇ ਪਹਿਲੇ ਸ਼ਬਦ ਵਿਚ ਠਾਕੁਰ-ਪੂਜਾ ਤੋਂ ਵਰਜ ਕੇ ਸਮਝਾਇਆ ਹੈ ਕਿ :

ਪੂਜਾ ਕੀਚੈ ਨਾਮੁ ਧਿਆਣੀਐ  
ਬਿਨੁ ਨਾਵੈ ਪ੍ਰਸਾਦ ਨ ਹੋਇ ।

ਗੁਰੂ ਅਮਰਦਾਸ ਜੀ ਨੇ ਭੀ ਦੂਜੇ ਸ਼ਬਦ ਵਿਚ ਪ੍ਰਭੂ ਤੋਂ ਬਿਨਾ ਹੋਰ ਸੇਵਾ-ਪੂਜਾ ਵਲੋਂ ਵਰਜ ਕੇ ਡੁਰਮਾਇਆ ਹੈ :

ਗਰਿ ਕੀ ਤੁਮ ਸੇਵਾ ਕਰਹੁ  
ਦੂਜੀ ਸੇਵਾ ਕਰਹੁ ਨ ਕੋਇ ਜੀ ।

(੬) ਅਸਟਪਦੀਆਂ : ਗੁਰੂ ਨਾਨਕ ਦੇਵ ਜੀ ਦੀਆਂ ਅਸਟਪਦੀਆਂ 'ਘਰੁ ੧' ਵਿਚ ਹਨ। ਗੁਰੂ ਅਮਰਦਾਸ ਜੀ ਦੀ ਇਕੋ ਅਸਟਪਦੀ ਹੈ, ਉਹ ਭੀ 'ਘਰੁ ੧' ਵਿਚ ਹੈ। ਗੁਰੂ ਨਾਨਕ ਸਾਹਿਬ ਦੀ ਇਕ ਹੋਰ ਅਸਟਪਦੀ ਭੀ ਹੈ ਜੋ 'ਘਰੁ ੪' ਵਿਚ ਹੈ, ਪਰ ਉਹ ਉਚੇਚੀ ਹੈ ਤੇ ਭਗਤ ਜੈਦੇਵ ਜੀ ਦੇ ਸ਼ਬਦ ਨਾਲ ਸੰਬੰਧ ਰਖਦੀ ਹੈ। ਇਹ ਵਿਚਾਰ ਅਸੀਂ ਭਗਤਾਂ ਦੀ ਬਾਣੀ ਵਿਚ ਚੱਲ ਕੇ ਦਿਆਂਗੇ।

## (੬) ਵਡਹੰਸ

(ੴ) ਅਲਾਹਣੀਆਂ : ਸ਼ਬਦ, ਅਸਟਪਦੀਆਂ ਤੇ ਛੰਤਾਂ ਤੋਂ ਵਾਪੂ ਗੁਰੂ ਨਾਨਕ ਦੇਵ ਜੀ ਨੇ ਇਸ ਰਾਗ ਵਿਚ ਇਕ ਬਾਣੀ ਲਿਖੀ ਹੈ, ਜਿਸ ਦਾ ਸਿਰ-ਲੇਖ 'ਅਲਾਹਣੀਆਂ' ਹੈ। ਇਸ ਵਿਚ ਪੰਜ ਸ਼ਬਦ ਹਨ। ਇਹਨਾਂ ਦੇ ਨਾਲ ਹੀ ਗੁਰੂ ਅਮਰਦਾਸ ਜੀ ਨੇ ਭੀ ਇਹੀ ਬਾਣੀ ਲਿਖੀ ਹੈ, ਉਸ ਦੇ ੪ ਸ਼ਬਦ ਹਨ। ਇਹਨਾਂ ਸਭਨਾਂ ਨੂੰ ਰਤਾ ਧਿਆਨ ਨਾਲ ਪੜ੍ਹ ਕੇ ਵੇਖੋ, ਦੁਨੀਆ ਦੀ ਅਸਾਰਤਾ ਸਾਹਮਣੇ

ਆ ਜਾਂਦੀ ਹੈ। ਦੋਹਾਂ ਵਿਚ ਤੁਕਾਂ ਦੀ ਲੰਬਾਈ ਇਕੋ ਜਿਹੀ ਹੈ, ਤੁਕਾਂ ਲੰਮੀਆਂ ਹਨ :

ਮਹਲਾ ੧ :

ਸਚੁ ਸਿਰਦਾ ਸਚਾ ਜਾਣੀਐ, ਸਚੜਾ ਪਰਵਰਦਗਾਰੋ ।.....੧।  
ਸਚੜਾ ਸਾਹਿਬੁ ਸਚੁ ਤੁ ਸਚੜਾ ਦੇਹਿ ਪਿਆਰੋ ।.....੨।  
ਜਾਨੀ ਵਿਛੁਨੜੇ ਮੇਰਾ ਮਰਣੁ ਭਇਆ, ਧਿਗ ਜੀਵਣੁ ਸੰਸਾਰੇ ।.....੩।  
ਜੰਮਣੁ ਮਰਣੁ ਵਡਾ ਵੇਛੋੜਾ, ਬਿਨਸੇ ਜਗੁ ਸਥਾਏ ।੧।

ਮਹਲਾ ੩ :

ਸਚੜਾ ਸਾਹਿਬ ਸਬਦਿ ਪਛਾਣੀਐ, ਆਪੇ ਲਏ ਮਿਲਾਏ ।੨।  
ਜਿਨ੍ਹੀ ਚਲਣੁ ਸਹੀ ਜਾਣਿਆ, ਸਤਿਗੁਰੁ ਸੇਵਹਿ ਨਾਮੁ ਸਮਾਲੇ ।੧।  
ਸਚੜੇ ਆਪਿ ਜਗਤੁ ਉਪਾਇਆ, ਗੁਰ ਬਿਨੁ ਘੱਤੁ ਅੰਧਾਰੇ ।੪।  
ਰੋਵਹਿ ਪਿਰਹੁ ਵਿਛੁਨੀਆ, ਮੈ ਪਿਰੁ ਸਚੜਾ ਹੈ ਸਦਾ ਨਾਲੇ ।੧।

## (੨) ਸੋਰਠਿ

(ੴ) ਸ਼ਬਦ : 'ਘਰੁ ੧' ਵਿਚ ਗੁਰੂ ਨਾਨਕ ਦੇਵ ਜੀ ਦੇ ੧੧ ਸ਼ਬਦ ਹਨ। ਸਿਰ-ਲੇਖ ਵਿਚ ਤਾਂ 'ਚਉਪਦੇ' ਲਿਖਿਆ ਹੋਇਆ ਹੈ, ਪਰ ਵਿਚ ੨ ਪੰਚਪਦੇ ਭੀ ਹਨ। ਸਾਰੇ ਹੀ ਸ਼ਬਦਾਂ ਦੀਆਂ ਤੁਕਾਂ ਦੋਹਰੇ ਵਾਂਗ ਲੰਮੀਆਂ ਹਨ; ਜਿਵੇਂ :

ਸਭਨਾ ਮਰਣਾ ਆਇਆ, ਵੇਛੋੜਾ ਸਭਨਾਹ ।.....  
ਮਨੁ ਹਲੀ ਕਿਰਸਾਣੀ ਕਰਣੀ, ਸਰਮੁ ਪਾਣੀ ਤਨੁ ਖੇਡੁ ।.....  
ਮਾਇ ਬਾਪ ਕੋ ਬੇਟਾ ਨੌਕਾ, ਸਮੁਰੈ ਚੜੁਰ ਜਵਾਈ ।.....  
ਹਉ ਪਾਪੀ ਪਤਿਤੁ ਪਰਮ ਪਾਰੰਝੀ, ਤੁ ਨਿਗਮਲੁ ਨਿਰੰਕਾਰੀ ।.....

ਛੋਟੀਆਂ ਤੁਕਾਂ ਵਾਲਾ ਸਿਰਫ ਇਕੋ ਸ਼ਬਦ ਹੈ ਜੋ 'ਘਰੁ ੩' ਵਿਚ ਹੈ। ਇਹ ਸ਼ਬਦ ਵੱਖਰਾ ਉਚੇਚਾ ਹੈ ਭਗਤ ਨਾਮਦੇਵ ਜੀ ਦੇ ਸ਼ਬਦ ਦੇ ਸੰਬੰਧ ਵਿਚ। ਇਹ ਵਿਚਾਰ ਅਸੀਂ ਭਗਤਾਂ ਦੇ ਸ਼ਬਦਾਂ ਵਿਚ ਕਰਾਂਗੇ।

ਗੁਰੂ ਅਮਰਦਾਸ ਜੀ ਦੇ ਇਥੇ ੧੨ ਸ਼ਬਦ ਹਨ। ਸਾਰੇ 'ਘਰੁ ੧' ਵਿਚ ਹਨ। ਤੁਕਾਂ ਇਥੇ ਭੀ ਸਭ ਦੀਆਂ ਲੰਮੀਆਂ ਹਨ; ਜਿਵੇਂ :

ਸੇਵਕ ਸੇਵ ਕਰਹਿ ਸਭਿ ਤੇਰੀ, ਜਿਨ ਸਬਦੈ ਸਾਦ੍ਹੁ ਆਇਆ ।...  
ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ, ਜਿਚਰੁ ਘਟ ਅੰਤਰਿ ਹੈ ਸਾਸਾ ।...

ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਬੰਦਾਂ ਦਾ ਵੇਰਵਾ ਇਉਂ ਹੈ :

ਤਿ-ਤੁਕਾ	੨
ਚਉ-ਤੁਕਾ	੧
ਦੂ-ਤੁਕੇ	੮

ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿਚ ਭੀ ਇਹਨਾਂ ਤਿੰਨਾਂ ਕਿਸਮਾਂ ਦੇ ਬੰਦ ਹਨ :

ਤਿ-ਤੁਕੇ	੬
ਚਉ-ਤੁਕਾ	੧
ਦੂ-ਤੁਕੇ	੫

ਹੁਣ ਦੋਹਾਂ ਗੁਰ-ਮਹਲਾਂ ਦੇ ਸ਼ਬਦਾਂ ਦੀਆਂ 'ਰਹਾਉ' ਦੀਆਂ ਤੁਕਾਂ ਵੇਖੋ :

ਮਹਲਾ ੧ :

ਮਨ ਰੇ ਰਾਮ ਨਾਮ ਜਸੁ ਲੋਇ ।  
ਮਨ ਰੇ ਬਿਰੁ ਰਹੁ ਮਤ ਕਤ ਜਾਹੀ ਜੀਉ ।  
ਮਨ ਰੇ ਸਾਮੜ੍ਹ ਕਵਨ ਮਤਿ ਲਾਗਾ ।  
ਮਨ ਰੇ ਰਾਮੁ ਜਪਹੁ ਸੁਖੁ ਹੋਈ ।

ਮਹਲਾ ੩ :

ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ।  
ਮਨ ਮੇਰੇ ਹਰਿ ਜੀਉ ਸਦਾ ਸਮਾਲਿ ।  
ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ।  
ਮਨ ਰੇ ਝੈ ਗੁਣ ਛੋਡਿ ਚਉਥੇ ਚਿਤੁ ਲਾਇ ।

ਨੋਟ : ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਭੀ ਇਹੀ ਸਾਂਝ ਮਿਲਦੀ ਹੈ।

(ਅ) ਅਸ਼ਟਪਦੀਆਂ

ਮਹਲਾ ੧ — ਤਿ-ਤੁਕੀ ਘਰੁ ੧

ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ ।

ਦੌ-ਤੁਕੀ ਘਰੁ ੧

ਤੂ ਗੁਣਦਾਤੇ ਨਿਰਮਲੇ ਭਾਈ, ਨਿਰਮਲੁ ਨਾ ਮਨੁ ਹੋਇ ।

ਮਹਲਾ ੩ — ਤਿ-ਤੁਕੀ ਘਰੁ ੧

ਦੋ-ਤੁਕੀ

ਨਿਗੁਣਿਆ ਨੇ ਆਪੇ ਬਖਸ਼ਿ ਲਏ ਭਾਈ, ਸਤਿਗੁਰ ਕੀ ਸੇਵਾ ਲਾਇ ।

ਦੋਹਾਂ ਗੁਰ-ਵਿਅਕਤੀਆਂ ਦੀਆਂ ਅਸ਼ਟਪਦੀਆਂ ਦੋਹਰੇ ਵਾਂਗ ਲੰਮੀਆਂ ਤੁਕਾਂ ਵਾਲੀਆਂ ਹਨ। ਤੁਕ ਦੇ ਪਹਿਲੇ ਬਿਸ਼ਾਮ ਵਿਚ ਲਫਜ਼ 'ਭਾਈ' ਦਾ ਵੀ ਧਿਆਨ ਰੱਖ ਲੈਣਾ।

## (੮) ਧਨਾਸਰੀ

(ੴ) ਸ਼ਬਦ : ਇਸ ਰਾਗ ਦੇ 'ਦੂਜੇ ਘਰੁ' ਵਿਚ ਗੁਰੂ ਨਾਨਕ ਦੇਵ ਜੀ ਨੇ ੫ ਸ਼ਬਦ ਲਿਖੇ ਹਨ। ਇਹਨਾਂ ਵਿਚੋਂ ੪ 'ਚਉਪਦੇ' ਹਨ ਤੇ ੧ ਪੰਚਪਦਾ ਹੈ। ਇਸੇ ਹੀ 'ਘਰੁ' ਵਿਚ ਗੁਰੂ ਅਮਰਦਾਸ ਜੀ ਦੇ ੯ ਸ਼ਬਦ ਹਨ, ਤੇ ਸਾਰੇ ਹੀ 'ਚਉਪਦੇ' ਹਨ। ਦੋਹਾਂ ਗੁਰ-ਵਿਅਕਤੀਆਂ ਦੇ ਹਰੇਕ ਸ਼ਬਦ ਦੇ ਹਰੇਕ ਬੰਦ ਵਿਚ ਚਾਰ ਚਾਰ ਤੁਕਾਂ ਹਨ; ਤੇ ਸਾਰੀਆਂ ਹੀ ਤੁਕਾਂ ਛੋਟੀਆਂ ਹਨ, ਚੌਪਈ ਵਰਗੀਆਂ; ਜਿਵੇਂ :

ਮ: ੧ : ਕਿਉ ਸਿਮਰੀ ਸਿਵਰਿਆ ਨਹੀ ਜਾਇ ।.....

ਜੀਉ ਤਪਤ ਹੈ ਬਾਚੇ ਬਾਰ ।.....

ਨਦਰਿ'ਕਰੇ ਤਾ ਸਿਮਰਿਆ ਜਾਇ ।.....

ਮ: ੩ : ਸੇ ਧਨਵੰਤ ਹਰਿ ਨਾਮਿ ਲਿਵ ਲਾਇ ।.....

ਸਦਾ ਧਨੁ ਅੰਤਰਿ ਨਾਮੁ ਸਮਾਲੇ ।.....

ਕਾਚਾ ਧਨੁ ਸੰਚਹਿ ਮੁਰਖ ਗਾਵਾਰ ।.....

## (ਅ) ਛੰਤ

ਨੋਟ : ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਕੋਈ ਅਸ਼ਟਪਦੀ ਤੇ ਕੋਈ ਛੰਤ ਨਹੀਂ ਹੈ। ਅਸੀਂ ਗੁਰੂ ਰਾਮਦਾਸ ਜੀ ਦੇ ਛੰਤ ਪੇਸ਼ ਕਰ ਕੇ ਉਹਨਾਂ ਦੀ ਸਾਂਝ ਗੁਰੂ ਨਾਨਕ ਸਾਹਿਬ ਦੇ ਛੰਤਾਂ ਨਾਲ ਵਿਖਾਵਾਂਗੇ।

ਮਹਲਾ ੧ :

ਜੀਵਾ ਤੇਰੈ ਨਾਇ ਮਨਿ ਆਨੰਦ ਹੈ ਜੀਉ ।

ਸਾਚੇ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ।.....

ਤੁਮ ਸਰਿ ਅਵਰੁ ਨ ਕੋਇ ਆਇਆ ਜਾਇਸੀ ਜੀਉ ।

ਹੁਕਮੀ ਹੋਇ ਨਿਬੇੜ ਭਰਮੁ ਚੁਕਾਇਸੀ ਜੀਉ ।.....

ਮਹਲਾ ੪ :

ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ।

ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ।.....

ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ।

ਹਉ ਤਿਸੁ ਸੇਵੀ ਦਿਨੁ ਰਾਤਿ ਸੈ ਕਦੇ ਨ ਵੀਸਰੈ ਜੀਉ ।.....

ਦੋਹਾਂ ਗੁਰ-ਵਿਅਕਤੀਆਂ ਦੇ ਛੰਤਾਂ ਦੇ ਹਰੇਕ ਬੰਦ ਦੇ ਸ਼ੁਰੂ ਦੀਆਂ ਦੋ  
ਤੁਕਾਂ ਦੇ ਅੰਤ ਵਿਚ ਲਫਜ਼ 'ਜੀਉ' ਆਉਂਦਾ ਹੈ ।

### (੯) ਤਿਲੰਗ

**ਨੋਟ :** ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ ਨਹੀਂ ਹੈ । ਅਸੀਂ  
ਇਥੇ ਗੁਰੂ ਰਾਮਦਾਸ ਜੀ ਦੀ ਬਾਣੀ ਵਿਚੋਂ ਥੋੜੀ ਕੁ ਸਾਂਝ ਪੇਸ਼ ਕਰਦੇ ਹਾਂ ।

**(ੱਤੇ) ਸ਼ਬਦ :** ਗੁਰੂ ਨਾਨਕ ਦੇਵ ਜੀ ਦੇ ਇਥੇ ੫ ਸ਼ਬਦ ਹਨ । ਪੰਜਵੇਂ  
ਸ਼ਬਦ ਵਿਚ ਉਸ ਕਤਲਾਮ ਤੇ ਅੱਤਿਆਚਾਰ ਦਾ ਜ਼ਿਕਰ ਹੈ ਜੋ ਬਾਬਰ ਦੀ  
ਛੱਜ ਨੇ ਸੈਦਪੁਰ (ਐਮਨਾਬਾਦ) ਦੀ ਗਰੀਬ ਜਨਤਾ ਉੱਤੇ ਕੀਤਾ ਸੀ ।

ਮ: ੧ :

ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ ।.....

ਕਾਇਆ ਕਪੜੁ ਟੁਕੁ ਟੁਕੁ ਹੋਸੀ, ਹਿੰਦੁਸਤਾਨੁ ਸਮਾਲਸੀ ਥੋਲਾ ।.....

ਇਸ ਸ਼ਬਦ ਵਿਚ ਬਿਆਨ ਕੀਤਾ ਦਰਦਨਾਕ ਦ੍ਰਿਸ਼ ਅੱਖਾਂ ਅੱਗੇ  
ਲਿਆਇਆਂ ਦਿਲ ਕੰਬ ਉਠਦਾ ਹੈ ਤੇ ਡੋਲ ਜਾਂਦਾ ਹੈ । ਪਰ ਅਸ਼ਰਧਾ ਤੇ ਕਾਬੇ  
ਵਾਲੋਂ ਬਚਾ ਕੇ ਢਾਰਸ ਦੇਣ ਲਈ ਅਗਲਾ ਨਾਲ ਦਾ ਸ਼ਬਦ ਗੁਰੂ ਰਾਮਦਾਸ  
ਜੀ ਨੇ ਲਿਖਿਆ ਹੈ :

ਮਹਲਾ ੪ :

ਸਭਿ ਆਏ ਹੁਕਮਿ ਖਸਮਾਨੁ, ਹੁਕਮਿ ਸਭ ਵਰਤਨੀ ।

ਸਚੁ ਸਾਹਿਬੁ ਸਾਚਾ ਖੇਲੁ, ਸਭੁ ਹਰਿ ਧਨੀ ।

ਸਾਫ਼ ਪਿਆ ਦਿੱਸਦਾ ਹੈ ਕਿ ਸਤਿਗੁਰੁ ਨਾਨਕ ਸਾਹਿਬ ਦਾ ਸੈਦਪੁਰ ਵਾਲਾ  
ਸ਼ਬਦ ਗੁਰੂ ਰਾਮਦਾਸ ਜੀ ਪਾਸ ਮੌਜੂਦ ਸੀ ।

(ਆ) ਗੁਰੂ ਅਰਜਨ ਸਾਹਿਬ ਦੇ ਸ਼ਬਦ ਮੁੱਕਣ 'ਤੇ ਦੂਜੇ 'ਘਰੂ' ਵਿਚ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਹੈ। ਇਸ ਦਾ ਸਿਰਲੇਖ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ। ਵੇਖੋ ਪੰਨਾ ੧੨੪ ਤੋਂ ੧੨੫।

ਇਹਨਾਂ ਦੋਹਾਂ ਦੀਆਂ 'ਰਹਾਉ' ਦੀਆਂ ਤੁਕਾਂ ਧਿਆਨ ਨਾਲ ਪੜ੍ਹਨੀਆਂ।

ਮ: ੧ : ਰਾਇਸਾ ਪਿਆਰੇ ਕਾ ਰਾਇਸਾ, ਜਿਤੁ ਸਦਾ ਸੁਖੁ ਹੋਈ। ਰਹਾਉ।

ਮ: ੪ : ਆਏ ਮਿਲੁ ਗੁਰਸਿਖ ਆਏ ਮਿਲੁ, ਤੂ ਮੇਰੇ ਗੁਰੂ ਕੇ ਪਿਆਰੇ। ਰਹਾਉ।

ਵੇਖਿਆ ਜੇ ? ਦੋਹਾਂ ਹੀ ਸ਼ਬਦਾਂ ਵਿਚ 'ਰਹਾਉ' ਦੀ ਇਕੋ ਇਕ ਤੁਕ ਹੈ। ਹੁਣ ਸ਼ਬਦਾਂ ਦੀ ਇਕੋ ਜਿਹੀ ਚਾਲ ਵਲ ਧਿਆਨ ਦੇਣਾ :

ਮ: ੧ : ਜਿਨਿ ਕੀਆ ਤਿਨਿ ਦੇਖਿਆ, ਕਿਆ ਕਹੀਐ ਰੇ ਭਾਈ।

ਆਧੇ ਜਾਣੈ ਕਰੈ ਆਪਿ, ਜਿਨਿ ਵਾੜੀ ਹੈ ਲਾਈ।

ਮ: ੪ : ਹਰਿ ਕੀਆ ਕਥਾ ਕਹਾਣੀਆ, ਗੁਰਿ ਮੀਤਿ ਸੁਣਾਈਆ।

ਬਲਿਹਾਰੀ ਗੁਰ ਆਪਣੇ, ਗੁਰ ਕਉ ਬਲਿ ਜਾਈਆ।

ਨਿੰਸਗ ਹੋ ਕੇ ਆਖ ਸਕੀਦਾ ਹੈ ਕਿ ਤਿਲੰਗ ਰਾਗ ਵਿਚ ਲਿਖੀ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਰਾਮਦਾਸ ਜੀ ਦੇ ਕੋਲ ਮੌਜੂਦ ਸੀ। ਕਿਥੋਂ ਮਿਲੀ ? ਗੁਰੂ ਅਮਰਦਾਸ ਜੀ ਤੋਂ ਮਿਲੀ।

## (੧੦) ਸੂਹੀ

### (ਉ) ਸ਼ਬਦ :

**ਨੋਟ :** ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦੇ ਸ਼ਬਦ ਨਹੀਂ ਹਨ। ਅਸੀਂ ਇਥੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਨਾਲ ਸਾਂਝ ਵਿਖਾ ਕੇ ਇਹ ਵਿਖਾਵਾਂਗੇ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਰਾਗ ਦੇ ਸ਼ਬਦ ਗੁਰੂ ਰਾਮਦਾਸ ਜੀ ਕੋਲ ਮੌਜੂਦ ਸਨ।

ਗੁਰੂ ਨਾਨਕ ਸਾਹਿਬ ਨੇ ਘਰੂ ੧, ੨, ੬ ਅਤੇ ੭ ਵਿਚ ਸਾਰੇ ਸ਼ਬਦ ਲਿਖੇ ਹਨ। ਗੁਰੂ ਰਾਮਦਾਸ ਜੀ ਦੇ ਸ਼ਬਦ ਭੀ ਘਰੂ ੧, ੨, ੬ ਅਤੇ ੭ ਵਿਚ ਹੀ ਹਨ। ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ।

ਹੁਣ ਤੁਕਾਂ ਦੀ ਲੰਬਾਈ ਵਲ ਧਿਆਨ ਦਿਉ।

ਘਰੁ ੧, ਈ ਅਤੇ ੨ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਰੇ ਸ਼ਬਦ ਦੋਹਰੇ ਵਰਗੇ ਲੰਮੀਆਂ ਤੁਕਾਂ ਵਾਲੇ ਹਨ। ਇਹੀ ਗੱਲ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਹੈ।

ਮਹਲਾ ੧ ਘਰੁ ੧ :

ਭਾਡਾ ਧੋਇ ਬੈਸਿ ਪ੍ਰਾਪੁ ਦੇਵਹੁ, ਤਉ ਦੂਪੈ ਕਉ ਜਾਵਹੁ।

ਘਰੁ ੯ :

ਉਜਲੁ ਕੈਹਾ ਚਿਲਕਣਾ, ਘੱਟਿਮ ਕਾਲੜੀ ਮਸੁ।.....

ਜਪੁ ਤਪ ਕਾ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ।.....

(ਇਥੇ ਸਿਰਫ ਦੋ ਸ਼ਬਦਾਂ ਦੀਆਂ ਤੁਕਾਂ ਰਤਾ ਕੁ ਛਟੇਰੀਆਂ ਹਨ)

ਘਰੁ ੨ :

ਜੋਗੁ ਨ ਵਿੰਧਾ ਜੋਗੁ ਨ ਢੰਡੈ, ਜੋਗੁ ਨ ਭਾਸਮ ਚੜਾਈਐ।.....

ਕਉਣ ਤਰਾਜੀ ਕਵਣੁ ਤੁਲਾ, ਤੇਰਾ ਕਵਣੁ ਸਰਾਡੁ ਬੁਲਾਵਾ।.....

ਮਹਲਾ ੮ ਘਰੁ ੧ :

ਮਨਿ ਰਾਮ ਨਾਮੁ ਆਰਾਧਿਆ, ਗੁਰ ਸਬਦਿ ਗੁਰੂ ਗੁਰ ਕੇ।.....

ਹਰਿ ਹਰਿ ਨਾਮੁ ਭਜਿਓ ਪੁਰਖੇਤਮੁ, ਸਭਿ ਬਿਨਸੇ ਦਾਲਦ ਦਲਘਾ।.....

ਘਰੁ ੯ :

ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀ ਪਾਇ।.....

ਤਿਨੀ ਅੰਤਰਿ ਹਰਿ ਆਰਾਧਿਆ,

ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ।

ਘਰੁ ੨ :

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੁ ਸਾਹਿਬੁ ਗੁਣੀ ਨਿਧਾਨਾ।...

ਜਿਨ ਕੇ ਅੰਤਰਿ ਵਸਿਆ ਮੇਰਾ ਹਰਿ ਹਰਿ, ਤਿਨ ਕੇ ਸਭਿ ਰੋਗ ਗਵਾਏ।...

ਪਰ 'ਘਰੁ ੨' ਵਿਚ ਲਿਖੇ ਸ਼ਬਦਾਂ ਦੀਆਂ ਤੁਕਾਂ ਦੋਹਾਂ ਗੁਰ-ਵਿਅਕਤੀਆਂ ਦੀ ਬਾਣੀ ਵਿਚ ਚੌਪਈ ਵਰਗੀਆਂ ਛੋਟੀਆਂ ਹਨ ਤੇ ਬੰਦ ਦੁ-ਤੁਕੇ ਹਨ।

ਮਹਲਾ ੧ ਘਰੁ ੨ :

ਅੰਤਰਿ ਵਸੈ ਨ ਬਾਹਰਿ ਜਾਇ।

ਮਹਲਾ ੪ ਘਰੂ ੨ :

ਗੁਰਮਤਿ ਨਗਰੀ ਖੋਜਿ ਖੋਜਾਈ ।.....

ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ।.....

ਜਿਹਵਾ ਹਰਿ ਰਸਿ ਰਹੀ ਅਧਾਇ ।.....

ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਅਮਰਦਾਸ ਜੀ ਪਾਸ ਮੌਜੂਦ ਨਹੀਂ ਸਨ ?

(ਅ) ਅਸਟਪਦੀਆਂ : ਗੁਰੂ ਨਾਨਕ ਦੇਵ ਜੀ ਦੀਆਂ ਅਸਟਪਦੀਆਂ ਘਰੂ ੧, ਈ ਅਤੇ ੧੦ ਵਿਚ ਹਨ। ਗੁਰੂ ਅਮਰਦਾਸ ਜੀ ਦੀਆਂ ਘਰੂ ੧ ਅਤੇ ੧੦ ਵਿਚ।

(ਇ) ਛੰਤ : ਗੁਰੂ ਨਾਨਕ ਸਾਹਿਬ ਦੇ 'ਘਰੂ ੨' ਵਿਚ ਲਿਖੇ ਛੰਤ ਦੇ ਹਰੇਕ ਬੰਦ ਦੀਆਂ ਪਹਿਲੀਆਂ ਦੋ ਤੁਕਾਂ ਛੋਟੀਆਂ ਹਨ, ਬਾਕੀ ਲੰਮੀਆਂ। ਗੁਰੂ ਅਮਰਦਾਸ ਜੀ ਦਾ ਛੰਤ ਭੀ ਇਸੇ ਤਰ੍ਹਾਂ ਦਾ ਹੈ। 'ਘਰੂ ੨' ਵਿਚ ਦੋਹਾਂ ਦਾ ਇਕ ਇਕ ਛੰਤ ਹੈ।

ਮਹਲਾ ੧ :

ਹਮ ਹਰਿ ਸਾਜਨ ਆਏ ।

ਸਾਚੇ ਮੇਲਿ ਮਿਲਾਏ ।

ਸਹਿਜ ਮਿਲਾਏ ਹਰਿ ਮਨਿ ਭਾਏ, ਪੰਚ ਮਿਲੇ ਸੁਖ ਪਾਇਆ ।

ਮਹਲਾ ੩ :

ਸੁਖ ਸੋਹਿਲੜਾ ਹਰਿ ਧਿਆਵਹੁ ।

ਗੁਰਮੁਖਿ ਹਰਿ ਫਲੁ ਪਾਵਹੁ ।

ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ, ਜਨਮ ਜਨਮ ਕੇ ਦੂਖ ਨਿਵਾਰੇ ।

'ਘਰੂ ੩' ਵਿਚ ਲਿਖੇ ਛੰਤ ਦੇ ਹਰੇਕ ਬੰਦ ਦੀਆਂ ਪਹਿਲੀਆਂ ਦੋ ਤੁਕਾਂ ਦੇ ਅੰਤ ਵਿਚ ਲਫਜ਼ 'ਰਾਮ' ਹੈ।

ਮਹਲਾ ੧ ਘਰੂ ੩ :

ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ।

ਘਰਿ ਆਪਨੜੈ ਖੜੀ ਤਕਾ, ਮੈ ਮਨਿ ਚਾਉ ਘਨੇਰਾ ਰਾਮ ।

ਮਹਲਾ ੩ ਘਰੂ ੩ :

ਭਗਤ ਜਨਾ ਕੀ ਹਰਿ ਜੀਉ ਰਾਖੈ, ਜੁਗਿ ਜੁਗਿ ਰਖਦਾ ਆਇਆ ਰਾਮ ।

ਸੇ ਭਗਤ ਜੋ ਗੁਰਮੁਖਿ ਹੋਵੈ, ਹਉਮੈ ਸਥਦਿ ਜਲਾਇਆ ਰਾਮ ।

ਇਹਨਾਂ ਛੰਤਾਂ ਵਿਚ ਲਫਜ਼ਾਂ ਦੀ ਭੀ ਕਾਫੀ ਸਾਂਝ ਹੈ; ਜਿਵੇਂ :

ਮਹਲਾ ੧ : ਵਰੁ ਪਾਇਆੜਾ ਬਾਲਬੀਏ, ਆਸਾ ਮਨਸਾ ਪੁਰੀ ਰਾਮ।

ਮਹਲਾ ੩ : ਪਿਰੁ ਪਾਇਆੜਾ ਬਾਲਬੀਏ, ਅਨਦਿਨੁ ਸਹਜੇ ਮਾਤੀ ਰਾਮ।

**ਨੋਟ :** ਇਹ ਉਪਰ-ਲਿਖੀ ਸਾਂਝ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਛੰਤਾਂ ਵਿਚ ਭੀ ਉਸੇ ਤਰ੍ਹਾਂ ਹੈ। ਪਹਿਲੀਆਂ ਦੋ ਤੁਕਾਂ ਛੌਟੀਆਂ, ਤੀਜੀ ਲੰਮੀ :

ਮਹਲਾ ੪ ਘਰੁ ੨ :

ਗੁਰਮੁਖਿ ਹਰਿ ਗੁਣ ਗਾਏ।

ਹਰਦੈ ਰਸਨ ਰਸਾਏ।

ਹਰਿ ਰਸਨ ਰਸਾਏ, ਮੇਰੇ ਪ੍ਰਭ ਭਾਏ, ਮਿਲਿਆ ਸਹਜਿ ਸੁਭਾਏ।

ਮਹਲਾ ੫ ਘਰੁ ੨ :

ਗੋਵਿੰਦ ਗੁਣ ਗਾਵਣ ਲਾਗੇ।

ਹਰਿ ਰੰਗਿ ਅਨਦਿਨੁ ਜਾਗੇ।

ਹਰਿ ਰੰਗਿ ਜਾਗੇ ਪਾਥ ਭਾਗੇ, ਮਿਲੇ ਸੰਤ ਪਿਆਰਿਆ।

ਪਹਿਲੀਆਂ ਦੋ ਤੁਕਾਂ ਦੇ ਅੰਤ ਵਿਚ ਲਫਜ਼ ‘ਰਾਮ’ :

ਮਹਲਾ ੪ ਘਰੁ ੩ :

ਆਵਹੋ ਸੰਤ ਜਨਹੁ, ਗੁਣ ਗਾਵਹ ਗੋਵਿੰਦ ਕੇਰੇ ਰਾਮ।

ਗੁਰਮੁਖਿ ਮਿਲਿ ਰਹੀਐ, ਘਰਿ ਵਾਜਹਿ ਸਥਦ ਘਨੇਰੇ ਰਾਮ।

ਮਹਲਾ ੫ ਘਰੁ ੩ :

ਤੂ ਠਾਕੁਰੋ ਬੈਰਾਗਾਰੋ, ਮੈ ਜੇਹੀ ਘਣ ਚੇਰੀ ਰਾਮ।

ਤੂ ਸਾਗਰੋ ਰਤਨਾਗਾਰੋ, ਹਉ ਸਾਰ ਨ ਜਾਣਾ ਤੇਰੀ ਰਾਮ।

ਜਿਵੇਂ ‘ਘਰੁ ੨’ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਇਕ ਇਕ ਛੰਤ ਹੀ ਹੈ, ਤਿਵੇਂ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦਾ ਭੀ ਇਕ ਇਕ ਹੀ ਹੈ।

## (੧੧) ਬਿਲਾਵਲ

(ੴ) ਅਸਟਪਦੀਆਂ : ਗੁਰੂ ਨਾਨਕ ਦੇਵ ਜੀ ਦੀਆਂ ੨ ਅਸਟਪਦੀਆਂ

ਹਨ, ਅਤੇ ਗੁਰੂ ਅਮਰਦਾਸ ਜੀ ਦੀ ੧ ਅਸ਼ਟਪਦੀ ਹੈ। ਦੋਹਾਂ ਨੇ 'ਘਰੁ ੧੦' ਵਿਚ ਗਾਵੀਂ ਜਾਣ ਵਾਸਤੇ ਹਿਦਾਇਤ ਕੀਤੀ ਹੈ। ਤੁਕਾਂ ਦੋਹਾਂ ਵਿਚ ਹੀ ਛੋਟੀਆਂ ਹਨ, ਚੌਪਈ ਵਰਗੀਆਂ।

**ਮਹਲਾ ੧ ਘਰੁ ੧੦ :**

ਨਿਕਾਟਿ ਵਸੈ ਦੇਖੈ ਸਭੁ ਸੋਈ।  
ਗੁਰਮੁਖਿ ਵਿਰਲਾ ਬੂਝੈ ਕੋਈ।  
ਮਨ ਕਾ ਕਹਿਆ ਮਨਸਾ ਕਰੈ।  
ਇਹੁ ਮਨੁ ਪੁੰਨੁ ਪਾਪੁ ਉਚਰੈ।

**ਮਹਲਾ ੩ ਘਰੁ ੧੦ :**

ਜਗੁ ਕਉਆ ਮੁਖਿ ਚੁੰਚ ਗਿਆਨੁ।  
ਅੰਤਰਿ ਲੋਭੁ ਝੂਠੁ ਅਭਿਮਾਨੁ।  
ਬਿਨੁ ਨਾਵੈ ਪਾਜੁ ਲਹਗੁ ਨਿਦਾਨਿ।

ਕਿਤੇ ਕਿਤੇ ਲਫਜ਼ ਭੀ ਸਾਂਝੇ ਹਨ, ਜਿਥੋਂ ਇਸ ਨਤੀਜੇ 'ਤੇ ਅੱਪੜੀਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਅਸ਼ਟਪਦੀਆਂ ਗੁਰੂ ਅਮਰਦਾਸ ਜੀ ਦੇ ਪਾਸ ਸਨ, ਜਿਵੇਂ :

**ਮਹਲਾ ੧ :** ਦੂਜੀ ਦੁਰਮਤਿ ਦਰਦੁ ਨ ਜਾਇ।  
ਛੂਟੈ ਗੁਰਮੁਖਿ ਦਾਰੁ ਗੁਣ ਗਾਇ।

**ਮਹਲਾ ੩ :** ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ।

(ਅ) **ਉਚੇਚੀ ਬਾਣੀ :** ਇਸ ਰਾਗ ਵਿਚ ਗੁਰੂ ਨਾਨਕ ਸਾਹਿਬ ਦੀ ਉਚੇਚੀ ਬਾਣੀ 'ਬਿਤੀ' ਹੈ। ਗੁਰੂ ਅਮਰਦਾਸ ਜੀ ਨੇ ਭੀ ਇਕ ਉਚੇਚੀ ਬਾਣੀ ਲਿਖੀ ਹੈ, ਜਿਸ ਦਾ ਨਾਮ ਹੈ 'ਵਾਰ ਸਤ'। ਦੋਹਾਂ ਦੀ ਬਾਣੀ 'ਘਰੁ ੧੦' ਵਿਚ ਹੈ। ਤੁਕਾਂ ਦੋਹਾਂ ਦੀਆਂ ਚੌਪਈ ਵਰਗੀਆਂ ਛੋਟੀਆਂ ਛੋਟੀਆਂ ਹਨ।

**ਮਹਲਾ ੧ :** ਏਕਮ ਏਕੰਕਾਰਿ ਨਿਰਾਲਾ।  
ਅਮਰੁ ਅਜੋਨੀ ਜਾਤਿ ਨ ਜਾਲਾ।

**ਮਹਲਾ ੩ :** ਆਦਿਤਵਾਰਿ ਆਦਿ ਪੁਰਖ ਹੈ ਸੋਈ।  
ਆਪੇ ਵਰਤੈ ਅਵਰੁ ਨ ਕੋਈ।

ਦੋਹਾਂ ਵਿਚ 'ਰਹਾਉ' ਦੀਆਂ ਤੁਕਾਂ ਪੜ੍ਹੇ ਕੇ ਵੇਖੋ। ਲਫਜ਼ ਤੇ ਖਿਆਲ

ਦੋਹਾਂ ਵਿਚ ਮਿਲਦੇ ਹਨ। ਜਪ ਜਾਪਉ, ਜਪਨੀ ਜਾਪਉ :

ਮਹਲਾ ੧ : ਕਿਆ ਜਪੁ ਜਾਪਉ ਬਿਨੁ ਜਗਦੀਸੈ।

ਗੁਰ ਕੈ ਸਬਦਿ ਮਹਲੁ ਘਰੁ ਦੀਸੈ।ਰਹਾਉ।

ਮਹਲਾ ੩ : ਹਿਰਦੈ ਜਪਨੀ ਜਾਪਉ ਗੁਣਤਾਸਾ।

ਹਰਿ ਅਗਾਮੁ ਅਗੋਚਰੁ ਅਪਰੰਪਰੁ ਸੁਆਮੀ,

ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ।ਰਹਾਉ।

ਇਥੇ ਇਕ ਹੋਰ ਅਚਰਜ ਸਾਂਝ ਭੀ ਮਿਲਦੀ ਹੈ। ਗੁਰੂ ਅਮਰਦਾਸ ਜੀ ਦੀ ਬਾਣੀ ਦਾ ਸਿਰਲੇਖ 'ਵਾਰ ਸਤ' ਹੈ। ਕੁਦਰਤੀ ਤੌਰ 'ਤੇ ਇਸ ਵਿਚ ਸੱਤ ਦਿਨਾਂ ਦਾ ਹੀ ਜ਼ਿਕਰ ਆਉਣਾ ਸੀ, ਬਿੱਤਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਸੀ। ਪਰ ਉਹ ਬਿੱਤਾਂ ਦਾ ਲਫਜ਼ ਭੀ ਵਰਤਦੇ ਹਨ, ਜਿਥੋਂ ਪਰਗਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਵਾਲੀ 'ਬਿਤੀ' ਬਾਣੀ ਉਹਨਾਂ ਪਾਸ ਮੌਜੂਦ ਹੈ। ਆਪ ਲਿਖਦੇ ਹਨ :

ਪੰਦ੍ਰਹ ਬਿਤੀ ਤੈ ਸਤ ਵਾਰ।

ਮਾਹਾ ਰੁਤੀ ਆਵਹਿ ਵਾਰ ਵਾਰ।੧੦।੧।

ਅਤੇ

ਬਿਤੀ ਵਾਰ ਸਭਿ ਸਬਦਿ ਸੁਹਾਏ।

ਸਭਿਗੁਰੁ ਸੇਵੇ ਤਾ ਫਲੁ ਪਾਏ।੧।੨।

## (੧੨) ਰਾਮਕਲੀ

(ੴ) ਸ਼ਬਦ : ਗੁਰੂ ਨਾਨਕ ਸਾਹਿਬ ਦੇ ੧੧ ਸ਼ਬਦ ਹਨ, ਅਤੇ ਗੁਰੂ ਅਮਰਦਾਸ ਜੀ ਦਾ ੧। ਦੋਹਾਂ ਦਾ 'ਘਰੁ ੧' ਹੈ। ਗੁਰੂ ਰਾਮਦਾਸ ਜੀ ਭੀ ਸਿਰਫ਼ 'ਘਰੁ ੧' ਹੀ ਵਰਤਦੇ ਹਨ।

(ਅ) ਅਸ਼ਟਪਦੀਆਂ : ਗੁਰੂ ਨਾਨਕ ਦੇਵ ਜੀ ਦੀਆਂ ੯ ਅਸ਼ਟਪਦੀਆਂ ਹਨ, ਗੁਰੂ ਅਮਰਦਾਸ ਜੀ ਦੀਆਂ ੫। ਦੋਹਾਂ ਨੇ ਹੀ 'ਘਰੁ' ਕੋਈ ਨਹੀਂ ਦੱਸਿਆ।

ਕਈ ਥਾਈਂ ਲਫਜ਼ਾਂ ਦੀ ਅਜਿਹੀ ਸਾਂਝ ਮਿਲਦੀ ਹੈ, ਜੋ ਸਾਡੇ ਖਿਆਲ ਨੂੰ ਇਥੇ ਭੀ ਪੱਕਾ ਕਰਦੀ ਹੈ।

ਮ: ੧ : ਗੁਰਮੁਖਿ ਕੇਤੀ ਸਬਦਿ ਉਧਾਰੀ ਸੰਭਹੁ।ਰਹਾਉ।

ਮ: ੩ : ਸੰਭਹੁ ਗੁਰਮੁਖਿ ਪੁਰਾ ਪਾਈ।

ਨਾਮੇ ਪੁਜ ਕਰਾਈ।ਰਹਾਉ।

ਮਹਲਾ ੧ :

ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ, ਵਾਜੈ ਸਬਦੁ ਨਿਰਾਰੀ ।੭੬॥

ਮਹਲਾ ੩ :

ਭਉ ਭਾਉ ਦੁਇ ਪਤ ਲਾਇ ਜੋਰੀ, ਇਹੁ ਸਰੀਰੁ ਕਰਿ ਡੱਡੀ ।

ਗੁਰਮੁਖਿ ਹੋਵਹਿ ਤਾ ਤੰਤੀ ਵਾਜੈ, ਇਨ ਬਿਧਿ ਤ੍ਰਿਸਨਾ ਖੰਡੀ ।੫੧॥

ਮ: ੧ : ਸਿਵ ਨਗਰੀ ਮਹਿ ਆਸਣੁ ਅਉਧੁ, ਅਲਖੁ ਅਗੰਮੁ ਅਪਾਰੀ ।੮੯॥

ਮ: ੩ : ਸਿਵ ਨਗਰੀ ਮਹਿ ਆਸਣੁ ਬੈਸੇ, ਗੁਰ ਸਬਦੀ ਜੋਰੁ ਪਾਈ ।੧੧॥੨॥

ਪਹਿਲਾਂ ਗੁਰੂ ਨਾਨਕ ਦੇਵ ਜੀ ਦੀਆਂ ਅਸਟਪਦੀਆਂ ਨੰ: ੯ ਅਤੇ ੯  
ਪੜ੍ਹੋ। ਫਿਰ ਵੇਖੋ ਗੁਰੂ ਅਮਰਦਾਸ ਜੀ ਦੀਆਂ ਨੰ: ੨, ੩, ੪ ਅਤੇ ੫। ਇਹ  
ਸਾਰੀਆਂ ਇਕ-ਤੁਕੀਆਂ ਹਨ। ਗੁਰੂ ਅਮਰਦਾਸ ਜੀ ਦੀਆਂ ਇਹਨਾਂ  
ਅਸਟਪਦੀਆਂ ਦੀ 'ਰਹਾਉ' ਦੀ ਤੁਕ ਪੜ੍ਹੋ, ਅਤੇ ਰਲਾਓ ਗੁਰੂ ਨਾਨਕ ਦੇਵ  
ਜੀ ਦੀ ਅਸਟਪਦੀ ਨੰ: ੯ ਦੇ ਨਾਲ।

ਮਹਲਾ ੩ :

ਸੰਤਹੁ ਗੁਰਮੁਖਿ ਦੇਇ ਵਡਿਆਈ ।ਰਹਾਉ।

ਸੰਤਹੁ ਗੁਰਮੁਖਿ ਪੁਰਾ ਪਾਈ ।ਰਹਾਉ।

ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ।ਰਹਾਉ।

ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ।ਰਹਾਉ।

ਅਤੇ

ਮਹਲਾ ੧ :

ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ।ਰਹਾਉ।

(੯) ਉਚੇਚੀ ਬਾਣੀ : ਸ਼ਬਦ, ਅਸਟਪਦੀਆਂ, ਛੰਤਾਂ ਤੋਂ ਇਲਾਵਾ ਗੁਰੂ  
ਨਾਨਕ ਦੇਵ ਜੀ ਨੇ ਇਥੇ ਦੋ ਲੰਮੀਆਂ ਬਾਣੀਆਂ ਲਿਖੀਆਂ ਹਨ—ਓਅੰਕਾਰੁ  
ਅਤੇ ਸਿਧ ਗੋਸਟਿ। ਗੁਰੂ ਅਮਰਦਾਸ ਜੀ ਨੇ ਭੀ ਇਕ ਲੰਮੀ ਬਾਣੀ ਲਿਖੀ  
ਹੈ—ਅਨੰਦੁ।

(੧੩) ਮਾਰੂ

(੧) ਸੋਲਹੇ : 'ਸੋਲਹਾ' ਉਸ ਸ਼ਬਦ ਨੂੰ ਆਖੀਦਾ ਹੈ ਜਿਸ ਦੇ ੧੬ ਬੰਦ  
ਹੋਣ। ਹੋਰ ਕਿਸੇ ਭੀ ਰਾਗ ਵਿਚ ਇਸ ਨਾਮ ਦੀ ਕੋਈ ਬਾਣੀ ਨਹੀਂ ਹੈ, ਕਿਸੇ

ਭੀ ਗੁਰ-ਵਿਅਕਤੀ ਦੀ। ਸਿਰਫ ਮਾਰੂ ਵਿਚ ਗੁਰੂ ਨਾਨਕ ਸਾਹਿਬ ਨੇ 'ਸੋਲਹੇ' ਲਿਖੇ, ਉਹਨਾਂ ਦੇ ਪੂਰਨਿਆਂ 'ਤੇ ਤੁਰ ਕੇ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਸਭਨਾਂ ਨੇ ਹੀ 'ਸੋਲਹੇ' ਲਿਖੇ ਹਨ। ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ।

ਫਿਰ ਵੇਖੋ ਇਹਨਾਂ ਦੀ ਬਣਤਰ। ਹਰੇਕ ਸੋਲਹੇ ਦੇ ਹਰੇਕ ਬੰਦ ਵਿਚ ਪਹਿਲੀਆਂ ਦੇ ਤੁਕਾਂ ਛੋਟੀਆਂ ਹਨ, ਤੇ ਤੀਜੀ ਲੰਮੀ ਹੈ।

ਮ: ੧ : ਸਾਚਾ ਸਚੁ ਸੋਈ ਅਵਰੁ ਨ ਕੋਈ।

ਜਿਨਿ ਸਿਰਜੀ ਤਿਨਿ ਹੀ ਭੁਨਿ ਗੋਈ।

ਜਿਉ ਭਾਵੈ ਤਿਉ ਰਾਖਹੁ ਰਹਣਾ, ਤੁਮ ਸਿਉ ਕਿਆ ਮੁਕਰਾਈ ਹੋ।।।

ਮ: ੩ : ਹੁਕਮੀ ਸਹਜੇ ਸਿਸਟਿ ਉਪਾਈ।

ਕਤਿ ਕਤਿ ਲੇਖੇ ਅਪਣੀ ਵਡਿਆਈ।

ਆਪੇ ਕਰੇ ਕਰਾਏ ਆਪੇ, ਹੁਕਮੇ ਰਹਿਆ ਸਮਾਈ ਹੋ।।।

ਮ: ੪ : ਸਚਾ ਆਪਿ ਸਵਾਰਣਹਾਰਾ।

ਅਵਰ ਨ ਸੁਝਸਿ ਬੀਜੀ ਕਾਰਾ।

ਗੁਰਮੁਖਿ ਸਚੁ ਵਸੈ ਘਟ ਅੰਤਰਿ, ਸਹਜੇ ਸਚਿ ਸਮਾਈ ਹੋ।।।

ਮ: ੫ : ਕਲਾ ਉਪਾਈ ਧਰੀ ਜਿਨਿ ਧਰਣਾ।

ਗਰਾਨੁ ਰਹਾਇਆ ਹੁਕਮੇ ਚਰਣਾ।

ਅਗਨਿ ਉਪਾਈ ਈਧਨ ਮਹਿ ਬਾਣੀ, ਸੋ ਪ੍ਰਭੁ ਰਾਖੇ, ਭਾਈ ਹੋ।।।

ਹੁਣ ਇਹਨਾਂ ਚੁੰਗਾਂ ਗੁਰ-ਵਿਅਕਤੀਆਂ ਦੇ ਇਹਨਾਂ ਸਾਰੇ ਸ਼ਬਦਾਂ ਦੇ ਹਰੇਕ ਬੰਦ ਦਾ 'ਤੁਕਾਂਤ' ਵੇਖੋ :

**ਮਹਲਾ ੧ :**

ਇਸ 'ਤੁਕਾਂਤ' ਦੇ ਕਾਰਨ ਗੁਰੂ ਨਾਨਕ ਦੇਵ ਜੀ ਦੇ ੨੨ ਸ਼ਬਦ ਚਾਰ ਹਿੱਸਿਆਂ ਵਿਚ ਵੰਡੇ ਹੋਏ ਹਨ :

੧ ਤੋਂ ੬ : ਵਡਾਈ ਹੋ

ਨਾਨਕ ਨੀਚੁ ਭਿਖਿਆ ਦਰਿ ਜਾਓ, ਮੇ ਦੀਜੇ ਨਾਮੁ ਵਡਾਈ ਹੋ।।।

੨ ਤੋਂ ੧੨ : ਤਾਰਣਹਾਰਾ ਹੇ, ਪਾਤਿਸਾਹਾ ਹੇ

ਨਾਨਕ ਨਾਮੁ ਜਪਹੁ ਤਰੁ ਤਾਰੀ, ਸਚੁ ਤਾਰੈ ਤਾਰਣਹਾਰਾ ਹੇ।੧।

ਅਤੇ      ਨਾਨਕ ਸਾਚੁ ਮਿਲੈ ਪਤਿ ਰਾਖਹੁ, ਤੂ ਸਿਰਿ ਸਾਹਾ ਪਾਤਿਸਾਹਾ ਹੇ।੧੨।

੧੩ ਤੋਂ ੧੭ : ਸਮਾਇਦਾ

ਨਾਨਕ ਨਿਰਮਲੁ ਨਾਦੁ ਸਬਦ ਧੁਨਿ, ਸਚੁ ਰਾਮੈ ਨਾਮੁ ਸਮਾਇਦਾ।੧੩।

੧੮ ਤੋਂ ੨੨ : ਲਖਾਇਆ

ਨਾਨਕ ਆਤਮ ਰਾਮੁ ਸਬਾਇਆ, ਗੁਰ ਸਤਿਗੁਰ ਅਲਖੁ ਲਖਾਇਆ।੨੨।

ਇਸੇ ‘ਤੁਕਾਂਤ’ ਨੇ ਹੀ ਗੁਰੂ ਅਮਰਦਾਸ ਜੀ ਦੇ ੨੪ ਸ਼ਬਦ ਚਾਰ ਹਿੱਸਿਆਂ ਵਿਚ ਵੰਡੇ ਹਨ। ਵੇਖਣਾ, ‘ਤੁਕਾਂਤ’ ਉਪਰਲਿਆਂ ਨਾਲ ਮਿਲਦਾ ਹੈ ਤੇ ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ।

ਮਹਲਾ ੩ :

੧ ਤੋਂ ੬ : ਪਾਈ ਹੇ

ਨਾਨਕ ਦਾਸੁ ਕਹੈ ਬੇਨੰਤੀ, ਭੀਖਿਆ ਨਾਮੁ ਦਰਿ ਪਾਈ ਹੇ।੧।

੧੦ ਤੋਂ ੧੪ : ਸਮਾਹਾ ਹੇ

ਨਾਨਕੁ ਸਾਚੁ ਕਹੈ ਬੇਨੰਤੀ, ਸਚੁ ਦੇਵਹੁ ਸਚਿ ਸਮਾਹਾ ਹੇ।੧੦।

੧੫ ਤੋਂ ੨੨ : ਸਮਾਇਦਾ

ਨਾਨਕ ਨਾਮੁ ਰਤੇ ਵੀਚਾਰੀ, ਨਾਮੇ ਨਾਮੁ ਸਮਾਇਦਾ।੧੫।

੨੩ ਤੋਂ ੨੪ : ਸਮਾਇਆ

ਨਾਨਕੁ ਏਕ ਕਹੈ ਬੇਨੰਤੀ, ਨਾਮੇ ਨਾਮੁ ਸਮਾਇਆ।੨੩।

ਇਸੇ ਤਰ੍ਹਾਂ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਦੇ ਸੋਲਹੇ।

(੧੪) ਤੁਖਾਰੀ

ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ ਨਹੀਂ ਹੈ। ਸਿਰਫ਼ ਗੁਰੂ ਨਾਨਕ ਦੇਵ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨਾਂ ਹੀ ਗੁਰ-ਵਿਅਕਤੀਆਂ ਦੇ ਸਿਰਫ਼

‘ਛੰਤ’ ਹਨ, ਹੋਰ ਨਾ ਕੋਈ ਸ਼ਬਦ ਤੇ ਨਾ ਕੋਈ ਅਸ਼ਟਪਦੀਆਂ। ਤੇ ਗੁੰਝਲ ਵਾਲੀ ਕੋਈ ਗੱਲ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਸਿਰਫ਼ ‘ਛੰਤ’ ਲਿਖੇ। ਗੁਰੂ ਰਾਮਦਾਸ ਜੀ ਦੇ ਸਾਹਮਣੇ ਇਹ ਬਾਣੀ ਮੌਜੂਦ ਸੀ, ਉਹਨਾਂ ਭੀ ‘ਛੰਤ’ ਹੀ ਲਿਖ ਦਿਤੇ।

## (੧੫) ਭੈਰਓ

(੧) ਸ਼ਬਦ : (੧) ‘ਘਰੁ ੧’ ਵਿਚ ਗੁਰੂ ਨਾਨਕ ਦੇਵ ਜੀ ਦਾ ਸਿਰਫ਼ ਇਕ ਸ਼ਬਦ ਹੈ। ‘ਚਉਪਦਾ’ ਹੈ, ਤੁਕਾਂ ਚੌਪਈ ਵਾਂਗ ਛੋਟੀਆਂ ਹਨ ਤੇ ਹਰੇਕ ਬੰਦ ਦੂ-ਤੁਕਾ ਹੈ।

ਗੁਰੂ ਅਮਰਦਾਸ ਜੀ ਦੇ ਇਸ ‘ਘਰੁ ੧’ ਵਿਚ ੧੦ ਸ਼ਬਦ ਹਨ। ਸਭ ‘ਚਉਪਦੇ’ ਹਨ, ਤੁਕਾਂ ਸਭ ਦੀਆਂ ਚੌਪਈ ਵਾਂਗ ਛੋਟੀਆਂ ਹਨ, ਤੇ ਹਰੇਕ ਬੰਦ ਦੂ-ਤੁਕਾ ਹੈ।

ਮਹਲਾ ੧ :

ਤੁਝ ਤੇ ਬਾਹਰਿ ਕਿਛੁ ਨ ਹੋਰਿ।

ਮਹਲਾ ੩ :

ਜਾਤਿ ਕਾ ਗਰਬੁ ਨ ਕਰੀਅਹੁ ਕੋਈ।

ਜਾ ਕਉ ਰਾਖੈ ਆਪਣੀ ਸਰਣਾਈ।

ਰਾਮ ਨਾਮੁ ਜਗਤ ਨਿਸਤਾਰਾ।

(੨) ‘ਘਰੁ ੨’ ਵਿਚ ਗੁਰੂ ਨਾਨਕ ਸਾਹਿਬ ਦੇ ੨ ਸ਼ਬਦ ਹਨ। ਇਹਨਾਂ ਵਿਚੋਂ ਦੁਹਾਂ ਚਉਪਦੇ ਹਨ ਤੇ ਇਕ ਪੰਚਪਦਾ। ਸਲੋਕ ਦੋਹਰੇ ਵਾਂਗ, ਤੁਕਾਂ ਸਭ ਦੀਆਂ ਲੰਮੀਆਂ ਹਨ।

ਇਸੇ ‘ਘਰੁ’ ਵਿਚ ਗੁਰੂ ਅਮਰਦਾਸ ਜੀ ਦੇ ੧੧ ਸ਼ਬਦ ਹਨ। ਇਹਨਾਂ ਵਿਚੋਂ ਦੋਹਾਂ ਚਉਪਦੇ ਹਨ ਅਤੇ ਤੂੰ ਪੰਚਪਦੇ। ਇਕ ਪੰਚਪਦੇ ਤੋਂ ਛੁਟ ਬਾਕੀ ਸਭ ਦੀਆਂ ਤੁਕਾਂ ਦੋਹਰੇ ਵਰਗੀਆਂ ਲੰਮੀਆਂ ਹਨ।

ਦੋਹਾਂ ਗੁਰ-ਵਿਅਕਤੀਆਂ ਦਾ ‘ਦੂਜੇ ਘਰੁ’ ਦਾ ਪਹਿਲਾ ਸ਼ਬਦ ਰਤਾ ਧਿਆਨ ਨਾਲ ਪੜ੍ਹੋ। ਲਫਜ਼ਾਂ ਦੀ ਤੇ ਕਿਆਲ ਦੀ ਸਾਂਝ ਭੀ ਦਿੱਤ ਪਏਗੀ :

ਮਹਲਾ ੧ : ਨਾਮ ਬਿਨਾ ਜਗੁ ਰੋਗਿ ਬਿਆਪਿਆ, ਦੁਬਿਧਾ ਛੂਬਿ ਛੂਬਿ ਮਰੀਐ।

ਮ: ੩ : ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ।

ਮਹਲਾ ੧ : ਭਵਜਲੁ ਬਿਨੁ ਸਬਦੈ ਕਿਉ ਤਰੀਐ ॥

ਮ: ੩ : ਹਉਮੈ ਰੋਗੀ ਜਗਡੁ ਉਪਾਇਆ, ਬਿਨੁ ਸਬਦੈ ਰੋਗੁ ਨ ਜਾਈ ।

ਮਹਲਾ ੧ : ਗੁਰ ਕੈ ਸਬਦਿ ਤਰੇ ਮੁਨਿ ਕੇਤੇ, ਇੰਦ੍ਰਾਦਿਕ ਬ੍ਰਹਮਾਦਿ ਤਰੇ ।

ਮ: ੩ : ਸਿੰਮਿਤਿ ਸਾਸੜ੍ਹ ਪੜਹਿ ਮੁਨਿ ਕੇਤੇ, ਬਿਨੁ ਸਬਦੈ ਸੁਰਿਤ ਨ ਪਾਈ ।

**ਨੋਟ:** ਗੁਰੂ ਅਮਰਦਾਸ ਜੀ ਦੇ ਸ਼ਬਦ ਭੀ 'ਘਰੁ ੧' ਅਤੇ 'ਘਰੁ ੨' ਵਿਚ ਹੀ ਹਨ ।

(ਅ) ਅਸ਼ਟਪਦੀਆਂ : ਗੁਰੂ ਨਾਨਕ ਦੇਵ ਜੀ ਦੀ ਇਕੋ ਅਸ਼ਟਪਦੀ ਹੈ ਤੇ 'ਘਰੁ ੨' ਵਿਚ ਹੈ । ਗੁਰੂ ਅਮਰਦਾਸ ਜੀ ਦੀਆਂ ੨ ਹਨ; ਇਹ ਭੀ 'ਘਰੁ ੨' ਵਿਚ ਹੀ ਹਨ ।

**ਨੋਟ:** ਗੁਰੂ ਅਰਜਨ ਸਾਹਿਬ ਦੀਆਂ ਅਸ਼ਟਪਦੀਆਂ ਭੀ 'ਘਰੁ ੨' ਵਿਚ ਹੀ ਹਨ ।

## (੧੯) ਬਸੰਤ

(ੱਥ) ਸ਼ਬਦ : (੧) 'ਘਰੁ ੧' ਵਿਚ ਕੁੱਲ ੯ ਸ਼ਬਦ ਹਨ, ਜਿਨ੍ਹਾਂ ਵਿਚੋਂ ਛੁੱਟੇ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਹਨ ਅਤੇ ੨ ਸ਼ਬਦ ਗੁਰੂ ਅਮਰਦਾਸ ਜੀ ਦੇ, ਸ਼ਬਦ ਨੰ: ੪ ਅਤੇ ਨੰ: ੯ ।

ਗੁਰੂ ਅਮਰਦਾਸ ਜੀ ਦੇ ਆਪਣੇ ਸ਼ਬਦ 'ਘਰੁ ੧' ਵਿਚ ੧੭ ਹਨ, ਵੱਖਰੇ ਦਾ ਵੱਖਰਾ ਜੁੱਟ । ਪਰ ਇਹ ਇਕ ਅਜਬ ਸੁਆਦਲੀ ਗੱਲ ਹੈ ਕਿ ਇਹ ਵੱਖਰਾ ਸੰਗਹਿ ਹੁੰਦਿਆਂ ਭੀ ਇਹਨਾਂ ਦੇ ੨ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਸ਼ਬਦ-ਸੰਗਹਿ ਵਿਚ ਦਰਜ ਹਨ । ਇਸ ਭੇਤ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਨੰ: ੩ ਗੁਰੂ ਅਮਰਦਾਸ ਜੀ ਦੇ ਅਗਲੇ ਸ਼ਬਦ ਨਾਲ ਰਲਾ ਕੇ ਰਤਾ ਧਿਆਨ ਦੇ ਕੇ ਪੜ੍ਹੋ । ਅਤੇ, ਗੁਰੂ ਨਾਨਕ ਸਾਹਿਬ ਦਾ ਸ਼ਬਦ ਨੰ: ੭ ਗੁਰੂ ਅਮਰਦਾਸ ਜੀ ਦੇ ਅਗਲੇ ਸ਼ਬਦ ਨਾਲ ਰਲਾ ਕੇ ਪੜ੍ਹੋ ।

ਇਹ ਛੁੱਧੀ ਸਾਂਝ ਪਈ ਦੱਸਦੀ ਹੈ ਕਿ ਬਸੰਤ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ-ਸੰਗਹਿ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ ।

(੨) 'ਘਰੁ ੨' ਵਿਚ ਦੇ ਸ਼ਬਦ ਇਕੱਲੇ ਬਸੰਤ ਰਾਗ ਵਿਚ ਨਹੀਂ ਹਨ । ਬਸੰਤ ਦੇ ਨਾਲ ਹਿੰਡੋਲ ਭੀ ਮਿਲਾਇਆ ਹੋਇਆ ਹੈ । ਮਹਲਾ ੧ ਬਸੰਤੁ ਹਿੰਡੋਲ, ਘਰੁ ੨ ।

ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦਾ 'ਘਰੁ ੨' ਦਾ ਸ਼ਬਦ ਹੈ। ਬਸੰਤੁ  
ਹਿੰਡੋਲ ਮਹਲਾ ੩ ਘਰੁ ੨।

**ਨੋਟ :** ਇਹੀ ਗੱਲ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ  
ਸ਼ਬਦਾਂ ਵਿਚ ਮਿਲਦੀ ਹੈ।

(ਅ) ਅਸ਼ਟਪਦੀਆਂ : ਗੁਰੂ ਅਮਰਦਾਸ ਜੀ ਦੀ ਕੋਈ ਅਸ਼ਟਪਦੀ ਨਹੀਂ।  
ਪਰ ਗੁਰੂ ਨਾਨਕ ਦੇਵ ਅਤੇ ਗੁਰੂ ਰਾਮਦਾਸ ਜੀ ਦੀਆਂ 'ਘਰੁ ੨' ਦੀਆਂ  
ਅਸ਼ਟਪਦੀਆਂ 'ਬਸੰਤ ਹਿੰਡੋਲ' ਵਿਚ ਹਨ।

### (੧੭) ਸਾਰੰਗ

(ਉ) ਸ਼ਬਦ : ਗੁਰੂ ਤੇਗ ਬਹਾਦਰ ਸਾਹਿਬ ਤੋਂ ਛੁੱਟ ਬਾਕੀ ਗੁਰ-  
ਵਿਅਕਤੀਆਂ ਦੇ ਸ਼ਬਦਾਂ ਤੇ ਅਸ਼ਟਪਦੀਆਂ ਵਿਚ ਜੋ 'ਰਹਾਉ' ਦਾ ਬੰਦ ਆਉਂਦਾ  
ਹੈ ਉਹ ਆਮ ਤੌਰ 'ਤੇ ਬੰਦ ਨਹੀਂ: ੧ ਤੋਂ ਪਿਛੋਂ ਆਉਂਦਾ ਹੈ, ਜਿਵੇਂ :

#### ਬਸੰਤੁ ਮਹਲਾ ੧

ਸਾਲਗਾਰਾਮ ਬਿਪ ਪੁਜਿ ਮਨਾਵਹੁ ਸੁਕਿੜੁ ਤੁਲਸੀ ਮਾਲਾ।  
ਰਾਮ ਨਾਮ ਜਪੁ ਬੇੜਾ ਬਾਧਹੁ ਦਇਆ ਕਰਹੁ ਦਇਆਲਾ ।।।  
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ।  
ਕਾਚੀ ਚਹਗਿ ਦਿਵਾਲ ਕਾਹੇ ਗਥੁ ਲਾਵਹੁ ਰਹਾਉ।

ਪਰ ਰਾਗ ਸਾਰੰਗ ਵਿਚ ਇਹ ਅਨੋਖੀ ਗੱਲ ਹੈ ਕਿ ਗੁਰੂ ਨਾਨਕ ਦੇਵ  
ਜੀ ਦੇ ਸਾਰੇ ਸ਼ਬਦਾਂ ਦਾ 'ਰਹਾਉ' ਵਾਲਾ ਬੰਦ ਸ਼ੁਰੂ ਵਿਚ ਹੀ ਹੈ, ਜਿਵੇਂ :

#### ਸਾਰੰਗ ਮਹਲਾ ੧

ਅਪਨੇ ਠਾਕੁਰ ਕੀ ਹਉ ਚੇਰੀ।  
ਚਰਨ ਗਹੇ ਜਗਜੀਵਨ ਪ੍ਰਭ ਕੇ, ਹਉਮੈ ਮਾਰਿ ਨਿਬੇਰੀ।ਰਹਾਉ।  
ਪੁਰਨ ਪਰਮ ਜੋਤਿ ਪਰਮੇਸਰ, ਪ੍ਰੀਤਮ ਪ੍ਰਾਨ ਹਮਾਰੇ।  
ਮੇਹਨ ਮੋਹਿ ਲੀਆ ਮਨੁ ਮੇਰਾ, ਸਮਝਸਿ ਸਥਦੁ ਬੀਚਾਰੇ ।।।

ਇਸ ਰਾਗ ਵਿਚ ਗੁਰੂ ਅਮਰਦਾਸ ਜੀ ਦਾ ਕੋਈ ਸ਼ਬਦ ਨਹੀਂ ਹੈ। ਗੁਰੂ  
ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਹਨ। ਉਹਨਾਂ ਵਿਚ ਭੀ ਇਹੀ  
ਤਰਤੀਬ ਵਰਤੀ ਹੋਈ ਹੈ। ਇਹ ਗੱਲ ਸਬੱਬ ਨਾਲ ਨਹੀਂ ਹੋ ਗਈ। ਗੁਰੂ ਰਾਮਦਾਸ  
ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ।

(ਆ) ਅਸ਼ਟਪਦੀਆਂ : ਗੁਰੂ ਨਾਨਕ ਸਾਹਿਬ ਦੀਆਂ 2 ਅਸ਼ਟਪਦੀਆਂ ਹਨ, ਦੋਵੇਂ 'ਘਰੁ ੧' ਵਿਚ। 'ਰਹਾਉ' ਵਾਲਾ ਬੰਦ ਇਥੇ ਭੀ ਸ਼ਬਦਾਂ ਵਾਂਗ ਸ਼ੁਰੂ ਵਿਚ ਹੀ ਹੈ।

ਗੁਰੂ ਅਮਰਦਾਸ ਜੀ ਦੀਆਂ ਤਿੰਨ ਅਸ਼ਟਪਦੀਆਂ ਹਨ, ਤਿੰਨੇ 'ਘਰੁ ੧' ਵਿਚ। ਇਹਨਾਂ ਦਾ ਭੀ 'ਰਹਾਉ' ਵਾਲਾ ਬੰਦ ਸ਼ੁਰੂ ਵਿਚ ਹੀ ਹੈ।

ਗੁਰੂ ਅਰਜਨ ਸਾਹਿਬ ਦੀਆਂ ਅਸ਼ਟਪਦੀਆਂ ਵਿਚ ਭੀ ਇਹੀ ਤਰਤੀਬ ਵਰਤੀ ਮਿਲਦੀ ਹੈ।

ਲਡੜਾਂ ਦੀ ਸਾਂਝ ਭੀ ਸਾਡੇ ਖਿਆਲ ਨੂੰ ਪੱਕਾ ਕਰਨ ਵਿਚ ਸਹਾਇਤਾ ਦੇਂਦੀ ਹੈ :

ਮਹਲਾ ੧ : ਹਰਿ ਬਿਨੁ ਕਿਉ ਜੀਵਾ ਮੇਰਾ ਮਾਈ ।

ਮ: ੩ : ਹਰਿ ਬਿਨੁ ਅਵਰੁ ਨ ਜਾਣਾ ਕੌਈ ।

ਮਹਲਾ ੧ : ਕੋਟਿ ਕਲਪ ਕੇ ਦੂਖ ਬਿਨਾਸਨ ।

ਮ: ੩ : ਕੋਟਿ ਕੋਟੰਤਰ ਕੇ ਪਾਪ ਬਿਨਾਸਨ ।

## (੧੯) ਮਲਾਰ

(ਉ) ਸ਼ਬਦ : 'ਘਰੁ ੧' ਵਿਚ ਗੁਰੂ ਨਾਨਕ ਦੇਵ ਜੀ ਦੇ 4 ਸ਼ਬਦ ਹਨ, ੬ ਚਉਪਦੇ ਤੇ ਇਕ ਪੰਚਪਦਾ। ਤੁਕਾਂ ਸਭ ਦੀਆਂ ਸਲੋਕ ਦੋਹਰੇ ਵਾਂਗ ਲੰਮੀਆਂ ਹਨ।

ਗੁਰੂ ਅਮਰਦਾਸ ਜੀ ਦੇ ਸ਼ਬਦ ਇਸ 'ਘਰੁ ੧' ਵਿਚ ੬ ਹਨ, ੬ ਚਉਪਦੇ ਤੇ ੧ ਪੰਚਪਦਾ। ਇਕ ਸ਼ਬਦ ਤੋਂ ਛੁਟ ਬਾਕੀ ਸਭ ਦੀਆਂ ਤੁਕਾਂ ਸਲੋਕ ਵਾਂਗ ਲੰਮੀਆਂ ਹਨ।

'ਘਰੁ ੨' ਵਿਚ ਗੁਰੂ ਨਾਨਕ ਸਾਹਿਬ ਦੇ 4 ਸ਼ਬਦ ਹਨ, ਸਾਰੇ ਚਉਪਦੇ। ਤੁਕਾਂ ਸਭਨਾਂ ਦੀਆਂ ਚੌਪਈ ਵਾਂਗ ਨਿੱਕੀਆਂ ਹਨ। ਗੁਰੂ ਅਮਰਦਾਸ ਜੀ ਦੇ ਭੀ ਇਸ 'ਘਰੁ' ਵਿਚ 4 ਸ਼ਬਦ ਹਨ, 2 ਚਉਪਦੇ ਤੇ 2 ਪੰਚਪਦੇ। ਤੁਕਾਂ ਸਭ ਦੀਆਂ ਚੌਪਈ ਵਾਂਗ ਛੋਟੀਆਂ ਹਨ। ਦੋਹਾਂ ਗੁਰ-ਵਿਅਕਤੀਆਂ ਦਾ ਪਹਿਲਾ ਸ਼ਬਦ ਰਤਾ ਧਿਆਨ-ਜੋਗ ਹੈ, ਦੋਵੇਂ ਹੀ ਕਿਸੇ 'ਪੰਡਿਤ' ਬਾਰੇ ਜ਼ਿਕਰ ਕਰਦੇ ਹਨ।

(ਆ) ਅਸ਼ਟਪਦੀਆਂ : 'ਘਰੁ ੨' ਵਿਚ ਗੁਰੂ ਨਾਨਕ ਸਾਹਿਬ ਦੀਆਂ

੩ ਅਸ਼ਟਪਦੀਆਂ ਹਨ; ਤੁਕਾਂ ਤਿੰਨਾਂ ਦੀਆਂ ਹੀ ਲੰਮੀਆਂ ਹਨ, ਸਲੋਕ ਦੋਹਰੇ ਵਾਂਗ। ਗੁਰੂ ਅਮਰਦਾਸ ਜੀ ਦੀਆਂ ੨ ਅਸ਼ਟਪਦੀਆਂ ਹਨ, ਤੁਕਾਂ ਇਹਨਾਂ ਦੀਆਂ ਭੀ ਲੰਮੀਆਂ।

‘ਘਰੂ ੨’ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਦੋ ਅਸ਼ਟਪਦੀਆਂ ਹਨ, ਪਹਿਲੀ ਦੀਆਂ ਤੁਕਾਂ ਰਲੀਆਂ-ਮਿਲੀਆਂ ਹਨ, ਛੋਟੀਆਂ ਭੀ ਤੇ ਲੰਮੀਆਂ ਭੀ। ਦੂਜੀ ਅਸ਼ਟਪਦੀ ਦੀਆਂ ਤੁਕਾਂ ਛੋਟੀਆਂ। ਗੁਰੂ ਅਮਰਦਾਸ ਜੀ ਦੀ ੧ ਅਸ਼ਟਪਦੀ ਹੈ, ਤੁਕਾਂ ਛੋਟੀਆਂ।

### (੧੬) ਪ੍ਰਭਾਤੀ

ਇਸ ਰਾਗ ਵਿਚ ਭਗਤ ਨਾਮਦੇਵ ਅਤੇ ਭਗਤ ਬੇਣੀ ਜੀ ਨੇ ਭੀ ਸ਼ਬਦ ਲਿਖੇ ਹਨ। ਇਕੱਲੇ ਪ੍ਰਭਾਤੀ ਰਾਗ ਵਿਚ ਹਨ, ਕਿਸੇ ਹੋਰ ਰਾਗ ਨਾਲ ਮਿਲਵੇਂ ਨਹੀਂ। ਪਰ ਕਬੀਰ ਜੀ ਨੇ ਪ੍ਰਭਾਤੀ ਦੇ ਨਾਲ ਬਿਭਾਸ ਨੂੰ ਭੀ ਮਿਲਾ ਲਿਆ ਹੈ।

ਗੁਰੂ ਨਾਨਕ ਸਾਹਿਬ ਨੇ ਭੀ ਬਿਭਾਸ ਤੇ ਪ੍ਰਭਾਤੀ ਨੂੰ ਮਿਲਾ ਕੇ ਸ਼ਬਦ ਲਿਖੇ ਹਨ। ਜੇ ਚਾਹੁੰਦੇ ਤਾਂ ਭਗਤ ਨਾਮਦੇਵ ਤੇ ਬੇਣੀ ਵਾਂਗ ਇਕੱਲਾ ਪ੍ਰਭਾਤੀ ਵਰਤ ਸਕਦੇ ਸਨ। ਗੁਰੂ ਅਮਰਦਾਸ ਜੀ ਨੇ ਸ਼ਬਦਾਂ ਵਿਚ ਸਿਰਫ ਪ੍ਰਭਾਤੀ ਹੀ ਵਰਤਿਆ ਹੈ, ਪਰ ਅਸ਼ਟਪਦੀਆਂ ਵਿਚ ਗੁਰੂ ਨਾਨਕ ਦੇਵ ਜੀ ਵਾਂਗ ਪ੍ਰਭਾਤੀ ਤੇ ਬਿਭਾਸ ਨੂੰ ਇਕੱਠਾ ਕਰ ਲਿਆ ਹੈ।

ਇਥੋਂ ਇਹੀ ਅਨੁਮਾਨ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਕੋਲ ਭਗਤਾਂ ਦੇ ਸ਼ਬਦ ਭੀ ਮੌਜੂਦ ਸਨ ਤੇ ਗੁਰੂ ਨਾਨਕ ਸਾਹਿਬ ਦੇ ਭੀ। ਤਾਹੀਏਂ ਉਹਨਾਂ ਪ੍ਰਭਾਤੀ ਨੂੰ ਇਕੱਲਿਆਂ ਭੀ ਵਰਤਿਆ ਹੈ, ਤੇ ਪ੍ਰਭਾਤੀ ਨਾਲ ਬਿਭਾਸ ਨੂੰ ਮਿਲਾ ਭੀ ਲਿਆ ਹੈ। ਨਹੀਂ ਤਾਂ ਇਹ ਕੋਈ ਜ਼ਰੂਰੀ ਨਿਯਮ ਨਹੀਂ ਹੈ ਕਿ ਪ੍ਰਭਾਤੀ ਨੂੰ ਬਿਭਾਸ ਦੇ ਨਾਲ ਰਲਾ ਕੇ ਹੀ ਗਾਂਵਿਆ ਜਾਏ।

### ਸਲੋਕ

ਹੁਣ ਤਕ ਅਸਾਂ ਗੁਰੂ ਨਾਨਕ ਦੇਵ ਜੀ ਦੇ ਵਰਤੇ ਸਾਰੇ ੧੯ ਰਾਗਾਂ ਨੂੰ ਸਾਹਮਣੇ ਰੱਖ ਕੇ ਇਹ ਯਕੀਨੀ ਸਿੱਟਾ ਕੱਢ ਲਿਆ ਹੈ ਕਿ ਇਹਨਾਂ ਰਾਗਾਂ ਵਿਚ ਲਿਖੀ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ। ਕਿਤੇ ਕਿਤੇ ਅਸਾਂ ਇਹ ਭੀ ਵਿਖਾ ਦਿੱਤਾ ਹੈ ਕਿ ਇਹ ਬਾਣੀ ਗੁਰੂ ਰਾਮਦਾਸ ਜੀ ਦੇ ਪਾਸ ਭੀ ਸੀ।

ਹੁਣ ਅਸੀ 'ਸਲੋਕਾਂ' ਵਿਚੋਂ ਪ੍ਰਮਾਣ ਲਵਾਂਗੇ, ਜਿਥੋਂ ਇਹ ਦਿੱਸ ਸਕੇ ਕਿ ਗੁਰੂ ਨਾਨਕ ਦੇਵ ਜੀ ਦੇ ਸਲੋਕ ਭੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ। ਰਾਗਾਂ ਵਿਚ ਅਸੀ ਵੇਖ ਆਏ ਹਾਂ ਕਿ 'ਪਟੀ' ਦੇ ਸਾਹਮਣੇ 'ਪੱਟੀ' ਲਿਖਣੀ, 'ਅਲਾਹਣੀਆਂ' ਦੇ ਟਾਕਰੇ 'ਤੇ 'ਅਲਾਹਣੀਆਂ', 'ਸੋਲਹੇ' ਦੇ ਨਾਲ 'ਸੋਲਹੇ' ਤਦੋਂ ਹੀ ਸੰਭਵ ਹੋ ਸਕਿਆ ਸੀ, ਜੇ ਇਹ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਹੀ ਸੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ 'ਸਲੋਕਾਂ' ਨੇ ਹੀ ਗੁਰੂ ਅਮਰਦਾਸ ਜੀ ਨੂੰ 'ਸਲੋਕ' ਲਿਖਣ ਲਈ ਪ੍ਰੇਰਨਾ ਦਿੱਤੀ।

ਪਰ ਸਲੋਕਾਂ ਦੇ ਮਜ਼ਮੂਨ ਭੀ ਵੇਖਦੇ ਚਲੀਏ। ਕਈ ਥਾਈਂ ਲਫਜ਼ੀ ਸਾਂਝ ਮਿਲੇਗੀ।

(੧) ਮ: ੩ : ਮੂਲੁ ਰਹੈ ਗੁਰੂ ਸੇਵਿਐ, ਗੁਰ ਪਉੜੀ ਬੋਹਿਬੁ।  
ਨਾਨਕ ਲਗੀ ਤਤੁ ਲੈ, ਤੂ ਸਚਾ ਮਨਿ ਸਚੁ ।੧।੧।

ਮ: ੧ : ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ।  
ਰੂੜਉ ਠਾਕੁਰੁ ਨਾਨਕਾ, ਸਭਿ ਸੁਖ ਸਾਚਉ ਨਾਮੁ ।੩।੧।

(ਮਲਾਰ ਕੀ ਵਾਰ)

ਦੋਹਾਂ ਵਿਚ ਜਪੁ ਜੀ ਵਿਚਲੇ 'ਏਤੁ ਰਾਹਿ ਪਤਿ ਪਵੜੀਆ' ਵਾਲਾ ਖਿਆਲ ਹੈ।

(੨) ਮ: ੧ : ਸਚੁੰ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ।  
ਦਇਆ ਦੇਵਤਾ ਧਿਮਾ ਜਪਮਾਲੀ, ਤੇ ਮਾਣਸ ਪਰਧਾਨ।  
ਜੁਗਤਿ ਧੋਤੀ, ਸੁਰਤਿ ਚਉਕਾ, ਤਿਲਕੁ ਕਰਣੀ ਹੋਇ।  
ਭਾਉ ਭੋਜਨੁ ਨਾਨਕਾ, ਵਿਰਲਾ ਤ ਕੋਈ ਕੋਇ ।੧।

ਮ: ੩ : ਨਉਮੀ ਨੇਮ ਸਚੁ ਜੇ ਕਰੈ। ਕਾਮੁ ਕ੍ਰੋਧੁ ਦ੍ਰਿਸਨਾ ਉਚਰੈ।  
ਦਸਮੀ ਦਸੇ ਦੁਆਰ ਜੇ ਠਾਕੈ, ਏਕਾਦਸੀ ਏਕੁ ਕਰਿ ਜਾਣੈ।  
ਦੁਆਦਸੀ ਪੰਚ ਵਸਗਤਿ ਕਰਿ ਰਾਖੈ, ਤਉ ਨਾਨਕ ਮਨੁ ਮਾਨੈ।  
ਐਸਾ ਵਰਤੁ ਰਹੀਜੈ ਪਾਡੇ, ਹੋਰ ਬਹੁਤੁ ਸਿਖ ਕਿਆ ਦੀਜੈ ।੨।੨।

(ਸਾਰੰਗ ਕੀ ਵਾਰ)

(੩) ਮਹਲਾ ੧ : ਸੁਹਾ ਰੰਗੁ ਸੁਪਨੈ ਨਿਸੀ, ਬਿਨੁ ਤਾਗੇ ਗਲਿ ਹਾਰੁ।  
ਸਚਾ ਰੰਗੁ ਮਜੀਠ ਕਾ, ਗੁਰਮੁਖਿ ਬ੍ਰਹਮ ਬੀਜਾਰੁ।  
ਨਾਨਕ ਪੇਮ ਮਹਾ ਰਸੀ, ਸਭਿ ਬੁਰਿਆਈਆ ਛਾਰੁ ।੨।

ਮ: ੩ : ਸੁਹੈ ਵੇਸਿ ਕਾਮਣ ਕੁਲਖਣੀ, ਜੋ ਪ੍ਰਤੀ ਛੋਡਿ ਪਰ ਪੁਰਖ ਧਰੇ ਪਿਆਚੁ ।...  
ਜਿਸੁ ਪੁਰਬਿ ਹੋਵੈ ਲਿਖਿਆ, ਤਿਸੁ ਸਤਿਗੁਰੂ ਮਿਲੇ ਭਤਾਚੁ ।...  
ਨਾਨਕ ਗੁਰਮੁਖਿ ਸਦਾ ਸੋਹਾਗਣੀ, ਜਿਸੁ ਅਵਿਨਾਸੀ ਪੁਰਖੁ ਭਤਾਚੁ ।੧੫॥  
(ਸੁਹੀ ਕੀ ਵਾਰ)

(8) ਮ: ੧ : ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਿਹਿਆ ।  
ਕੁੜ੍ਹ ਅਮਾਵਸ ਸ਼ੁਕੁ ਚੰਦ੍ਰਮਾ, ਦੀਸੈ ਨਾਹੀ ਕਹ ਚਕਿਆ ।  
ਹਉ ਭਾਲਿ ਵਿਕੈਨੀ ਹੋਈ । ਆਧੇਰੈ ਰਾਹੁ ਨ ਕੋਈ ।  
ਵਿਚਿ ਹਉਮੇ ਕਰਿ ਦੁਖੁ ਰੋਈ ।  
ਕਹੁ ਨਾਨਕ ਕਿਨ ਬਿਧਿ ਗਾਤਿ ਹੋਈ ।੧॥

ਮ: ੩ : ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ।  
ਗੁਰਮੁਖਿ ਕੋਈ ਉਤਰੈ ਪਾਰਿ ।  
ਜਿਸ ਨੋ ਨਦਰਿ ਕਰੈ ਤਿਸੁ ਦੇਵੈ ।  
ਨਾਨਕ ਗੁਰਮੁਖਿ ਰਤਨੁ ਸੋ ਲੇਵੈ ।੨੧੬॥

(ਮਾਝ ਕੀ ਵਾਰ)

(4)

**ਨੋਟ :** ‘ਵਾਰਾਂ’ ਵਿਚ ਦਰਜ ਕਰਨ ਪਿਛੋਂ ਜਿਹੜੇ ਸਲੋਕ ਫਿਰ ਭੀ ਵਧ ਰਹੇ, ਗੁਰੂ ਅਰਜਨ ਦੇਵ ਜੀ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਅਖੀਰ ’ਤੇ ਇਕੱਠੇ ਦਰਜ ਕਰ ਦਿੱਤੇ । ਕ੍ਰਮ ਅਨੁਸਾਰ ਪਹਿਲਾ ਸਲੋਕ ਮਹਲਾ ੧, ਫਿਰ ਮਹਲਾ ੩, ਮਹਲਾ ੪ ਅਤੇ ਮਹਲਾ ੫ । ਸਲੋਕ ਮਹਲਾ ੧ ਦੇ ਸੰਗਰ੍ਹਿ ਵਿਚ ੩੩ ਸਲੋਕ ਹਨ । ਮਹਲਾ ੩ ਦੇ ੬੭ । ਪਰ ਸਲੋਕ ਮਹਲਾ ੧ ਦੇ ਸਲੋਕ ਨੰ: ੨੭ ਦੇ ਨਾਲ ਸਲੋਕ ਮ: ੩ ਦਿੱਤਾ ਗਿਆ ਹੈ । ਇਹ ਸਲੋਕ ਨੰ: ੨੯ ਸਲੋਕ ਮ: ੩ ਦੇ ਸੰਗਰ੍ਹਿ ਵਿਚ ਕਿਉਂ ਨਹੀਂ ਲਿਖਿਆ ਗਿਆ ? ਦੋਹਾਂ ਨੂੰ ਪੜ੍ਹਨ ਨਾਲ ਸਾਫ਼ ਦਿੱਸ ਪੈਂਦਾ ਹੈ ਕਿ ਇਸ ਦੀ ਗੁਰੂ ਨਾਨਕ ਦੇਵ ਜੀ ਦੇ ਸਲੋਕ ਨਾਲ ਬੜੀ ਛੂੰਘੀ ਸਾਂਝ ਹੈ ।

ਮ: ੧ : ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ।੨੧॥

ਮ: ੩ : ਲਾਹੌਰ ਸਹਰੁ ਅੰਮ੍ਰਿਤਸਰੁ ਸਿਫਤੀ ਦਾ ਘਰੁ ।੨੮॥

ਇਹ ਥੋੜੀਆਂ ਜਿਹੀਆਂ ਵੰਨਗੀਆਂ ਇਹ ਦੱਸਣ ਲਈ ਕਾਢੀ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਸਲੋਕ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ ।

## ਵਾਰਾਂ

ਜਿਵੇਂ ਆਸਾ ਰਾਗ ਦੀ 'ਪਟੀ' ਨੇ, ਵਡਹੰਸ ਦੀਆਂ 'ਅਲਾਹਣੀਆਂ' ਨੇ ਗੁਰੂ ਅਮਰਦਾਸ ਜੀ ਨੂੰ 'ਪਟੀ' ਤੇ 'ਅਲਾਹਣੀਆਂ' ਲਿਖਣ ਲਈ ਪ੍ਰੇਰਨਾ ਕੀਤੀ, ਤਿਵੇਂ ਹੀ ਗੁਰੂ ਨਾਨਕ ਦੇਵ ਜੀ ਦੀਆਂ 'ਵਾਰਾਂ' ਨੇ ਗੁਰੂ ਅਮਰਦਾਸ ਜੀ ਨੂੰ 'ਵਾਰਾਂ' ਲਿਖਣ ਲਈ ਪ੍ਰੇਰਿਆ। ਇਹ ਇਕ ਕੁਦਰਤੀ ਨਿਯਮ ਹੈ। ਤੁਸੀਂ ਲਗਨ ਨਾਲ ਕਿਸੇ ਕਵੀ ਦੀ ਰਚਨਾ ਹਰ ਰੋਜ਼ ਪੜ੍ਹਨੀ ਸ਼ੁਰੂ ਕਰੋ, ਸਮਾ ਪਾ ਕੇ ਤੁਹਾਡੇ ਆਪਣੇ ਅੰਦਰ ਉਹੀ ਹੁਲਾਰੇ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਤੇ ਜੇ ਤੁਹਾਡੇ ਅੰਦਰ ਕਵਿਤਾ ਵਾਲੇ ਸੰਸਕਾਰ ਮੌਜੂਦ ਹਨ ਤਾਂ ਤੁਸੀਂ ਭੀ ਕਵੀ ਬਣ ਜਾਉਗੋ। ਆਪਣੇ ਮਨ-ਭਾਉਂਦੇ ਕਵੀ ਦੀ ਬੋਲੀ ਤੁਹਾਡੀ ਆਪਣੀ ਬੋਲੀ ਬਣ ਜਾਏਗੀ।

ਗੁਰੂ ਅਮਰਦਾਸ ਜੀ ਨੇ 'ਵਾਰਾਂ' ਦੀ ਪ੍ਰੇਰਨਾ ਗੁਰੂ ਨਾਨਕ ਦੇਵ ਜੀ ਤੋਂ ਲਈ—ਇਹ ਗੱਲ ਦੋਹਾਂ ਗੁਰ-ਵਿਅਕਤੀਆਂ ਦੀ ਇਹ ਬਾਣੀ ਸਾਹਮਣੇ ਰੱਖਿਆਂ ਭੀ ਸਿੱਧ ਹੋ ਜਾਂਦੀ ਹੈ।

ਸਤਿਗੁਰੂ ਨਾਨਕ ਦੇਵ ਜੀ ਦੀਆਂ ੩ 'ਵਾਰਾਂ' ਹਨ—ਮਲਾਰ, ਮਾਝ ਅਤੇ ਆਸਾ ਰਾਗ ਵਿਚ। ਮਲਾਰ ਤੇ ਮਾਝ ਦੀਆਂ ਵਾਰਾਂ ਤਾਂ ਸੈਦਹੁਰ ਵਿਚ ਬਾਬਰ ਦੀ ਕਤਲਾਮ ਚੇਤੇ ਕਰਾ ਕੇ ਇਹ ਦੱਸਦੀਆਂ ਹਨ ਕਿ ਇਹ ਸਾਰਾ ਜਗਤ ਹੀ ਇਕ ਰਣ-ਭੂਮੀ ਹੈ। ਆਸਾ ਦੀ ਵਾਰ ਇਕ ਛੂੰਘੀ ਫਿਲਾਸਫੀ ਹੈ। ਗੁਰੂ ਅਮਰਦਾਸ ਜੀ ਨੇ 'ਵਾਰਾਂ' ਲਿਖਣ ਵੇਲੇ ਇਸ ਬਾਣੀ ਦੇ ਪੂਰਨੇ ਆਪਣੇ ਸਾਹਮਣੇ ਰੱਖੇ ਹਨ। ਤੀਜੇ ਪਾਤਿਸ਼ਾਹ ਜੀ ਦੀਆਂ ੪ 'ਵਾਰਾਂ' ਹਨ—ਗੁਜਰੀ, ਸੂਹੀ, ਰਾਮਕਲੀ ਤੇ ਮਾਰੂ ਵਿਚ। ਚਹੁੰਆਂ ਵਿਚੋਂ ਵੰਨਰੀ ਲੈ ਕੇ ਵੇਖ ਲਉ।

ਆਸਾ ਦੀ ਵਾਰ ਮਹਲਾ ੧ :

ਆਪੀਨੈ ਆਪਿ ਸਾਜਿਓ, ਆਪੀਨੈ ਰਚਿਓ ਨਾਉ।

ਦੂਜੀ ਕੁਦਰਤਿ ਸਾਜੀਐ, ਕਰਿ ਆਸਣੁ ਭਿਠੋ ਚਾਉ। ੧।

(੧) ਗੁਜਰੀ ਕੀ ਵਾਰ ਮਹਲਾ ੩ :

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ। ੧।

(੨) ਸੂਹੀ ਕੀ ਵਾਰ ਮ: ੩ :

ਆਪੇ ਤਖਤੁ ਰਚਾਇਓਨੁ, ਆਕਾਸ ਪਤਾਲਾ। ੧।

(੩) ਰਾਮਕਲੀ ਕੀ ਵਾਰ ਮ: ੩ :

ਸਚੈ ਤਖਤੁ ਰਚਾਇਆ, ਬੈਸਣ ਕਉ ਜਾਈ। ੧।

(8) ਮਾਰੂ ਕੀ ਵਾਰ ਮ: ੩:

ਸਭੁ ਸਚੋ ਸਚੁ ਵਰਤਦਾ, ਸਚੁ ਸਿਰਜਣਹਾਰਾ ।੧।

ਅਤੇ ਅਖੀਰਲੀ ਪਉੜੀ :

ਆਪੇ ਕਰਿ ਕਰਿ ਵੇਖਦਾ, ਆਪੇ ਸਭੁ ਸਚਾ ।੨੨।

ਆਸਾ ਦੀ ਵਾਰ ਦੀ ਹਰੇਕ ਪਉੜੀ ਵਿਚ ੫ ਤੁਕਾਂ ਹਨ, ਅਖੀਰਲੀ ਤੁਕ ਛੋਟੀ ਹੈ। ਇਹਨਾਂ ਚਹੁੰਅਂ 'ਵਾਰਾਂ' ਵਿਚ ਭੀ ਹਰੇਕ ਪਉੜੀ ਦੀਆਂ ੫ ਤੁਕਾਂ ਹੀ ਹਨ।

## ਸਿੱਟਾ

ਇਸ ਲੰਮੀ ਵਿਚਾਰ ਨੇ ਨਿਰਸੰਦੇਹ ਇਹ ਸਾਬਤ ਕਰ ਵਿਖਾਇਆ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਦੇ ਪਾਸ ਸੀ। ਇਸੇ ਬਾਣੀ ਤੋਂ ਪ੍ਰੇਰਨਾ ਲੈ ਕੇ ਗੁਰੂ ਅਮਰਦਾਸ ਜੀ ਨੇ ਆਪ ਭੀ ਬਾਣੀ ਲਿਖੀ। ਪਹਿਲੇ ਗੁਰ-ਵਿਅਕਤੀਆਂ ਦੀ ਬਾਣੀ ਸਮੇਤ ਇਹ ਆਪਣੀ ਬਾਣੀ ਭੀ ਉਹਨਾਂ ਗੁਰੂ ਰਾਮਦਾਸ ਜੀ ਦੇ ਹਵਾਲੇ ਕੀਤੀ ਸੀ, ਕਿਉਂਕਿ ਅਸੀਂ ਇਹ ਭੀ ਵੇਖ ਆਏ ਹਾਂ ਕਿ ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਭੀ ਪਹਿਲੇ ਗੁਰ-ਮਹਲਾਂ ਦੀ ਬਾਣੀ ਦੀ ਕਾਫੀ ਢੂੰਘੀ ਸਾਂਝ ਹੈ। ਇਸੇ ਤਰ੍ਹਾਂ ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਤਕ ਅੱਪੱਤ ਗਈ।



੬

## ਬਾਬਾ ਮੋਹਨ ਜੀ ਦੀ ਉਸਤਤ

ਪੁਸਤਕ ਸੁਰਜ ਪ੍ਰਕਾਸ਼ ਅਤੇ ਗੁਰਬਿਲਾਸ ਵਿਚ ਬਾਬਾ ਮੋਹਨ ਜੀ ਬਾਰੇ ਅਸੀਂ ਇਕ ਅਚਰਜ ਕੌਤਕ ਪੜ੍ਹ ਆਏ ਹਾਂ ਕਿ ਜਦੋਂ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਣ ਸਮੇਂ ਬਾਬਾ ਮੋਹਨ ਜੀ ਨੇ ਗੁਰ-ਹੁਕਮ ਅਨੁਸਾਰ ਗੁਰੂ ਰਾਮਦਾਸ ਜੀ ਅੱਗੇ ਸਿਰ ਨਾ ਨਿਵਾਇਆ ਤਾਂ ਆਪਣੇ ਚੁਬਾਰੇ ਵਿਚ ਜਾ ਕੇ ਇਸ ਉਕਾਈ ਉਤੇ ਉਹ ਬੜੇ ਪਛਤਾਏ, ਬੜਾ ਕਰੁਣਾਲਾਪ ਕੀਤੇ ਨੇ। ਉਸ ਵੇਲੇ ਚੁਬਾਰੇ ਦੀ ਛੱਤ ਵਿਚੋਂ ਗੁਰੂ ਅਮਰਦਾਸ ਜੀ ਦੀ ਆਵਾਜ਼ ਆਈ, ਉਹਨਾਂ ਆਪਣੇ ਇਸ ਸਾਖੁੱਤਰ ਜੀ ਨੂੰ ਸਮਝਾਇਆ ਕਿ ਤੁਹਾਡੇ ਪਾਸ ਬਾਣੀ ਦੀਆਂ ਜੋ ਪੋਥੀਆਂ ਹਨ ਇਹ ਸਾਂਭ ਰੱਖੋ, ਕਿਸੇ ਹੋਰਬੈ ਬਾਣੀ ਨਹੀਂ ਹੈ, ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਸਾਹਿਬ ਜਦੋਂ ‘ਬੀੜ’ ਤਿਆਰ ਕਰਨ ਲਈ ਇਹ ਪੋਥੀਆਂ ਲੈਣ ਤੁਹਾਡੇ ਪਾਸ ਆਉਣਗੇ, ਤਦੋਂ ਉਹਨਾਂ ਦੇ ਚਰਨੀਂ ਲੱਗਣਾ ਤੇ ਪੋਥੀਆਂ ਦੇ ਦੇਣੀਆਂ, ਤੁਹਾਡੀ ਹੁਣ ਵਾਲੀ ਭੁੱਲ ਬਖਸ਼ੀ ਜਾਏਗੀ। ਇਹ ਸਾਰੀ ਵਿਖਿਆ ਬਾਬਾ ਮੋਹਨ ਜੀ ਨੇ ਪੋਥੀਆਂ ਦੇਣ ਵੇਲੇ ਗੁਰੂ ਅਰਜਨ ਸਾਹਿਬ ਨੂੰ ਸੁਣਾਈ ਸੀ।

ਇਸ ਤੋਂ ਪਹਿਲਾਂ ਇਹ ਦੋਵੇਂ ਕਵੀ ਲਿਖਦੇ ਹਨ, ਜਦੋਂ ਗੁਰੂ ਅਰਜਨ ਸਾਹਿਬ ਨੇ ਪੋਥੀਆਂ ਲਿਆਉਣ ਸਮੇਂ ਗੋਇੰਦਵਾਲ ਜਾ ਕੇ ਬਾਉਲੀ ਸਾਹਿਬ ਵਿਚ ਇਸ਼ਨਾਨ ਕੀਤਾ ਤਾਂ ਗੁਰੂ ਅਮਰਦਾਸ ਜੀ ਨੇ ਸਾਹਮਣੇ ਪਰਗਟ ਹੋ ਕੇ ਉਹਨਾਂ ਨੂੰ ਹਿਦਾਇਤ ਕੀਤੀ ਕਿ ਬਾਬਾ ਮੋਹਨ ਜੀ ਦੀ ਉਸਤਤ ਕਰਨੀ, ਤੇ ਜੇ ਉਹ ਖੁਵੇਂ ਥੋਲ ਭੀ ਥੋਲਣ ਤਾਂ ਸਹਾਰਦੇ ਜਾਣਾ, ਆਖਰ ਉਹ ਆਪਣੀ ਭੁੱਲ ਉਤੇ ਪਸੋਮਾਨ ਹੋਣਗੇ ਤੇ ਪੋਥੀਆਂ ਦੇ ਦੇਣਗੇ।

ਪਰ ਅਸੀਂ ਤਾਂ ਹੁਣ ਤਕ ਦਲੀਲ, ਇਤਿਹਾਸ ਤੇ ਗੁਰਬਾਣੀ ਦੇ ਪਰਸਪਰ ਟਾਕਰੇ ਤੋਂ ਇਸ ਨਤੀਜੇ ਉਤੇ ਪੁਜ ਚੁੱਕੇ ਹਾਂ ਕਿ ਸਿਲਸਿਲੇਵਾਰ ਹਰੇਕ ਗੁਰ-ਵਿਅਕਤੀ ਦੀ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਸਾਰੇ ਹੀ ਗੁਰ-ਮਹਲਾਂ ਦੀ ਸਾਰੀ

ਬਾਣੀ ਮਿਲ ਚੁੱਕੀ ਹੋਈ ਸੀ। ਇਸ ਹਾਲਤ ਵਿਚ ਉਹਨਾਂ ਨੂੰ ਇਹ ਲੋੜ ਹੀ ਨਹੀਂ ਪਈ ਸੀ ਕਿ ਕੋਈ ਪੋਥੀਆਂ ਲੈਣ ਗੋਇੰਦਵਾਲ ਜਾਂਦੇ। ਗੁਰੂ ਅਮਰਦਾਸ ਜੀ ਦੀ ਰੂਹ ਪਰਗਟ ਹੋਣ ਦਾ ਅਉਸਰ ਹੀ ਨਹੀਂ ਬਣਿਆ ਸੀ, ਤੇ ਨਾ ਹੀ ਇਹ ਜ਼ਰੂਰਤ ਪਈ ਸੀ ਕਿ ਗੁਰੂ ਅਰਜਨ ਸਾਹਿਬ ਪੋਥੀਆਂ ਦੀ ਖਾਤਰ ਬਾਬਾ ਮੋਹਨ ਜੀ ਦੀ ਵੱਡਿਆਈ ਕਰਦੇ ਤੇ ਉਸ ਵੱਡਿਆਈ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਦੇ।

ਜਿਸ ਸ਼ਬਦ ਵਿਚ ਬਾਬਾ ਮੋਹਨ ਜੀ ਦੀ ਉਸਤਤ ਸਮਝੀ ਜਾ ਰਹੀ ਹੈ ਉਹ ਸ਼ਬਦ ਪ੍ਰਸੰਗ ਅਨੁਸਾਰ ਅਸੀਂ ਪਿਛੇ ਲਿਖ ਆਏ ਹਾਂ। ਇਸ ਸ਼ਬਦ ਨੂੰ ਪਾਠਕ ਸੱਜਣ ਰਤਾ ਗਹੁ ਨਾਲ ਪੜ੍ਹਨ। ਇਸ ਵਿਚ ਕਿਸੇ ਮਨੁੱਖ ਦੀ ਵੱਡਿਆਈ ਨਹੀਂ ਹੈ। ਬਾਬਾ ਮੋਹਨ ਜੀ ਦੇ ਨਿੱਕੇ ਜਿਹੇ ਚੁਬਾਰੇ ਨੂੰ ਗੁਰੂ ਅਰਜਨ ਦੇਵ ਜੀ ‘ਊਚੇ ਮੰਦਰ’ ਤੇ ‘ਅਪਾਰ ਮਹਲ’ ਨਹੀਂ ਆਖ ਸਕਦੇ ਸਨ। ਸਾਧ ਸੰਗਤ ਵਿਚ ਤੇ ਧਰਮਸਾਲਾਂ ਵਿਚ ਕਦੇ ਭੀ ਬਾਬਾ ਮੋਹਨ ਜੀ ਦੇ ‘ਕੀਰਤਨ’ ਨਹੀਂ ਗਾਏ ਜਾਂਦੇ, ਉਥੇ ਤਾਂ ‘ਦੈਆਰ ਠਾਕੁਰ’ ਦਾ ਕੀਰਤਨ ਹੋਇਆ ਕਰਦਾ ਹੈ। ਲਫਜ਼ ‘ਮੋਹਨ’ ਇਸ ਸ਼ਬਦ ਵਿਚ ਪਰਮਾਤਮਾ ਵਾਸਤੇ ਵਰਤਿਆ ਹੈ, ਪਰਮਾਤਮਾ ਨੂੰ ਹੀ ਵੱਡੇ ਪਰਵਾਰ ਵਾਲਾ ਆਖਿਆ ਹੈ ਤੇ ‘ਜਹਾਨ’ ਨੂੰ ਤਾਰਨ ਵਾਲਾ ਲਿਖਿਆ ਹੈ।

ਤੇ, ਨਿਰਾ ਇਸੇ ਸ਼ਬਦ ਵਿਚ ਹੀ ਲਫਜ਼ ‘ਮੋਹਨ’ ਨਹੀਂ ਆਇਆ, ਤੇ, ਸਿਰਫ਼ ਗੁਰੂ ਅਰਜਨ ਸਾਹਿਬ ਨੇ ਹੀ ਨਹੀਂ ਵਰਤਿਆ। ਇਹ ਲਫਜ਼ ਕਈ ਸ਼ਬਦਾਂ ਵਿਚ ਆਇਆ ਹੈ, ਗੁਰੂ ਨਾਨਕ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਭੀ ਵਰਤਿਆ ਹੈ। ਵੰਨਗੀ-ਮਾੜ ਪ੍ਰਮਾਣ ਦਿੱਤੇ ਜਾਂਦੇ ਹਨ :

**ਗੁਰੂ ਨਾਨਕ ਦੇਵ**

(੧) ਮੇਹਨਿ ਮੋਹਿ ਲੀਆ ਮਨੁ ਮੇਰਾ, ਬੰਧਨ ਥੋਲਿ ਨਿਰਾਰੇ।

ਨਾਨਕ ਜੋਤੀ ਜੋਤਿ ਸਮਾਣੀ, ਜਾ ਮਿਲਿਆ ਅਤਿ ਪਿਆਰੇ।ੴ॥੫॥

(ਤੁਖਾਰੀ ਛੰਤ)

ਮੇਹਨਿ—ਮੋਹਨ ਨੇ।

(੨) ਮੇਹਨਿ ਮੋਹਿ ਲੀਆ ਮਨੁ ਮੋਹਿ।

ਗੁਰ ਕੈ ਸਥਦਿ ਪਛਾਨਾ ਤੋਹਿ।ੴ॥੧॥

(ਬਸੰਤ ਅਸਟਪਦੀਆਂ)

ਮੇਹਨਿ—ਮੋਹਨ ਨੇ।

## ਗੁਰੂ ਅਮਰਦਾਸ ਜੀ

- (੧) ਕਾਮਣਿ ਹਰਿ ਰਸਿ ਬੇਧੀ ਜੀਉ, ਹਰਿ ਕੈ ਸਹਜਿ ਸੁਭਾਏ।  
ਮਨੁ ਮੋਹਨਿ ਮੋਹਿ ਲੀਆ ਜੀਉ, ਦੁਬਿਧਾ ਸਹਜਿ ਸਮਾਏ। ੧੧੩।

(ਗਉੜੀ ਛੰਤ)

## ਗੁਰੂ ਅਰਜਨ ਦੇਵ

- (੧) ਕਰਤ ਫਿਰੇ ਬਨ ਭੇਖ, ਮੋਹਨੁ ਰਹਤ ਨਿਰਾਰ। ੧੧੩੧।

(ਦੇਵਰੰਗਾਰੀ)

- (੨) ਸੈ ਪੇਖਿਓ ਰੀ ਉੱਚਾ ਮੋਹਨੁ ਸਭ ਤੇ ਉੱਚਾ। ੧੧੩੨।

(ਦੇਵਰੰਗਾਰੀ)



## ਭਗਤ-ਬਾਣੀ ਕਿਵੇਂ ਇਕੱਠੀ ਕੀਤੀ ਗਈ

ਗੁਰੂ ਗ੍ਰੰਥ ਸਾਹਿਬ ਵਿਚ ੧੫ ਭਗਤਾਂ ਦੀ ਬਾਣੀ ਦਰਜ ਹੈ। ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿਚ ਲਿਖਦੇ ਹਨ ਕਿ ਜਦੋਂ ਗੁਰੂ ਅਰਜਨ ਸਾਹਿਬ ਨੇ ਸਾਰੇ ਗੁਰ-ਵਿਅਕਤੀਆਂ ਦੀ ਬਾਣੀ ਬੀੜ ਵਿਚ ਇਕੱਠੀ ਕਰ ਲਈ, ਤਾਂ ਕਬੀਰ ਜੀ ਦੀ ਜਬੇਦਾਰੀ ਹੇਠ ਸੁਖਮ ਰੂਪ ਵਿਚ ਭਗਤ ਆਏ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ, ਤਾਂ ਪਹਿਲਾਂ ਕਬੀਰ ਜੀ ਨੇ ਸਭ ਭਗਤਾਂ ਦੇ ਨਾਮ ਦੱਸੇ :

ਕਹਨੇ ਕਬੀਰ ਜੋਰਿ ਜੁਗ ਹਾਥ। ਸੁਨਹੁ ਸਕਲ ਸ੍ਰੀ ਅਰਜਨ ਨਾਥ।

ਬੇਟੀ, ਨਾਮਦੇਵ, ਰਵਿਦਾਸ। ਪੀਪਾ, ਸਧਨਾ, ਸੈਣ ਪ੍ਰਕਾਸ਼।

ਭੀਖਨ, ਧੰਨਾ ਅਰੁ ਜੈਦੇਵ। ਬਿਪ੍ਰ ਤ੍ਰਿਲੋਚਨ, ਸ੍ਰੀ ਗੁਰਦੇਵ।

ਪਰਮਾਨੰਦ, ਰਾਮਾਨੰਦ ਜਾਨੇ। ਮੈਂ ਜੁ ਕਬੀਰ, ਫਰੀਦ ਪ੍ਰਮਾਨੇ।

ਸੁਰਦਾਸ ਜੁਤ ਪੰਦ੍ਰਹ ਕਹੀਅਹਿ।

ਆਪਣੇ ਆਉਣ ਬਾਰੇ ਕਬੀਰ ਜੀ ਨੇ ਆਖਿਆ ਕਿ ਤੁਸੀ ਜੁ ਕਲਿਜੁਗੀ ਮੰਦ-ਮਤਿ ਲੋਕਾਂ ਵਾਸਤੇ ਉਹਨਾਂ ਦੀ ਬੋਲੀ ਵਿਚ ਸੁਖੈਨ ਬਾਣੀ ਦਾ ਗ੍ਰੰਥ ਤਿਆਰ ਕਰਨ ਲੱਗੇ ਹੋ, ਉਸ ਵਿਚ ਸਾਡੇ ਸ਼ਬਦ ਭੀ ਦਰਜ ਕਰਨ ਦੀ ਕਿਰਪਾ ਕਰੋ :

ਕਲਿਜੁਗ ਘੌਰ ਮੰਦ-ਮਤਿ ਜਾਨੇ। ਤਿਨ ਹਿਤ ਰਚਹੁ ਸੁਖੈਨ ਮਹਾਨੇ।

ਇਸ ਮਹਿ ਸਥਦ ਲਿਖਾਇ ਹਮਾਰੇ। ਉਪਦੇਸ਼ਨ ਹਿਤ ਇਹੁ ਬਿਸਤਾਰੇ।

ਇਹੀ ਗੱਲ ਗੁਰਬਿਲਾਸ ਦੇ ਕਰਤਾ ਜੀ ਨੇ ਲਿਖੀ ਹੈ ਤੇ ੧੫ ਭਗਤਾਂ ਦੇ ਨਾਂ ਉਸ ਨੇ ਇਉਂ ਦਿੱਤੇ ਹਨ :

...      ...      ...। ਭਗਤ ਨਾਮ ਕਵਿ ਕਹਤ ਸੁਨਾਈ।

ਕਬੀਰ ਤ੍ਰਿਲੋਚਨ ਬੇਟੀ ਜਾਨੇ। ਨਾਮਦੇਵ ਰਵਿਦਾਸ ਪਛਾਨੇ।

ਫਰੀਦ ਧੰਨਾ ਭੀਖਨ ਜੈਦੇਵਾ । ਪੀਪਾ ਸਧਨਾ ਸੈਨ ਸਭੇਵਾ ।  
 ਪਰਮਾਨੰਦ ਰਾਮਾਨੰਦ ਗਏ । ਸੁਰਦਾਸ ਪੰਦ੍ਰਹ ਏ ਭਏ ।  
 ਪੰਦਰਾ ਨਾਮ ਭਗਤ ਏ ਕਹੇ ।.....

## ਤਵਾਰੀਖ ਗੁਰੂ ਖਾਲਸਾ ਦੀ ਰਾਇ

ਇਹ ਦੋਵੇਂ ਕਵੀ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਜੀ ਪਾਸ ਭਗਤਾਂ ਦੀਆਂ ਰੂਹਾਂ ਆਈਆਂ ਸਨ । ਗਿਆਨੀ ਗਿਆਨ ਸਿੰਘ ਜੀ ਨੇ ਇਸ ਬਾਰੇ 'ਤਵਾਰੀਖ ਗੁਰੂ ਖਾਲਸਾ' ਵਿਚ ਇਉਂ ਲਿਖਿਆ ਹੈ :

"ਪ੍ਰਤੇਕ ਰਾਗ ਦੇ ਅੰਤ ਵਿਚ ਜੋ ਭਗਤਾਂ ਦੀ ਬਾਣੀ ਗੁਰੂ ਜੀ ਲਿਖਾਉਂਦੇ ਰਹੇ, ਏਸ ਵਿਚ ਦੋ ਮਤ ਹਨ । ਕੋਈ ਆਖਦੇ ਹਨ ਭਗਤ ਆਪ ਬੈਕੁਠ ਵਿਚੋਂ ਆ ਕੇ ਲਿਖਾਉਂਦੇ ਸੇ ਤੇ ਉਹਨਾਂ ਦਾ ਦਰਸ਼ਨ ਵੀ ਭਾਈ ਗੁਰਦਾਸ ਨੂੰ ਉਸ ਦੇ ਸੰਸੇ ਦੂਰ ਕਰਨ ਵਾਸਤੇ ਕਰਾਇਆ ਗਿਆ ਸੀ । ਕਈ ਆਖਦੇ ਹਨ ਕਿ ਭਗਤਾਂ ਦੀ ਬਾਣੀ ਜਿਹੜੀ ਗੁਰੂ ਜੀ ਨੂੰ ਪਸੰਦ ਆਈ ਉਹਨਾਂ ਦੀਆਂ ਪੋਥੀਆਂ ਤੋਂ ਲਿਖਾਈ ਹੈ । ਸੋ, ਇਹ ਬਾਤ ਉਹਨਾਂ ਪੋਥੀਆਂ ਤੋਂ ਭੀ ਸਾਥਤ ਹੈ ਜੋ ਗੁਰੂ ਜੀ ਮੌਹਨ ਪਾਸੋਂ ਲਿਆਏ ਸੇ, ਕਿਉਂਕਿ ਉਹਨਾਂ ਵਿਚ ਭਗਤ ਬਾਣੀ ਹੈ ।"

ਭਗਤਾਂ ਦੀ ਬਾਣੀ ਬਾਰੇ ਦੱਸੇ ਹੋਏ ਦੋ ਮਤਾਂ ਵਿਚੋਂ ਜਿਸ ਮਤ ਨਾਲ ਗਿਆਨੀ ਗਿਆਨ ਸਿੰਘ ਜੀ ਆਪ ਸਹਿਮਤ ਹਨ, ਉਸ ਨੂੰ ਚੰਗੀ ਤਰ੍ਹਾਂ ਨਿਤਾਰ ਕੇ ਉਹਨਾਂ ਨਹੀਂ ਲਿਖਿਆ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਿਹੜੀਆਂ ਪੋਥੀਆਂ ਉੱਤੋਂ ਪਸੰਦ ਕਰ ਕੇ ਭਾਈ ਗੁਰਦਾਸ ਜੀ ਨੂੰ ਲਿਖਾਈ ਸੀ ।

## ਮੈਕਾਲਿਫ਼

ਮੈਕਾਲਿਫ਼ ਦੀ ਇਸ ਬਾਰੇ ਹੋਰ ਰਾਇ ਹੈ । ਉਸ ਦੀ ਲਿਖੀ ਪੁਸਤਕ ਸਿੱਖ ਰਿਲਿਜ਼ਨ ਦੇ ਪੰਜਾਬੀ ਤਰਜ਼ਮੇ 'ਸਿੱਖ ਇਤਿਹਾਸ' ਵਿਚ ਇਉਂ ਲਿਖਿਆ ਮਿਲਦਾ ਹੈ :

"ਗੁਰੂ (ਅਰਜਨ ਸਾਹਿਬ) ਜੀ ਨੇ ਭਗਤ ਜੈਦੇਵ ਜੀ ਦੇ ਸਮੇਂ ਤੋਂ ਲੈ ਕੇ ਹਿੰਦੁਸਤਾਨ ਦੇ ਵੱਡੇ ਵੱਡੇ ਸੰਤਾਂ-ਭਗਤਾਂ ਦੇ ਉਪਾਸਕਾਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬੁਲਾਇਆ ਕਿ ਉਹ ਆ ਕੇ ਪਵਿੱਤਰ ਬੀੜ ਵਿਚ ਚੜ੍ਹਾਉਣ ਲਈ ਯੋਗ ਬਾਣੀ ਦੱਸਣ । ਉਹਨਾਂ ਨੇ ਆਪੋ ਆਪਣੇ ਮਤ ਦੀ ਬਾਣੀ ਨੂੰ ਪਕ੍ਕਿਆ ਅਤੇ ਅਜਿਹੀ ਬਾਣੀ, ਜਿਹੜੀ ਉਸ ਸਮੇਂ ਦੇ ਪ੍ਰਚਲਤ ਸੁਧਾਰ ਦੇ ਆਥੇ ਦੇ ਅਨੁਕੂਲ ਸੀ ਯਾ

ਜੋ ਗੁਰੂ ਜੀ ਦੀ ਸਿੱਖਿਆ ਦੇ ਉੱਕੀ ਉਲਟ ਨਹੀਂ ਸੀ, ਪ੍ਰਵਾਣ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਚਕ੍ਹਾਈ।

ਇਹ ਇਥੇ ਮੰਨਣਾ ਪੈਂਦਾ ਹੈ ਕਿ ਉਸ ਬਾਣੀ ਵਿਚ ਭਗਤਾਂ ਕੈਲੋਂ ਉਹਨਾਂ ਦੇ ਉਪਾਸਕਾਂ ਪਾਸ ਆਉਣ ਦੇ ਅਮਲ ਕਰਕੇ (ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ) ਕੁਝ ਅਦਲਾ-ਬਦਲੀ ਭੀ ਆ ਗਈ ਅਤੇ ਇਹ ਗੱਲ ਦੱਸਦੀ ਹੈ ਕਿ ਭਗਤਾਂ-ਬਾਣੀ ਵਿਚ ਇਤਨੇ ਕਿਉਂ ਪੰਜਾਬੀ ਪਦ ਮਿਲਦੇ ਹਨ ਅਤੇ ਇਸ ਬਾਣੀ ਦੇ ਭਗਤਾਂ ਦੀਆਂ ਹੋਰ ਰਚਨਾਂ ਵਿਚ, ਜਿਹੜੀਆਂ ਭਾਰਤ ਦੇ ਹੋਰ ਹਿੱਸਿਆਂ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਹਨ, ਕਿਉਂ ਡਰਕ ਹੈ ।”

ਗਿਆਨੀ ਗਿਆਨ ਸਿੰਘ ਜੀ ਅਤੇ ਮੈਕਾਲਿਫ਼ ਸਾਹਿਬ ਦੇ ਉੱਪਰ-ਦਿਤੇ ਹਵਾਲੇ ਤੋਂ ਹੇਠ-ਲਿਖੇ ਨਤੀਜੇ ਨਿਕਲ ਸਕਦੇ ਹਨ :

(੧) ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਇਹ ਬਾਣੀ ਭਗਤਾਂ ਦੇ ਉਹਨਾਂ ਸੇਵਕਾਂ-ਸ਼ਰਧਾਲੂਆਂ ਪਾਸੋਂ ਲਈ ਗਈ ਸੀ ਜੋ ਗੁਰੂ ਅਰਜਨ ਸਾਹਿਬ ਦੇ ਵੇਲੇ ਪੰਜਾਬ ਵਿਚ ਮੌਜੂਦ ਸਨ।

(੨) ਇਹਨਾਂ ਸੇਵਕਾਂ-ਸ਼ਰਧਾਲੂਆਂ ਤੋਂ ਕਈ ਸ਼ਬਦਾਂ ਵਿਚ ਸੁਤੇ ਹੀ ਅਦਲਾ-ਬਦਲੀ ਭੀ ਹੋ ਗਈ ਹੋਈ ਸੀ, ਤਾਹਾਈਏਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾਂ ਨਾਲੋਂ ਭਾਰਤ ਦੇ ਹੋਰ ਹਿੱਸਿਆਂ ਵਿਚ ਭਗਤਾਂ ਦੇ ਸੰਭਾਲੇ ਸ਼ਬਦਾਂ ਦਾ ਕੁਝ ਕੁਝ ਡਰਕ ਹੈ, ਤੇ ਇਹਨਾਂ ਵਿਚ ਕਈ ਪੰਜਾਬੀ ਪਦ ਮਿਲਦੇ ਹਨ। ਭਾਰਤ ਦੇ ਹੋਰ ਹਿੱਸਿਆਂ ਵਿਚ ਇਹ ਬਾਣੀਆਂ ਸਾਂਭ ਕੇ ਰੱਖੀਆਂ ਹੋਈਆਂ ਸਨ, ਪੰਜਾਬ ਵਿਚ ਦੇ ਸ਼ਰਧਾਲੂਆਂ ਨੇ ਬੇ-ਪਰਵਾਹੀ ਜਿਹੀ ਕੀਤੀ ਹੋਈ ਸੀ।

(੩) ਗੁਰੂ ਅਰਜਨ ਸਾਹਿਬ ਤੋਂ ਪਹਿਲੇ ਗੁਰ-ਵਿਅਕਤੀਆਂ ਨੂੰ ਭਗਤਾਂ ਦੀ ਬਾਣੀ ਨਾਲ ਵਾਹ ਨਹੀਂ ਪਿਆ, ਜਾਂ ਉਹਨਾਂ ਨੂੰ ਭਗਤਾਂ ਦੀ ਬਾਣੀ ਦੇ ਪੜ੍ਹਨ-ਵਿਚਾਰਨ ਦੀ ਲੋੜ ਨਹੀਂ ਪਈ।

## ਮੈਕਾਲਿਫ਼ ਨੂੰ ਟਪਲੇ

ਮੈਕਾਲਿਫ਼ ਸਾਹਿਬ ਦੇ ਸਲਾਹਕਾਰਾਂ ਨੇ ਉਸ ਨੂੰ ਇਕ ਅਜੀਬ ਕੁਰਾਹੇ ਪਾਇਆ ਜਾਪਦਾ ਹੈ। ਕੀ ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਭਗਤਾਂ ਦੀ ਬਾਣੀ ਵਿਚ ਬਹੁਤੇ ਸ਼ਬਦ ਐਸੇਂ ਹਨ ਜੋ ਬਦਲਾਏ ਹੋਏ ਹਨ? ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਮੈਕਾਲਿਫ਼ ਦੇ ਸਲਾਹਕਾਰ ਸੱਜਣਾਂ ਨੇ

ਇਹ ਕਿਵੇਂ ਮੰਨ ਲਿਆ ਕਿ ਪੰਜਾਬ ਤੋਂ ਬਾਹਰ ਭਗਤਾਂ ਦੀ ਬਾਣੀ ਠੀਕ ਰੂਪ ਵਿਚ ਸਾਂਭ ਕੇ ਰੱਖੀ ਹੋਈ ਸੀ ਤੇ ਪੰਜਾਬ ਵਿਚ ਦੇ ਸ਼ਰਧਾਲੂਆਂ ਤੋਂ ਇਸ ਵਿਚ ਅਦਲਾ-ਬਦਲੀ ਹੋ ਗਈ। ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਭਗਤ ਕਬੀਰ ਜੀ ਦੇ ਪਿਛੋਂ ਕਬੀਰ-ਪੰਖੀਆਂ ਵਿਚ ਇਕ ਸਾਧੂ 'ਕਬੀਰ ਦਾਸ' ਹੋਇਆ ਹੈ, ਜਿਸ ਨੇ ਬਹੁਤ ਸਾਰੀ ਕਵਿਤਾ ਲਿਖੀ ਹੈ। ਇਥੋਂ ਤਾਂ ਸਗੋਂ ਇਹ ਸਿੱਧ ਹੁੰਦਾ ਹੈ ਕਿ ਕਬੀਰ ਜੀ ਦੇ ਆਪਣੇ ਹੀ ਵਤਨ ਵਿਚ ਉਹਨਾਂ ਦੀ ਬਾਣੀ ਵਿਚ ਰਲਾ ਪੈਂਦਾ ਗਿਆ ਸੀ।

ਅਦਲਾ-ਬਦਲੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੋ ਸਕਦਾ ਹੈ ਕਿ ਸੇਵਕਾਂ-ਸ਼ਰਧਾਲੂਆਂ ਨੇ ਕਬੀਰ ਜੀ ਦੀ ਬਾਣੀ ਜ਼ਬਾਨੀ ਹੀ ਯਾਦ ਕਰ ਰੱਖੀ ਹੋਵੇ, ਲਿਖ ਕੇ ਰੱਖਣ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਹੋਵੇ। ਪਰ, ਇਹ ਉਹ ਜ਼ਮਾਨਾ ਨਹੀਂ ਸੀ, ਜਦੋਂ ਕਾਗਜ਼ ਕਲਮ ਦਵਾਤ ਨਾ ਮਿਲ ਸਕਦੇ ਹੋਣ। ਇਹ ਅਣਹੋਂਦ ਤਾਂ ਵੇਦਾਂ ਦੇ ਸਮੇਂ ਸੀ, ਜਦੋਂ ਕਵੀ-ਰਿਸ਼ੀ ਆਪਣੇ ਤੇ ਆਪਣੇ ਬਜ਼ੁਰਗਾਂ ਦੇ ਰਚੇ ਮੰਤ੍ਰ ਜ਼ਬਾਨੀ ਯਾਦ ਰਖਦੇ ਸਨ। ਮੁਸਲਮਾਨਾਂ ਦੇ ਰਾਜ ਵਿਚ ਕਾਗਜ਼ ਕਲਮ ਦਵਾਤ ਦੀ ਕੋਈ ਬੁੜ ਨਹੀਂ ਸੀ। ਸੋ, ਪੰਜਾਬ-ਵਾਸੀ ਜਿਸ ਸੇਵਕ-ਸ਼ਰਧਾਲੂ ਨੇ ਕਿਸੇ ਭਗਤ ਦੀ ਬਾਣੀ ਲਿਆਂਦੀ ਹੋਵੇਗੀ, ਲਿਖ ਕੇ ਲਿਆਂਦੀ ਹੋਵੇਗੀ, ਤੇ ਨੀਅਤ ਸਾਫ਼ ਹੁੰਦਿਆਂ ਲਿਖ ਕੇ ਰੱਖੀ ਹੋਈ ਕਿਸੇ ਬਾਣੀ ਵਿਚ ਆਪਣੇ ਆਪ ਅਦਲਾ-ਬਦਲੀ ਨਹੀਂ ਹੋ ਸਕਦੀ।

ਤਾਂ ਹੋਰ ਗਹੁ ਨਾਲ ਵਿਚਾਰੋ। ਭਗਤਾਂ ਦੀ ਬਾਣੀ ਵਿਚ ਰਲਾ ਪਾਣ ਵਾਲੇ ਜਾਂ ਅਦਲੀ-ਬਦਲੀ ਕਰਨ ਵਾਲੇ ਕਿਥੋਂ ਦੇ ਲੋਕ ਹੋ ਸਕਦੇ ਸਨ ? ਉੱਤਰ ਬਿਲਕੁਲ ਸਾਫ਼ ਹੈ। ਸਿਰਫ਼ ਉਥੋਂ ਦੇ ਲੋਕ, ਜਿਥੇ ਕਿਸੇ ਭਗਤ ਦੀ ਬਹੁਤ ਮਸ਼ਹੂਰੀ ਹੋ ਚੁਕੀ ਹੋਵੇ, ਜਿਥੇ ਉਸ ਦੇ ਝਿਆਲਾਂ ਦਾ ਆਮ ਪਰਚਾਰ ਹੋ ਗਿਆ ਹੋਵੇ। ਫਿਰ, ਕੌਣ ਲੋਕ ਰਲਾ ਪਾਂਦੇ ਹਨ ਜਾਂ ਅਦਲਾ-ਬਦਲੀ ਕਰਦੇ ਹਨ ? ਅਜਿਹੇ ਆਦਮੀ ਦੋ ਕਿਸਮ ਦੇ ਹੋ ਸਕਦੇ ਹਨ। ਇੱਕ ਉਹ ਜੋ ਇਹ ਚਾਹੁੰਦੇ ਹੋਣ ਕਿ ਪਰਸਿੱਧ ਹੋ ਚੁਕੇ ਭਗਤ ਦੀ ਬਾਣੀ ਦੇ ਨਾਲ ਲੋਕ ਸਾਡੀ ਕਵਿਤਾ ਭੀ ਆਦਰ-ਸਨਮਾਨ ਦੇ ਨਾਲ ਪੜ੍ਹਨ। ਦੂਜੇ ਉਹ ਲੋਕ ਜੋ ਭਗਤ ਦੇ ਪਰਚਾਰ ਵਿਚ ਗੜ-ਬੜ ਚਾਹੁੰਦੇ ਹੋਣ। ਅਜਿਹੇ ਦੋਹਾਂ ਹੀ ਕਿਸਮਾਂ ਦੇ ਲੋਕ ਗੁਆਂਢੀ ਜਾਂ ਸ਼ਰੀਕ ਹੀ ਹੋ ਸਕਦੇ ਹਨ। ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਕਿਨ੍ਹਾਂ ਲੋਕਾਂ ਨੇ ਕਵਿਤਾ ਰਚਣੀ ਸ਼ੁਰੂ ਕੀਤੀ ਸੀ ? ਸਤਿਗੁਰੂ ਜੀ ਦੇ ਵਤਨੀਆਂ, ਗੁਆਂਢੀਆਂ ਤੇ ਸ਼ਰੀਕਾਂ। ਸੋ, ਭਗਤਾਂ ਦੀ ਬਾਣੀ ਦੇ ਬਦਲਣ ਦਾ ਦੋਸ਼ ਪੰਜਾਬ ਉਤੇ ਨਹੀਂ ਆ ਸਕਦਾ। ਜੇ ਕੋਈ ਅਦਲਾ-ਬਦਲੀ ਹੋਈ ਹੈ,

ਤਾਂ ਉਹ ਭਗਤਾਂ ਦੇ ਆਪਣੇ ਹੀ ਵਤਨ ਵਿਚ ਹੋਈ ਹੈ। ਜੋ ਚੀਜ਼ ਭਗਤ ਜੀ ਦੇ ਵੇਲੇ ਦੀ ਜਾਂ ਨੇੜੇ ਦੇ ਸਮੇਂ ਦੇ ਪੰਜਾਬ ਵਿਚ ਲਿਖਤੀ-ਸ਼ਕਲ ਵਿਚ ਅੱਪੜ ਚੁਕੀ ਹੈ, ਉਹ ਸਹੀ ਰੂਪ ਵਿਚ ਹੀ ਰਹੀ ਹੈ।

## ਭਗਤ ਬਾਣੀ ਵਿਚ ਪੰਜਾਬੀ ਲਫਜ਼

ਮੈਕਾਲਿਫ਼ ਭਗਤਾਂ ਦੇ ਸ਼ਬਦਾਂ ਵਿਚ ਕਈ ਪੰਜਾਬੀ ਪਦ ਵਰਤੇ ਵੇਖ ਕੇ ਇਹ ਨਤੀਜਾ ਕੱਢਦਾ ਹੈ ਕਿ ਇਹ ਪੰਜਾਬੀ ਲਫਜ਼ ਭਗਤਾਂ ਦੇ ਪੰਜਾਬੀ ਸ਼ਰਧਾਲੂਆਂ ਨੇ ਰਲਾ ਲਏ ਹਨ। ਭਗਤ-ਬਾਣੀ ਵਿਚ ਪੰਜਾਬੀ ਲਫਜ਼ਾਂ ਦੀ ਮਿਲਾਵਟ ਨਿਰੀ ਮੈਕਾਲਿਫ਼ ਨੇ ਹੀ ਨਹੀਂ ਵੇਖੀ, ਹੋਰ ਵਿਦਵਾਨ ਭੀ ਇਹ ਮਿਲਾਵਟ ਵੇਖ ਕੇ ਹੈਰਾਨਗੀ ਪਰਗਟ ਕਰਦੇ ਹਨ। ਡਾਕਟਰ ਮੋਹਨ ਸਿੰਘ ਜੀ ਲਿਖਦੇ ਹਨ ਕਿ ਬਾਬੂ ਸ਼ਿਆਮ ਸੁੰਦਰ ਦਾਸ ਨੇ ਚੌਥੀ ਓਰੀਐਂਟਲ ਕਾਨਫ੍ਰੈਂਸ ਅਲਾਹਾਬਾਦ ਵਿਚ ਇਕ ਲੇਖ ਪੜ੍ਹਿਆ ਸੀ, ਜਿਸ ਵਿਚ ਉਹਨਾਂ ਨੇ ਭਗਤ ਕਬੀਰ ਜੀ ਉਤੇ ਪੰਜਾਬੀ ਦੇ ਪ੍ਰਭਾਵ ਦਾ ਜ਼ਿਕਰ ਕੀਤਾ ਤੇ ਆਖਿਆ—“ਕਬੀਰ ਜੀ ਦੀ ਬਾਣੀ ਨੂੰ ਗਹੁ ਨਾਲ ਪੜ੍ਹ ਕੇ ਵੇਖੋ, ਇਸ ਦੀ ਬੋਲੀ ਨਾ ਅਵਧੀ ਹੈ ਨਾ ਬੜ ਭਾਸ਼ਾ। ਇਹ ਕਈ ਬੋਲੀਆਂ ਦਾ ਮਿਲ-ਗੋਭਾ ਹੈ, ਤੇ ਇਸ ਵਿਚ ਵਪੀਕ ਭਰਮਾਰ ਹੈ ਪੰਜਾਬੀ ਲਫਜ਼ਾਂ ਦੀ ਅਤੇ ਪੰਜਾਬੀ ਵਿਆਕਰਣਿਕ ਸ਼ਕਲਾਂ ਦੀ। ਕਬੀਰ ਜੀ ਬਨਾਰਸ ਵਿਚ ਜਿੰਮੇ, ਤੇ ਤਕਰੀਬਨ ਸਾਰੀ ਉਮਰ ਬਨਾਰਸ ਵਿਚ ਹੀ ਰਹੇ; ਪਰ ਅਚਰਜ ਗੱਲ ਹੈ ਕਿ ਪੰਜਾਬੀ ਬੋਲੀ ਦਾ ਉਹਨਾਂ ਦੀ ਬਾਣੀ 'ਤੇ ਇਤਨਾ ਪ੍ਰਭਾਵ। ਹੋ ਸਕਦਾ ਹੈ ਕਿ ਉਸ ਦੇ ਧਰਮ-ਮਾਪੇ ਕਿਤੇ ਪੰਜਾਬੀ ਟੱਬਰ ਵਿਚੋਂ ਹੋਣ, ਜਾਂ, ਕਬੀਰ ਜੀ ਦੀ ਉਮਰ ਦੇ ਪਹਿਲੇ ਸਾਲ ਪੰਜਾਬੀ ਸਾਧੂਆਂ ਦੀ ਸੰਗਤ ਵਿਚ ਲੰਘੇ ਹੋਣ। ਇਹ ਭੀ ਹੋ ਸਕਦਾ ਹੈ ਕਿ ਕਬੀਰ ਜੀ ਦੀ ਬਾਣੀ ਕਿਸੇ ਪੰਜਾਬੀ ਸਾਧੂ ਦੇ ਹੱਥ ਚੜ੍ਹ ਗਈ ਹੋਵੇ ਤੇ ਉਸ ਨੇ ਇਸ ਨੂੰ ਪੰਜਾਬੀ ਰੰਗਣ ਦੇ ਦਿੱਤੀ ਹੋਵੇ।

ਅਸੀਂ ਇਥੇ ਕਬੀਰ ਜੀ ਦੇ ਜੀਵਨ ਉਤੇ ਕੋਈ ਵਿਚਾਰ ਨਹੀਂ ਕਰ ਰਹੇ, ਨਹੀਂ ਤਾਂ ਵਿਸਥਾਰ ਨਾਲ ਸਾਬਤ ਕਰ ਦੇਂਦੇ ਕਿ ਕਬੀਰ ਜੀ ਦੇ ਧਰਮ-ਮਾਪਿਆਂ ਵਾਲੀ ਕਹਾਣੀ ਨਿਰੋਲ ਮਨ-ਘਰਤ ਹੈ। ਇਹ ਨਿਰਣਾ ਪੁਸਤਕ ਭਗਤ ਬਾਣੀ ਸਟੀਕ ਵਿਚ ਕਬੀਰ ਜੀ ਦੇ ਜੀਵਨ ਉਤੇ ਵਿਚਾਰ ਦੇ ਸੰਬੰਧ ਵਿਚ ਖੋਲ੍ਹ ਕੇ ਕੀਤਾ ਗਿਆ ਹੈ। ਕਬੀਰ ਜੀ ਬਨਾਰਸ-ਨਿਵਾਸੀ ਹਿੰਦੂ ਜੁਲਾਹੇ ਦੇ ਘਰ ਜਿੰਮੇ ਤੇ ਉਥੇ ਹੀ ਪਲੇ ਸਨ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹਨਾਂ ਦੇ ਕੋਈ

ਧਰਮ-ਮਾਪੇ ਸਨ ਤੇ ਉਹ ਧਰਮ-ਮਾਪੇ ਕਦੇ ਪੰਜਾਬੋਂ ਆਏ ਸਨ। ਸੋ, ਪੰਜਾਬੀ ਲਫਜ਼ਾਂ ਦੀ ਵਰਤੋਂ ਦਾ ਕਾਰਨ ਕਬੀਰ ਜੀ ਦੇ ਮਾਪੇ ਨਹੀਂ ਹਨ।

ਕਬੀਰ ਜੀ ਦੀ ਬਾਣੀ ਦਾ ਕਿਸੇ ਪੰਜਾਬੀ ਸਾਧੂ ਦੇ ਹੱਥ ਚੜ੍ਹ ਜਾਣਾ ਤੇ ਉਸ ਸਾਧੂ ਨੇ ਉਸ ਨੂੰ ਪੰਜਾਬੀ ਰੰਗਣ ਦੇ ਦੇਣੀ—ਇਹ ਦਲੀਲ ਭੀ ਬੜੀ ਕੱਚੀ ਹੈ। ਕਬੀਰ ਜੀ ਦੇ ਜੀਉਦਿਆਂ ਹੀ ਉਹਨਾਂ ਦੇ ਸੈਂਕੜੇ ਹਜ਼ਾਰਾਂ ਸਰਧਾਲੂਆਂ ਨੇ ਉਹਨਾਂ ਦੀ ਬਾਣੀ ਯਾਦ ਕਰ ਲਈ ਹੋਵੇਗੀ ਤੇ ਲਿਖ ਲਈ ਹੋਵੇਗੀ। ਇਹ ਮਿਥਣਾ ਕਿ ਕਬੀਰ ਜੀ ਨੇ ਆਪਣੀ ਜਿੰਦਗੀ ਵਿਚ ਆਪਣੀ ਬਾਣੀ ਆਪਣੇ ਪਾਸ ਹੀ ਲੁਕਾ ਰੱਖੀ ਤੇ ਫਿਰ ਕਿਸੇ ਪੰਜਾਬੀ ਸਾਧੂ ਨੇ ਪੰਜਾਬੀ ਰੰਗਣ ਦੇ ਕੇ ਕਬੀਰ ਜੀ ਦੇ ਸ਼ਰਧਾਲੂਆਂ ਵਿਚ ਪ੍ਰਚਲਤ ਕੀਤੀ, ਇਕ ਬੜੀ ਅਨ-ਹੋਣੀ ਜਿਹੀ ਮਿਥ ਹੈ।

## ਪੰਜਾਬੀ ਲਫਜ਼ਾਂ ਦੀ ਭਰਮਾਰ ਦਾ ਕਾਰਨ

ਕਬੀਰ ਜੀ ਦੀ ਬਾਣੀ ਵਿਚ ਪੰਜਾਬੀ ਲਫਜ਼ਾਂ ਦੀ ਭਰਮਾਰ ਦਾ ਅਸਲ ਕਾਰਨ ਡਾਕਟਰ ਮੋਹਨ ਸਿੰਘ ਜੀ ਦਸਦੇ ਹਨ ਕਿ ਪੰਜਾਬ ਦੇ ਗੋਰਖ-ਪੰਥੀ ਸਾਧੂਆਂ ਅਤੇ ਬਾਬਾ ਛਗੀਦ ਜੀ ਦੇ ਸ਼ਰਧਾਲੂ ਮੁਸਲਮਾਨ ਸੂਫ਼ੀ ਫਕੀਰਾਂ ਦਾ ਉਧਰ ਬਹੁਤ ਪਰਚਾਰ ਸੀ। ਗੋਰਖ-ਪੰਥੀ ਸਾਧੂ ਤਾਂ ਭਾਰਤ ਵਿਚ ਹੀ ਖ਼ਿਲਰੇ ਹੋਏ ਸਨ। ਪਹਿਲੀ ਉਦਾਸੀ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਹਿੰਦੂ ਤੀਰਥਾਂ 'ਤੇ ਗਏ, ਤਾਂ ਕਈ ਬਾਈਂ ਜੋਗੀਆਂ ਦੇ ਮੱਠਾਂ 'ਤੇ ਭੀ ਅੱਪੜੇ, ਜੋਗੀਆਂ ਨਾਲ ਚਰਚਾ ਭੀ ਹੁੰਦੀ ਰਹੀ। ਉਹਨਾਂ ਮੱਠਾਂ ਵਿਚੋਂ ਉਸ ਸਮੇਂ ਗੋਰਖ-ਮਤਾ ਬਹੁਤ ਪਰਸਿੱਧ ਸੀ, ਜਿਸ ਦਾ ਹੁਣ ਨਾਮ ਨਾਨਕ ਮਤਾ ਹੈ। ਗੋਰਖ ਨਾਥ ਤੇ ਚੰਗੇਗੀ ਨਾਥ ਨਾਵੀਂ ਦਸਵੀਂ ਸਦੀ ਵਿਚ ਹੋਏ ਹਨ। ਚਰਪਟ ਨਾਥ ਭੀ ਦਸਵੀਂ ਸਦੀ ਵਿਚ ਚੰਥਾ ਰਿਆਸਤ ਵਿਚ ਹੋਏ ਹਨ। ਇਹਨਾਂ ਦੀ ਬਾਣੀ ਕਵਿਤਾ ਵਿਚ ਸੀ, ਤੇ ਜ਼ਿਆਦਾ-ਤਰ ਰਾਮਕਲੀ ਰਾਗ ਵਿਚ। ਇਹ ਕੁਦਰਤੀ ਗੱਲ ਸੀ ਕਿ ਜਿਥੇ ਜੋਗੀਆਂ ਦਾ ਰਸੂਖ ਬਣਿਆ ਉਥੇ ਉਥੇ ਉਹਨਾਂ ਦੀ ਬਾਣੀ ਦਾ ਭੀ ਪਰਚਾਰ ਹੁੰਦਾ। ਇਹ ਜੋਗੀ ਪੰਜਾਬ-ਨਿਵਾਸੀ ਸਨ। ਕੁਦਰਤੀ ਤੌਰ 'ਤੇ ਇਹਨਾਂ ਦੀ ਥਾਂ ਭੀ ਉਸ ਸਮੇਂ ਦੀ ਪੰਜਾਬੀ ਬੋਲੀ ਵਿਚ ਸੀ। ਜੋਗੀਆਂ ਦੇ ਧਰਮ ਪਰਚਾਰ ਦੇ ਨਾਲ ਨਾਲ ਸੁਤੇ ਹੀ ਪੰਜਾਬੀ ਲਫਜ਼ ਭੀ ਪੰਜਾਬੋਂ ਬਾਹਰ ਜਾ ਅੱਪੜੇ ਤੇ ਉਹਨਾਂ ਭਗਤਾਂ ਦੀ ਬਾਣੀ ਵਿਚ ਆ ਰਲੇ, ਜਿਨ੍ਹਾਂ ਗੋਰਖ ਆਦਿਕ ਤੋਂ ਦੋ ਤਿੰਨ ਸਦੀਆਂ ਪਿਛੋਂ ਉਹਨਾਂ ਦੀ ਬਾਣੀ ਬੜੇ ਗਹੁ ਨਾਲ ਪੜ੍ਹ ਵਿਚਾਰ ਕੇ ਲੋੜ ਅਨੁਸਾਰ ਜੋਗ-ਮਤ ਦਾ ਖੰਡਨ ਭੀ ਕੀਤਾ। ਸੋ, ਪੰਜਾਬੀ ਬੋਲੀ ਦਾ ਪ੍ਰਭਾਵ ਨਿਰਾ ਕਬੀਰ ਜੀ ਉਤੇ ਹੀ ਨਹੀਂ

ਪਿਆ, ਇਹ ਅਸਰ ਸਾਰੇ ਹੀ ਭਗਤਾਂ ਉਤੇ ਪਿਆ, ਕਿਉਂਕਿ ਇਹ ਸਾਰੇ ਗੋਰਖ ਚਰਘਟ ਆਦਿਕ ਤੋਂ ਪਿਛੋਂ ਹੋਏ ਸਨ। ਡਾਕਟਰ ਮੋਹਨ ਸਿੰਘ ਜੀ ਕੁਝ ਭਗਤਾਂ ਦਾ ਸਮਾ ਇਉਂ ਦੱਸਦੇ ਹਨ :

ਜੈਦੇਵ ਜੀ	ਬਾਰ੍ਹਵੀਂ ਸਦੀ
ਨਾਮਦੇਵ ਜੀ	ਸੰਨ ੧੨੭੦ ਤੋਂ ੧੩੫੦
ਕਬੀਰ ਜੀ	ਸੰਨ ੧੩੬੦ ਤੋਂ ੧੪੬੯
ਗਵਿਦਾਸ ਜੀ	ਸੰਨ ੧੪੬੦ ਵਿਚ ਦੇਹਾਂਤ ਹੋਇਆ।

ਹੁਣ ਤਕ ਅਸੀਂ ਇਹ ਵਿਚਾਰ ਕਰ ਚੁਕੇ ਹਾਂ ਕਿ ਜੋ ਭਗਤ-ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਭਗਤਾਂ ਦੀ ਉਚਾਰੀ ਹੋਈ ਅਸਲੀ ਬਾਣੀ ਉਹੀ ਹੈ। ਭਗਤਾਂ ਦੇ ਆਪਣੇ ਵਤਨ ਵਿਚ ਅਦਲਾ-ਬਦਲੀ ਹੋਣੀ ਸੰਭਵ ਹੋ ਸਕਦੀ ਸੀ ਤੇ ਸ਼ਾਇਦ ਹੋਈ ਹੋਵੇਗੀ। ਹੁਣ ਅਸੀਂ ਇਹ ਵੇਖਣਾ ਹੈ ਕਿ ਸਤਿਗੁਰੂ ਜੀ ਨੇ ਕਿਨ੍ਹਾਂ ਹਾਲਾਤ ਵਿਚ ਇਹ ਬਾਣੀ ਇਕੱਠੀ ਕੀਤੀ ਸੀ। ਤਵਾਰੀਖ ਗੁਰੂ ਖਾਲਸਾ ਤੇ ਮੈਕਾਲਿਡ ਨੇ ਤਾਂ ਇਹੀ ਲਿਖਿਆ ਹੈ ਕਿ ਇਹ ਕੰਮ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਪਰ ਗੁਰਬਾਣੀ ਦੀ ਅੰਦਰਲੀ ਗਵਾਹੀ ਇਸ ਖਿਆਲ ਨਾਲ ਮੇਲ ਨਹੀਂ ਖਾਂਦੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਕੌਮਾਂ ਦੀ ਜਿੰਦ-ਜਾਨ ਹੋਇਆ ਕਰਦਾ ਹੈ, ਤੇ ਇਤਿਹਾਸਕਾਰਾਂ ਦੀ ਮਿਹਨਤ ਸਦਾ ਆਦਰ-ਸਤਿਕਾਰ ਦੀ ਹੱਕਦਾਰ ਹੁੰਦੀ ਹੈ ਪਰ ਇਹ ਗੱਲ ਭੀ ਅੱਖਾਂ ਤੋਂ ਉਹਲੇ ਨਹੀਂ ਕੀਤੀ ਜਾ ਸਕਦੀ ਕਿ ਸਿਖ ਧਰਮ ਦਾ ਅਸਲ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਤਿਹਾਸ ਦੇ ਜਿਹੜੇ ਵਰਕੇ ਇਸ ਦੇ ਨਾਲ ਮੇਲ ਨਹੀਂ ਖਾਂਦੇ, ਉਹਨਾਂ ਨੂੰ ਗੁਰਬਾਣੀ ਦੀ ਗਵਾਹੀ ਦੇ ਟਾਕਰੇ 'ਤੇ ਬਰਾਬਰ ਦੀ ਥਾਂ ਨਹੀਂ ਦਿੱਤੀ ਜਾ ਸਕੇਗੀ। ਪਰ ਇਸ ਦਾ ਇਹ ਭਾਵ ਭੀ ਨਹੀਂ ਕਿ ਇਤਿਹਾਸ ਜਾਂ ਇਤਿਹਾਸਕਾਰ ਦੀ ਕੋਈ ਨਿਰਾਦਰੀ ਕੀਤੀ ਗਈ ਹੈ।

### ਭਗਤ ਬਾਣੀ ਤੇ ਗੁਰਬਾਣੀ ਦਾ ਸੰਬੰਧ ਕਦੋਂ ਤੋਂ

ਭਗਤ-ਬਾਣੀ ਦਾ ਸੰਬੰਧ ਗੁਰਬਾਣੀ ਨਾਲ ਕਦੋਂ ਤੋਂ ਬਣਿਆ ਹੈ—ਇਹ ਗੱਲ ਲੱਭਣ ਲਈ ਹਰੇਕ ਭਗਤ ਦੀ ਬਾਣੀ ਉਤੇ ਵੱਖੋਂ ਵੱਖ ਵਿਚਾਰ ਕਰਨੀ ਪਏਗੀ। ਪਰ ਇਸ ਤਰ੍ਹਾਂ ਸਾਡੇ ਲੇਖ ਦਾ ਆਕਾਰ ਬਹੁਤ ਜ਼ਿਆਦਾ ਵਧ ਜਾਏਗਾ। ਸੋ ਅਸੀਂ ਵੰਨਗੀ ਦੀ ਖਾਤਰ ਸਿਰਫ ਬਾਬਾ ਛੁਪੀਦ ਜੀ ਅਤੇ ਭਗਤ ਬੇਟੀ ਦੀ ਬਾਣੀ ਹੀ ਪੇਸ਼ ਕਰਾਂਗੇ।

## ਬਾਬਾ ਡਰੀਦ ਜੀ

ਬਾਬਾ ਡਰੀਦ ਜੀ ਆਪਣੀ ਉਮਰ ਦਾ ਬਹੁਤ ਹਿੱਸਾ ਪੰਜਾਬ ਦੇ ਨਗਰ ਪਾਕਪਟਨ ਵਿਚ ਰਹੇ, ਦੇਹਾਂਤ ਭੀ ਇਥੇ ਹੀ ਸੰਨ ੧੨੯੯ ਵਿਚ ਹੋਇਆ। ਪੁਰਾਤਨ ਜਨਮਸਾਖੀ ਵਾਲੇ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਪਾਕਪਟਨ ਗਏ, ਬਾਬਾ ਡਰੀਦ ਜੀ ਦੀ ਗੱਦੀ ਉਤੇ ਗਿਆਰ੍ਹਵੇਂ ਥਾਂ ਬੈਠੇ, ਸੇਖ ਇਬਰਾਹੀਮ ਨੂੰ ਮਿਲੇ; ਤੇ ਉਸ ਪਾਸੋਂ ਬਾਬਾ ਡਰੀਦ ਜੀ ਦੀ ਬਾਣੀ ਸੁਣੀ। ਨਿਰੀ ਸੁਣੀ ਹੀ ਨਹੀਂ, ਡਰੀਦ ਜੀ ਦੇ ਕਈ ਬਚਨਾਂ ਬਾਰੇ ਆਪਣੇ ਬਿਆਲ ਭੀ ਪਰਗਟ ਕੀਤੇ। ਹੁਣ ਤਕ ਦੀ ਵਿਚਾਰ ਵਿਚ ਅਸੀਂ ਇਹ ਵੇਖ ਆਏ ਹਾਂ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਚਾਰੀ ਬਾਣੀ ਸਦਾ ਆਪ ਹੀ ਲਿਖ ਕੇ ਆਪਣੇ ਪਾਸ ਸਾਂਭ ਕੇ ਰੱਖਦੇ ਸਨ। ਪਾਕਪਟਨ ਵਿਚ ਉਚਾਰੀ ਬਾਣੀ ਵਾਸਤੇ ਇਸ ਨਿਯਮ ਦੇ ਉਲੰਘਣ ਦੀ ਕੋਈ ਲੋੜ ਨਹੀਂ ਸੀ ਹੋ ਸਕਦੀ, ਭਾਵ ਪਾਕਪਟਨ ਵਿਚ ਉਚਾਰੀ ਹੋਈ ਬਾਣੀ ਭੀ ਸਤਿਗੁਰੂ ਜੀ ਨੇ ਆਪ ਹੀ ਲਿਖ ਕੇ ਆਪਣੇ ਪਾਸ ਰੱਖੀ ਹੋਵੇਗੀ। ਪਰ, ਜੋ ਬਾਣੀ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਵਿਚ ਉਚਾਰੀ ਉਸ ਵਿਚ ਤੇ ਬਾਬਾ ਡਰੀਦ ਜੀ ਦੀ ਕੁਝ ਬਾਣੀ ਵਿਚ ਬੜੀ ਡੂੰਘੀ ਤੇ ਨੇੜੇ ਦੀ ਸਾਂਝ ਹੈ। ਇਹ ਮੰਨਣਾ ਹੀ ਪਏਗਾ ਕਿ ਬਾਬਾ ਡਰੀਦ ਜੀ ਦੇ ਜਿਨ੍ਹਾਂ ਬਚਨਾਂ ਦੇ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਉਚਾਰੀ ਸੀ ਤੇ ਲਿਖ ਕੇ ਆਪਣੇ ਪਾਸ ਰੱਖ ਲਈ ਸੀ, ਉਹ ਬਚਨ ਭੀ ਸਤਿਗੁਰੂ ਜੀ ਨੇ ਜ਼ਰੂਰ ਲਿਖ ਕੇ ਰੱਖ ਲਏ, ਕਿਉਂਕਿ ਜੋ ਸੁੰਦਰਤਾ ਦਾ ਝਲਕਾਰਾ ਉਹਨਾਂ ਨੂੰ ਇਕੱਠੇ ਰਲਾ ਕੇ ਪੜ੍ਹਿਆਂ ਵੱਜਦਾ ਹੈ ਉਹ ਵੱਖ-ਵੱਖ ਪੜ੍ਹਿਆਂ ਨਹੀਂ ਵੱਜਦਾ। ਇਸ ਗੱਲ ਨੂੰ ਪਰਤੱਖ ਵੇਖਣ ਲਈ ਅਤੇ ਸਮਝਣ ਲਈ ਦੋਹਾਂ ਮਹਾਂ ਉੱਤਮ ਵਿਅਕਤੀਆਂ ਦੇ ਸਲੋਕ ਤੇ ਸ਼ਬਦ ਰਲਾ ਕੇ ਪੜ੍ਹ ਵੇਖੀਏ :

(੧) ਡਰੀਦ ਜੀ

ਪਹਿਲੈ ਪਹਰੈ ਛੁਲੜਾ, ਫਲੁ ਭੀ ਪਛਾ ਰਾਤਿ।

ਜੋ ਜਾਰੀਨਿ ਲਹੀਨ ਸੇ, ਸਾਈ ਕੰਨੇ ਦਾਤਿ। ੧੧੨

ਇਥੇ ਡਰੀਦ ਜੀ ਨੇ ਲਫਜ਼ 'ਦਾਤਿ' ਵਰਤੇ ਕੇ ਸਿਰਫ ਇਸ਼ਾਰੇ-ਮਾਤ੍ਰ ਦੱਸਿਆ ਹੈ ਕਿ ਜੋ ਮਨੁੱਖ ਅੰਮ੍ਰਿਤ ਵੇਲੇ ਜਾਗ ਕੇ ਬੰਦਰੀ ਕਰਦੇ ਹਨ, ਉਹਨਾਂ ਉਤੇ ਰੱਬ ਮਿਹਰ ਕਰਦਾ ਹੈ ਤੇ ਆਪਣਾ ਨਾਮ ਬਖਸ਼ਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਰ ਕੇ ਇਹ ਕਹਿ ਦਿਤਾ ਹੈ ਕਿ ਇਹ ਤਾਂ 'ਦਾਤਿ' ਹੈ 'ਦਾਤਿ',

ਕੋਈ ਹੱਕ ਨਹੀਂ ਬਣ ਜਾਂਦਾ, ਮਤਾਂ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠਣ ਦਾ ਮਾਣ  
ਹੀ ਕਰਨ ਲੱਗ ਪਏ। ਸੋ, ਬਾਬਾ ਫਰੀਦ ਜੀ ਦੇ ਉੱਪਰ ਲਿਖੇ ਸਲੋਕ ਦੀ  
ਵਿਆਖਿਆ ਵਿਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ :

ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ ।  
ਇਕ ਜਾਗੀਦੇ ਨ ਲਹੰਨਿ, ਇਕਨਾ ਸੁਤਿਆ ਦੇਇ ਉਠਗਲਿ ।੧੧੩।

## (2) ਫਰੀਦ ਜੀ

ਸਰਵਰਿ ਪੰਥੀ ਹੇਕੜੇ, ਢਾਹੀਵਾਲ ਪਚਾਸ ।  
ਇਹੁ ਤਨੁ ਲਹਰੀ ਗਡ਼ ਬਿਆ, ਸਚੇ ਭੇਗੀ ਆਸ ।੧੨੫।

ਇਸ ਸਲੋਕ ਵਿਚ ਫਰੀਦ ਜੀ ਨੇ ਦੱਸਿਆ ਹੈ ਕਿ ਜਗਤ ਦੇ ਵਿਕਾਰਾਂ  
ਤੋਂ ਬਚਣ ਦਾ ਇਕੋ ਉਪਾਉ ਹੈ—ਪਰਮਾਤਮਾ ਦੀ ਓਟ। ਇਹ ਓਟ ਕਿਸੇ ਭੀ  
ਮੁੱਲ ਮਿਲੇ ਤਾਂ ਭੀ ਸੌਦਾ ਸਸਤਾ ਜਾਣੋ। ਇਸ ਪਿਆਲ ਨੂੰ ਆਪ ਇਉਂ ਬਿਆਨ  
ਕਰਦੇ ਹਨ :

ਤਨੁ ਤਪੈ ਤਨੂਰ ਜਿਊ, ਬਾਲਣੁ ਹਡ ਬਲੰਨਿ ।  
ਪੈਰੀ ਬਕਾ ਸਿਰਿ ਜੁਲਾ, ਜੇ ਮੁ ਪਿਰੀ ਮਿਲੰਨਿ ।੧੧੯।

ਪਰ, ਮਤਾਂ ਕੋਈ ਮਨੁੱਖ ਅੰਵਾਣ-ਪੁਣੇ ਵਿਚ ਇਹ ਸਮਝ ਲਏ ਕਿ ਫਰੀਦ  
ਜੀ ਧੂਣੀਆਂ ਤਪਾਣ ਦੀ ਹਿਦਾਇਤ ਕਰਦੇ ਹਨ, ਇਸ ਭੁਲੇਖੇ ਤੋਂ ਬਚਾਣ ਲਈ  
ਸਤਿਗੁਰੂ ਨਾਨਕ ਦੇਵ ਜੀ ਫਰੀਦ ਜੀ ਦੇ ਇਸ ਸਲੋਕ ਦੇ ਨਾਲ ਆਪਣਾ ਸਲੋਕ  
ਲਿਖ ਕੇ ਦੱਸਦੇ ਹਨ ਕਿ ਫਰੀਦ ਜੀ ਧੂਣੀਆਂ ਤਪਾਣ ਦੇ ਹੱਕ ਵਿਚ ਨਹੀਂ ਹਨ :

ਤਨੁ ਨ ਤਪਾਇ ਤਨੂਰ ਜਿਊ, ਬਾਲਣੁ ਹਡ ਨ ਬਾਲਿ ।  
ਸਿਰਿ ਪੈਰੀ ਕਿਆ ਫੇਜ਼ਿਆ, ਅੰਦਰਿ ਪਿਰੀ ਨਿਹਾਲਿ ।੧੨੦।

## (3) ਫਰੀਦ ਜੀ

ਸਾਨੂਰੈ ਢੋਈ ਨ ਲਹੈ, ਪੇਈਐ ਨਾਹੀ ਬਾਉ ।  
ਪਿਰੁ ਵਾਤਨੀ ਨ ਪੁਛਈ, ਧਨ ਸੋਹਾਗਾਣ ਨਾਉ ।੩੧।

ਫਰੀਦ ਜੀ ਨੇ ਇਥੇ ਇਹ ਦੱਸਿਆ ਹੈ ਕਿ ਜੇ 'ਖਸਮ' ਕਦੇ ਖ਼ਬਰ ਹੀ  
ਨਾ ਪੁੱਛੇ, ਤਾਂ ਨਿਰਾ ਨਾਮ ਹੀ 'ਸੋਹਾਗਣਿ' ਰੱਖ ਲੈਣਾ ਕਿਸੇ ਕੰਮ ਨਹੀਂ। ਗੁਰੂ  
ਨਾਨਕ ਦੇਵ ਜੀ ਨੇ ਅਗਲੇ ਸਲੋਕ ਵਿਚ 'ਸੋਹਾਗਣਿ' ਦੇ ਅਸਲ ਲੱਛਣ ਭੀ

ਦੱਸ ਕੇ ਬਾਬਾ ਫਰੀਦ ਜੀ ਦੇ ਖਿਆਲ ਦੀ ਹੋਰ ਵਿਆਖਿਆ ਕਰ ਦਿੱਤੀ ਹੈ :

ਸਾਹੁਰੈ ਪੇਈਐ ਕੰਤ ਕੀ, ਕੰਤੁ ਅੰਗਮੁ ਅਥਾਹੁ ।

ਨਾਨਕ ਸੋ ਸੋਹਾਗਣੀ, ਜੁ ਭਾਵੈ ਬੇਪਰਵਾਹ ।੩੨।

ਬਾਬਾ ਫਰੀਦ ਜੀ ਦੇ ਉੱਪਰ-ਦਿੱਤੇ ਜਿਨ੍ਹਾਂ ਸਲੋਕਾਂ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਨੇ ਆਪਣੇ ਸਲੋਕਾਂ ਵਿਚ ਕੀਤੀ ਹੈ, ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਸਲੋਕਾਂ ਨਾਲ ਲਿਖ ਕੇ ਨਾ ਰੱਖਿਆ ਹੋਵੇ। ਇਥੋਂ ਇਹ ਨਤੀਜਾ ਭੀ ਸਾਫ਼ ਨਿਕਲਦਾ ਹੈ ਕਿ ਬਾਬਾ ਫਰੀਦ ਜੀ ਦੇ ਬਾਕੀ ਦੇ ਸਲੋਕ ਭੀ ਸਤਿਗੁਰੂ ਜੀ ਨੇ ਜ਼ਰੂਰ ਲਿਖ ਲਏ ਹੋਣਗੇ। ਨਹੀਂ ਤਾਂ ਬਾਬਾ ਫਰੀਦ ਜੀ ਦੇ ਕਿਸੇ ਇਕ ਦੋ ਬਚਨਾਂ ਬਾਰੇ ਪੈਂਦੇ ਕਿਸੇ ਭੁਲੇਖੇ ਦੀ ਵਿਆਖਿਆ ਕਰਨ ਦੀ ਲੋੜ ਪੈਦਾ ਨਹੀਂ ਸੀ ਹੁੰਦੀ।

## ਬਾਬਾ ਫਰੀਦ ਤੇ ਗੁਰੂ ਅਮਰਦਾਸ ਜੀ

ਉੱਪਰ ਅਸੀਂ ਸਾਬਤ ਕਰ ਆਏ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਉਹਨਾਂ ਦੇ ਆਪਣੇ ਹੀ ਹੱਥਾਂ ਦੀ ਲਿਖੀ ਹੋਈ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਨੂੰ ਪਹੁੰਚੀ ਸੀ। ਫਰੀਦ ਜੀ ਦੇ ਇਹ ਸਾਰੇ ਸਲੋਕ ਭੀ ਇਸੇ ਮਜ਼ਾਨੇ ਵਿਚ ਉਹਨਾਂ ਨੂੰ ਮਿਲੇ ਸਨ, ਤਾਹੀਏਂ ਗੁਰੂ ਅਮਰਦਾਸ ਜੀ ਨੇ ਭੀ ਬਾਬਾ ਫਰੀਦ ਜੀ ਦੇ ਕੁਝ ਖਿਆਲਾਂ ਦੀ ਵਿਆਖਿਆ ਵਿਚ ਆਪਣੇ ਸਲੋਕ ਲਿਖੇ :

(੧) ਫਰੀਦ ਜੀ

ਫਰੀਦਾ ਰਤੀ ਰਤੁ ਨ ਨਿਕਲੈ, ਜੇ ਤਨੁ ਚੀਰੈ ਕੋਇ ।

ਜੇ ਤਨ ਰਤੇ ਰਥ ਸਿਉ, ਤਿਨ ਤਨਿ ਰਤੁ ਨ ਹੋਇ ।੫੧।

ਫਰੀਦ ਜੀ ਨੇ ਜਿਸ 'ਰਤੁ' ਦਾ ਜ਼ਿਕਰ ਇਸ ਸਲੋਕ ਵਿਚ ਕੀਤਾ ਹੈ, ਉਸ ਨੂੰ ਆਪਣੇ ਪਹਿਲੇ ਸਲੋਕ ਨੰ: ੫੦ ਵਿਚ ਸਮਝਾ ਤਾਂ ਦਿੱਤਾ ਹੈ, ਪਰ ਇਸ਼ਾਰੇ-ਮਾਤ੍ਰ ਹੀ ਲੜ੍ਹਜ਼ 'ਦਿਲ ਕਾਤੀ' ਦੀ ਰਾਹੀਂ। ਆਪ ਲਿਖਦੇ ਹਨ :

ਫਰੀਦਾ ਕੰਨਿ ਮੁਸਲਾ, ਸੂਫ਼ ਗਲਿ, ਦਿਲਿ ਕਾਤੀ ਗੁੜੁ ਵਾਤਿ ।

ਬਾਹਰਿ ਦਿਸੈ ਚਾਨਣਾ, ਦਿਲਿ ਅਧਿਆਰੀ ਰਾਤਿ ।੫੦।

ਗੁਰੂ ਅਮਰਦਾਸ ਜੀ ਨੇ ਇਹ ਖਿਆਲ ਵਧੀਕ ਖੋਲ੍ਹ ਕੇ ਆਪਣੇ ਸਲੋਕ

ਵਿਚ ਖਿਆਨ ਕਰ ਦਿੱਤਾ ਹੈ :

ਮ: ੩ : ਇਹੁ ਤਨੁ ਸਭੇ ਰਤੁ ਹੈ, ਰਤੁ ਬਿਨੁ ਤੱਨੁ ਨ ਹੋਇ ।  
ਜੋ ਸਹ ਰਤੇ ਆਪਣੇ, ਤਿਤੁ ਤਨਿ ਲੋਤੁ ਰਤੁ ਨ ਹੋਇ ।  
ਭੈ ਪਇਐ ਤਨੁ ਖੀਣੁ ਹੋਇ, ਲੋਭੁ ਰਤੁ ਵਿਚਹੁ ਜਾਇ ।  
ਜਿਉ ਬੈਸੰਤਰਿ ਪਾਤੁ ਸੁਧੁ ਹੋਇ, ਤਿਉ ਹਰਿ ਕਾਡਉ, ਦੁਰਮਤਿ ਮੈਲੁ ਗਵਾਇ ।  
ਨਾਨਕ ਤੇ ਜਨ ਸੋਹਣੇ, ਜਿ ਰਤੇ ਹਰਿ ਰੰਗੁ ਲਾਇ । ੫੨।

(੨) ਫਰੀਦ ਜੀ

ਫਰੀਦਾ ਪਾੜਿ ਪਟੋਲਾ ਧਜ ਕਰੀ, ਕੰਬਲੜੀ ਪਹਿਰੇਉ ।  
ਜਿਨ੍ਹੀ ਵੇਸੀ ਸਹੁ ਮਿਲੈ, ਸੇਈ ਵੇਸ ਕਰੇਉ । ੧੦੩।

ਫਰੀਦ ਜੀ ਦਾ ਇਥੇ ਉਹੀ ਭਾਵ ਹੈ ਜੋ ਉਹਨਾਂ ਨੇ ਸਲੋਕ ਨੰ: ੧੧੯ ਵਿਚ ਦੱਸਿਆ। ਪਰ ਮਤਾਂ ਕੋਈ ਮਨੁੱਖ ਇਹ ਸਮਝ ਲਏ ਕਿ ਫਰੀਦ ਜੀ ਰੱਬ ਦੇ ਮਿਲਣ ਲਈ ਫਕੀਰੀ ਪਹਿਰਾਵਾ ਜ਼ਰੂਰੀ ਖਿਆਲ ਕਰਦੇ ਹਨ, ਗੁਰੂ ਅਮਰਦਾਸ ਜੀ ਨੇ ਇਹ ਭੁਲੇਖਾ ਦੂਰ ਕਰਨ ਲਈ ਇਸ ਦੇ ਨਾਲ ਆਪਣਾ ਸਲੋਕ ਦਰਜ ਕਰ ਦਿੱਤਾ ਹੈ :

ਮ: ੩ : ਕਾਇ ਪਟੋਲਾ ਪਾੜਤੀ, ਕੰਬਲੜੀ ਪਹਿਰੇਇ ।  
ਨਾਨਕ ਘਰ ਹੀ ਬੈਠਿਆ ਸਹੁ ਮਿਲੇ, ਜੇ ਨੀਅਤਿ ਰਾਸਿ ਕਰੇਇ । ੧੦੪।

(੩) ਫਰੀਦ ਜੀ

ਫਰੀਦਾ ਕਾਲੀ ਜਿਨ੍ਹੀ ਨ ਰਾਵਿਆ, ਧਉਲੀ ਰਾਵੈ ਕੋਇ ।  
ਕਰਿ ਸਾਂਈ ਸਿਉ ਪਿਰਹੜੀ, ਰੰਗੁ ਨਵੇਲਾ ਹੋਇ । ੧੨।

ਇਥੇ ਫਰੀਦ ਜੀ ਇਕ ਕੁਦਰਤੀ ਨਿਯਮ ਦੱਸਦੇ ਹਨ ਕਿ ਜੁਆਨੀ ਵਿਚ ਮਾਇਕ ਆਦਤਾਂ ਪੱਕ ਜਾਣ ਨਾਲ ਬੁਢੇਪੇ ਵਿਚ ਬੰਦਗੀ ਵਲ ਪਰਤਣਾ ਆਮ ਤੌਰ 'ਤੇ ਔਖਾ ਹੋ ਜਾਂਦਾ ਹੈ।

ਗੁਰੂ ਅਮਰਦਾਸ ਜੀ ਇਸ ਖਿਆਲ ਦੇ ਨਾਲ-ਲਗਵੀਂ ਇਕ ਹੋਰ ਗੱਲ ਦੱਸਦੇ ਹਨ ਕਿ ਜੁਆਨੀ ਹੋਵੇ ਚਾਹੇ ਬੁਢੇਪਾ, 'ਬੰਦਗੀ' ਸਦਾ ਹੈ ਹੀ ਰੱਬੀ ਬਸ਼ਸ਼ਤੇ :

ਮ: ੩ : ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ, ਜੇ ਕੈ ਚਿਤਿ ਕਰੇਇ ।  
ਆਪਣਾ ਲਾਇਆ ਪਿਰਮੁ ਨ ਲਗਈ, ਜੇ ਲੋਚੈ ਸਭੁ ਕੋਇ ।  
ਏਹੁ ਪਿਰਮੁ ਪਿਆਲਾ ਖਸਮ ਕਾ, ਜੈ ਭਾਵੈ ਤੇ ਦੇਇ । ੧੩।

ਜੇ ਭਗਤਾਂ ਦੀ ਬਾਣੀ ਤੇ ਉਸ ਵਿਚਲੇ ਫਰੀਦ ਜੀ ਦੇ ਸਲੋਕ ਗੁਰੂ ਅਰਜਨ ਸਾਹਿਬ ਦੇ ਇਕੱਠੇ ਕੀਤੇ ਹੁੰਦੇ, ਤਾਂ ਗੁਰੂ ਅਮਰਦਾਸ ਜੀ ਦੇ ਉਪਰ-ਲਿਖੇ ਸਲੋਕਾਂ ਦੇ ਉਚਾਰੇ ਜਾਣ ਦੀ ਕੋਈ ਗੁਜਾਇਸ਼ ਨਾ ਹੁੰਦੀ। ਸਲੋਕ ਨੰ: ੧੩ ਵਾਸਤੇ ਤਾਂ ਹੋਰ ਕੋਈ ਦਲੀਲ ਭੀ ਘੜੀ ਨਹੀਂ ਜਾ ਸਕਦੀ, ਕਿਉਂਕਿ ਇਸ ਵਿਚ ਤਾਂ ਗੁਰੂ ਅਮਰਦਾਸ ਜੀ ਬਾਬਾ ਫਰੀਦ ਜੀ ਦਾ ਨਾਮ ਭੀ ਵਰਤਦੇ ਹਨ। ਬੜੀ ਸਾਫ਼ ਤੋਂ ਪਰਤੱਖ ਗੱਲ ਹੈ ਕਿ ਇਹ ਸਾਰੇ ਸਲੋਕ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਜਾ ਕੇ ਸ਼ੇਖ ਇਬਰਾਹੀਮ ਪਾਸੋਂ ਲਏ, ਆਪਣੇ ਪਾਸ ਲਿਖ ਕੇ ਰੱਖ ਲਏ, ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਵਿਚਾਰਿਆ, ਜਿਥੇ ਜਿਥੇ ਲੋੜ ਜਾਪੀ, ਫਰੀਦ ਜੀ ਦੇ ਖਿਆਲ ਦੀ ਹੋਰ ਵਿਆਖਿਆ ਕਰ ਦਿੱਤੀ, ਆਪਣੀ ਬਾਣੀ ਦੇ ਨਾਲ ਹੀ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਤਕ ਅਪੜਾਈ। ਗੁਰੂ ਅਮਰਦਾਸ ਜੀ ਨੇ ਭੀ ਫਰੀਦ ਜੀ ਦੇ ਕਈ ਇਸ਼ਾਰੇ-ਮਾੜ ਦੌਸੇ ਖਿਆਲਾਂ ਨੂੰ ਹੋਰ ਸਾਫ਼ ਕਰ ਦਿੱਤਾ।

ਸੋ, ਜਿਥੋਂ ਤਕ ਫਰੀਦ ਜੀ ਦੀ ਬਾਣੀ ਦਾ ਸੰਬੰਧ ਹੈ, ਇਹ ਗੁਰੂ ਅਰਜਨ ਸਾਹਿਬ ਨੇ ਇਕੱਠੀ ਨਹੀਂ ਕਰਾਈ, ਇਹ ਸਾਰੀ ਦੀ ਸਾਰੀ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਹੀ ਵਿਗਸੇ ਵਿਚ ਮਿਲੀ ਸੀ। ਇਕ ਹੋਰ ਗੱਲ ਧਿਆਨ ਨਾਲ ਵੇਖੋ। ਫਰੀਦ ਜੀ ਦੇ ਸਲੋਕਾਂ ਦੇ ਸੰਗਹਿ ਵਿਚ ੧੩੦ ਸਲੋਕ ਹਨ। ਇਹਨਾਂ ਵਿਚ ਸਲੋਕ ਨੰ: ੧੩, ੩੨, ੫੨, ੧੦੪, ੧੧੩, ੧੨੦, ੧੨੨, ੧੨੩ ਅਤੇ ੧੨੪ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਹਨ। ਸ਼੍ਰੂਤੂ ਤੋਂ ਅਖੀਰ ਤਕ ਸਾਰੇ ਸਲੋਕਾਂ ਵਿਚ ਖਿਲਰੇ ਹੋਏ ਹਨ। ਕੁਦਰਤੀ ਨਤੀਜਾ ਇਹੀ ਕੱਢ ਸਕੀਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਪੰਜ-ਸੱਤ ਟਾਵੇਂ ਟਾਵੇਂ ਸਲੋਕ ਫਰੀਦ ਜੀ ਦੇ ਨਹੀਂ ਲਿਆਂਦੇ ਸਨ, ਸਗੋਂ ਸਾਰੇ ਹੀ ਲਿਖ ਲਏ ਸਨ।

## ਬਾਬਾ ਫਰੀਦ ਜੀ ਤੇ ਗੁਰੂ ਨਾਨਕ ਦੇਵ ਜੀ

ਇਸ ਨਤੀਜੇ ਨੂੰ ਹੋਰ ਪੱਕਾ ਕਰਨ ਲਈ ਪਾਠਕਾਂ ਦੇ ਸਾਹਮਣੇ ਸੂਹੀ ਰਾਗ ਦੇ ਦੋ ਸ਼ਬਦ ਪੇਸ਼ ਕੀਤੇ ਜਾਂਦੇ ਹਨ, ਇਕ ਫਰੀਦ ਜੀ ਦਾ ਅਤੇ ਦੂਜਾ ਗੁਰੂ ਨਾਨਕ ਸਾਹਿਬ ਦਾ। ਫਰੀਦ ਜੀ ਹਿਦਾਇਤ ਕਰਦੇ ਹਨ ਕਿ ਮਾਇਆ ਵਿਚ ਮਨ ਨੂੰ ਨਾ ਫਸਾਓ। ਜੋ ਮਨੁੱਖ ਮਾਇਆ ਵਿਚ ਫਸਦੇ ਹਨ, ਇਸ ਸ਼ਬਦ ਦੀ ਰਾਹੀਂ ਫਰੀਦ ਜੀ ਉਹਨਾਂ ਦੀ ਭੈੜੀ ਹੋ ਚੁਕੀ ਹਾਲਤ ਬਿਆਨ ਕਰਦੇ ਹਨ। ਸਤਿਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹਨ ਕਿ ਪਰਮਾਤਮਾ ਦੇ ਨਾਮ ਵਿਚ ਮਨ ਨੂੰ ਰੰਗੋ। ਜਿਨ੍ਹਾਂ ਦਾ ਮਨ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ਉਹਨਾਂ

ਦੀ ਚੰਗੀ ਆਤਮਕ ਹਾਲਤ ਸਤਿਗੁਰੂ ਜੀ ਨੇ ਸ਼ਬਦ ਵਿਚ ਵਿਖਾਈ ਹੈ। ਡਰੀਦ ਜੀ ਨੇ ਮਾਇਆ-ਵੇੜੀ ਮਨੁੱਖੀ ਤਸਵੀਰ ਪਿੱਚੀ ਹੈ, ਗੁਰੂ ਨਾਨਕ ਦੇਵ ਜੀ ਨੇ ਨਾਮ-ਰੰਗ ਵਿਚ ਰੰਗੀ ਹੋਈ ਤਸਵੀਰ। ਪਹਿਲਾਂ ਦੋਹਾਂ ਸ਼ਬਦਾਂ ਦੀਆਂ ‘ਰਹਾਉ’ ਦੀਆਂ ਤੁਕਾਂ ਨੂੰ ਰਲਾ ਕੇ ਪੜ੍ਹੇ। ਫਿਰ ਸਾਰੇ ‘ਬੰਦਾਂ’ ਨੂੰ ਇਕ ਦੂਜੇ ਸ਼ਬਦ ਵਿਚੋਂ ਲੈ ਕੇ। ਵੇਖੋ, ਕਿਤਨੀ ਸੁੰਦਰ ਸਾਂਝ ਹੈ! ਕਿਤਨੇ ਹੀ ਲਫਜ਼ ਸਾਂਝੇ ਹਨ! ਇਹਨਾਂ ਦੋਹਾਂ ਸ਼ਬਦਾਂ ਨੂੰ ਪੜ੍ਹ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਬਾਬਾ ਡਰੀਦ ਜੀ ਦੀ ਇਕ-ਪਾਸੀਂ ਤਸਵੀਰ ਦਾ ਦੂਜਾ ਪਾਸਾ ਤਿਆਰ ਕਰ ਕੇ ਤਸਵੀਰ ਨੂੰ ਮੁਕੰਮਲ ਕਰ ਦਿੱਤਾ ਹੈ। ਜੇ ਡਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦਾਂ ਨਾਲ ਸਾਂਭ ਕੇ ਨਾ ਰੱਖਦੇ, ਤਾਂ ਫਿਰ ਇਹ ਨਹੀਂ ਹੋ ਸਕਦਾ ਸੀ ਕਿ ਇਹ ਦੋਵੇਂ ਸ਼ਬਦ ਆਪੋ ਵਿਚ ਇਤਨੀ ਛੁੱਘੀ ਸਾਂਝ ਰੱਖ ਸਕਦੇ। ਦੋਵੇਂ ਸ਼ਬਦ ਇਉਂ ਹਨ :

### ਸੁਹੀ ਡਰੀਦ ਜੀ

ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ।  
 ਭਰਿ ਸਰਵਰ ਜਬ ਉਛਲੈ, ਤਬ ਤਰਣੁ ਦੁਹੇਲਾ। ੧।  
 ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੇਲਾ। ਰਹਾਉ।  
 ਇਕ ਆਪੀਨੈ ਪਤਲੀ, ਸਹ ਕੇ ਰੇ ਬੋਲਾ।  
 ਦੁਧਾਬਣੀ ਨ ਆਵਈ, ਫਿਰਿ ਹੋਇ ਨ ਮੇਲਾ।  
 ਕਹੈ ਡਰੀਦ ਸਹੇਲੀਹੋ, ਸਹੁ ਅਲਾਏਸੀ।  
 ਹੰਸੁ ਚਲਸੀ ਛੁੰਮਣਾ, ਅਹਿ ਤਨੁ ਢੇਰੀ ਥੀਸੀ। ੩। ੨।

### ਸੁਹੀ ਮਹਲਾ ੧

ਜਪ ਤਪ ਕਾ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ।  
 ਨਾ ਸਰਵਰੁ ਨ ਉਛਲੈ, ਐਸਾ ਪੰਥੁ ਸੁਹੇਲਾ। ੧।  
 ਤੇਰਾ ਏਕੋ ਨਾਮੁ ਮਜੀਠੜਾ, ਰਤਾ ਮੇਰਾ ਚੌਲਾ ਸਦ ਰੰਗ ਚੌਲਾ। ਰਹਾਉ।  
 ਸਾਜਨ ਚਲੇ ਪਿਆਰਿਆ, ਕਿਉ ਮੇਲਾ ਹੋਈ।  
 ਜੇ ਗੁਣ ਹੋਵਹਿ ਗੀਠੜੀਐ, ਮੇਲੇਗਾ ਸੋਈ। ੨।  
 ਮਿਲਿਆ ਹੋਇ ਨ ਵੀਹੁੜੈ, ਜੇ ਮਿਲਿਆ ਹੋਈ।  
 ਆਵਾ ਗਊਣੁ ਨਿਵਾਰਿਆ, ਹੈ ਸਾਚਾ ਸੋਈ। ੩।  
 ਹਉਮੇ ਮਾਰਿ ਨਿਵਾਰਿਆ, ਸੀਤਾ ਹੈ ਚੌਲਾ।  
 ਗੁਰ ਬਚਨੀ ਫਲੁ ਪਾਇਆ, ਸਹ ਕੇ ਅੰਮ੍ਰਿਤ ਬੋਲਾ। ੪।

ਨਾਨਕੁ ਕਰੈ ਸਹੇਲੀਂਹੋ ਸਹੁ ਖਰਾ ਪਿਆਰਾ।  
ਹਮ ਸਹ ਕੇਰੀਆ ਦਾਸੀਆ, ਸਾਚਾ ਖਸਮੁ ਹਮਚਾ।ਪਾਰਾਥਾ

## ਭਗਤ ਬੇਣੀ ਜੀ

ਬੇਣੀ ਜੀ ਬਿਹਾਰ ਪ੍ਰਾਂਤ ਦੇ ਵਸਨੀਕ ਸਨ। ਇਹ ਭੀ ਸਤਿਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ। ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਦੇ ੩ ਸ਼ਬਦ ਦਰਜ ਹਨ—ਸਿਰੀ ਰਾਗ, ਰਾਮਕਲੀ ਅਤੇ ਪ੍ਰਭਾਤੀ ਵਿਚ ਇਕ ਇਕ। ਕਿਸ ਗੁਰ-ਵਿਅਕਤੀ ਦੇ ਹੱਥ ਭਗਤ ਜੀ ਦੇ ਇਹ ਸ਼ਬਦ ਆਏ?—ਇਹ ਗੱਲ ਸਮਝਣ ਲਈ ਇਹਨਾਂ ਸ਼ਬਦਾਂ ਨੂੰ ਵਾਰੇ ਵਾਰੀ ਲੈ ਕੇ ਗਹੁ ਨਾਲ ਪੜ੍ਹੀਏ।

ਬੇਣੀ ਜੀ ਦਾ ਪਹਿਲਾ ਸ਼ਬਦ ਸਿਰੀ ਰਾਗ ਵਿਚ ਹੈ। ਇਸ ਦਾ ਸਿਰਲੇਖ ਇਉਂ ਹੈ : “ਸਿਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ। ਪਹਰਿਆ ਕੈ ਘਰਿ ਗਾਵਣਾ।”

ਸਿਰਲੇਖ ਦੇ ਦੂਜੇ ਹਿੱਸੇ ਦਾ ਭਾਵ ਇਹ ਹੈ ਕਿ ਇਸ ਸ਼ਬਦ ਨੂੰ ਉਸ ‘ਘਰੁ’ ਵਿਚ ਗਾਵਣਾ ਹੈ ਜਿਸ ‘ਘਰੁ’ ਵਿਚ ਉਹ ਸ਼ਬਦ ਜਿਸ ਦਾ ਸਿਰਲੇਖ ਹੈ ‘ਪਹਰੇ’। ਇਹ ਬਾਣੀ ‘ਪਹਰੇ’ ਭੀ ਇਸੇ ਸਿਰੀ ਰਾਗ ਵਿਚ ਹੀ ਹੈ ਅਤੇ ਇਸ ਦਾ ‘ਘਰੁ’ ੧ ਹੈ। ਸੋ, ਬੇਣੀ ਜੀ ਦੇ ਇਸ ਸ਼ਬਦ ਨੂੰ ‘ਘਰੁ’ ਪਹਿਲੇ ਵਿਚ ਗਾਵਣਾ ਹੈ।

ਸਧਾਰਨ ਤੌਰ ‘ਤੇ ਸ਼ਬਦਾਂ ਦੇ ਸ਼ੁਰੂ ਵਿਚ ਸਿਰਲੇਖ ਵਜੋਂ ‘ਰਾਗ’ ਅਤੇ ‘ਮਹਲਾ’ ਲਿਖ ਕੇ ਲਫਜ਼ ‘ਘਰੁ’ ਭੀ ਲਿਖਿਆ ਮਿਲਦਾ ਹੈ, ਜਿਵੇਂ :

ਸਿਰੀ ਰਾਗੁ ਮਹਲਾ ੧ ਘਰੁ ੧                          (ਮਹਲਾ ਪਹਿਲਾ ਘਰੁ ਪਹਿਲਾ)

ਸਿਰੀ ਰਾਗੁ ਮਹਲਾ ੧ ਘਰੁ ੪                          (ਮਹਲਾ ਪਹਿਲਾ ਘਰੁ ਚੰਥਾ)

ਸਿਰੀ ਰਾਗੁ ਮਹਲਾ ੩ ਘਰੁ ੧                          (ਮਹਲਾ ਤੀਜਾ ਘਰੁ ਪਹਿਲਾ)

ਸਿਰੀ ਰਾਗੁ ਮਹਲਾ ੫ ਘਰੁ ੧                          (ਮਹਲਾ ਪੰਜਵਾਂ ਘਰੁ ਪਹਿਲਾ)

ਅਸਟਪਦੀਆਂ ਦੇ ਸ਼ੁਰੂ ਵਿਚ ਅਤੇ ਛੰਤਾਂ ਦੇ ਸ਼ੁਰੂ ਵਿਚ ਭੀ ਇਸੇ ਤਰ੍ਹਾਂ ‘ਘਰੁ ੧’, ‘ਘਰੁ ੨’, ‘ਘਰੁ ੪’ ਆਦਿਕ ਲਫਜ਼ ਲਿਖੇ ਮਿਲਦੇ ਹਨ।

ਲਫਜ਼ ‘ਘਰੁ’ ਵਰਤਣ ਸੰਬੰਧੀ ਭਗਤਾਂ ਦੇ ਸ਼ਬਦਾਂ ਵਿਚ ਭੀ ਇਹੀ ਨਿਯਮ ਵਰਤਿਆ ਮਿਲਦਾ ਹੈ, ਜਿਵੇਂ :

ਭੈਰਉ ਕਬੀਰ ਜੀਉ ਘਰੁ ੧

ਭੈਰਉ ਕਬੀਰ ਜੀਉ ਅਸਟਪਦੀ ਘਰੁ ੨

ਭੈਰਉ ਨਾਮਦੇਉ ਜੀਉ ਘਰੁ ੧

ਭੈਰਉ ਨਾਮਦੇਉ ਜੀਉ ਘਰੁ ੨

ਇਸੇ ਵਿਸ਼ਟੀ-ਕੌਣ ਤੋਂ ਸਿਰੀ ਰਾਗ ਵਿਚ ਦਰਜ ਕੀਤੇ ਹੋਏ ਬੇਣੀ ਜੀ ਦੇ ਸ਼ਬਦ ਦਾ ਸਿਰ-ਲੇਖ ਵੇਖੋ। ਉਥੇ ਲਿਖਿਆ ਹੈ, “ਪਹਰਿਆ ਕੈ ਘਰਿ ਗਾਵਣਾ”। ਹੁਣ ਵੇਖੋ ਇਸੇ ਰਾਗ ਵਿਚ ਬਾਣੀ ‘ਪਹਰੇ’ ਦੇ ਸਿਰ-ਲੇਖ ਨੂੰ, ਉਥੇ ਲਿਖਿਆ ਹੈ ‘ਘਰੁ ੧’। ਸੋ, ਬੇਣੀ ਜੀ ਦੇ ਸ਼ਬਦ ਦਾ ਭੀ ‘ਘਰੁ ੧’ ਹੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੋ ਅੱਖਰ ‘ਘਰੁ ੧’ ਲਿਖਣ ਦੇ ਬਾਂ ਦੱਸ ਅੱਖਰਾਂ ਵਾਲੀ ਤੁਕ ‘ਪਹਰਿਆ’ ਕੈ ਘਰਿ ਗਾਵਣਾ’ ਕਿਉਂ ਲਿਖੀ ਗਈ ਹੈ। ਕੀ ਇਸ ਇਸ਼ਾਰੇ ਵਿਚ ਕੋਈ ਖਾਸ ਭੇਤ ਨਹੀਂ ਹੈ ? ਬੇਣੀ ਜੀ ਦਾ ਇਹ ਸ਼ਬਦ ਅਤੇ ਗੁਰੂ ਨਾਨਕ ਸਾਹਿਬ ਦੇ ‘ਪਹਰਿਆ’ ਦੇ ਦੋਵੇਂ ਸ਼ਬਦ ਰਲਾ ਕੇ ਗਹੁ ਨਾਲ ਪੜ੍ਹੋ, ਫਿਰ ਇਹ ਭੇਤ ਖੁਲ੍ਹੀ ਜਾਣੇਗਾ।

(੧) ਛੰਦ ਦੀ ਚਾਲ ਵੇਖਣ ਲਈ ਦੋਹਾਂ ਦੇ ਸ਼ਬਦਾਂ ਦੀਆਂ ਤੁਕਾਂ ਪੜ੍ਹੋ। ਚਾਲ ਇਕੋ ਹੈ :

(ੳ) ਬੇਣੀ ਜੀ

ਤੇ ਨਰ ਗਰਭ ਕੁੰਡਲ ਜਬ ਆਢਤ ਉਰਧ ਧਿਆਨ ਲਿਵ ਲਾਗਾ।  
ਮਿਰਤਕ ਪਿੰਡ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ।  
ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ।  
ਗਰਭੁ ਛੱਡਿ ਮਿੜ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ।੧।

(ਅ) ਗੁਰੂ ਨਾਨਕ ਦੇਵ ਜੀ

ਪਹਿਲੈ ਪਹਰੇ ਰੈਣਿ ਕੈ ਵਣਜਾਰਿਆ ਮਿੜਾ ਹੁਕਮਿ ਪਇਆ ਗਰਭਾਸਿ।  
ਉਰਧੁ ਤਪੁ ਅੰਤਰਿ ਕਰੇ ਵਣਜਾਰਿਆ ਮਿੜਾ ਖਸਮ ਸੇਤੀ ਅਰਦਾਸਿ।  
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨ ਲਿਵ ਲਾਗਾ।  
ਨਾਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ।

(੨) ਹੁਣ ਦੋਹਾਂ ਸ਼ਬਦਾਂ ਦੇ ਮਜ਼ਮੂਨ ਨੂੰ ਗਹੁ ਨਾਲ ਵਿਚਾਰੋ, ਜੋ ਦੋਹਾਂ ਵਿਚ ਹੀ ਇਉਂ ਹੈ—ਜਿਤਨਾ ਚਿਰ ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੈ, ਸਿਰਜਨਹਾਰ ਪ੍ਰਭੂ ਵਿਚ ਧਿਆਨ ਜੋੜੀ ਰਖਦਾ ਹੈ, ਪਰ ਜਨਮ ਲੈ ਕੇ ਇਥੇ

ਮਾਇਆ ਵਿਚ ਰੁਝ ਜਾਂਦਾ ਹੈ।

ਜਿਹੜਾ ਖਿਆਲ ਬੇਣੀ ਜੀ ਨੇ ਆਪਣੇ ਸ਼ਬਦ ਦੇ ਪਹਿਲੇ ਬੰਦ ਵਿਚ ਦਿੱਤਾ ਹੈ, ਸਤਿਗੁਰੂ ਜੀ ਨੇ ਉਹ ‘ਪਹਰੇ’ ਦੇ ਦੋ ਬੰਦਾਂ ਵਿਚ ਵਿਸਥਾਰ ਨਾਲ ਦਿੱਤਾ ਹੈ। ਪਹਿਲੇ ਬੰਦ ਵਿਚ ਤਾਂ ਸਿਰਫ਼ ਇਹ ਆਖਿਆ ਹੈ ਕਿ ਮਾਂ ਦੇ ਪੇਟ ਵਿਚ ਜੀਵ ਪਰਮਾਤਮਾ ਨੂੰ ਚੇਤੇ ਰੱਖਦਾ ਹੈ, ਦੂਜੇ ਬੰਦ ਵਿਚ ਹਜ਼ੂਰ ਆਖਦੇ ਹਨ ਕਿ ਜਨਮ ਲੈ ਕੇ :

ਦੂਜੇ ਪਹਰੇ ਸੈਣ ਕੇ ਵਣਜਾਰਿਆ ਮਿੜਾ ਵਿਸਰਿ ਗਇਆ ਧਿਆਨੁ।

ਹਥੋਂ ਹਥਿ ਨਚਾਈਐ ਵਣਜਾਰਿਆ ਮਿੜਾ ਜਿਉ ਜਸੁਧਾ ਘਰਿ ਕਾਨੁ।...

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੌਤਰਿ ਧਰਿ ਗਿਆਨੁ।

ਕਹੁ ਨਾਨਕ ਪਾਣੀ ਦੂਜੇ ਪਹਰੈ ਵਿਸਰਿ ਗਇਆ ਧਿਆਨੁ।੨।

ਬੇਣੀ ਜੀ ਦੇ ਦੂਜੇ-ਤੀਜੇ ਬੰਦ ਵਿਚ ਮਾਇਆ ਦੇ ਪ੍ਰਭਾਵ ਦਾ ਜ਼ਿਕਰ ਹੈ ਕਿ :

‘ਖਿਨੁ ਖਿਨੁ ਮੋਹਿ ਵਿਆਪੈ’,

‘ਪੰਚ ਪ੍ਰਗਟ ਸੰਤਾਪੈ’,

‘ਉਛਲਿਆ ਕਾਮੁ’,

‘ਸਰੁ ਅਪਸਰੁ ਨ ਪਛਾਣਿਆ’,

‘ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ’,

‘ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਪੀ’,

‘ਜਪੁ ਤਪੁ ਸੰਜਮੁ ਛੋਡਿ ਸੁਕਿਤ ਮਤਿ’,

ਸਤਿਗੁਰੂ ਨਾਨਕ ਦੇਵ ਜੀ ਦੇ ਦੋਹਾਂ ‘ਪਹਰਿਆ’ ਦੇ ਤੀਜੇ ਤੇ ਦੂਜੇ ਬੰਦਾਂ ਵਿੱਚ ਭੀ ਇਹੀ ਜ਼ਿਕਰ ਹੈ :

‘ਧਨ ਜੋਬਨ ਸਿਉ ਚਿੜੁ’,

‘ਬਿਕਲੁ ਭਇਆ ਸੰਗਿ ਮਾਇਆ’,

‘ਅਹਿਲਾ ਜਨਮੁ ਗਵਾਇਆ’,

‘ਭਰਿ ਜੋਬਨਿ ਮੈ ਮਤਿ’,

‘ਅਹਿਨਿਸਿ ਕਾਮਿ ਵਿਆਪਿਆ’,

‘ਹੋਰਿ ਜਾਣੈ ਰਸ ਕਸ ਮੀਠੇ’,

‘ਤੀਰਥ ਵਰਤ ਸੁਚਿ ਸੰਜਮਿ ਨਾਹੀ’।

ਬੇਣੀ ਜੀ ਬੰਦ ਨੇ: ੪ ਤੇ ੫ ਵਿਚ ਬਿਰਧ ਅਵਸਥਾ ਦਾ ਹਾਲ ਦੱਸਣ  
ਵੇਲੇ ਆਖਦੇ ਹਨ ਕਿ ਜਵਾਨੀ ਵਿਸ਼ੇ-ਵਿਕਾਰਾਂ ਵਿਚ ਗੁਆ ਕੇ ਜੀਵ ਅੰਤ  
ਨੂੰ ਪਛਤਾਂਦਾ ਹੈ :

‘ਪੁੰਡਰ ਕੇਸ ਕੁਸਮ ਤੇ ਧਉਲੇ’,  
‘ਕਾਇਆ ਕਮਲੁ ਕੁਮਲਾਣਾ’,  
‘ਪਾਛੇ ਪਛਤਾਣਾ’,  
‘ਬਾਕਾ ਤੇਜ਼ੀ’,  
‘ਊਡਿਆ ਮਨੁ ਪੰਖੀ’,  
‘ਲੋਚਨ ਕਵੂ ਨ ਸ੍ਰੂੰਝੈ’।

ਇਹੀ ਗੱਲ ‘ਪਹਰਿਆ’ ਵਿਚ ਗੁਰੂ ਨਾਨਕ ਦੇਵ ਜੀ ਆਖਦੇ ਹਨ :

‘ਸਰਿ ਹੰਸ ਉਲਥੜੇ ਆਇ’,  
‘ਜੋਬਨੁ ਘਟੈ ਜਰੂਆ ਜਿਣੈ’,  
‘ਜਮਿ ਪਕੜਿ ਚਲਾਇਆ’,  
‘ਅੰਤਿ ਕਾਲਿ ਪਛਤਾਸੀ’,  
‘ਅਖੀ ਅੰਧੁ’।

(੩) ਗੁਰੂ ਨਾਨਕ ਸਾਹਿਬ ਅਤੇ ਭਗਤ ਬੇਣੀ ਜੀ ਦੇ ਇਹਨਾਂ ਸ਼ਬਦਾਂ  
ਵਿਚ ਕਈ ਲਫਜ਼ ਸਾਂਝੇ ਹਨ :

ਬੇਣੀ ਜੀ : ਗਰਭ ਕੁੰਡਲ, ਅਹਿਨਿਸਿ, ਚੇਤਿ, ਬਿਸਾਰਿਆ, ਉਛਲਿਆ  
ਕਾਮ, ਰਸੁ ਮਿਸੁ ਅੰਮ੍ਰਿਤੁ, ਸੰਜਮ, ਬਿਆਪੈ, ਪਛਤਾਵਹਿਗਾ, ਪਛਤਾਣਾ, ਬੁਧਿ  
ਨਾਠੀ, ਮਾਨ।

ਗੁਰੂ ਨਾਨਕ ਦੇਵ ਜੀ : ਗਰਭਾਸਿ, ਅਹਿਨਿਸਿ, ਚੇਤਿ, ਵਿਸਰਿ ਗਇਆ,  
ਕਾਮਿ ਵਿਆਪਿਆ, ਰਸ ਕਸ ਮੀਠੇ, ਸੰਜਮ, ਵਿਆਪੈ, ਪਛਤਾਸੀ, ਪਛਤਾਇ,  
ਬੁਧਿ ਵਿਸਰਜੀ, ਮਾਣ।

(੪) ਨਿਰੇ ਲਫਜ਼ ਹੀ ਸਾਂਝੇ ਨਹੀਂ ਹਨ, ਇਕ ਥਾਂ 'ਤੇ ਅੱਧੀ ਤੁਕ ਹੀ  
ਹੂ-ਬ-ਹੂ ਉਹੀ ਮਿਲਦੀ ਹੈ :

ਬੇਣੀ ਜੀ : ਉਰਧ ਧਿਆਨ ਲਿਵ ਲਾਗਾ।

ਗੁਰੂ ਨਾਨਕ ਦੇਵ : ਉਰਧ ਧਿਆਨ ਲਿਵ ਲਾਗਾ।

ਇਹਨਾਂ ਉੱਪਰ-ਲਿਖੇ ਪ੍ਰਮਾਣਾਂ ਤੋਂ ਇਹ ਸਾਫ਼ ਦਿਸਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ 'ਪਹਰੇ' ਦੀਆਂ ਦੋ ਅਸ਼ਟਾਪਦੀਆਂ ਲਿਖੀਆਂ ਸਨ, ਬੇਣੀ ਜੀ ਦਾ ਇਹ ਸ਼ਬਦ ਉਹਨਾਂ ਪਾਸ ਮੌਜੂਦ ਸੀ। ਇਥੇ ਇਹ ਗੱਲ ਭੀ ਖਾਸ ਚੇਤੇ ਰੱਖਣ ਵਾਲੀ ਹੈ ਕਿ ਦੋਹਾਂ ਦੇ ਸ਼ਬਦ ਇਕੋ ਹੀ ਰਾਗ ਵਿਚ ਹਨ।

ਮਜ਼ਮੂਨ ਨੂੰ ਵਿਤ ਵਿਚ ਰੱਖਣ ਵਾਸਤੇ ਰਾਮਕਲੀ ਰਾਗ ਵਾਲਾ ਸ਼ਬਦ ਛੱਡ ਕੇ ਹੁਣ ਅਸੀਂ ਬੇਣੀ ਜੀ ਦਾ ਤੀਜਾ ਸ਼ਬਦ ਲੈਂਦੇ ਹਾਂ। ਇਹ ਸ਼ਬਦ ਪ੍ਰਭਾਤੀ ਰਾਗ ਵਿਚ ਹੈ, ਗੁਰੂ ਗ੍ਰੰਥ ਸਾਹਿਬ ਦੇ ਸਫ਼ਾ ੧੩੫੧ ਉਤੇ। ਇਸੇ ਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਨੰ: ੧੪ ਵੇਖੋ, ਜੋ ਸਫ਼ਾ ੧੩੩੧ ਉਤੇ ਦਰਜ ਹੈ। ਇਹਨਾਂ ਦੋਹਾਂ ਸ਼ਬਦਾਂ ਵਿਚ ਅਜੀਬ ਸੁਆਦਲੀ ਸਾਂਝ ਦਿੱਸ ਆਵੇਗੀ :

- (੧) ਦੋਹਾਂ ਸ਼ਬਦਾਂ ਦੇ ਪੰਜ ਪੰਜ ਬੰਦ ਹਨ।
- (੨) ਹਰੇਕ ਬੰਦ ਵਿਚ ਚਾਰ ਚਾਰ ਤੁਕਾਂ ਹਨ।
- (੩) ਢੰਦ ਦੀ ਚਾਲ ਤਕਰੀਬਨ ਇਕੋ ਜਿਹੀ ਹੈ, ਜਿਵੇਂ :

ਬੇਣੀ ਜੀ

ਤਨਿ ਚੰਦਨੁ ਮਸਤਕਿ ਪਾਤੀ ।  
 ਰਿਦ ਅੰਤਰਿ ਕਰ ਤਲ ਕਾਤੀ ।  
 ਠਗ ਦਿਸਟਿ ਬਗਾ ਲਿਵ ਲਾਗਾ ।  
 ਦੇਖਿ ਬੈਸਨੇ ਪ੍ਰਾਨ ਮੁਖਿ ਭਾਗਾ ॥੧॥  
 ਕਲਿ ਭਗਵਤ ਬੰਦ ਚਿਰਾਮੰ ।  
 ਕੂਰ ਦਿਸਟਿ ਰਤਾ ਨਿਤ ਬਾਦੰ ॥੧॥ਰਹਾਉਂ

ਗੁਰੂ ਨਾਨਕ

ਗੀਤ ਨਾਦ ਹਰਖ ਚਤੁਰਾਈ ।  
 ਰਹਸ ਰੰਗ ਫਰਮਾਇਸਿ ਕਾਈ ।  
 ਪੈਨ੍ਹਣ ਖਾਣਾ ਚੀਤਿ ਨ ਪਾਈ ।  
 ਸਾਚੁ ਸਹਜੁ ਸੁਖੁ ਨਾਮਿ ਸਮਾਈ ॥੧॥  
 ਕਿਆ ਜਾਨਾ ਕਿਆ ਕਰੈ ਕਰਾਵੈ ।  
 ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥ਰਹਾਉਂ

- (੪) ਭਗਤ ਬੇਣੀ ਜੀ ਸਾਰੇ ਸ਼ਬਦ ਵਿਚ ਉਸ ਪਖੰਡੀ ਦਾ ਹਾਲ ਦੱਸ

ਹਰੇ ਹਨ :

ਜਿਨਿ ਆਤਮ ਤੜ੍ਹ ਨ ਚੀਨਿਆ ।

ਤੇ ਆਖਦੇ ਹਨ ਕਿ ਉਸ ਅੰਨ੍ਹੇ ਦੇ ਸਾਰੇ ਧਰਮ ਛੋਕੇ ਹਨ :

ਸਭ ਛੋਕਟ ਧਰਮ ਅਬੀਨਿਆ ।

ਅਥੀਰ 'ਤੇ ਬੇਣੀ ਜੀ ਆਖਦੇ ਹਨ ਕਿ ਪਰਮਾਤਮਾ ਦਾ ਸਹੀ ਸਿਮਰਨ ਉਹੀ ਮਨੁੱਖ ਕਰ ਸਕਦਾ ਹੈ ਜੋ ਗੁਰੂ ਦੇ ਸਨਮੁਖ ਹੋਵੇ, ਗੁਰੂ ਤੋਂ ਬਿਨਾ ਰਾਹ ਨਹੀਂ ਲੱਭਦਾ :

ਕਹੁ ਬੇਣੀ, ਗੁਰਮੁਖਿ ਧਿਆਵੈ ।

ਬਿਨੁ ਸਤਿਗੁਰ ਬਾਟ ਨ ਪਾਵੈ ।

ਅਸੀਂ ਫਰੀਦ ਜੀ ਦੀ ਬਾਣੀ 'ਤੇ ਵਿਚਾਰ ਕਰਨ ਵੇਲੇ ਉਹਨਾਂ ਦੇ ਸੂਹੀ ਰਾਗ ਦੇ ਸ਼ਬਦ ਵਿਚ ਵੇਖ ਆਏ ਹਾਂ ਕਿ ਫਰੀਦ ਜੀ ਨੇ ਮਾਇਆ-ਵੇੜੇ ਇਨਸਾਨ ਦੀ ਜੋ ਕਾਲੀ ਤਸਵੀਰ ਖਿੱਚੀ ਹੈ, ਉਸ ਦੇ ਟਾਕਰੇ 'ਤੇ ਸਤਿਗੁਰੂ ਨਾਨਕ ਦੇਵ ਜੀ ਨੇ ਨਾਮ-ਰੰਗੇ ਸੁਭਾਗ ਬੰਦੇ ਦੀ ਸੋਹਣੀ ਮੁਰਤਿ ਬਣਾਈ ਹੈ। ਇਸੇ ਤਰ੍ਹਾਂ ਇਥੇ ਭੀ ਬੇਣੀ ਜੀ ਦੇ ਵਿਖਾਏ ਹੋਏ 'ਮਨਮੁਖ' ਦੇ ਮੁਕਾਬਲੇ 'ਤੇ ਸਤਿਗੁਰੂ ਜੀ ਉਸ ਭਾਗਾਂ ਵਾਲੇ ਦਾ ਜੀਵਨ ਬਿਆਨ ਕਰਦੇ ਹਨ ਜਿਸ ਨੂੰ :

ਗੁਰ ਕਾ ਸਥਈ ਮਹਾ ਰਸੁ ਮੀਠਾ ।

ਐਸਾ ਅੰਮ੍ਰਿਤੁ ਅੰਤਰਿ ਢੀਠਾ ।

ਜਿਨਿ ਚਾਖਿਆ ਪੁਰਾ ਪਦੁ ਹੋਇ ।

ਨਾਨਕ ਪ੍ਰਾਪਿਓ ਤਨਿ ਸੁਖੁ ਹੋਇ ।

(4) ਜੇ ਇਹਨਾਂ ਸ਼ਬਦਾਂ ਨੂੰ ਹੋਰ ਛੂੰਘੀ ਨਜ਼ਰ ਨਾਲ ਵੇਖੀਏ, ਤਾਂ ਕਿਤੇ ਕਿਤੇ ਖਿਆਲਾਂ ਦਾ ਟਾਕਰਾ ਕੀਤਾ ਹੋਇਆ ਭੀ ਦਿੱਸਦਾ ਹੈ; ਜਿਵੇਂ :

ਬੇਣੀ ਜੀ

ਪਾਖੰਡੀ ਦੇ

- (ਉ) 'ਤਨਿ ਚੰਦਨੁ'
- (ਅ) 'ਮੁਖਿ ਖੀਰ'
- (ਇ) 'ਦੂਇ ਧੀਤੀ ਕਰਮ'
- (ਸ) 'ਪਰਾ ਨਾਚਸਿ ਚਿਤੁ ਅਕਰਮ'

ਗੁਰੂ ਨਾਨਕ ਦੇਵ ਜੀ

### ਗੁਰਮੁਖਿ ਨੂੰ

- (ਉ) 'ਨਾਮ ਬਿਨਾ ਤਨਿ ਕਿਛੁ ਨ ਸੁਖਾਵੈ'
- (ਅ) 'ਪੈਨਣ੍ਹ ਖਾਣਾ ਚੀਤਿ ਨ ਪਾਈ'
- (ਇ) 'ਕੀਰਤਿ ਕਰਮ ਕਾਰ ਨਿਜ ਸੰਦਾ'
- (ਸ) 'ਗੀਤ ਨਾਦ ਹਰਖ ਚਤੁਰਾਈ.....ਚੀਤਿ ਨ ਪਾਈ'।

ਪਾਠਕਾਂ ਦੀ ਦਿਲ-ਚਸਪੀ ਵਾਸਤੇ ਇਹ ਦੋਵੇਂ ਸ਼ਬਦ, ਜਿਨ੍ਹਾਂ ਦਾ ਟਾਕਰਾ ਉਪਰ ਕੀਤਾ ਗਿਆ ਹੈ, ਦਿੱਤੇ ਜਾਣੇ ਜ਼ਰੂਰੀ ਜਾਪਦੇ ਹਨ :

### ਪ੍ਰਭਾਤੀ ਬੇਣੀ ਜੀਉ

ਤਨਿ ਚੰਦਨੁ ਮਸਤਕਿ ਪਾਤੀ। ਰਿਦ ਅੰਤਰਿ ਕਰ ਤਲ ਕਾਤੀ।  
ਠਗ ਦਿਸਟਿ ਭਗਾ ਲਿਵ ਲਾਗਾ। ਦੇਖਿ ਬੈਸਨੋ ਪ੍ਰਾਨ ਮੁਖਿ ਭਾਗਾ।੧।  
ਕਲਿ ਭਗਵਤ ਬੰਦ ਚਿਰਅੰ। ਕੂਰ ਦਿਸਟਿ ਰਤਾ ਨਿਸ ਬਦੰ ਰਹਾਉਣਾ  
ਨਿਤਪ੍ਰਤਿ ਇਸਨਾਨੁ ਸਰਵੰ। ਦੁਇ ਧੋਤੀ ਕਰਮ ਮੁਖਿ ਖੀਰੰ।  
ਰਿਦੈ ਛੂਰੀ ਸੰਧਿਆਨੀ। ਪਰ ਦਰਖ ਹਿਰਨ ਕੀ ਬਾਨੀ।੨।  
ਸਿਲ ਪ੍ਰੁਜਸਿ ਚੜ੍ਹ ਗਣੇਸੰ। ਨਿਸਿ ਜਾਗਸਿ ਭਗਤਿ ਪ੍ਰਵੇਸੰ।  
ਪਗ ਨਾਚਸਿ ਚਿਤੁ ਅਕਰਮੰ। ਏ ਲੰਪਟ ਨਾਚੁ ਅਧਰਮੰ।੩।  
ਮਿਗ ਆਸਣ੍ਹ ਤੁਲਸੀ ਮਾਲਾ। ਕਰ ਉੜਜਲ ਤਿਲਕੁ ਕਪਾਲਾ।  
ਰਿਦੈ ਕੁੜ੍ਹ ਕੰਠਿ ਕੁਦਾਖੰ। ਰੇ ਲੰਪਟ ਕ੍ਰਿਸਨੁ ਅਭਾਖੰ।੪।  
ਜਿਨਿ ਆਤਮ ਤਰੁ ਨ ਚੀਨਿਆ। ਸਤਿ ਫੇਕਟ ਧਰਮ ਅਬੀਨਿਆ।  
ਕਹੁ ਬੇਣੀ ਗੁਰਮੁਖਿ ਧਿਆਵੈ। ਬਿਨੁ ਸਤਿਗੁਰ ਬਾਣੁ ਨ ਪਾਵੈ।੫।

### ਪ੍ਰਭਾਤੀ ਮਹਲਾ ੧

ਗੀਤ ਨਾਦ ਹਰਖ ਚਤੁਰਾਈ। ਰਹਸ ਰੰਗ ਫੁਰਮਾਇਸਿ ਕਾਈ।  
ਪੈਨਣ੍ਹ ਖਾਣਾ ਚੀਤਿ ਨ ਪਾਈ। ਸਾਚੁ ਸਹਜੁ ਸੁਖੁ ਨਾਮਿ ਵਸਾਈ।੧।  
ਕਿਆ ਜਾਨੁਂ ਕਿਆ ਕਰੈ ਕਰਵੈ। ਨਾਮ ਬਿਨਾ ਤਨਿ ਕਿਛੁ ਨ ਸੁਖਵੈ। ਰਹਾਉਣਾ  
ਜੋਗ ਬਿਨੋਦ ਸ੍ਰਾਦ ਆਨੰਦਾ। ਮਤਿ ਸਤ ਭਾਏ ਭਗਤਿ ਗੋਬਿੰਦਾ।  
ਕੀਰਤਿ ਕਰਮ ਕਾਰ ਨਿਜ ਸੰਦਾ। ਅੰਤਰਿ ਰਵਤੌ ਰਾਜ ਰਵਿੰਦਾ।੨।  
ਪਿਉ ਪਿਉ ਪੀਤਿ ਪ੍ਰੇਮ ਉਰਧਾਰੀ। ਦੀਨਾਨਾਥੁ ਪੀਉ ਬਨਵਾਰੀ।  
ਅਨਦਿਨੁ ਨਾਮੁ ਦਾਨੁ ਬ੍ਰਤਕਾਰੀ। ਕ੍ਰਿਪਤਿ ਤਰੰਗ ਤਰੁ ਬੀਜਾਰੀ।੩।

ਅਕਬੰਦ ਕਥਉ ਕਿਆ ਮੈ ਜੋਰੁ । ਭਗਤਿ ਕਰੀ ਕਰਾਇਹਿ ਮੇਰ ।  
 ਅੰਤਰਿ ਵਸੈ ਚੁਕੈ ਮੈ ਮੇਰ । ਕਿਸੁ ਸੇਵੀ ਦੂਜਾ ਨਹੀ ਹੋਰੁ । ਇਾ  
 ਗੁਰ ਕਾ ਸ਼ਬਦੁ ਮਹਾ ਰਸੁ ਮੀਠਾ । ਐਸਾ ਅੰਮ੍ਰਿਤੁ ਅੰਤਰਿ ਡੀਠਾ ।  
 ਜਿਨਿ ਚਾਖਿਆ ਪੁਰਾ ਪਦ੍ਧ ਹੋਇ । ਨਾਨਕ ਪ੍ਰਾਪਿਓ ਤਨੁ ਸੁਖੁ ਹੋਇ । ੴ ੧੯੪

ਪਰ ਜੋ ਸੱਜਣ ਇਹਨਾਂ ਸ਼ਬਦਾਂ ਦੀ ਸਾਂਝ ਲੱਭਣ ਲਈ ਇਤਨੀ ਢੂੰਘਾਈ  
 ਵਿਚ ਜਾਣ ਦੀ ਖੇਚਲ ਪਸੰਦ ਨਾ ਕਰਨ, ਉਹਨਾਂ ਲਈ ਗੁਰੂ ਨਾਨਕ ਦੇਵ ਜੀ  
 ਦਾ ਇਕ ਹੋਰ ਸਲੋਕ ਦਿੱਤਾ ਜਾਂਦਾ ਹੈ । ਇਸ ਨੂੰ ਬੇਣੀ ਜੀ ਦੇ ਸ਼ਬਦ ਨਾਲ ਰਲਾ  
 ਕੇ ਪੜ੍ਹੋ ਤੇ ਵੇਖੋ ਸੁਆਦ ਢੂੰਘੀ ਸਾਂਝ ਦਾ । ਇਹ ਸਲੋਕ ਆਸਾ ਦੀ ਵਾਰ ਵਿਚ ਹੈ :

ਪਤਿ ਪੁਸਤਕ ਸੰਧਿਆ ਬਾਣੰ । ਸਿਲ ਪੁਜਸਿ ਬਹੁਲ ਸਮਾਧੰ ।  
 ਮੁਖਿ ਝੂਠ ਬਿਖੁਖਣ ਸਾਰੰ । ਤ੍ਰੈਪਾਲ ਤਿਹਾਲ ਬਿਚਾਰੰ ।  
 ਗਲਿ ਮਾਲਾ ਤਿਲਕ ਲਿਲਾਟੰ । ਦੁਇ ਧੋਤੀ ਬਸਤ੍ਰ ਕਪਾਟੰ ।  
 ਜੇ ਜਾਣਸਿ ਬਹੰਮੰ ਕਰਮੰ । ਸਭਿ ਫੁਕਟ ਨਿਸਚਉ ਕਰਮੰ ।  
 ਕਹੁ ਨਾਨਕ ਨਿਹਚਉ ਧਿਆਵੈ । ਵਿਣੁ ਸਤਿਗੁਰ ਵਾਟ ਨ ਪਾਵੈ । ੨੧੯੪

ਅਸਲੀਅਤ ਲੱਭਣ ਦੇ ਚਾਹਵਾਨ ਸੱਜਣ ਹੁਣ ਸੁਤੇ ਹੀ ਇਸ ਨਤੀਜੇ  
 'ਤੇ ਪਹੁੰਚ ਜਾਣਗੇ ਕਿ ਭਗਤ ਬੇਣੀ ਜੀ ਦੇ ਇਹ ਸਾਰੇ ਸ਼ਬਦ ਗੁਰੂ ਨਾਨਕ  
 ਦੇਵ ਜੀ ਦੇ ਪਾਸ ਮੌਜੂਦ ਸਨ । ਜਿਥੋਂ ਤਕ ਬੇਣੀ ਜੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ  
 ਨਾਲ ਹੈ, ਨਿਸੰਗਾ ਹੋ ਕੇ ਇਹ ਕਿਹਾ ਜਾ ਸਕਦਾ ਹੈ ਕਿ ਨਾ ਹੀ ਭਗਤ ਬੇਣੀ  
 ਜੀ ਦਾ ਰੂਹ ਗੁਰੂ ਅਰਜਨ ਦੇਵ ਜੀ ਪਾਸ ਆਈ ਸੀ ਕਿ ਮੇਰੀ ਬਾਣੀ ਗੁਰੂ  
 ਗ੍ਰੰਥ ਸਾਹਿਬ ਵਿਚ ਦਰਜ ਕਰੋ, ਅਤੇ ਨਾ ਹੀ ਗੁਰੂ ਅਰਜਨ ਦੇਵ ਜੀ ਨੇ ਇਸ  
 ਭਗਤ ਦੀ ਬਾਣੀ ਕਿਸੇ ਪੰਜਾਬ-ਨਿਵਾਸੀ ਸ਼ਰਧਾਲੂ ਪਾਸੋਂ ਲਈ ਸੀ । ਇਹ ਸ਼ਬਦ-  
 ਸਤਿਗੁਰੂ ਜੀ ਨੂੰ ਉਸੇ ਖੜਾਨੇ ਵਿਚੋਂ ਮਿਲੇ ਸਨ ਜਿਸ ਵਿਚ ਪਹਿਲੇ ਚਹੁੰਅਂ  
 ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਇਕੱਠੀ ਕੀਤੀ ਹੋਈ ਸੀ, ਤੇ ਜੋ ਗੁਰੂ  
 ਨਾਨਕ ਦੇਵ ਜੀ ਤੋਂ ਲੈ ਕੇ ਤਰਤੀਬ-ਵਾਰ ਅਗਲੇ ਗੁਰ-ਵਿਅਕਤੀ ਤਕ  
 ਗੁਰ-ਗੱਦੀ ਵੇਲੇ ਅੱਪੜਦੀ ਰਹੀ ਸੀ । ਬਾਕੀ ਦੇ ਸਾਰੇ ਭਗਤਾਂ ਬਾਰੇ ਭੀ ਇਹੀ  
 ਗੱਲ ਯਕੀਨੀ ਹੈ ।

ਵੇਖੋ :

ਖਿਣੁ ਸਤਿਗੁਰ ਬਾਟੁ ਨ ਪਾਵੈ ।

(ਬੇਣੀ ਜੀ)

ਵਿਣੁ ਸਤਿਗੁਰ ਵਾਟੁ ਨ ਪਾਵੈ ।

(ਗੁਰੂ ਨਾਨਕ ਦੇਵ ਜੀ)

## ਆਦਿ ਬੀੜ ਅਤੇ ਸੱਤੇ ਬਲਵੰਡ ਦੀ ਵਾਰ

ਪੁਸਤਕ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ਦੇ ਲੇਖਕ ਸੱਜਣਾਂ ਨੇ ਬੜੀ ਮਿਹਨਤ ਨਾਲ ਇਹ ਸਾਬਤ ਕਰਨ ਦੇ ਯਤਨ ਕੀਤੇ ਕਿ ਭਗਤ-ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਬਾਬਾ ਪ੍ਰਿਯੀ ਚੰਦ ਅਤੇ ਚੰਦੂ ਦੀ ਸਾਜ਼ਸ਼ ਨਾਲ ਸ਼ਾਮਲ ਕੀਤੀ ਗਈ ਸੀ। ਪਰ ਅਸਾਂ ਵਿਸਥਾਰ ਨਾਲ ਹਰੇਕ ਪਹਿਲੂ ਉਤੇ ਵਿਚਾਰ ਕਰਕੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਭਗਤ-ਬਾਣੀ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤੀ ਸੀ।

ਉਹ ਸੱਜਣ ਗੁਰੂ ਗ੍ਰੰਥ ਸਾਹਿਬ ਦੀ ਜਥਤੀ ਦੀ ਕਹਾਣੀ ਦੇ ਅਖੀਰ 'ਤੇ ਭੱਟਾਂ ਦੇ ਸਵੱਈਆਂ ਅਤੇ ਸੱਤੇ ਬਲਵੰਡ ਦੀ ਵਾਰ ਬਾਰੇ ਭੀ ਇਉਂ ਲਿਖਦੇ ਹਨ :

“ਊਕਤ ਪੈਕਟ ਜਹਾਂਗੀਰ ਅਤੇ ਪ੍ਰਿਯੀਏ ਦੀ ਪਾਰਟੀ ਨਾਲ ਹੋਇਆ। ਇਹ ਸਮਾ ਪ੍ਰਾਲਸੇ ਵਾਸਤੇ ਜਿੰਦਗੀ-ਮੌਤ ਦਾ ਸੀ। ਜਦ ਨਿਰੋਲ ਬਾਣੀ ਅੰਦਰ ਹਿੰਦੂ ਮੁਸਲਮਾਨ ਭਗਤਾਂ, ਡੱਟਾਂ ਅਤੇ ਢੂਮਾਂ ਦੀ ਰਚਨਾ ਮਿਲਾ ਕੇ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’ ਦੀ ਉਲੰਘਣਾ ਕਰ ਕੇ ਹਮੇਸ਼ਾ ਵਾਸਤੇ ਗੁਰਬਾਣੀ ਨੂੰ ਮਿਲਗੋਭਾ ਬਾਣੀ ਬਣਾ ਦਿੱਤਾ।”

ਪੰਜ ਖਾਲਸਾ ਦੀਵਾਨ ਦੇ ਸੇਵਕ ਸਾਹਿਬ ਇਸ ਪੁਸਤਕ ਦੀ ਸਿਫਾਰਸ਼ ਕਰਨ ਵੇਲੇ ਅਪੀਲ ਕਰਦੇ ਹਨ ਕਿ ‘ਪੂਰਨ ਨਿਸਚਾ ਹੈ ਕਿ ਗੁਰਮਤਿ ਖੇਜੀ ਸੱਜਣ ਸ਼ਾਂਤ-ਚਿੱਤ ਹੋ ਕੇ ਵਿਚਾਰ ਕਰਨਗੇ।’ ਪਰ ਪੁਸਤਕ ਦੇ ਲੇਖਕਾਂ ਨੇ ਆਪ ਰੱਜ ਕੇ ਖਰੁਵਾ-ਪਨ ਵਰਤਿਆ ਹੈ। ਸੱਤੇ ਬਲਵੰਡ ਦਾ ਜ਼ਿਕਰ ਕਰਦਿਆਂ ਪੁਸਤਕ ਦੇ ਪੰਨਾ ੧੪੯ ਉਤੇ ਗੁਰੂ-ਘਰ ਦੇ ਇਹਨਾਂ ਕੀਰਤਨੀਆਂ ਬਾਰੇ ਇਉਂ ਲਿਖਿਆ ਹੈ :

ਇਹ ਠੀਕ ਹੋ ਸਕਦਾ ਹੈ ਕਿ ਲਾਲਚੀ ਢੂਮ (ਬਾਬੀਆਂ) ਨੂੰ ਗੁਰੂ- ਨਿੰਦਿਆ ਦਾ ਫਲ ਕੁਸ਼ਟ ਦਾ ਹੋ ਜਾਣਾ ਭੁਗਤਣਾ ਪਿਆ ਹੋਉ।..... ਸਾਬਤ ਹੁੰਦਾ ਹੈ ਕਿ ਊਕਤ ਦੋਵੇਂ ਮਰਾਸੀਆਂ ਨੇ ਗੁਰੂ ਜੀ ਦੀ ਬਿਰਨ ਕੇਵਲ ਲਾਲਚ ਦੇ ਖਿਆਲ

ਨਾਲ ਲਈ ਹੋਈ ਸੀ ।.....ਟਕਾ ਕਰਮੰ ਟਕਾ ਧਰਮੰ ਇਹਨਾਂ ਦਾ ਵਿਹਾਰ ਸੀ ।

ਇਸ ਮਜ਼ਮੂਨ ਦੇ ਅਖੀਰ 'ਤੇ ਲੇਖਕ 'ਸੱਤੇ ਬਲਵੰਡ ਦੀ ਵਾਰ' ਬਾਰੇ ਆਪਣੀ ਗਾਇ ਇਉਂ ਦੇਂਦੇ ਹਨ :

ਇਸ ਵਰ ਦੀਆਂ ਅੱਠੇ ਪਉੜੀਆਂ ਉਹਨਾਂ ਵਲੋਂ ਮੁਆਫ਼ੀ-ਨਾਮਾ ਹੈ । ਉਹਨਾਂ ਨੇ ਇਹ ਮੁਆਫ਼ੀ-ਨਾਮਾ ਦੇ ਕੇ ਆਪਣਾ ਅਪਰਾਧ ਬਾਬਿਲਾਇਆ ਸੀ । ਜੋ ਇਹ ਰਚਨਾ ਬਾਣੀ ਦੀ ਭੁਲਭਾਵਾ ਨਹੀਂ ਰਖਦੀ । ਇਹ ਕੇਵਲ ਇਕ ਫੈਸਲਾ ਹੈ ਜੋ ਪ੍ਰਾਲਸ਼ਾ ਦਰਬਾਰ ਦੀਆਂ ਛਾਈਲੀਂ ਵਿਚ ਬਤੌਰ ਰੀਕਾਰਡ ਦੇ ਰਹਿਣਾ ਚਾਹੀਦਾ ਸੀ । ਹਾਂ, ਇਤਿਹਾਸ ਦਾ ਅੰਗ ਜ਼ਰੂਰ ਹੈ । ਪਰ ਇਸ ਨੂੰ ਗੁਰਬਾਣੀ ਦਾ ਦਰਜਾ ਦੇਣਾ ਜਾਂ ਗੁਰਬਾਣੀ ਬਹਿਣਾ ਗੁਰਮਤਿ ਵਿਚੁਪ ਹੈ ।

ਹੁਣ ਦੀ ਵਿਚਾਰ ਵਿਚ ਅਸਾਂ ਇਹ ਵੇਖਣਾ ਹੈ ਕਿ 'ਸੱਤੇ ਬਲਵੰਡ ਦੀ ਵਾਰ' ਗੁਰੂ ਅਰਜਨ ਸਾਹਿਬ ਦੇ ਵੇਲੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੀ ਜਾਂ ਨਹੀਂ । ਜੇ ਦਰਜ ਸੀ ਤਾਂ ਇਸ ਦਾ ਆਦਰ-ਸਤਿਕਾਰ ਨਾ ਕਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੇ ਤੌਰ 'ਤੇ ਗੁਰੂ ਮੰਨ ਕੇ ਹੀ ਇਸ ਦੇ ਅੰਗੇ ਸਿਰ ਨਿਵਾਂਦੇ ਹਾਂ ।

ਪ੍ਰਾਚੀਨ ਬੀੜਾਂ ਦੇ ਲੇਖਕ ਸਰਦਾਰ ਜੀ.ਬੀ. ਸਿੰਘ ਜੀ ਨੇ ਪੁਰਾਣੀਆਂ ਲਿਖਤੀ ਬੀੜਾਂ ਦੀ ਖੋਜ ਕਰਨ ਵਿਚ ਬੜੀ ਮਿਹਨਤ ਤੋਂ ਕੰਮ ਲਿਆ ਹੋਇਆ ਹੈ । ਉਹਨਾਂ ਦੀ ਲਿਖਤ ਵਿਚੋਂ ਇਹ ਭੀ ਸਾਫ਼ ਦਿੱਸਦਾ ਹੈ ਕਿ ਉਹ ਸਿਖ-ਪਰਮ ਦੇ ਹਮਦਰਦ ਨਹੀਂ ਹਨ, ਗੁਰੂ ਸਾਹਿਬ ਵਿਚ ਉਹਨਾਂ ਦੀ ਸ਼ਰਧਾ ਨਹੀਂ ਹੈ, ਕਿਉਂਕਿ ਉਹਨਾਂ ਕਈ ਬਾਈਂ ਸਤਿਗੁਰੂ ਜੀ ਦੀ ਸ਼ਾਨ ਵਿਚ ਬੜੇ ਖਰੂਵੇ ਕੁਬੈਲ ਭੀ ਵਰਤੇ ਹਨ । ਭਾਈ ਬੰਨੋ ਵਾਲੀ ਬੀੜ ਨੂੰ ਅਸਲੀ ਬੀੜ ਤੇ ਕਰਤਾਰਪੁਰ ਵਾਲੀ 'ਆਦਿ ਬੀੜ' ਨੂੰ ਭਾਈ ਬੰਨੋ ਦੀ ਬੀੜ ਦਾ ਉਤਾਰਾ ਸਾਬਤ ਕਰਨ ਲਈ ਭੀ ਜੀ.ਬੀ. ਸਿੰਘ ਜੀ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ । ਪਰ ਇਸ ਦਾ ਭਾਵ ਇਹ ਨਹੀਂ ਕਿ ਅਸੀਂ ਉਹਨਾਂ ਦੀ ਨੀਅਤ ਉਤੇ ਸ਼ੋਕ ਕਰੀਏ । ਪੁਰਾਣੀਆਂ ਬੀੜਾਂ ਦੀ ਖੋਜ ਦਾ ਉਹਨਾਂ ਨੂੰ ਸ਼ੋਕ ਸੀ । ਜਿਥੇ ਜਿਥੇ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਇਸ ਲਗਨ ਵਿਚ ਸਮਾ ਦਿੱਤਾ । ਹਾਂ, ਸਾਡੀ ਇਹ ਗਾਇ ਜ਼ਰੂਰ ਹੈ ਕਿ ਉਹ ਆਪਣੀ ਇਤਨੀ ਭਾਰੀ ਕੀਤੀ ਮਿਹਨਤ ਦੇ ਸਿੱਟੇ ਕੱਢਣ ਵਿਚ ਉਕਾਈ ਖਾਂਦੇ ਗਏ ।

ਜੀ.ਬੀ. ਸਿੰਘ ਜੀ ਨੇ ਆਪਣੀ ਪੁਸਤਕ ਵਿਚ ਕਈ ਪੁਰਾਤਨ ਹੋਂਦ-ਲਿਖੀਆਂ ਬੀੜਾਂ ਦੇ ਹਵਾਲੇ ਦਿੱਤੇ ਹਨ, ਉਹਨਾਂ ਦੇ ਉਤਾਰਿਆਂ ਦੀਆਂ ਤਾਰੀਖਾਂ

ਭੀ ਦਿੱਤੀਆਂ ਹਨ। ਭਾਈ ਬੰਨੋ ਵਾਲੀ ਬੀੜ ਅਤੇ ਪਿੰਡ ਬੋਹੜ ਵਾਲੀ ਬੀੜ— ਇਹ ਦੋਵੇਂ ਗੁਰੂ ਅਰਜਨ ਸਾਹਿਬ ਦੀ ਜਿੰਦਗੀ ਵਿਚ ਹੀ ਲਿਖੀਆਂ ਗਈਆਂ ਸਨ। ਬੋਹੜ ਵਾਲੀ ਬੀੜ ਅਥੀਰਲੇ ੨੯ ਵਰਕਿਆਂ ਤੋਂ ਛੁੱਟ ਬਾਕੀ ਸਾਰੀ ਦੀ ਸਾਰੀ ਇਕੋ ਹੱਥ ਦੀ ਲਿਖੀ ਹੋਈ ਹੈ। ਜੀ.ਬੀ. ਸਿੰਘ ਜੀ ਨੇ ਅੱਖਾਂ ਵੇਖ ਕੇ ਇਹ ਸਾਖ ਭਰੀ ਹੈ। ਜਿਹੜੀਆਂ ਡਾਲਤੂ ਬਾਣੀਆਂ ਦਰਜ ਹੋਈਆਂ ਹਨ, ਉਹਨਾਂ ਬਾਚੇ ਜੀ.ਬੀ. ਸਿੰਘ ਜੀ ਨੇ ਵੱਜ-ਵਜਾ ਕੇ ਲਿਖਿਆ ਹੈ, ਕੋਈ ਲੁਕ-ਲੁਕਾ ਨਹੀਂ ਰੱਖਿਆ। ਜੇ ਭਗਤਾਂ ਦੀ ਸਾਰੀ ਬਾਣੀ, ਭੱਟਾਂ ਦੇ ਸਵੱਈਏ, ਤੇ ਸੱਤੇ ਬਲਵੰਡ ਦੀ ਵਾਰ ਬੋਹੜ ਵਾਲੀ ਬੀੜ ਵਿਚ ਕਿਸੇ ਹੋਰ ਹੱਥ ਦੇ ਲਿਖੇ ਹੁੰਦੇ, ਤਾਂ ਸਰਦਾਰ ਜੀ.ਬੀ. ਸਿੰਘ ਜੀ ਰਤਾ ਲੁਕਾ ਨਾ ਰੱਖਦੇ। ਖੋਜੀ ਕੀ ਤੇ ਲੁਕਾ ਕੀ? ਖੋਜੀ ਭੀ ਉਹ ਜੋ ਨਾਲੋਂ ਨਾਲ ਸਿਖ ਧਰਮ ਤੇ ਇਤਿਹਾਸ ਦਾ ਮਖੌਲ ਭੀ ਉਡਾ ਰਿਹਾ ਹੈ।

ਸਿਖ-ਇਤਿਹਾਸਕਾਰਾਂ ਨੇ ਤਾਂ ਇਹ ਲਿਖਿਆ ਸੀ ਕਿ ਭਾਈ ਬੰਨੋ ਵਾਲੀ ਬੀੜ ਮਾਂਗਟ ਦੇ ਰਾਹਾਂ ਵਿਚ ਲਿਖੀ ਗਈ ਸੀ, ਅਸੀਂ ਅਗਾਂਹ ਚੱਲ ਕੇ ਸਾਬਤ ਕਰਾਂਗੇ ਕਿ ਭਾਈ ਬੰਨੋ ਵਾਲੀ ‘ਬੀੜ’ ਅੰਮ੍ਰਿਤਸਰ ਵਿਚ ਹੀ ਲਿਖੀ ਗਈ, ਤੇ ਭਾਈ ਗੁਰਦਾਸ ਜੀ ਦੇ ਸਾਹਮਣੇ ਲਿਖੀ ਗਈ ਸੀ। ਭਾਈ ਗੁਰਦਾਸ ਜੀ ਦੀ ਨਿਗਰਾਨੀ ਹੁੰਦਿਆਂ ਇਸ ਬੀੜ ਵਿਚ ਕਿਸੇ ਮਿਲਾਵਟ ਦੀ ਗੁੰਜਾਇਸ਼ ਨਹੀਂ ਹੋ ਸਕਦੀ ਸੀ, ਪਾਸ ਕਰ ਇਸ ਵਾਸਤੇ ਕਿ ਉਸ ਵੇਲੇ ਤਕ ਕਈ ਨਕਲੀ ਬਾਣੀਆਂ ਬਣ ਚੁਕੀਆਂ ਹੋਈਆਂ ਸਨ, ਤੇ ਭਾਈ ਗੁਰਦਾਸ ਜੀ ਨੇ ਉਤਾਰੇ ਨੂੰ ਮਿਲਾਵਟ ਤੋਂ ਬਚਾਣ ਲਈ ਪੂਰਾ ਧਿਆਨ ਰੱਖਣਾ ਸੀ। ਭਾਈ ਬੰਨੋ ਦੀ ਬੀੜ ਤੋਂ ਬੋਹੜ ਪਿੰਡ ਵਾਲੀ ਬੀੜ ਲਿਖੀ ਗਈ, ਇਕ ਸਾਲ ਦੇ ਅੰਦਰ ਅੰਦਰ ਹੀ ਸੰਮਤ ੧੯੬੨ ਵਿਚ। ਅਜੇ ਗੁਰੂ ਅਰਜਨ ਸਾਹਿਬ ਮਨੁੱਖਾ-ਜਾਮੇ ਵਿਚ ਮੌਜੂਦ ਸਨ। ਬੋਹੜ ਵਾਲੀ ਬੀੜ ਲਿਖੀ ਹੋਈ ਭੀ ਇਕੋ ਹੱਥ ਦੀ ਹੈ। ਸੋ, ਸਿਰਫ਼ ਇਹੀ ਗਵਾਹੀ ਇਹ ਸਾਬਤ ਕਰਨ ਲਈ ਕਾਢੀ ਹੈ ਕਿ ਬਾਬਾ ਪ੍ਰਿਥੀ ਚੰਦ ਤੇ ਚੰਦੂ ਜਹਾਂਗੀਰ ਨਾਲ ਸਾਜ਼ਸ਼ ਕਰ ਕੇ ਕੋਈ ਮਿਲਾਵਟ ਨਹੀਂ ਕਰ ਸਕੇ। ਸਾਰੀ ਭਗਤ-ਬਾਣੀ, ਭੱਟਾਂ ਦੇ ਸਵੱਈਏ ਤੇ ਸੱਤੇ ਬਲਵੰਡ ਦੀ ਵਾਰ, ਇਹ ਸਾਰੀਆਂ ਬਾਣੀਆਂ ਭਾਈ ਗੁਰਦਾਸ ਜੀ ਦੀ ਹੱਥੀਂ ਹੀ ਗੁਰੂ ਅਰਜਨ ਸਾਹਿਬ ਦੀ ਆਗਿਆ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈਆਂ ਸਨ।

ਬਾਕੀ ਰਿਹਾ ਸਵਾਲ ‘ਸੱਤੇ ਬਲਵੰਡ ਦੀ ਵਾਰ’ ਦੇ ਆਦਰ-ਸਤਿਕਾਰ ਦਾ। ਸਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਦੀ ਹੀ ਇਕ ਭਰੋਸੇ-ਯੋਗ ਗਵਾਹੀ ਮਿਲ ਰਹੀ ਹੈ, ਜੋ ਇਹ ਸਾਬਤ ਕਰਦੀ ਹੈ ਕਿ ਇਹ ਬਾਣੀ ਉਸੇ ਤਰ੍ਹਾਂ ਪੜ੍ਹੀ, ਸੁਣੀ ਤੇ

ਵਰਤੀ ਜਾ ਰਹੀ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਲਿਖੀਆਂ ਹੋਰ ਬਾਣੀਆਂ।

ਭਾਈ ਗੁਰਦਾਸ ਜੀ ਦਾ ਨਾਮ ਸਿਖ ਪੰਥ ਵਿਚ ਸੂਰਜ ਵਾਂਗ ਰੋਸ਼ਨ ਹੈ। ਇਹ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਹੀ ਇਹਨਾਂ ਨੂੰ ਯੂ.ਪੀ. ਵਿਚ ਸਿਖ ਧਰਮ ਦਾ ਪਰਚਾਰ ਕਰਨ ਲਈ ਭੇਜਿਆ ਜਾਂਦਾ ਰਿਹਾ। ਪਰਚਾਰ ਆਖਰ ਗੁਰਬਾਣੀ ਦੀ ਰਾਹੀਂ ਹੀ ਹੋ ਸਕਦਾ ਸੀ, ਤੇ ਭਾਈ ਗੁਰਦਾਸ ਜੀ ਬਾਣੀ ਦੇ ਪ੍ਰਸਿੱਧ ਵਿਦਵਾਨ ਤੇ ਰਸੀਏ ਸਨ। ਇਹਨਾਂ ਨੇ ਆਪ ਭੀ ਗੁਰਮਤਿ ਉਤੇ ਦੋ ਪੁਸਤਕ ਲਿਖੇ—‘ਵਾਰਾਂ’ ਅਤੇ ‘ਕਬਿੱਤ’। ‘ਵਾਰਾਂ’ ਠੇਠ ਪੰਜਾਬੀ ਵਿਚ ਹਨ, ‘ਕਬਿੱਤ’ ਬਿੰਜ-ਭਾਸ਼ਾ ਵਿਚ। ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖੀ ਜਾਂਦੀ ਹੈ। ਇਸ ਦਾ ਇਹ ਭਾਵ ਲਿਆ ਜਾ ਸਕਦਾ ਹੈ ਕਿ ਇਹਨਾਂ ਨੇ ਗੁਰਮਤਿ ਦੇ ਸਿਧਾਂਤ ਆਪਣੀ ਬਾਣੀ ਵਿਚ ਸਪਸ਼ਟ ਤੌਰ 'ਤੇ ਸਮਝਾਏ ਹਨ, ਤੇ ਇਸ ਕੰਮ ਲਈ ਭਾਈ ਸਾਹਿਬ ਨੇ ਆਪਣੀ ਬਾਣੀ ਲਿਖਣ ਵਿਚ ਗੁਰਬਾਣੀ ਦਾ ਬਹੁਤ ਆਸਰਾ ਲਿਆ ਹੈ। ਇਸ ਖਿਆਲ ਨੂੰ ਖੋਲ੍ਹ ਕੇ ਦੱਸਣ ਲਈ ਅਸੀਂ ਭਾਈ ਗੁਰਦਾਸ ਜੀ ਦੀ ੧੯੮੩ੰ ਵਾਰ ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ। ਇਸ ਵਿਚ ਵੇਖੋਗੇ ਕਿ ਥਾਂ ਥਾਂ ਭਾਈ ਗੁਰਦਾਸ ਜੀ ਦੀਆਂ ਤੁਕਾਂ ਗੁਰਬਾਣੀ ਨਾਲ ਮਿਲਦੀਆਂ ਹਨ :

(੧) ਪਉੜੀ ਨੰ: ੨ :

ਆਦਿ ਪੁਰਖ ਆਦੇਸ਼ੁ ਹੈ, ਓਹੁ ਵੇਖੈ ਓਨਾ ਨਦਰਿ ਨ ਆਇਆ।

ਜਪੁ ਜੀ, ਪਉੜੀ ਨੰ: ੩੦ :

ਓਹੁ ਵੇਖੈ ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ।

(੨) ਪਉੜੀ ਨੰ: ੩ :

ਅੰਬਰੁ ਧਰਤਿ ਵਿਛੋਕਿਅਨੁ.....।

....ਵਿਣੁ ਬੰਮਾ ਆਗਾਸੁ ਰਹਾਇਆ।

....ਅਹਿਨਿਸ ਸੁਰਜੁ ਚੰਦੁ ਉਪਾਇਆ।

ਮਲਾਰ ਕੀ ਵਾਰ ਮ: ੧, ਪਉੜੀ ੭ :

ਆਪੀਨੈ ਆਪੁ ਸਾਜਿ ਆਪੁ ਪਛਾਣਿਆ।

ਅੰਬਰੁ ਧਰਤਿ ਵਿਛੋਕਿ ਸੰਦੇਆ ਤਾਣਿਆ।

ਵਿਣੁ ਬੰਮਾ ਗਗਾਨੁ ਰਹਾਇ ਸਬਦੁ ਨੀਸਾਣਿਆ।

ਸੂਰਜੁ ਚੰਦ੍ਰੁ ਉਪਾਈ ਜੋਤਿ ਸਮਾਣਿਆ।  
ਕੌਏ ਰਤਿ ਦਿਨੰਤ ਚੌਜ ਵਿਡਾਣਿਆ।

(੩) ਪਉੜੀ ਨੰ: ੫ :

.....ਨ ਕੀਮਤ ਪਾਈ।  
....ਸੁਣਿ ਸੁਣਿ ਆਖਣੁ ਆਖਿ ਸੁਣਾਈ।

ਸਿਰੀ ਰਾਗੁ ਮਹਲਾ ੧ (ਆਦਿ ਬੀੜ-ਪੰਨਾ ੧੪):

ਭੀ ਤੇਰੀ ਕੀਮਤਿ ਨਾ ਪਵੈ.....  
ਸੁਣਿ ਸੁਣਿ ਆਖਣੁ ਆਖਣਾ.....

(੪) ਪਉੜੀ ਨੰ: ੨ :

ਕਲਿਜੁਗ ਬੀਜੈ ਸੋ ਲੁਣੈ.....  
ਬਾਰਹਮਾਹਾ ਮਾਝ ਮ: ੫ :

ਜੇਹਾ ਬੀਜੈ ਸੋ ਲੁਣੈ.....

(੫) ਪਉੜੀ ਨੰ: ੬ :

ਸਤਜੁਗ ਸਤ ਤ੍ਰੇਤੇ ਜਗੀ, ਦੁਆਪਰਿ ਪੂਜਾ ਬਾਹਲੀ ਘਾਲਾ।  
ਕਲਿਜੁਗ ਗੁਰਮੁਖਿ ਨਾਉ ਲੈ, ਪਾਰਿ ਪਵੈ ਭਵਜਲ ਭਰਨਾਲਾ।

ਭਗਤ ਰਵਿਦਾਸ ਜੀ, ਗਉੜੀ ਬੈਰਾਗਣਿ :

ਸਤਜੁਗਿ ਸਤੁ ਤੇਤਾ ਜਗੀ, ਦੁਆਪਰਿ ਪੂਜਾਚਾਰ।  
ਤੀਨੋਂ ਜੁਗ ਤੀਨੋਂ ਦਿੜੇ, ਕਲਿ ਕੇਵਲ ਨਾਮ ਅਧਾਰ।੧।

ਨੋਟ : ਇਥੇ ਇਹ ਭੀ ਵੇਖ ਲਵੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਭਾਈ ਗੁਰਦਾਸ ਜੀ ਦੇ ਸਾਹਮਣੇ ਭਗਤ ਰਵਿਦਾਸ ਜੀ ਦੀ ਬਾਣੀ ਭੀ ਮੌਜੂਦ ਹੈ।

(੬) ਪਉੜੀ ਨੰ: ੬ :

(ਉ) ਜਿਨਾ ਭਉ ਤਿਨ ਨਾਹਿ ਭਉ, ਮੁਚੁ ਭਉ ਅਗੇ ਨਿਭਵਿਆਹ।

ਸਲੋਕ ਮਹਲਾ ੨ :

ਜਿਨਾ ਭਉ ਤਿਨ ਨਾਹਿ ਭਉ, ਮੁਚੁ ਭਉ ਨਿਭਵਿਆਹ।

(ਅ) ਧਰਿ ਤਾਰਾਜੂ ਤੋਲੀਐ, ਹਉਲਾ ਭਾਰਾ ਤੋਲੁ ਤੁਲਾਹਾ।

ਮਹਲਾ ੧, ਆਸਾ ਦੀ ਵਾਰ :

ਧਰਿ ਤਾਰਾਜੂ ਤੇਲੀਐ, ਨਿਵੇ ਸੁ ਗਉਰਾ ਹੋਇ ।

(੨) ਪਉੜੀ ਨੰ: ੧੦ :

ਕਾਰਣੁ ਕਰਤੇ ਵਸਿ ਹੈ, ਵਿਰਲੇ ਦਾ ਓਹੁ ਕਰੇ ਕਰਾਇਆ ।

ਮਹਲਾ ੨ (ਪੰਨਾ ੧੪੯) :

ਕਾਰਣੁ ਕਰਤੇ ਵਸਿ ਹੈ, ਜਿਨਿ ਕਲ ਰਾਖੀ ਧਾਰਿ ।

ਜਿਉਂ ਜਿਉਂ ਤੁਸੀ ਭਾਈ ਗੁਰਦਾਸ ਜੀ ਦੀਆਂ 'ਵਾਰਾਂ' ਗਹੁ ਨਾਲ ਪੜ੍ਹੇਗੇ  
ਤੁਹਾਨੂੰ ਇਹ ਗੱਲ ਸਾਡ ਦਿੱਸਦੀ ਜਾਏਗੀ ਕਿ ਭਾਈ ਗੁਰਦਾਸ ਜੀ ਨੂੰ ਗੁਰਬਾਣੀ  
ਦੀ ਬੜੀ ਢੂੰਘੀ ਵਾਕਫ਼ੀ ਸੀ, ਅਤੇ ਉਹ ਆਪਣੀ ਬਾਣੀ ਵਿਚ ਗੁਰਬਾਣੀ ਵਿਚੋਂ  
ਬਹੁਤ ਤੁਕਾਂ ਵਰਤਦੇ ਸਨ ।

ਹੂ-ਬ-ਹੂ ਇਸੇ ਤਰ੍ਹਾਂ ਹੀ ਭਾਈ ਸਾਹਿਬ 'ਸੱਤੇ ਬਲਵੰਡ ਦੀ ਵਾਰ' ਨੂੰ  
ਵਰਤਦੇ ਹਨ। ਪੜ੍ਹੇ ਉਹਨਾਂ ਦੀ ਵਾਰ ਨੰ: ੨੪। ਇਸ 'ਵਾਰ' ਦੀਆਂ  
੨੫ ਪਉੜੀਆਂ ਹਨ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਇਹ ਲਿਖੀ  
ਗਈ ਸੀ, ਕਿਉਂਕਿ ਇਸ ਵਿਚ ਗੁਰੂ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਦਾ ਜਿਕਰ  
ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਉਸਤਤਿ ਭੀ ਦਰਜ ਹੈ। ਹਰੇਕ ਗੁਰ-  
ਵਿਅਕਤੀ ਦੀ ਵਡਿਆਈ ਵਿਚ ਹੇਠ-ਲਿਖੇ ਅਨੁਸਾਰ ਪਉੜੀਆਂ ਹਨ :

੧ ਤੋਂ ੮	ਗੁਰੂ ਨਾਨਕ ਦੇਵ ਜੀ
੫ ਤੋਂ ੯	ਗੁਰੂ ਅੰਗਰ ਸਾਹਿਬ
੯ ਤੋਂ ੧੩	ਗੁਰੂ ਅਮਰਦਾਸ ਜੀ
੧੪ ਤੋਂ ੧੭	ਗੁਰੂ ਰਾਮਦਾਸ ਜੀ
੧੮ ਤੋਂ ੨੦	ਗੁਰੂ ਅਰਜਨ ਸਾਹਿਬ
੨੧, ੨੨	ਗੁਰੂ ਹਰਿਗੋਬਿੰਦ ਸਾਹਿਬ
੨੩	ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
੨੪	ਗੁਰੂ ਹਰਿਗੋਬਿੰਦ ਸਾਹਿਬ
੨੫	'ਗੁਰ ਮੂਰਤਿ ਗੁਰ ਸਬਦੁ ਹੈ'

ਹੁਣ ਅਸੀ ਪਾਠਕਾਂ ਦੀ ਦਿਲਚਸਪੀ ਵਾਸਤੇ ਇਸ 'ਵਾਰ' ਵਿਚੋਂ  
ਉਹ ਪ੍ਰਮਾਣ ਪੇਸ਼ ਕਰਦੇ ਹਨ, ਜੋ 'ਮੱਤੇ ਬਲਵੰਡ ਦੀ ਵਾਰ' ਨਾਲ ਛੂੰਘੀ ਸਾਂਝ  
ਰੱਖਦੇ ਹਨ :

(੧) ਪਉੜੀ ਨੰ: ੨, ਭਾਈ ਗੁਰਦਾਸ ਜੀ :

ਨਿਹਚਲ ਨੀਵ ਪਰਾਈਓਨੁ, ਸਾਧ ਸੰਗਤਿ ਸਚ ਖੰਡ ਸਮੇਉ ।

ਬਲਵੰਡ ਪਉੜੀ ਨੰ: ੧ :

ਨਾਨਕ ਰਾਜੁ ਚਲਾਇਆ, ਸਚੁ ਕੌਟੁ ਸਤਾਣੀ ਨੀਵਦੈ ।

(੨) ਪਉੜੀ ਨੰ: ੩, ਭਾਈ ਗੁਰਦਾਸ ਜੀ :

ਇਕ-ਛਤੁ ਰਾਜੁ ਕਮਾਵਦਾ, ਦੁਸਥਨ ਦੂਤ ਨ ਸ਼ੋਰ ਬਰਾਬਾ ।

ਬਲਵੰਡ, ਨੰ: ੧ :

ਨਾਨਕ ਰਾਜੁ ਚਲਾਇਆ ।

(੩) ਪਉੜੀ ਨੰ: ੨-੩, ਭਾਈ ਗੁਰਦਾਸ ਜੀ :

ਜਗਤ-ਗੁਰੂ ਗੁਰੂ ਨਾਨਕ ਦੇਉ—੨ ।

ਜਾਹਰ ਪੀਤੁ ਜਗਤ-ਗੁਰ ਬਾਬਾ—੩ ।

ਬਲਵੰਡ-ਗੁਰੂ ਨਾਨਕ ਦਾ ਨਾਮਣਾ ਬਿਆਨ ਨਹੀਂ ਕੀਤਾ ਜਾ ਸਕਦਾ :

ਨਾਉ ਕਰਤਾ ਕਾਦਰੁ ਕਰੈ, ਕਿਉ ਬੋਲੁ ਹੋਵੈ ਜੋਖੀਵਦੈ । ੧।

(੪) ਪਉੜੀ ਨੰ: ੬, ਭਾਈ ਗੁਰਦਾਸ ਜੀ :

ਜੋਤਿ ਸਮਾਣੀ ਜੋਤਿ ਵਿਚਿ ।

ਸੱਤਾ, ਪਉੜੀ ਨੰ: ੮ :

ਜੋਤਿ ਸਮਾਣੀ ਜੋਤਿ ਮਾਹਿ ।

(੫) ਪਉੜੀ ਨੰ: ੭, ਭਾਈ ਗੁਰਦਾਸ ਜੀ :

ਪੁੜੁ ਸਪੁੜੁ ਬਬਾਣੈ ਲਹਣਾ ।

ਇਸ ਦੇ ਟਾਕਰੇ 'ਤੇ ਬਲਵੰਡ, ਨੰ: ੨ :

ਪੁੜੀ ਕਉਲੁ ਨ ਪਾਲਿਓ ।

(੬) ਪਉੜੀ ਨੰ: ੧੦, ਭਾਈ ਗੁਰਦਾਸ ਜੀ :

ਪੇਤਾ ਪਰਵਾਣੀਕੁ ਨਵੇਲਾ ।

ਸੱਤਾ, ਪਉੜੀ ਨੰ: ੬ :

ਪਿਉ ਦਾਦੇ ਜੇਵਹਿਗਾ ਪੇਤਾ ਪਰਵਾਣੁ ।

(੭) ਗੁਰੂ ਅਮਰਦਾਸ ਜੀ ਦੀ ਬਾਬਤ :

ਪਉੜੀ ਨੰ: ੧੨, ਭਾਈ ਗੁਰਦਾਸ ਜੀ :

ਸੋ ਟਿਕਾ ਸੋ ਬੈਹਣਾ, ਸੋਈ ਸਚਾ ਹੁਕਮੁ ਚਲਾਇਆ ।

ਸੱਤਾ, ਪਉੜੀ ਨੰ: ੬ :

ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ ।

(੮) ਪਉੜੀ ਨੰ: ੧੪, ਭਾਈ ਗੁਰਦਾਸ ਜੀ :

ਪਿਉ ਦਾਦੇ ਜੇਵੇਹਿਆ, ਪਕਦਾਦੇ ਪਰਵਾਣੁ ਪੜੋਤਾ ।

ਸੱਤਾ, ਪਉੜੀ ਨੰ: ੬ :

ਪਿਉ ਦਾਦੇ ਜੇਵਹਿਗਾ, ਪੇਤਾ ਪਰਵਾਣੁ ।

(੯) ਪਉੜੀ ਨੰ: ੧੬, ਭਾਈ ਗੁਰਦਾਸ ਜੀ :

ਤਖਤੁ ਬਖਤੁ ਲੈ ਮਲਿਆ, ਸਬਦਿ ਸੁਰਤਿ ਵਾਪਾਨੁ ਸਪਤਾ ।

ਬਲਵੰਡ, ਪਉੜੀ ਨੰ: ੨ :

ਝੁਲੈ ਸੁ ਛੜੁ ਨਿਰਜਨੀ, ਮਲਿ ਤਖਤ ਬੈਠਾ ਗੁਰ ਹਟੀਐ ।

ਸੱਤਾ, ਪਉੜੀ ਨੰ: ੮ :

ਤਖਤਿ ਬੈਠਾ ਅਰਜਨੁ ਗੁਰ ।

(੧੦) ਪਉੜੀ ਨੰ: ੨੦, ਭਾਈ ਗੁਰਦਾਸ ਜੀ :

ਲੰਗਰੁ ਚਲੈ ਸਬਦ ਗੁਰ, ਪੁਰੇ ਪੁਰੀ ਬਣੱਤਾ ।

ਬਲਵੰਡ, ਪਉੜੀ ਨੰ: ੨ :

ਲੰਗਰੁ ਚਲੈ ਗੁਰ ਸਬਦਿ, ਹਰਿ ਤੈਟਿ ਨ ਆਵੀ ਖਟੀਐ ।

(੧੧) ਭਾਈ ਗੁਰਦਾਸ, ਪਉੜੀ ਨੰ: ੨੦ :

ਗੁਰਮੁਖਿ ਛੜ੍ਹ ਨਿਰਜਨੀ, ਪੁਰਨ ਬ੍ਰਹਮ ਪਰਮਪਦ ਮੱਤਾ।

ਬਲਵੰਡ, ਨੰ: ੨ :

ਝੂਲੈ ਸੁ ਛੜ੍ਹ ਨਿਰਜਨੀ, ਮਲਿ ਤਖਤੁ ਬੈਠਾ ਗੁਰ ਹਟੀਐ।

'ਪੰਚ ਖਾਲਸਾ ਦੀਵਾਨ' ਦੀ ਪ੍ਰਕਾਸ਼ਿਤ ਪੁਸਤਕ ਵਿਚ ਸੱਤੇ ਬਲਵੰਡ ਦੇ ਵਿਰੁੱਧ ਇਕ ਇਹ ਦੂਸ਼ਣ ਲਾਇਆ ਗਿਆ ਹੈ ਕਿ ਉਹਨਾਂ ਨੇ ਗੁਰੂ ਅੰਗਦ ਸਾਹਿਬ ਦਾ ਨਾਮ 'ਲਹਿਣਾ' ਲਿਖ ਕੇ ਮਨ-ਮੱਤ ਕੀਤੀ ਹੈ। ਵੇਖੋ ਪੰਨਾ ੧੫੧ :

ਨੋਟ : ਗੁਰੂ ਅੰਗਦ ਸਾਹਿਬ ਨੂੰ 'ਲਹਿਣਾ' ਬਿਬਦ ਵਰਤ ਕੇ ਅਤੀ ਗਲਤੀ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਬਾਬੇ ਲਹਿਣੇ ਨੂੰ ਗੁਰਤਾ ਦੇ ਕੇ ਗੁਰੂ ਅੰਗਦ ਵਿਚ ਤਬਦੀਲ ਕਰ ਦਿੱਤਾ ਸੀ, ਕਿਉਂਕਿ ਮਰਾਸੀ ਗੁਰਮਤਿ ਫਿਲਾਸ਼ਾਂਡੀ ਤੋਂ ਨਾਵਕਛ ਸਨ, ਇਸ ਵਾਸਤੇ ਉਹਨਾਂ ਨੇ ਕੀਤਾ ਹੋਵੇਗਾ। ਪਰ ਸਿੱਖੀ ਨੁਕਤਾ-ਨਿਗਾਹ ਅਨੁਸਾਰ ਅਪਰਾਧ ਹੈ।

ਇਸ ਸੰਬੰਧੀ ਅਸੀਂ ਇਸ ਦੇ ਲੇਖਕ ਜੀ ਦੀ ਵਿਚਾਰ ਵਾਸਤੇ ਭਾਈ ਗੁਰਦਾਸ ਜੀ ਦੀ ਉਸੇ ਵਾਰ ਨੰ: ੨੪ ਵਿਚੋਂ ਪ੍ਰਮਾਣ ਪੇਸ਼ ਕਰਦੇ ਹਾਂ। ਸੱਤੇ ਬਲਵੰਡ ਨੂੰ ਤਾਂ ਉਹਨਾਂ 'ਲਾਲਚੀ ਮਰਾਸੀ' ਦਾ ਖਿਤਾਬ ਦਿੱਤਾ ਹੈ; ਵੇਖੀਏ, ਪੰਥ ਦੇ ਗੁਰਸਿਖ ਉੱਘੇ ਵਿਦਵਾਨ ਬਾਰੇ ਕੀ ਫੁੱਲ ਕੇਰਦੇ ਹਨ ?

ਭਾਈ ਗੁਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਵਡਿਆਈ ਕਰਦੇ ਹੋਏ ਇਉਂ ਲਿਖਦੇ ਹਨ :

(ੴ) ਬਾਬਾਣੈ ਘਰਿ ਚਾਨਣੁ ਲਹਿਣਾ

(ਪਉੜੀ ਨੰ: ੬)

(ਅ) ਪੁਤੁ ਸਪੁਤੁ ਬਬਾਣੈ ਲਹਿਣਾ

(ਪਉੜੀ ਨੰ: ੭)

ਭਾਈ ਗੁਰਦਾਸ ਜੀ ਦੀ ਇਸ ਵਾਰ ਨੰ: ੨੪ ਅਤੇ ਸੱਤੇ ਬਲਵੰਡ ਦੀ ਵਾਰ ਵਿਚ ਹੋਰ ਭੀ ਕਈ ਸਾਂਝਾਂ ਹਨ। ਪਰ ਅਸਾਂ ਇਥੇ ਪਾਠਕਾਂ ਨੂੰ ਸਿਰਫ ਵੰਨਗੀ ਵਿਖਾਈ ਹੈ। ਪਾਠਕ ਆਪ ਨਿਰਣਾ ਕਰ ਲੈਣਗੇ ਕਿ 'ਸੱਤੇ ਬਲਵੰਡ ਦੀ ਵਾਰ' ਗੁਰੂ ਅਰਜਨ ਸਾਹਿਬ ਦੀ ਹਜਾਤੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਦਰਜ ਸੀ।



੯

## ਆਦਿ ਬੀੜ ਦਾ ਪਹਿਲਾ ਪ੍ਰਕਾਸ਼

ਬੀੜ ਕਦੋਂ ਲਿਖੀ ਗਈ ? (ਸੁਰਜ ਪ੍ਰਕਾਸ਼ ਅਨੁਸਾਰ)

ਗੁਰ ਪ੍ਰਤਾਪ ਸੁਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਜੀ 'ਆਦਿ ਬੀੜ' ਦੇ ਲਿਖੇ ਜਾਣ ਦੀ ਥਿੱਤ ਬਾਰੇ ਲਿਖਦੇ ਹਨ :

ਦੋਹਰਾ : ਭਯੋ ਗ੍ਰੰਥ ਸਾਹਿਬ ਰੁਚਿਰ, ਭੋਗ ਪਾਇਥੇ ਹੇਤ |

ਅਨਿਕ ਭਾਂਤ ਉਤਸ਼ਾਹ ਕੀ, ਤਜਾਰੀ ਕਰੀ ਸੁਚੇਤ |੧|

ਤੋਟਕ ਛੰਦ : ਬਹੁ ਕੀਨ ਤਿਹਾਵਲ ਮੇਲ ਭਯੋ |

ਸਭ ਸੰਗਤਿ ਬੈਨ ਸੁਨਾਇ ਦਯੋ |

ਅਬ ਗ੍ਰੰਥ ਸੰਪੁਰਨ ਹੋਏ ਗਯੋ |

ਦਰਸੈਂ ਸਭ ਆਨਿ ਉਛਾਹ ਕਯੋ |੨|

ਨਰ ਨਾਤਿ ਅਨੰਦ ਬਿਲੰਦ ਕਰੇ |

ਸਰ ਰਾਮ ਜਹਾਂ ਤਹ ਆਨਿ ਬਿਰੇ |

ਲਘੁ ਦੂਦਤਿ ਬਾਜਿ ਨਫੀਰਨ ਸੈ |

ਬਡ ਹੇਤ ਬੁਲਾਹਲ ਭੀਰਨ ਸੈ |੩|

ਉਤਸ਼ਾਹਤ ਸੰਗਤਿ ਆਵਤ ਹੈ |

ਬਹੁ ਭਾਂਤਿ ਪ੍ਰਸਾਦ ਲਜਾਵਤ ਹੈ |

ਫਲ ਫੁਲਨ ਕੇ ਨਿਜ ਹਾਥ ਧਰੇ |

ਬੁਭ ਚੀਰ ਸਰੀਰ ਸਭੇ ਪਹਰੇ |੪|.....

ਸਭ ਸੰਗਤਿ ਨੇ ਦਰਸ਼ਨ ਕਰਯੋ |

ਪਗ ਪੰਕਜ ਪੈ ਨਿਜ ਸੀਸ ਧਰਯੋ |

ਪੁਨਿ ਜਾਤ ਭਏ ਨਿਜ ਧਾਮਨ ਕੋ ।  
ਹਰਖੰਡ ਲਗੇ ਨਿਜ ਕਾਮਨ ਕੋ ।੨੨।.....

ਊਠ ਸ੍ਰੀ ਗੁਰ ਆਵਤ ਭੇ ਪੁਰਿ ਕੋ ।  
ਗੁਰਦਾਸ ਸਮੇਤ ਸੁਧੀ ਉਰ ਕੋ ।  
ਲਿਜ ਸੰਗ ਸੁ ਗ੍ਰਥਹਿ ਆਪਨ ਕੈ ।  
ਹਰਿ ਮੰਦਰ ਮੈ ਬਰ ਥਾਪਨ ਕੈ ।  
ਹੁਏ ਪੂਜ ਸਦਾ ਇਸ ਥਾਨ ਬਿਖੈ ।  
ਬਹੁਰੋ ਸਮੁਦਾਇ ਪਠੈ ਸੁ ਲਿਖੈ ।੨੯।

ਕਵੀ ਜੀ ਲਿਖਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਥੀੜ ਦਾ ਪ੍ਰਕਾਸ਼ ਕਰਾ ਦਿਤਾ । ਅੰਮ੍ਰਿਤ ਵੇਲੇ ਉੱਠ ਕੇ ਹਜ਼ੂਰ ਨਿਵਾਸ-ਅਸਥਾਨ ਤੋਂ ਆਉਂਦੇ ਸਨ, ਸਾਰਾ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਚ ਹੀ ਰਹਿੰਦੇ ਸਨ ਤੇ ਭਾਈ ਗੁਰਦਾਸ ਜੀ ਤੋਂ ਬਾਣੀ ਦਾ ਪਾਠ ਸੁਣਦੇ ਸਨ । ਹੋਰ ਭੀ ਸਿਖ ਪ੍ਰੇਮ ਨਾਲ ਆ ਕੇ ਦਰਸ਼ਨ ਕਰਦੇ ਸਨ । ਥਾਂ ਥਾਂ ਇਹ ਖਬਰ ਪਸਰ ਗਈ ਕਿ ਸਾਰੀ ਬਾਣੀ ਦੀ ਥੀੜ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਾ ਕੇ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਹੈ । ਦੂਰੋਂ ਦੂਰੋਂ ਸਿਖ ਦਰਸ਼ਨਾਂ ਨੂੰ ਆਉਣ ਲੱਗ ਪਏ ।

ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਦੀ ਬਿੱਤ ਕਵੀ ਸੰਤੋਖ ਸਿੰਘ ਜੀ ਇਉਂ ਦੱਸਦੇ ਹਨ :

ਸੁਆ : ਸੰਮਤ ਸੋਲਹਿ ਸੈ ਇਕ ਸਾਠਹਿ, ਭਾਦਵ ਕੀ ਸੁਦੀ ਏਕਮ ਜਾਨੋ ।  
ਗ੍ਰੰਥ ਸਮਾਪਤ ਸ੍ਰੀ ਗੁਰ ਕੌਨ, ਮਹਾ ਉਤਸਾਹ ਗੁਰੂ-ਘਰ ਠਾਨੋ ।  
ਸੰਗਤਿ ਦੇਸ ਬਿਦੇਸਨ ਕੀ, ਸੁਨਿ ਕੈ ਮਨਿ ਆਨੰਦ ਦੀਰਘ ਮਾਨੋ ।  
ਦੇਖਨ ਆਵਤ ਭਾਉ ਬਧਾਵਤ, ਕੋ ਲਿਖਵਾਵਨ ਕੋ ਹਿਤ ਵਾਨੋ ।੩੫।

### ‘ਗੁਰਬਿਲਾਸ’ ਅਨੁਸਾਰ

ਪੁਸਤਕ ਗੁਰਬਿਲਾਸ ਦੇ ਕਰਤਾ ਜੀ ਇਸ ਬਿੱਤ ਥਾਰੇ ਇਉਂ ਲਿਖਦੇ ਹਨ :

ਗੁਰਦਾਸ ਥੀੜ ਪਰ ਦਸਖਤ ਕਰੋ । ਸੰਮਤ ਲਿਖਯੋ ਅਧਕ ਸੁਖ ਭਰੋ ।  
ਸੰਮਤ ਸੋਲਾਂ ਸੈ ਸੁਖ-ਕਾਰੀ । ਇਕ ਸਠ ਤਾਂ ਕੇ ਉਪਰ ਧਾਰੀ ।  
ਭਾਦਰੋਂ ਸੁਦਿ ਏਕਮ ਸੁਖਦਾਈ । ਸ੍ਰੀ ਗ੍ਰੰਥ ਭਯੋ ਪੂਰ ਸੁਹਾਈ ।  
ਤਤਕਰੇ ਮੈਂ ਸੰਮਤ ਲਿਖ ਧਾਰਾ । ਦਯਾਸਿੰਧ ਕੀਆ ਪਰਉਪਕਾਰਾ ।

ਉਪਰ ਦੱਸੇ ਦੋਹਾਂ ਲਿਖਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਦੀ ਤਰੀਕ ਭਾਦਰੋਂ ਸੁਦੀ ੧ ਸੰਮਤ ੧੬੬੧ ਲਿਖੀ ਹੈ। ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਸੰਮਤ ੧੬੬੧ ਹੀ ਦਿਤੀ ਹੈ, ਪਰ ਮਹੀਨਾ ਸਾਵਣ ਲਿਖਿਆ ਹੈ, ਖਾਸ ਬਿੱਤ ਤਰੀਕ ਕੋਈ ਨਹੀਂ ਦੱਸੀ। ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਕੰਮ ਇਤਨਾ ਜ਼ਰੂਰੀ ਤੇ ਉੱਘਾ ਹੈ ਕਿ ਇਸ ਦੀ ਖਾਸ ਬਿੱਤ ਤਰੀਕ ਇਤਿਹਾਸ ਵਿਚ ਚੇਤੇ ਰਹੀਣੀ ਜ਼ਰੂਰੀ ਸੀ। ਗਿਆਨੀ ਗਿਆਨ ਸਿੰਘ ਜੀ ਨੇ ਇਸ ਪਾਸੇ ਵਲੋਂ ਕੁਝ ਬੇਪਰਵਾਹੀ ਜਿਹੀ ਕੀਤੀ ਜਾਪਦੀ ਹੈ। ਸੋ, ਭਾਦਰੋਂ ਸੁਦੀ ੧ ਹੀ ਮੰਨਣ-ਜੋਗ ਹੈ।

## ਭਾਈ ਗੁਰਦਾਸ ਜੀ ਅਨੁਸਾਰ

ਜਿਹੜੀ ‘ਆਦਿ ਬੀੜ’ ਭਾਈ ਗੁਰਦਾਸ ਜੀ ਨੇ ਲਿਖੀ ਸੀ ਉਹ ਇਸ ਵੇਲੇ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਵਿਚ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਪੀਗਮਲ ਜੀ ਦੀ ਸੰਤਾਨ ਦੇ ਕਬਜ਼ੇ ਵਿਚ ਚਲੀ ਆ ਰਹੀ ਹੈ। ਉਸ ਬੀੜ ਦੇ ਸ਼ੁਰੂ ਵਿਚ ਜਿਥੇ ਤਤਕਰੇ ਦਾ ਅਰੰਭ ਹੁੰਦਾ ਹੈ, ਬਾਣੀ ਦੇ ਲਿਖੇ ਜਾਣ ਦੀ ਬਿੱਤ ਇਉਂ ਦਿੱਤੀ ਹੈ :

ਸੂਚੀ ਪੜ੍ਹ ਪੇਖੀ ਕਾ, ਤਤਕਰਾ ਰਾਗਾਂ ਕਾ, ਸੰਮਤ ੧੬੬੧ ਮਿਤੀ ਭਾਦੇਉ ਵਦੀ  
ਏਕਮ ੧ ਪੇਖੀ ਲਿਖਿ ਪਹੁੰਚੋ।

ਇਸ ਦਾ ਭਾਵ ਇਹ ਹੈ ਕਿ ਭਾਈ ਗੁਰਦਾਸ ਜੀ ਸਾਰੀ ਬਾਣੀ ਲਿਖ ਕੇ ਜਦੋਂ ਤਤਕਰਾ ਸ਼ੁਰੂ ਕਰਨ ਲਗੇ ਤਾਂ ਭਾਦੇਉ ਵਦੀ ੧ ਬਿੱਤ ਸੀ।

ਓਪਰੀ ਨਜ਼ਰੇ ਇਉਂ ਜਾਪਦਾ ਹੈ ਕਿ ਸੂਰਜ ਪ੍ਰਕਾਸ਼ ਤੇ ਗੁਰਬਿਲਾਸ ਦੀ ਦੱਸੀ ਹੋਈ ਬਿੱਤ ਅਤੇ ਕਰਤਾਰਪੁਰ ਵਾਲੀ ‘ਆਦਿ ਬੀੜ’ ਦੇ ਤਤਕਰੇ ਦੇ ਅਰੰਭ ਵਿਚ ਲਿਖੀ ਬਿੱਤ ਵਿਚ ਦੋ ਕੁ ਹਫ਼ਤਿਆਂ ਦਾ ਫਰਕ ਹੈ। ਇਹ ਦਿੱਸਦਾ-ਫਰਕ ਸਮਝਣ ਲਈ ਰਤਾ ਕੁ ਵਿਚਾਰ ਕਰਨੀ ਪਏਗੀ। ਮੂਲ-ਬਾਣੀ ਤਾਂ ਭਾਦਰੋਂ ਵਦੀ ੧ ਤਕ ਲਿਖੀ ਗਈ। ਅਗਾਂਹ ਹੁਣ ਤਤਕਰਾ ਲਿਖਣਾ ਸੀ। ਬਾਣੀ ਦੇ ਸਮਾਪਤ ਹੋਣ ਤੇ ਹੀ ਤਤਕਰਾ ਲਿਖਿਆ ਜਾ ਸਕਦਾ ਸੀ। ਤਤਕਰੇ ਵਿਚ ਸਫੇ-ਵਾਰ ਹਰੇਕ ਸ਼ਬਦ ਦੀ ਪਹਿਲੀ ਤੁਕ ਦਾ ਕੁਝ ਹਿੱਸਾ ਦਿੱਤਾ ਗਿਆ ਹੈ। ਪਹਿਲਾਂ ਇਹ ਚੀਜ਼ ਮੂਲ-ਬਾਣੀ ਵਿਚੋਂ ਵੇਖਣੀ ਸੀ, ਫਿਰ ਇਸ ਨੂੰ ਤਤਕਰੇ ਵਿਚ ਲਿਖਣਾ ਸੀ। ਸੋ, ਇਹ ਕਾਫ਼ੀ ਲੰਮਾ ਤੇ ਮਿਹਨਤ ਦਾ ਕੰਮ ਸੀ। ਤਤਕਰੇ ਦੇ ੫੪ ਕੁ ਸਫੇ ਹਨ। ਮਸਾਂ ਚਾਰ ਪੰਜ ਸਫੇ ਹੀ ਇਕ ਦਿਨ ਵਿਚ ਲਿਖੇ ਜਾ ਸਕਦੇ ਸਨ।

ਸਾਰੇ ਦੀ ਲਿਖਾਈ ਉਤੇ ਦਸ ਯਾਰ੍ਹਾਂ ਦਿਨ ਜ਼ਰੂਰ ਲੱਗ ਗਏ ਹੋਣਗੇ। ਮਲੂਮ ਹੁੰਦਾ ਹੈ ਕਿ ਸੁਰਜ ਪ੍ਰਕਾਸ਼ ਅਤੇ ਗੁਰਬਿਲਾਸ ਦੇ ਲਿਖਾਰੀ ਭਾਦਰੋਂ ਵਦੀ ੧ ਦੀ ਥਾਂ ਭਾਦਰੋਂ ਸੁਦੀ ੧ ਉਹ ਬਿੱਤ ਦੱਸ ਰਹੇ ਹਨ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬੀੜ ਤਤਕਰੇ ਸਮੇਤ ਤਿਆਰ ਹੋ ਗਈ, ਅਤੇ ਇਸ ਯੋਗ ਹੋ ਗਈ ਕਿ ਸਤਿਗੁਰੂ ਜੀ ਨੇ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕਰਾ ਦਿੱਤਾ। ਪਹਿਲੇ ਪ੍ਰਕਾਸ਼ ਦੀ ਬਿੱਤ ਭਾਦਰੋਂ ਸੁਦੀ ੧ ਹੈ, ਕਿਉਂਕਿ ਇਹ ‘ਪ੍ਰਕਾਸ਼ ਦਿਨ’ ਸ੍ਰੀ ਹਰਿਮੰਦਰ ਸਾਹਿਬ ਵਿਚ ਅੱਜ ਤਕ ਬੜੇ ਉਤਸ਼ਾਹ ਨਾਲ ਹਰ ਸਾਲ ਮਨਾਇਆ ਜਾ ਰਿਹਾ ਹੈ। ਸੋ, ਦੋਹਾਂ ਵੱਖ-ਦਿਸ਼ਾਵਾਂ ਬਿੱਤਾਂ ਦਾ ਅਸਲ ਨਿਰਣਾ ਇਹ ਹੈ ਕਿ ਭਾਈ ਗੁਰਦਾਸ ਜੀ ਨੇ ‘ਆਦਿ-ਬੀੜ’ ਦੀ ਸਾਰੀ ਮੂਲ-ਬਾਣੀ ਭਾਦਰੋਂ ਵਦੀ ੧ ਤਕ ਸਮਾਪਤ ਕਰ ਲਈ। ਫਿਰ ਉਹਨਾਂ ਤਤਕਰਾ ਲਿਖਣਾ ਸ਼ੁਰੂ ਕੀਤਾ। ਭਾਦਰੋਂ ਸੁਦੀ ੧ ਉਹ ਦਿਹਾੜਾ ਹੈ ਜਦੋਂ ਤਤਕਰੇ ਸਮੇਤ ਸਾਰੀ ਬੀੜ ਇਸ ਯੋਗ ਹੋ ਗਈ ਕਿ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਹੋਇਆ।

### ‘ਆਦਿ ਬੀੜ’ ਦੀ ਜਿਲਦ

ਗੁਰਬਿਲਾਸ ਛੇਵੰਂ ਪਾਤਸ਼ਾਹੀ ਦਾ ਕਰਤਾ ਲਿਖਦਾ ਹੈ ਕਿ ਜਦੋਂ ਭਾਈ ਗੁਰਦਾਸ ਜੀ ਸਾਰੀ ਬੀੜ ਲਿਖ ਚੁਕੇ ਤਾਂ :

ਦੇਹਰਾ : ਗੁਰ ਸਿੱਖ ਬੰਨੇ ਅਯੋ, ਸੰਗਤਿ ਸਾਥ ਅਪਾਰ।

ਮਾਂਗਟ ਵਾਸੀ ਤਾਂਹਿ ਕੀ, ਦਰਸਨ ਗੁਰੂ ਨਿਹਾਰ। ੩੯੫।

ਚੌਪਈ : ਕਾਰ ਭੇਟ ਆਗੇ ਗੁਰ ਧਾਰੀ। ਕਰੀ ਬਿਨਤਿ ਗੁਰ ਅੰਚਰ ਭਾਰੀ।  
ਸ੍ਰੀ ਗੁਰ ਸਭ ਕਾ ਆਦਰ ਕੀਨੇ। ਮਨ ਇੱਛਤ ਸਭ ਕੋ ਵਰ ਦੀਨੇ।

ਬੰਨੇ ਕੋ ਨਿਜ ਸਿੱਖ ਗੁਰ ਜਾਨਾ। ਸ੍ਰੀ ਗੁਰ ਤਾ ਕੋ ਬਚਨ ਬਖਾਨਾ।

ਲਾਹੌਰ ਬੀਚ ਬੰਨੇ ਤੁਮ ਜਾਵੈ। ਸ੍ਰੀ ਗ੍ਰੰਥ ਕੀ ਜਿਲਤ ਬਨਾਵੈ।

ਕਾਰੀਗਰ ਇਹ ਠਾਂ ਅਥ ਨਾਹੀਂ। ਸਮਾ ਪਾਇ ਸਭ ਇਹਾਂ ਰਹਾਹੀਂ।

ਹਾਥ ਜੋਰ ਬੰਨੇ ਤਥ ਕਹਾ। ਏਕ ਬੇਨਤੀ ਮੌਂ ਪੜ ਅਹਾ।

ਹੁਕਮ ਹੋਇ ਤੇ ਮਾਂਗਟ ਜਾਵੈ। ਸੰਗਤਿ ਕੌ ਦਰਸਨ ਕਰਵਾਵੈ।

ਗੁਰ ਤਥ ਕਹਾ ਏਕ ਨਿਸ ਬਸਨਾ। ਤਿਨ ਸੋ ਕਰਾ, ਜੋਉ ਗੁਰ ਰਸਨਾ।

ਮਾਂਗਟ ਸਿਰਫ ਇਕ ਰਾਤ ਰਹਿਣ ਦਾ ਬਚਨ ਦੇ ਕੇ ਭਾਈ ਬੰਨੇ ਬੀੜ ਲੈ ਕੇ ਸ੍ਰੀ ਅੰਮ੍ਰਿਤਸਰ ਤੋਂ ਤੁਰਨ ਦੀ ਤਿਆਰੀ ਕਰਨ ਲੱਗਾ। ਮਨ ਵਿਚ ਖਿਆਲ ਆਇਓਸੁ ਕਿ ਇਹ ਬੀੜ ਜਿਲਦ ਬੱਝ ਜਾਣ 'ਤੇ ਤਾਂ ਸਦਾ ਗੁਰੂ-ਘਰ ਵਿਚ

ਟਿਕੀ ਰਹੇਗੀ, ਹੋਰ ਸਿਖ ਇਸ ਉਤੋਂ ਬਾਣੀ ਕਿਵੇਂ ਲਿਖਿਆ ਕਰਨਗੇ, ਸੰਗਤਿ ਵਿਚ ਇਸ ਦਾ ਪਰਚਾਰ ਕਿਵੇਂ ਹੋਇਆ ਕਰੇਗਾ, ਤਾਂ ਤੇ ਕੋਈ ਐਸਾ ਜਤਨ ਹੋਵੇ ਜਿਸ ਨਾਲ ਇਸ ਬੀੜ ਤੋਂ ਇਕ ਹੋਰ ਉਤਾਰਾ ਹੋ ਸਕੇ। ਗੁਰੂ ਜੀ ਨੇ ਸਿਰਫ ਮਾਂਗਟ ਬਾਰੇ ਇਕ ਰਾਤ ਦਾ ਇਕਰਾਰ ਲਿਆ ਹੈ, ਰਸਤੇ ਦਾ ਕੋਈ ਜ਼ਿਕਰ ਨਹੀਂ ਚਲਿਆ, ਕਿਉਂ ਨਾ ਰਸਤੇ ਵਿਚ ਹੀ ਉਤਾਰਾ ਹੋ ਜਾਏ। ਇਹ ਵਿਚਾਰ ਕੇ ਭਾਈ ਬੰਨੋਂ ਨੇ ਲਿਖਾਗੀ ਲੈ ਲਏ, ਲਿਖਣ ਦੀ ਸਮਿਗ੍ਰੀ ਦਾ ਪਰਬੰਧ ਕਰ ਲਿਆ, ਤੇ ਪੰਜ ਪੰਜ ਕੌਹ ਦਾ ਪੜਾਅ ਕਰ ਕੇ ਰਾਹ ਵਿਚ ਬਾਕੀ ਸਮਾ ਬਾਣੀ ਦੇ ਉਤਾਰੇ ਉਤੇ ਖਰਚ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਮਾਂਗਟ ਤੋਂ ਮੁੜ ਕੇ ਲਾਹੌਰ ਅੱਪੜਨ ਤਕ ਸਾਰਾ ਉਤਾਰਾ ਕਰ ਲਿਆ। ਗੁਰਬਿਲਸਾ ਦਾ ਕਰਤਾ ਲਿਖਦਾ ਹੈ :

**ਦੇਹਰਾ :** ਸੁਧਾ ਸਰੋਵਰ ਤੇ ਚਲਯੋ, ਮਨ ਮੈਂ ਕੀਓ ਵਿਚਾਰ।  
 ਗ੍ਰੰਥ ਜਹਾਜ਼ ਸਤਿਗੁਰ ਰਚਯੋ, ਭਈ ਜ਼ਿਲਤ ਇਕ ਵਾਰ।  
 ਗੁਰ ਗਿਰੂ ਭਯੋ ਤਹ ਲਿਖੈ ਕੋ, ਸੰਗਤਿ ਕੈਸ ਕਰਾਇ।  
 ਤਾਂ ਤੇ ਜਤਨ ਐਸਾ ਕਰੋਂ, ਤਾਂਦੋਂ ਦੇਸ ਬਨਾਇ। ੧੦੧।

**ਚੌਪਈ :** ਸ਼੍ਰੀ ਗੁਰ ਕਹਾ ਰੈਨ ਇਕ ਰਹੀਓ। ਆਵਤ ਜਾਵਤ ਬੀਚ ਨ ਬਹੀਓ।  
 ਪੰਥ ਰੈਨ ਕਛੂ ਭਾਖੀ ਨਾਹੀ। ਤਾਂ ਤੇ ਜਤਨ ਕਰੋਂ ਇਹ ਮਾਹੀਂ।  
 ਭੇਜ ਸਿੱਖ ਕਾਗਜ ਮੰਗਵਾਏ। ਪੜ੍ਹੇ ਰਚੇ ਅਧਕ ਚਿਤ ਲਾਏ।  
 ਸੰਗਤਿ ਕੇ ਇਹ ਆਗਿਆ ਦਈ। ਪਾਂਚ ਕੋਸ ਕੀ ਮੰਚਲ ਕਈ।  
 ਸੰਗਤਿ ਸਿੱਖ ਲਿਖੈਂ ਮਨ ਲਾਈ। ਰੈਨ ਦਿਵਸ ਨਹਿ ਬਿਲਮ ਲਗਾਈ।  
 ਆਵਤ ਆਵਤ ਸਭ ਲਿਖ ਲਯੋ। ਜਾਇ ਲਾਹੌਰ ਭੋਗ ਤਥ ਪਾਯੋ।....  
 ਦੁਹੁ ਗ੍ਰੰਥ ਕੀ ਜ਼ਿਲਦ ਬਨਾਈ। ਚਲੇ ਗੁਰੂ ਪਹਿ ਦੇਰ ਨ ਲਾਈ।  
 ਜ਼ਿਲਤ ਬਨਾਇ ਸੁ ਆਵਤ ਭਏ। ਸ਼੍ਰੀ ਗੁਰ ਚਰਨ ਕਮਲ ਮਨ ਦਏ।

ਜ਼ਿਲਦ ਬਾਰੇ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਪ੍ਰਾਲਸਾ ਵਿਚ ਇਉਂ ਲਿਖਿਆ ਹੈ :

ਸਾਉਣ ਸੰ: ੧੯੬੯ ਬਿ: ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰ ਕੇ ਜ਼ਿਲਦ ਬਣਾਉਣ ਲਈ ਭਾਈ ਬੰਨੋਂ ਜੀ ਨੂੰ ਲਾਹੌਰ ਭੇਜਿਆ। ਉਸ ਨੇ ਰਸਤੇ ਵਿਚ ਇਕ ਉਤਾਰਾ ਹੋਰ ਕਰ ਲਿਆ.....ਦੇਹਾਂ ਦੀਆਂ ਜ਼ਿਲਦਾਂ ਬੰਨ੍ਹਵਾ ਕੇ ਦੇਵੇਂ ਜ਼ਿਲਦਾਂ ਗੁਰੂ ਸਾਹਿਬ ਜੀ ਅੱਗੇ ਲਿਆ ਰੱਖੀਆਂ। ਜ਼ਿਲਦ ਬੰਨ੍ਹਾਣ ਸੰਬੰਧੀ ਇਹ ਸਾਖੀ ਬੜੀ ਅਨੋਖੀ ਜਿਹੀ ਲਗਦੀ ਹੈ ਕਿ

ਅੰਮ੍ਰਿਤਸਰ ਵਿਚ ਕੋਈ ਜ਼ਿਲਦ-ਸਾਜ਼ ਨਹੀਂ ਸੀ, ਇਸ ਵਾਸਤੇ ਮਜ਼ਬੂਰ ਹੋ ਕੇ ਸਤਿਗੁਰੂ ਜੀ ਨੂੰ ਬੀੜ ਜ਼ਿਲਦ ਵਾਸਤੇ ਲਾਹੌਰ ਭੇਜਣੀ ਪਈ। ਮਾਇਆ ਅੱਗੇ ਕਿਹੜਾ ਕੰਮ ਅੜ ਸਕਦਾ ਹੈ ? ਰਤਾ ਧਿਆਨ ਨਾਲ ਵੇਖੋ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ। ਸੰਗਮਰਮਰ ਤਾਂ ਭੁਲਾ ਉਦੋਂ ਨਾ ਵਰਤਿਆ ਗਿਆ ਹੋਵੇਗਾ, ਪਰ ਇਸ ਵਿਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਸਾਰੀ ਇਮਾਰਤ ਛੋਟੀ ਪੱਕੀ ਇੱਟ ਦੀ ਬਣਵਾਈ ਗਈ ਸੀ। ਇਮਾਰਤ ਭੀ ਉਹ, ਜਿਸ ਨੇ ਰਹਿੰਦੀ ਦੁਨੀਆ ਤਕ ਸਦਾ ਪਾਣੀ ਵਿਚ ਖਲੋਤੇ ਰਹਿਣਾ ਹੈ। ਇਸ ਦੀ ਪਕਿਆਈ ਵਾਸਤੇ ਕੋਈ ਸਧਾਰਨ ਜਿਹੇ ਮਸਾਲੇ ਨਹੀਂ ਵਰਤੇ ਜਾ ਸਕਦੇ ਸਨ। ਸੰਨ ੧੯੨੨-੨੩ ਵਿਚ ਸ਼ੈਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤ-ਸਰੋਵਰ ਦੀ ਕਾਰ-ਸੇਵਾ ਕਰਾਈ। ਪੁਲ ਸਮੇਤ ਸਾਰੀ ਇਮਾਰਤ ਦੀ ਮੁਰੰਮਤ ਕਰਨੀ ਭੀ ਜ਼ਰੂਰੀ ਸੀ। ਚੋਟੀ ਦੇ ਸਿਆਣੇ ਕਾਰੀਗਰ ਸੱਦੇ ਗਏ। ਉਹਨਾਂ ਨੇ ਇਮਾਰਤ ਵਿਚ ਵਰਤੇ ਚੁੱਨੇ ਆਦਿਕ ਮਸਾਲੇ ਦੀ ਪਰਖ ਕੀਤੀ; ਬੇ-ਹੱਦ ਵਧੀਆ ਕਿਸਮ ਦਾ। ਕਮੇਟੀ ਨੇ ਉਹੋ ਜਿਹਾ ਮਸਾਲਾ ਤਿਆਰ ਕਰਾਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ, ਇਸ ਕੰਮ ਲਈ ਸਿਖ ਕੰਮ ਵਿਚ ਮਾਇਆ ਦੀ ਤਾਂ ਕੋਈ ਘਾਟ ਹੀ ਨਹੀਂ ਸੀ। ਫਿਰ ਭੀ ਪ੍ਰਬੰਧਕ ਦੱਸਿਆ ਕਰਦੇ ਸਨ<sup>੧</sup> ਕਿ ਜਿਹੜਾ ਮਸਾਲਾ ਉਸ ਸਮੇਂ ਦਾ ਤਿਆਰ ਕਰਾਇਆ ਹੋਇਆ ਸੀ, ਉਸ ਦੀ ਗੀਸ ਨਹੀਂ ਹੋ ਸਕੀ।

ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਪਕਿਆਈ ਵਾਸਤੇ ਇਤਨੀ ਬੇਅੰਤ ਮਾਇਆ ਖਰਚ ਕਰਾਣ ਵਾਲੇ ਸਤਿਗੁਰ ਪਾਤਿਸ਼ਾਹ ਕਿਸੇ ਵਧੀਆ ਸਿਆਣੇ ਜ਼ਿਲਦ-ਸਾਜ਼ ਨੂੰ ਦੋ ਚਾਰ ਸੌ ਰੁਪਏ ਦੇ ਕੇ ਲਾਹੌਰੋਂ ਅੰਮ੍ਰਿਤਸਰ ਬੜੀ ਹੀ ਅਸਾਨੀ ਨਾਲ ਮੰਗਾ ਸਕਦੇ ਸਨ।

### ਲਾਹੌਰ ਭੇਜਣ ਵਿਚ ਖਤਰੇ

ਜਿਨ੍ਹਾਂ ਲਿਖਾਰੀ ਸੱਜਣਾਂ ਨੇ ਕਦੇ ਆਪਣੀਆਂ ਲਿਖੀਆਂ ਪੁਸਤਕਾਂ ਛਪਵਾਈਆਂ ਹਨ, ਉਹਨਾਂ ਦਾ ਇਹ ਜਾਤੀ ਤਜਰਬਾ ਹੋਵੇਗਾ ਕਿ ਉਹ ਆਪਣੀ ਕਿਤਾਬ ਦੇ ਛਪਣ ਵਿਚ ਕਿਤਨੀ ਦਿਲਚਸਪੀ ਲੈਂਦੇ ਹਨ। ਵਧੀਆ ਕਾਗਜ਼ ਹੋਵੇ, ਵਧੀਆ ਸਿਆਹੀ ਹੋਵੇ, ਵਧੀਆ ਛਾਪਾਈ ਆਵੇ। ਹਰ ਰੋਜ਼ ਕਿਤਨਾ ਕਿਤਨਾ ਸਮਾ ਛਾਪੇਬਾਨੇ ਵਿਚ ਖਰਚ ਕਰ ਦੇਈਦਾ ਹੈ, ਤੇ ਜੀ ਅੱਕਦਾ ਨਹੀਂ। ਕਿਉਂ ? ਕਿਤਾਬ ਦੇ ਲਿਖਣ ਵਿਚ ਕੀਤੀ ਮਿਹਨਤ ਦੇ ਪਿਛੋਂ ਦਿਲ ਵਿਚ ਤਾਂਘ

<sup>੧.</sup> ਮੈਂ ਤਦੋਂ ਸ਼ੈਮਣੀ ਕਮੇਟੀ ਦੇ ਦਫ਼ਤਰ ਵਿਚ ਮੀਤ ਸਕੱਤਰ ਸਾਂ।

ਹੁੰਦੀ ਹੈ ਕਿ ਹੁਣ ਇਹ ਛਪੇ ਭੀ ਅਜਿਹੀ ਸੁੰਦਰ ਕਿ ਪੜ੍ਹਨ ਵਾਲਾ ਵੇਖ ਕੇ ਭੀ ਬੁਸ਼ ਹੋਵੇ ਤੇ ਫਿਰ ਅੰਦਰੋਂ ਪੜ੍ਹ ਕੇ ਭੀ ਵਾਹ-ਵਾਹ ਕਰੇ। ਜਿਤਨੀ ਦਿਲਚਸਪੀ ਲਿਖਾਰੀ ਨੂੰ ਆਪ ਆਪਣੀ ਕਿਤਾਬ ਬਾਰੇ ਹੁੰਦੀ ਹੈ, ਕਿਸੇ ਹੋਰ ਨੂੰ ਨਹੀਂ ਹੋ ਸਕਦੀ। ਇਸ ਵਾਸਤੇ ਲਗਦੀ-ਵਾਹੇ ਲਿਖਾਰੀ ਆਪਣੀ ਪੁਸਤਕ ਦੀ ਛਪਾਈ ਦਾ ਕੰਮ ਕਿਸੇ ਹੋਰ ਦੇ ਸਪੁਰਦ ਨਹੀਂ ਕਰੇਗਾ। ਇਹ ਤਾਂ ਹਾਲ ਹੈ ਉਹਨਾਂ ਕਿਤਾਬਾਂ ਦਾ ਜੋ ਛਪ ਕੇ ਇੱਕ ਤੋਂ ਅਨੇਕ ਹੋ ਜਾਣੀਆਂ ਹਨ। ਪਰ ਜੇ ਕਿਤਾਬ ਹੋਵੇ ਹੀ ਇੱਕੋ ਇਕ, ਜੋ ਬੜੀ ਮਿਹਨਤ ਕਰ ਕੇ ਆਪਣੀ ਹੱਥੀਂ ਲਿਖੀ ਹੋਵੇ ਤੇ ਉਸ ਨੂੰ ਅਜੇ ਛਪਵਾਣਾ ਨਾ ਹੋਵੇ, ਉਸ ਹੱਥੀਂ ਲਿਖੀ ਨੂੰ ਹੀ ਸਾਂਭ ਕੇ ਰੱਖਣਾ ਹੋਵੇ, ਤੌ ਸਾਂਭ ਰੱਖਣ ਖਾਤਰ ਜਿਲਦ ਬੰਨਾਣੀ ਹੋਵੇ। ਇਹ ਗੱਲ ਪੁੱਛ ਵੇਖੋ ਕਿਸੇ ਚੋਟੀ ਦੇ ਲਿਖਾਰੀ ਨੂੰ, ਜਿਸ ਨੇ ਆਪਣੀ ਕੀਮਤੀ ਚੀਜ਼ ਲਹੂ-ਪਾਣੀ ਇੱਕ ਕਰ ਕੇ ਲਿਖੀ ਹੋਵੇ। ਕੀ ਉਹ ਬੇਪਰਵਾਹੀ ਨਾਲ ਆਪਣਾ ਖੜ੍ਹਾ ਕਿਸੇ ਹੋਰ ਸੱਜਣ-ਮਿੱਤਰ ਦੇ ਹੱਥ ਕਿਸੇ ਉਪਰੋਕਤਾ ਵਿਚ ਕਿਸੇ ਨਾਵਾਕਾਡ ਜਿਲਦ-ਸਾਜ਼ ਪਾਸ ਭੇਜ ਦੇਵੇਗਾ, ਤੇ ਫਿਰ ਮੂੰਹ ਚੁੱਕ ਕੇ ਉਡੀਕੇਗਾ ਕਿ ਕਿਤਾਬ ਕਦੋਂ ਵਾਪਸ ਆਉਂਦੀ ਹੈ ? ਤਾਂ ਫਿਰ ਅਜੇ ਉਸ ਲਿਖਾਰੀ ਨੂੰ ਆਪਣੀ ਕੀਤੀ ਮਿਹਨਤ ਦੀ ਕਦਰ ਨਹੀਂ ਮਲੂਮ ਹੋਈ।

ਹੱਥ-ਲਿਖੀ ਕਿਤੇ ਗੁਆਚ ਨਾ ਜਾਏ, ਕੋਈ ਖਿਸਕਾ ਕੇ ਨਾ ਲੈ ਜਾਏ। ਵਰਿਆਂ ਦੀ ਕੀਤੀ ਮਿਹਨਤ ਉਤੇ ਪਾਣੀ ਫਿਰ ਜਾਣ ਦਾ ਡਰ ਹੁੰਦਾ ਹੈ। ਜਿਲਦ-ਸਾਜ਼ ਸੀਉਣ ਵੇਲੇ ਕਿਤੇ ਬੇ-ਪਰਵਾਹੀ ਨਾ ਕਰ ਦੇਵੇ, ਕੋਈ ਜੁਜ਼ਾਂ ਹੀ ਅਗਾਂਹ-ਪਿਛਾਂਹ ਨਾ ਹੋ ਜਾਣ, ਕਟਾਈ ਵਿਚ ਕਿਤੇ ਅੱਖਰ ਹੀ ਨਾ ਕੱਟੋ ਜਾਣ, ਜਿਲਦ ਬੱਝਣ ਵੇਲੇ ਕਿਤੇ ਅੱਖਰ ਸਿਲਾਈ ਦੇ ਅੰਦਰ ਨਾ ਆ ਜਾਣ—ਇਹ ਕਈ ਸਹਿਯੋਗਕਾਲੀਨ ਲਿਖਾਰੀ ਦੇ ਮਨ ਵਿਚ ਉਠਦੇ ਰਹਿਣੇ ਇਕ ਕੁਦਰਤੀ ਗੱਲ ਹੈ।

ਆਉ ਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਲ। ਇਸ ਵਿਚ ਸਾਰੇ ਗੁਰ-ਵਿਅਕਤੀਆਂ ਦੀ ਤਾਲੀਮ ਹੈ, ਇਸ ਵਿਚ ੧੫ ਭਗਤਾਂ ਦੀ ਭੀ ਤਾਲੀਮ ਹੈ। ਉਹ ਤਾਲੀਮ ਜਿਸ ਦੇ ਪਰਚਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਰਾਹੀਆ ਅਖਵਾਇਆ, ਜਿਸ ਦੇ ਪਰਚਾਰ ਕਰਕੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਅਕਬਰ ਪਾਸ ਸ਼ਿਕਾਇਤਾਂ ਹੋਈਆਂ। ਇਸੇ ਹੀ ਬੀੜ ਵਿਚ ਕਬੀਰ ਜੀ ਜਾਤਿ-ਅਭਿਮਾਨੀਆਂ ਨੂੰ ਲਲਕਾਰ ਕੇ ਆਖ ਰਹੇ ਹਨ :

ਜਉ ਤੁ ਬਾਹਮਣ ਬਾਹਮਣੀ ਜਾਇਆ।  
ਤਉ ਆਨ ਬਾਟ ਕਾਹੇ ਨਹੀਂ ਆਇਆ।

ਇਸੇ ਹੀ ਬੀੜ ਵਿਚ ਗੁਰੂ ਨਾਨਕ ਦੇਵ ਜੀ ਗਾਰੀਬਾਂ ਦੇ ਵੈਰੀਆਂ ਬਾਰੇ, ਕਾਜ਼ੀ ਹਾਕਮਾਂ, ਖੱਤ੍ਰੀ ਕਰਮਚਾਰੀਆਂ, ਅਤੇ ਉਹਨਾਂ ਦੇ ਹਿਮਾਇਤੀ ਬਾਹਮਣਾਂ ਬਾਰੇ ਇਉਂ ਕਹਿ ਰਹੇ ਹਨ :

ਮਾਣਸ ਖਾਣੇ ਕਰਹਿ ਨਿਵਾਜ । ਛੁਗੀ ਵਗਾਇਨਿ ਤਿਨ ਗਲਿ ਭਾਗ ।  
ਤਿਨ ਘਰਿ ਬ੍ਰਹਮਣ ਪੁਰਹਿ ਨਾਦ । ਉਨਾ ਭਿ ਆਵਹਿ ਓਈ ਸਾਦ ।  
ਕੁੜੀ ਰਾਸਿ ਕੁੜਾ ਵਾਪਾਰੁ । ਕੁੜੁ ਬੋਲਿ ਕਰਹਿ ਆਹਾਰੁ ।  
ਸਰਮ ਧਰਮ ਕਾ ਛੇਰਾ ਦੂਰਿ । ਨਾਨਕ ਕੁੜੁ ਰਹਿਆ ਭਰਪੂਰਿ ।

(ਆਸਾ ਦੀ ਵਾਰ)

ਉਹ ਤਾਲੀਮ ਲੁਕੀ ਛਿਪੀ ਨਹੀਂ ਸੀ, ਸਦੀਆਂ ਤੋਂ ਪੈਰਾਂ ਹੇਠ ਲਤਾਂ ਤੋਂ ਲੋਕ ਗੁਰੂ-ਪਾਤਿਸ਼ਾਹ ਦੇ ਦਿੱਤੇ ਹੋਸਲੇ ਨਾਲ ਸਿਰ ਚੁੱਕ ਰਹੇ ਸਨ। ਤੇ, ਦਿਨੋਂ ਦਿਨ ਇਹ ਤਾਲੀਮ ਤੁਰਕ ਹਾਕਮਾਂ ਅਤੇ ਉੱਚੀ ਜਾਤਿ ਵਾਲਿਆਂ ਦੇ ਦ੍ਰਿਸ਼ਟੀ-ਕੌਣ ਤੋਂ ਪ੍ਰਤਰਨਾਕ ਹੁੰਦੀ ਜਾ ਰਹੀ ਸੀ। ਇਸ ਤਾਲੀਮ ਦੇ ਸੰਗ੍ਰਹਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਜ਼ਿਲਦ ਬੰਨ੍ਹਣ ਵਾਸਤੇ ਇਸ ਨੂੰ ਲਾਹੌਰ ਭੇਜਣਾ ਪ੍ਰਤੇ ਤੋਂ ਖਾਲੀ ਨਹੀਂ ਸੀ। ਵਿਰੋਧੀਆਂ ਨੂੰ ਇਸ ਦੇ ਗੁੰਮ ਕਰਨ ਲਈ ਬੜਾ ਹੀ ਸੌਖਾ ਮੌਕਾ ਮਿਲ ਸਕਦਾ ਸੀ।

## ਅਸਲ ਕਦਰ-ਸ਼ਿਨਾਸ

ਜੇ ਇਹ ਮੰਨ ਭੀ ਲਿਆ ਜਾਏ ਕਿ ਬੀੜ ਦੇ ਗੁੰਮ ਕੀਤੇ ਜਾਣ ਦਾ ਕੋਈ ਪ੍ਰਤਰਾ ਨਹੀਂ ਸੀ, ਜੇ ਇਹ ਭੀ ਮਿੱਥ ਲਈਏ ਕਿ ਕੋਈ ਇਵਜ਼ਾਨਾ ਲੈ ਕੇ ਭੀ ਕੋਈ ਜ਼ਿਲਦ-ਸਾਜ਼ ਲਾਹੌਰੋਂ ਆਉਣ ਨੂੰ ਤਿਆਰ ਨਹੀਂ ਸੀ ਹੁੰਦਾ ਤੇ ਬੀੜ ਜ਼ਿਲਦ ਵਾਸਤੇ ਲਾਹੌਰ ਹੀ ਭੇਜਣੀ ਪਈ ਸੀ ਤਾਂ ਭੀ ਸੁਤੇ ਹੀ ਇਹ ਖਿਆਲ ਮਨ ਵਿਚ ਉੱਠਦਾ ਹੈ ਕਿ ਬੀੜ ਦੀ ਜ਼ਿਲਦ ਬੰਨ੍ਹਣ ਲਈ ਉਹ ਗੁਰਸਿੱਖ ਸੱਜਣ ਜਾਂਦੇ, ਜਿਨ੍ਹਾਂ ਇਸ ਦੇ ਲਿਖਣ ਵਿਚ ਇਕ ਸਾਲ ਘਾਲ ਘਾਲੀ ਸੀ। ਗੁਰੂ ਅਰਜਨ ਸਾਹਿਬ ਤੋਂ ਉਥੇ ਉਥੇ ਸਭ ਤੋਂ ਵਧੀਕ ਕਦਰ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਨੂੰ ਹੀ ਹੋ ਸਕਦੀ ਸੀ। ਬੀੜ ਦੀਆਂ ਜੁੜਾਂ ਅਗਾਂਹ-ਪਿਛਾਂਹ ਨਾ ਹੋ ਜਾਣ, ਸਿਲਾਈ ਵਿਚ ਕਿਤੇ ਕੋਈ ਅੱਖਰ ਨਾ ਆ ਜਾਣ, ਜ਼ਿਲਦ ਬੀੜ ਦੇ ਆਕਾਰ ਨਾਲ ਫੱਥਵੀਂ ਬੱਝੇ—ਅਜਿਹੇ ਕਈ ਹੋਰ ਵਿਚਾਰ ਜ਼ਿਲਦ ਬੱਝਣ ਵੇਲੇ ਮੰਨ ਵਿਚ ਉੱਠਣੇ ਕੁਦਰਤੀ ਗੱਲ ਹੈ। ਭਾਈ ਗੁਰਦਾਸ ਜੀ ਨਿਰੇ ਕਾਤਬ ਹੀ ਨਹੀਂ ਸਨ, ਉਹ ਆਪ ਉੱਚ-ਕੋਟੀ ਦੇ ਕਵੀ ਭੀ ਸਨ। ਉਹਨਾਂ ਤੋਂ ਵਧੀਕ ਚੰਗਾ ਪਾਰਖੁ

ਤੇ ਇਸ ਕੰਮ ਨੂੰ ਜਾਣਨ ਵਾਲਾ ਹੋਰ ਕੌਣ ਹੋ ਸਕਦਾ ਸੀ ? ਭਾਈ ਬੰਨੋ ਦੀ ਬਾਬਤ ਤਾਂ ਸਾਡਾ ਇਤਿਹਾਸ ਆਪ ਹੀ ਆਖਦਾ ਹੈ ਕਿ ਉਹ 'ਕਾਰ-ਭੇਟ' ਇਕੱਠੀ ਕਰ ਕੇ ਲਿਆਇਆ ਕਰਦੇ ਸਨ। ਕਾਰ-ਭੇਟ ਇਕੱਠੀ ਕਰਨ ਦੇ ਕੰਮ ਤੋਂ ਗ੍ਰੰਥ ਲਿਖਣ ਤੇ ਉਹਨਾਂ ਦੀ ਜ਼ਿਲਦ ਬੰਨਾਣ ਦਾ ਤਜਰਬਾ ਨਹੀਂ ਹੋ ਸਕਦਾ; ਤੇ ਜੇ ਗੁਰੂ ਸਾਹਿਬ ਨੇ ਆਪਣੀ ਗੈਰ-ਹਾਜ਼ਰੀ ਵਿਚ ਹੀ ਜ਼ਿਲਦ ਬੰਨਾਣੀ ਸੀ, ਤਾਂ ਜ਼ਰੂਰ ਸਭ ਤੋਂ ਸਿਆਣੇ ਤੇ ਤਜਰਬੇਕਾਰ ਦੇ ਭੇਜੇ ਜਾਣ ਦੀ ਲੋੜ ਸੀ। ਅਜਿਹੇ ਯੋਗ ਸੱਜਣ ਭਾਈ ਗੁਰਦਾਸ ਜੀ ਹੀ ਸਨ।

## ਜ਼ਿਲਦ ਵਾਸਤੇ ਬੀੜ ਲਾਹੌਰ ਨਹੀਂ ਸੀ ਭੇਜੀ ਗਈ

ਹੁਣ ਇਸ ਮਾਮਲੇ ਨੂੰ ਇਕ ਹੋਰ ਦਿਸ਼ਟੀ-ਕੌਣ ਤੋਂ ਵਿਚਾਰੀਏ। ਪਿਛਲੇ ਅੰਕ ਵਿਚ ਅਸੀਂ ਵੇਖ ਆਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੀ ਹਰਿਮੰਦਰ ਸਾਹਿਬ ਵਿਚ ਪਹਿਲਾ ਪ੍ਰਕਾਸ਼ ਭਾਦਰੋਂ ਸੁਦੀ ਏਕਮ ਨੂੰ ਹੋਇਆ ਸੀ। ਇਹ ਮਿਥ ਲੈਣਾ ਕਿ ਜ਼ਿਲਦ ਬੱਝਣ ਤੋਂ ਪਹਿਲਾਂ ਹੀ ਪ੍ਰਕਾਸ਼ ਕੀਤਾ ਗਿਆ ਸੀ ਜਦੋਂ ਕਿ ਅਜੇ ਬੀੜ ਦੀਆਂ ਜੁੜਾਂ ਵਖ ਵਖ ਸਨ, ਇਕ ਹਾਸੋ-ਹੀਣੀ ਗੱਲ ਹੈ। ਇਹ ਮੰਨਣਾ ਹੀ ਪਥੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਬੀੜ ਦਾ ਪ੍ਰਕਾਸ਼ ਜ਼ਿਲਦ ਬੱਝ ਕੇ ਹੀ ਹੋਇਆ ਸੀ। ਤੇ, ਪ੍ਰਕਾਸ਼ ਹੋਇਆ ਸੀ ਭਾਦਰੋਂ ਸੁਦੀ ਏਕਮ ਨੂੰ। ਤਾਂ ਤੇ ਜ਼ਿਲਦ ਭੀ ਭਾਦਰੋਂ ਸੁਦੀ ਏਕਮ ਤੋਂ ਪਹਿਲਾਂ ਹੀ ਬੱਝੀ ਸੀ।

ਪਰ ਪਿਛਲੇ ਅੰਕ ਵਿਚ ਅਸੀਂ ਇਕ ਹੋਰ ਗੱਲ ਭੀ ਵਖ ਆਏ ਹਾਂ, ਉਹ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਬੀੜ ਦੀ ਸਾਰੀ ਮੂਲ-ਬਾਣੀ ਲਿਖ ਕੇ ਭਾਦਰੋਂ ਵਦੀ ਏਕਮ ਨੂੰ ਤਤਕਰਾ ਲਿਖਣਾ ਸ਼ੁਰੂ ਕੀਤਾ ਸੀ। ਅਸੀਂ ਇਹ ਅੰਦਾਜ਼ਾ ਲਾ ਆਏ ਹਾਂ ਕਿ ਤਤਕਰਾ ਲਿਖਣ ਤੇ ਦਸ ਯਾਤਰਾਂ ਦਿਨ ਲੱਗ ਗਏ ਹੋਣਗੇ। ਆਖਰ ਢੂਕ ਮਾਰਿਆਂ ਤਾਂ ਇਹ ਕੰਮ ਨਹੀਂ ਸੀ ਹੋ ਗਿਆ। ਇਸ ਤਰ੍ਹਾਂ ਭੀ ਭਾਦਰੋਂ ਵਦੀ ੧੦ ਨੂੰ ਬੀੜ ਦੀ ਸਾਰੀ ਲਿਖਾਈ ਮੁੱਕੀ। ਸਾਖੀ ਅਨੁਸਾਰ ਹੁਣ ਲਾਹੌਰ ਤੋਂ ਜ਼ਿਲਦ ਬੰਨਾਣ ਲਈ ਬੀੜ ਭਾਈ ਬੰਨੇ ਨੂੰ ਸੌਂਪੀ ਗਈ। ਤੇ, ਭਾਈ ਬੰਨੋ ਗੁਰੂ ਸਾਹਿਬ ਨੂੰ ਦੱਸਣ ਤੋਂ ਬਿਨਾਂ ਹੀ ਬੀੜ ਮਾਂਗਟ ਨੂੰ ਲੈ ਤੁਰਿਆ। ਅੰਮ੍ਰਿਤਸਰ ਤੋਂ ਮਾਂਗਟ ਦੀ ਕਿਤਨੀ ਵਿੱਥ ਹੋਵੇਗੀ ? ੧੫੦ ਮੀਲਾਂ ਦੇ ਕਰੀਬ। ੧੨੦ ਕੋਹ ਬਣੇ। ਚਲੋ ੧੦੦ ਕੋਹ ਗਿਣ ਲਵੋ। ਭਾਈ ਬੰਨੋ ਨੇ ਬੀੜ ਦਾ ਇਕ ਉਤਾਰਾ ਕਰਾਣ ਦੀ ਖਾਤਰ ਹਰ ਰੋਜ਼ ਦਾ ਪੰਜ ਕੋਹ ਸਫਰ ਕਰਨਾ ਸ਼ੁਰੂ ਕੀਤਾ। ਵਾਪਸੀ 'ਤੇ ਲਾਹੌਰ ਅੱਪੜਨ ਤਕ ਸਾਰਾ ਉਤਾਰਾ ਮੁਕੰਮਲ ਹੋਇਆ, ਤੇ ਦੋਹਾਂ ਬੀੜਾਂ

ਦੀਆਂ ਜਿਲਦਾਂ ਕਰਾਈਆਂ ਗਈਆਂ। ਲਾਹੌਰੋਂ ਉਨ੍ਹਾਂ ਰੋਜ਼ਾਨਾ ਪੰਜ ਕੋਹ ਪੈਂਡਾ ਕਰਨ ਦੀ ਲੋੜ ਨਾ ਰਹੀ। ਇਤਨਾ ਸਫਰ ਬਹੁਤ ਛੇਤੀ ਮੁਕਾ ਲਿਆ ਹੋਵੇਗਾ। ਅੰਮ੍ਰਿਤਸਰ ਤੋਂ ਮਾਂਗਟ ਤੇ ਮਾਂਗਟ ਤੋਂ ਵਾਪਸ ਅੰਮ੍ਰਿਤਸਰ ਤਕ ਕਰਤਾ ਗੁਰਬਿਲਾਸ ਅਨੁਸਾਰ ੩੫ ਕੁ ਦਿਨ ਜ਼ਰੂਰ ਲੱਗ ਗਏ। ਅਸਾਂ ਹੁਣੇ ਹਿਸਾਬ ਲਾਇਆ ਸੀ ਕਿ ਭਾਈ ਬੰਨੋ ਅੰਮ੍ਰਿਤਸਰ ਤੋਂ ਭਾਦਰੋਂ ਵਦੀ ੧੦ ਨੂੰ ਤੁਰੇ। ਮਾਂਗਟ ਤਕ ਜਾਣ-ਆਉਣ ਵਿਚ ੩੫ ਦਿਨ ਲਗੇ। ਇਸ ਹਿਸਾਬ ਤਾਂ ਭਾਦਰੋਂ ਸੁਦੀ ਏਕਮ ਦੇ ਥਾਂ ਅੱਸੂ ਸੁਦੀ ਏਕਮ ਤੋਂ ਭੀ ਦੂਰ ਅਗਾਂਹ ਲੰਘ ਗਏ। ਫਿਰ, ਜਿਲਦ-ਬੱਖ-ਕੇ-ਆਈ-ਬੀੜ ਦਾ ਪਹਿਲਾ ਪ੍ਰਕਾਸ਼ ਭਾਦਰੋਂ ਸੁਦੀ ਏਕਮ ਨੂੰ ਕਿਵੇਂ ਹੋ ਸਕਿਆ? ਪਹਿਲੇ ਪ੍ਰਕਾਸ਼ ਦੀ ਇਸ ਥਿਤ ਤੋਂ ਅਸੀਂ ਰਤਾ ਭੀ ਅਗਾਂਹ ਪਿਛਾਂਹ ਨਹੀਂ ਹੋ ਸਕਦੇ। ਸੋ, ਮੰਨਣਾ ਹੀ ਪਏਗਾ ਕਿ ਜਿਲਦ ਬੰਨ੍ਹਾਣ ਲਈ ਬੀੜ ਲਾਹੌਰ ਨਹੀਂ ਭੇਜੀ ਗਈ ਸੀ।

ਇਕ ਗੱਲ ਹੋਰ ਭੀ ਹੈ। ਅੰਮ੍ਰਿਤਸਰ ਤੋਂ ਲਾਹੌਰ ੩੩ ਮੀਲ ਦੀ ਵਿਥੁ ਤੇ ਹੈ। ਸਾਖੀ ਅਨੁਸਾਰ ਸਤਿਗੁਰੂ ਜੀ ਨੇ ਭਾਈ ਬੰਨੋ ਨੂੰ ਬੀੜ ਦੇ ਕੇ ਲਾਹੌਰ ਭੇਜਿਆ। ਲਾਹੌਰ ਜਾਣ-ਆਉਣ ਵਿਚ ਵਧ ਤੋਂ ਵਧ ਚਾਰ ਦਿਨ ਲਗਣੇ ਸਨ। ਜਿਲਦ ਕਰਾਣ ਲਈ ਦੋ ਦਿਨ ਲਾਹੌਰ ਲੱਗ ਗਏ। ਸਤਵੇਂ ਦਿਨ ਨੂੰ ਅੰਮ੍ਰਿਤਸਰ ਵਾਪਸ ਪਹੁੰਚ ਜਾਣਾ ਚਾਹੀਦਾ ਸੀ। ਪਰ ਭਾਈ ਬੰਨੋ ਆਇਆ ੩੫ ਦਿਨ ਲਾ ਕੇ। ਇਕੋ-ਇਕ ਬੀੜ ਸੀ, ਜੋ ਇਕ ਸਾਲ ਦੀ ਬੜੀ ਮਿਹਨਤ ਨਾਲ ਤਿਆਰ ਹੋਈ ਸੀ। ਅੰਮ੍ਰਿਤਸਰ ਵਿਚ ਭਾਈ ਬੰਨੋ ਦੀ ਕਿਸੇ ਨੂੰ ਉਘ-ਸੁਘ ਹੀ ਨਹੀਂ ਸੀ ਕਿ ਲਾਹੌਰ ਜਾ ਕੇ ਕਿਥੇ ਅਟਕ ਗਿਆ। ਕੀ ਇਕ ਮਹੀਨੇ ਦੀ ਇਸ ਹਾਲਤ ਨੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਵਰਗੇ ਸਿੱਖਾਂ ਦੇ ਮਨਾਂ ਵਿਚ ਕੋਈ ਘਬਰਾਹਟ ਪੈਦਾ ਨਾ ਕੀਤੀ? ਕੀ ਕੋਈ ਭਾਲ ਸ਼ੁਰੂ ਨਾ ਹੋਈ ਕਿ ਭਾਈ ਬੰਨੋ ਨੂੰ ਕੀ ਹੋ ਗਿਆ ਤੇ ਉਹ ਕਿਥੇ ਗੁੰਮ ਹੋ ਗਿਆ? ਇਹ ਇਕ ਐਸਾ ਮਾਮਲਾ ਸੀ ਜਿਸ ਨੂੰ ਬੇਪਰਵਾਹੀ ਦੀ ਨਜ਼ਰ ਨਾਲ ਨਹੀਂ ਵੇਖਿਆ ਜਾ ਸਕਦਾ ਸੀ। ਪਰ ਬੀੜ ਦੇ ਕੇ ਭਾਈ ਬੰਨੋ ਨੂੰ ਮਾਂਗਟ ਤੋਰ ਦੇਣ ਵਾਲੇ ਇਤਿਹਾਸਕਾਰ ਨੇ ਇਹ ਕਿਤੇ ਭੀ ਨਹੀਂ ਲਿਖਿਆ ਕਿ ਉਸ ਦੀ ਬਹੁਤ ਲੰਮੀ ਦੇਰੀ ਨੇ ਅੰਮ੍ਰਿਤਸਰ ਦੀਆਂ ਸਿਖ-ਸੰਗਤਾਂ ਵਿਚ ਤੱਖਲਾ ਪੈਦਾ ਕਰ ਦਿੱਤਾ। ਅਸਲ ਗੱਲ ਤਾਂ ਇਹ ਹੈ ਕਿ ਬੀੜ ਅੰਮ੍ਰਿਤਸਰ ਤੋਂ ਬਾਹਰ ਕਿਤੇ ਭੇਜੀ ਹੀ ਨਹੀਂ ਸੀ ਗਈ। ਤੱਖਲੇ ਦਾ ਅਵਸਰ ਹੀ ਪੈਦਾ ਨਹੀਂ ਹੋ ਸਕਦਾ ਸੀ।

## ਬੀੜ ਦੇ ਮਾਂਗਟ ਭੇਜੇ ਜਾਣ ਬਾਰੇ ਕਵੀ ਸੰਤੋਖ ਸਿੰਘ ਦੀ ਦਿੱਤੀ ਸਾਖੀ

ਅਸੀਂ ਪਿੱਛੇ ਵੇਖ ਆਏ ਹਾਂ ਕਿ 'ਆਦਿ ਬੀੜ' ਦੀ ਜ਼ਿਲਦ ਬੰਨਾਣ ਵਾਸਤੇ ਉਸ ਨੂੰ ਲਾਹੌਰ ਭੇਜਣ ਦੀ ਸਾਖੀ ਮੰਨਣ ਦੇ ਰਾਹ ਵਿਚ ਕਈ ਐਕੜਾਂ ਹਨ। ਹੋ ਸਕਦਾ ਹੈ ਕਿ ਸੁਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਨੂੰ ਭੀ ਇਹ ਸਾਖੀ ਜਚੀ ਨਾ ਹੋਵੇ, ਤਾਹੀਏਂ ਉਹਨਾਂ ਆਪਣੇ ਗ੍ਰੰਥ ਵਿਚ ਲਾਹੌਰੋਂ ਜ਼ਿਲਦ ਬੰਨਾਣ ਵਾਲੀ ਗੱਲ ਨੂੰ ਮੁੱਖ ਨਹੀਂ ਰੱਖਿਆ। ਸੰਤੋਖ ਸਿੰਘ ਜੀ ਦੇ ਲਿਖੇ ਅਨੁਸਾਰ, ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬੀੜ ਮੁਕੰਮਲ ਕਰ ਲਈ, ਤਾਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਉਸ ਦਾ ਪ੍ਰਕਾਸ਼ ਕਰਾਇਆ। ਇਹ ਸੁਣ ਕੇ ਸਿਖ ਦੂਰੋਂ ਨੇੜਿਓਂ ਹਰ ਥਾਂ ਤੋਂ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਉਣ ਲਗ ਪਏ। ਮਾਂਗਟ (ਜ਼ਿਲਾ ਗੁਜਰਾਤ) ਦੇ ਰਹਿਣ ਵਾਲੇ ਭਾਈ ਬੰਨੋ ਜੀ ਭੀ ਆਪਣੇ ਇਲਾਕੇ ਦੀ ਸੰਗਤਿ ਨੂੰ ਨਾਲ ਲੈ ਕੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਆਏ, ਤੇ ਕਈ ਦਿਨ ਇਥੇ ਟਿਕੇ ਰਹੇ। ਕਵੀ ਜੀ ਲਿਖਦੇ ਹਨ :

**ਦੋਹਰਾ : ਮਾਂਗਟ-ਵਾਸੀ ਸਿੰਘ ਜੋ, ਬੰਨੋ ਜਿਸ ਕੋ ਨਾਮ।**

**ਬਹੁ ਸੰਗਤਿ ਲੇ ਸੰਗ ਨਿਜ, ਦਰਸੈ, ਗੁਰ ਅਭਿਰਾਮ। ੩੩॥੪੯॥**

**ਚੌਪਈ : ਸਭ ਸੰਗਤਿ ਨੇ ਦਰਸ਼ਨ ਕੀਨਸਿ। ਸੁਨਹਿ ਗ੍ਰੰਥ ਸਾਹਿਬ ਹਿਤ ਦੀਨਸਿ।**

**ਕੇਤਕ ਦਿਨ ਬਾਸੇ ਗੁਰ ਤੀਰ। ਲਿਧੇ ਸੰਗ ਸੰਗਤਿ ਕੀ ਤੀਰ। ੩੫॥**

ਜਦੋਂ ਮਾਂਗਟ ਦੀ ਸੰਗਤਿ ਵਾਪਸ ਜਾਣ ਲੱਗੀ ਤਾਂ ਭਾਈ ਬੰਨੋ ਨੇ ਗਲ ਵਿਚ ਪੱਲਾ ਪਾ ਕੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਇਹ ਬੀੜ ਉਸ ਇਲਾਕੇ ਦੇ ਸਿੱਖਾਂ ਨੂੰ ਦਰਸ਼ਨ ਕਰਾਣ ਲਈ ਕੁਝ ਦਿਨਾਂ ਵਾਸਤੇ ਮਾਂਗਵੀਂ ਦਿਓ। ਗੁਰੂ ਅਰਜਨ ਸਾਹਿਬ ਸੋਚੀਂ ਪੈ ਗਏ। ਇਕੋ ਇਕ ਬੀੜ ਸੀ। ਪਰ 'ਨਾਂਹ' ਕੀਤਿਆਂ ਸਿਖ ਦਾ ਨਿਰਾਦਰ ਹੁੰਦਾ ਸੀ। ਭਾਈ ਬੰਨੋ ਪਾਸੋਂ ਇਕਰਾਰ ਲਿਓ ਨੇ ਕਿ ਮਾਂਗਟ ਇਕੋ ਰਾਤ ਟਿਕਣਾ। ਤੇ, ਬੀੜ ਉਸ ਦੇ ਹਵਾਲੇ ਕਰ ਦਿੱਤੀ। ਭਾਈ ਬੰਨੋ ਨੇ ਅੰਮ੍ਰਿਤਸਰੋਂ ਨਿਕਲ ਕੇ ਮਨ ਵਿਚ ਸੋਚਿਆ ਕਿ ਕੋਈ ਐਸਾ ਜਤਨ ਕਰੀਏ ਜਿਸ ਨਾਲ ਬੀੜ ਦਾ ਉਤਾਰਾ ਹੋ ਸਕੇ। ਇਕਰਾਰ ਤਾਂ ਸਿਰਫ਼ ਇਹੀ ਸੀ ਕਿ ਮਾਂਗਟ ਇਕੋ ਰਾਤ ਟਿਕਣਾ ਹੈ। ਕਿਤਨਾ ਪੈਂਡਾ ਹਰ ਰੋਜ਼ ਮੁਕਾਣਾ ਹੈ, ਇਸ ਗੱਲ ਦਾ ਕੋਈ ਜ਼ਿਕਰ ਹੀ ਨਹੀਂ ਚੱਲਿਆ ਸੀ। ਸੋ, ਭਾਈ ਸਾਹਿਬ ਨੇ ਕਈ ਲਿਖਾਰੀ ਲੈ ਲਏ, ਕਾਗਜ਼ ਆਦਿਕ ਲਿਖਣ ਦੀ ਸਮਿੱਗੀ ਭੀ ਇਕੱਠੀ ਕਰ ਲਈ, ਤੇ ਰੋਜ਼ਾਨਾ ਸਿਰਫ਼ ਇਕ ਕੋਹ ਦੀ ਮੰਜ਼ਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਜਦੋਂ

ਭਾਈ ਬੰਨੋ ਦਾ ਸਾਰਾ ਸਾਬ ਮਾਂਗਟ ਅੱਪਜ਼ਿਆ, ਤਾਂ ਅੱਧੀ ਬੀੜ ਦਾ ਉਤਾਰਾ  
ਹੋ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਭਯੋ ਤਜਾਰ ਗੁਰ ਅੰਚਰ ਛਾਰੀ। ਬਿਨਤੀ ਸ੍ਰੀ ਗੁਰ ਅਗ੍ਰ ਉਚਾਰੀ :  
'ਨਾਮ ਗਰੀਬ ਨਿਵਾਜ ਤੁਮਾਰਾ। ਨਿਸ ਬਾਸਰ ਠਾਨਤ ਉਪਕਾਰਾ। ੩੯॥  
ਕਲਿ ਕੇ ਨਰਨ ਉਧਾਰਨ ਕਾਰਨ। ਸਮ ਜਹਾਜ ਕਿਧ ਗ੍ਰੰਥ ਸੁਧਾਰਨ।  
ਸਭ ਦਾਸਨ ਕਹੁ ਰਾਖਤ ਮਾਨ੍ਹ। ਮਨ-ਬਾਂਛਤ ਦਿਹੁ ਕ੍ਰਿਪਾ-ਨਿਧਾਨ੍ਹ। ੩੧॥  
ਦੀਜਹਿ ਗ੍ਰੰਥ ਸਾਹਿਬ ਹਮ ਮਾਂਗਾ। ਸਭ ਸਿੱਖਨ ਕੇ ਮਨ ਅਨੁਰਾਗਾ।  
ਦੇਸ ਬਿਖੇ ਸੰਗਤਿ ਸਮੁਦਾਈ। ਦਰਬਨ ਕਰਯੋ ਚਹਤ ਹਿਤ ਲਾਈ। ੩੮॥  
ਅਬ ਲੋਂ ਲਿਖਯੋ ਗਯੋ ਨਹੀਂ ਦੂਜਾ। ਜਿਸ ਲੇ ਜਾਹਿ ਕਰਹਿ ਤਿਹ ਪੁਜਾ।  
ਸਭ ਸੰਗਤਿ ਕੀ ਹੈ ਇਹ ਬਿਨਤੀ। ਘਰ ਤੇ ਚਲਤ ਕਰੀ ਇਮ ਗਿਨਤੀ। ੩੯॥  
ਸੁਨਿ ਸ੍ਰੀ ਅਰਜਨ ਰਿਦੇ ਬਿਚਾਰੀ। ਇਹ ਜਾਚਨ ਇਨ ਕੀਨਸਿ ਭਾਰੀ।  
ਕਿਮ ਹਿਮ ਦੇਖ ਸਕਹਿਂ ਇਕ ਹੋਵਾ। ਨਹਿੰ ਦੇਂ ਸਿੱਖ ਮਾਨ ਕੇ ਬੋਵਾ। ੪੦॥  
ਦੂਜੇ ਲਿਖਯੋ ਜਾਇ ਇਸ ਜੈਸੇ। ਤੋਂ ਸੁਖੈਨ ਦੇਯੋ ਇਹ ਲੈਸੇ।  
ਅਬ ਤੋਂ ਤਜਾਰ ਏਕ ਹੀ ਅਹੈ। ਕਿਸ ਪ੍ਰਕਾਰ ਇਹ ਸਿੱਖ ਸੌਂ ਕਰੈ। ੪੧॥  
ਇਕ ਤੂੰ ਸੰਗਤਿ ਕੇ ਮੁਹਰੇਲੀ। ਆਇ ਸੰਗ ਬਹੁ ਹੋਇ ਸਕੇਲੀ।  
ਦੂਜੇ ਪ੍ਰੇਮੀ ਅਹੈ ਮਹਾਨਾ। ਨਹੀਂ ਦੇਹਿਂ ਤੋਂ ਹਤ ਹੁਇ ਮਾਨਾ। ੪੨॥  
ਕਿਤਕ ਕਾਲ ਤੁਸ਼ਨ ਭਗਵੰਤੇ। ਦੇਹਿਂ ਕਿ ਨਹੀਂ ਰਿਦੇ ਸਿਤਵੰਤੇ।  
ਪੁਨ ਬੋਲੇ ਸ੍ਰੀ ਗੁਰੂ ਗੁਸਾਈਂ : 'ਬਿਖਮ ਬਾਤ ਇਹ ਬੰਨੋ ਭਾਈ। ੪੩॥  
ਬਿਨਤੀ ਕਰਤ ਰਹਯੋ ਹੁਇ ਠਾਂਡੋ। ਲੈਬੇ ਗ੍ਰੰਥ ਪ੍ਰੇਮ ਉਰ ਬਾਂਡੋ।  
ਅਹੈ ਏਕ ਕਿਮ ਦੀਯੋ ਨ ਜਾਈ। ਤਬ ਤੇਰੋ ਮਾਨ ਸੁ ਘਟ ਜਾਈ। ੪੪॥  
ਅਨ ਬਨ ਬਨੀ ਕਰੈ ਕਨਾ ਤੋਹੀ। ਅਬ ਸੁਨਿ ਲੇਹੁ ਨੀਕ ਜਿਮ ਹੋਹੀ।  
ਅਪਨੀ ਪੁਰੀ ਰਾਖ ਇਕ ਰਾਤੀ। ਲੇ ਕਰ ਹਟਹੁ ਹੋਇ ਜਬ ਪ੍ਰਾਤੀ। ੪੫॥  
ਦੁਤਿਯ ਰਾਤ ਰਾਖਹੁ ਨਹਿ ਕੈਸੇ। ਅਬ ਲੇ ਜਾਹੁ ਲਜਾਇ ਪੁਨ ਤੈਸੇ।  
ਅਦਬ ਸਾਬ ਰਾਖਹੁ ਚੁਕਸਾਈ। ਸੰਗਤਿ ਅਲਿਖਾਲਹਿ ਸਮੁਦਾਈ। ੪੬॥  
ਇਮ ਕਹਿ, ਦਯੋ ਗ੍ਰੰਥ, ਲੇ ਚਾਲਾ। ਸੰਗਤਿ ਜਿਸ ਕੇ ਸੰਗ ਬਿਸਾਲਾ।  
ਨਿਕਸਿ ਗੁਰੂ-ਪੁਰਿ ਰਿਦੈ ਬਿਚਾਰਾ। ਕਿਮ ਇਹ ਲਿਖਯੋ ਜਾਇ ਅਬ ਸਾਰਾ। ੪੭॥  
ਏਕ ਨਿਸਾ ਗੁਰ ਆਇਸ ਭਨੀ। ਲਿਖਯੋ ਜਾਇ ਕਿਮ ਹੈ ਅਨਬਨੀ।  
ਤਬ ਬਿਚਾਰ ਉਰ ਮਹਿ ਹੁਇ ਆਵਾ। ਡੇਰਾ ਕਰਹਿ ਕੌਸ ਇਕ ਠਾਵਾ। ੪੮॥

ਤਥਾਹਿ ਲਿਖਾਰੀ ਦੀਏ ਲਗਾਇ। 'ਲਿਖਣੁ ਬਿਤਾਬੀ ਅਤੁ ਸਮੁਦਾਇ'।  
 ਅਪਨੀ ਪੁਰੀ ਲਗ ਇਕ ਇਕ ਕੋਸ। ਡੇਰਾ ਕਰਤ ਲਿਖਯੋ ਆਧੋ ਸੁ ੧੪੯।  
 ਇਕ ਨਿਸ ਬਸਿ ਕਰਿ ਨਿਜ ਘਰ ਮਾਹੁ। ਹਟੇ ਕੋਸ ਇਕ ਡੇਰਾ ਰਾਹੁ।  
 ਤਿਸੀ ਪ੍ਰਕਾਰ ਸੁਧਾਸਰ ਆਏ। ਆਵਤ ਜਾਤੇ ਸਰਬ ਲਿਖਾਏ। ੫੦।

## ਅਨਹੋਣੀ ਗੱਲ

ਵਿਚਾਰ ਦੀ ਕਸਵੱਟੀ ਉਤੇ ਰੱਖਿਆਂ ਇਹ ਸਾਖੀ ਭੀ ਸਿਰੇ ਨਹੀਂ ਚੜ੍ਹਦੀ। ਅਸੀਂ ਪਿਛੇ ਵੇਖ ਚੁਕੇ ਹਾਂ ਕਿ ਅੰਮ੍ਰਿਤਸਰ ਤੋਂ ਮਾਂਗਟ ਘਟ ਤੋਂ ਘਟ ੧੦੦ ਕੋਹ ਹੈ। ਇਕ ਕੋਹ ਰੋਜ਼ਾਨਾ ਪੈਂਡਾ ਕੀਤਿਆਂ ਜਾਣ-ਆਉਣ ਵਿਚ ੨੦੦ ਦਿਨ ਲਗੇ, ਸੱਤ ਕੁ ਮਹੀਨੇ। ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਵਾਰੀ ਪ੍ਰਕਾਸ਼ ਕਰ ਕੇ ਫਿਰ ਬੀੜ ਕਿਸੇ ਸਿਖ ਦੇ ਹਵਾਲੇ ਕਰ ਦੇਣੀ ਤੇ ਸੱਤ ਕੁ ਮਹੀਨਿਆਂ ਲਈ ਸ੍ਰੀ ਹਰਿਮੰਦਰ ਸਾਹਿਬ ਵਿਚ ਸੁੰਵ ਵਰਤਾ ਦੇਣੀ—ਇਹ ਗੱਲ ਮੰਨੀ ਨਹੀਂ ਜਾ ਸਕਦੀ। ਕਵੀ ਜੀ ਆਪ ਹੀ ਲਿਖਦੇ ਹਨ ਕਿ ਬੀੜ ਦਾ ਪ੍ਰਕਾਸ਼ ਸੁਣ ਕੇ ਦੂਰੋਂ ਨੇਤ੍ਰਿਓਂ ਸਭ ਥਾਵਾਂ ਤੋਂ ਸਿਖ ਦਰਸ਼ਨ ਲਈ ਆਉਣ ਲਗ ਪਏ ਸਨ। ਪਰ ਜਦੋਂ ਬੀੜ ਭਾਈ ਬੰਨੋ ਦੇ ਸਪੁਰਦ ਕਰ ਦਿਤੀ ਗਈ, ਜਿਸ ਨੇ ਮੇੜਨ ਵਿਚ ਸੱਤ ਕੁ ਮਹੀਨੇ ਲਾ ਦਿੱਤੇ, ਤਾਂ ਇਤਨੇ ਲੰਮੇ ਸਮੇਂ ਦੇ ਅੰਦਰ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹੋਣਗੀਆਂ, ਉਹਨਾਂ ਦੀ ਨਿਰਾਸਤਾ ਵੇਖ ਕੇ ਸਤਿਗੁਰੂ ਜੀ ਉਹਨਾਂ ਨੂੰ ਕੀ ਢਾਰਸ ਦੇਂਦੇ ਹੋਣਗੇ? ਕੀ ਇਹ ਨਿਰਾਸਤਾ ਨਿਰਾਦਰੀ ਵਿਚ ਸ਼ਾਮਲ ਨਹੀਂ ਹੋ ਸਕਦੀ? ਦੂਰੋਂ ਦੂਰੋਂ ਯੂ.ਪੀ. ਵਿਚੋਂ ਭੀ ਸਿਖ ਆਉਂਦੇ ਹੋਣਗੇ। ਇਹ ਤਾਂ ਕਿਸੇ ਨੂੰ ਭੀ ਪਤਾ ਨਹੀਂ ਸੀ ਕਿ ਭਾਈ ਬੰਨੋ ਨੇ ਇਕ ਇਕ ਕੋਹ ਦੀ ਮੰਜ਼ਲ ਸ਼ੁਰੂ ਕੀਤੀ ਹੋਈ ਹੈ। ਸਿਖ ਕਈ ਕਈ ਦਿਨ ਉਡੀਕ ਕੇ ਆਖਰ ਨਿਰਾਸ ਹੋ ਕੇ ਵਾਪਸ ਚਲੇ ਜਾਂਦੇ ਹੋਣਗੇ। ਰਤਾ ਇਹ ਘਟਨਾ ਆਪਣੇ ਉਤੇ ਵਰਤਦੀ ਸਮਝ ਕੇ ਵਿਚਾਰੇ। ਕੀ ਕਿਸੇ ਭੀ ਸਿਖ ਦੇ ਦਿਲ ਉਤੇ ਇਸ ਨਿਰਾਸਤਾ ਨਾਲ ਕੋਈ ਚੋਟ ਨਹੀਂ ਲਗਦੀ ਹੋਵੇਗੀ? ਜਿਨ੍ਹਾਂ ਲੋਕਾਂ ਨੂੰ ਦਿਮਾਗੀ ਗੁਲਾਮੀ ਵਿਚੋਂ ਕੱਚ ਕੇ ਗੁਰੂ ਨਾਨਕ ਪਾਤਿਸ਼ਾਹ ਤੇ ਬਾਕੀ ਗੁਰ-ਵਿਅਕਤੀਆਂ ਨੇ ਸ੍ਰੈ-ਮਾਨ ਦੀ ਕਦਰ ਤੇ ਜਾਚ ਸਿਖਾਈ ਸੀ, ਕੀ ਉਹ ਸਿਖ ਇਹ ਰੋਸ ਨਹੀਂ ਕਰਦੇ ਹੋਣਗੇ ਕਿ ਉਹਨਾਂ ਨੂੰ ਵਿਅਰਥ ਹੀ ਰਾਹਾਂ ਦੇ ਘੱਟੇ ਫੱਕਣੇ ਪਏ?

ਪਰ ਇਹ ਗੱਲ ਭੀ ਅਚਰਜ ਤੇ ਅਨਹੋਣੀ ਹੈ ਕਿ ਭਾਈ ਬੰਨੋ ਤੇ ਉਸ

ਦੇ ਇਲਾਕੇ ਦੀ ਸੰਗਤਿ ਤੋਂ ਬਿਨਾ ਹੋਰ ਕਿਸੇ ਪ੍ਰੇਮੀ ਸਿਖ ਨੂੰ ਜਾਂ ਕਿਸੇ ਇਲਾਕੇ ਦੀ ਸੰਗਤਿ ਨੂੰ ਬੀੜ ਮੰਗ ਕੇ ਆਪਣੇ ਵਤਨ ਲੈ ਜਾਣ ਦੀ ਤਾਂਧ ਹੀ ਪੈਦਾ ਨਾ ਹੋਈ। ਭਾਈ ਬੰਨੋ ਨੂੰ ਸੱਤ ਕੁ ਮਹੀਨਿਆਂ ਲਈ ਬੀੜ ਮਿਲ ਜਾਣ 'ਤੇ ਭੀ ਕਿਸੇ ਹੋਰ ਸਿਖ ਦੇ ਅੰਦਰ ਇਹ ਚਾਉ ਨਾ ਉਪਜਿਆ? ਕੀ ਇਕ ਵਾਰੀ ਬੀੜ ਮਾਂਗਵੀਂ ਦੇਣ ਦਾ ਰਿਵਾਜ ਚਲਾ ਕੇ ਸਤਿਗੁਰੂ ਜੀ ਕਿਸੇ ਹੋਰ ਸਿਖ ਨੂੰ 'ਨਾਂਹ' ਕਰ ਸਕਦੇ ਸਨ? ਇਹ 'ਨਾਂਹ' ਉਸ ਸਿਖ ਦੀ ਨਿਰਾਦਰੀ ਵਿਚ ਸ਼ਾਮਲ ਹੋ ਜਾਂਦੀ ਸੀ। ਇਸ ਤਰ੍ਹਾਂ ਤਾਂ ਹਰ ਇਕ ਇਲਾਕੇ ਵਿਚ ਬੀੜ ਭੇਜਿਆਂ ਸ੍ਰੀ ਹਰਿਮੰਦਰ ਸਾਹਿਬ ਵਿਚ ਮੁੜ ਪ੍ਰਕਾਸ਼ ਕਰਨ ਦੀ ਵਾਰੀ ਕਈ ਸਾਲ ਨਹੀਂ ਆ ਸਕਦੀ ਸੀ।

## ਮਾਂਗਟ ਦੇ ਪੈਂਡੇ ਦਾ ਮਤ-ਭੇਦ

ਗੁਰਬਿਲਾਸ ਦੇ ਲਿਖਾਰੀ ਨੇ ਲਿਖਿਆ ਹੈ ਕਿ ਭਾਈ ਬੰਨੋ ਹਰ ਰੋਜ਼ ਪੰਜ ਕੋਹ ਪੈਂਡਾ ਕਰਦੇ ਰਹੇ। ਕਵੀ ਸੰਤੋਖ ਸਿੰਘ ਇਕ ਕੋਹ ਪੈਂਡਾ ਰੋਜ਼ਾਨਾ ਲਿਖਦੇ ਹਨ। ਇਸ ਦਾ ਭੀ ਖਾਸ ਕਾਰਨ ਜਾਪਦਾ ਹੈ। ਗੁਰਬਿਲਾਸ ਅਨੁਸਾਰ ਬੀੜ ਦੀ ਜ਼ਿਲਦ ਅਜੇ ਬੱਝਣੀ ਸੀ। ਸਾਰੀਆਂ ਜੁੜਾਂ ਵਖ ਵਖ ਸਨ। ਬਹੁਤੇ ਲਿਖਾਰੀ ਉਤਾਰਾ ਕਰਨ 'ਤੇ ਲਾਏ ਜਾ ਸਕਦੇ ਸਨ। ਕਵੀ ਸੰਤੋਖ ਸਿੰਘ ਅਨੁਸਾਰ ਬੀੜ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਹੋ ਚੁਕਿਆ ਹੋਇਆ ਸੀ, ਜ਼ਿਲਦ ਬੱਝ ਕੇ ਹੀ ਹੋ ਸਕਦਾ ਸੀ। ਜ਼ਿਲਦ ਬੱਝ ਚੁਕਣ 'ਤੇ ਬਹੁਤੇ ਲਿਖਾਰੀ ਇਕੋ ਵਕਤ ਉਤਾਰਾ ਨਹੀਂ ਕਰ ਸਕਦੇ ਸਨ। ਇਸ ਹਾਲਤ ਵਿਚ ਉਤਾਰੇ ਲਈ ਬਹੁਤੇ ਦਿਨਾਂ ਦੀ ਲੋੜ ਸੀ। ਸੋ, ਕਵੀ ਜੀ ਨੇ ਪੰਜ ਕੋਹ ਦੇ ਥਾਂ ਇਕ ਕੋਹ ਰੋਜ਼ਾਨਾ ਕਰ ਦਿੱਤਾ। ਇਕੋ ਲਿਖਾਰੀ ਉਤਾਰੇ ਦਾ ਕੰਮ ਕਰ ਸਕਦਾ ਸੀ। ਪਰ ਕਵੀ ਜੀ ਨੇ ਲਿਖਿਆ ਹੈ ਕਿ ਭਾਈ ਬੰਨੋ ਨੇ ਕਈ ਲਿਖਾਰੀ ਇਸ ਕੰਮ 'ਤੇ ਲਾ ਦਿਤੇ। ਸ਼ਾਇਦ ਇਕ ਦੂਜੇ ਨੂੰ ਸਾਹ ਦਿਵਾਣ ਲਈ ਲਾਏ ਗਏ ਹੋਣਗੇ। ਉੱਜ ਸਧਾਰਨ ਹਾਲਤ ਵਿਚ ਲੋੜ ਤਾਂ ਇਕੋ ਦੀ ਹੀ ਸੀ।

## ਬਿੱਤਾਂ ਦਾ ਡਰਕ

ਕਵੀ ਸੰਤੋਖ ਸਿੰਘ ਜੀ ਦੀ ਇਸ ਸਾਖੀ ਨੂੰ ਹੁਣ ਇਕ ਹੋਰ ਦ੍ਰਿਸ਼ਟੀ-ਕੋਣ ਤੋਂ ਵਿਚਾਰੇ। ਸ੍ਰੀ ਹਰਿਮੰਦਰ ਸਾਹਿਬ ਵਿਚ ਬੀੜ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ? ਭਾਦਰੋਂ ਸੁਦੀ ਏਕਮ ਨੂੰ। ਇਸ ਬਿੱਤ ਤੋਂ ਅਗਾਂਹ-ਪਿਛਾਂਹ ਅਸੀਂ ਨਹੀਂ ਜਾ ਸਕਦੇ। ਭਾਈ ਗੁਰਦਾਸ ਜੀ ਨੇ 'ਆਦਿ ਬੀੜ' ਦੀ ਸਾਰੀ ਮੂਲ-ਬਾਣੀ ਕਦੋਂ

ਮੁਕਾਈ ? ਭਾਦਰੋਂ ਵਦੀ ਏਕਮ ਨੂੰ। ਤਤਕਰੇ ਦੇ ਅਰੰਭ ਵਿਚ ਇਹ ਤਰੀਕ ਲਿਖੀ ਹੋਈ ਹੈ। ਕਵੀ ਸੰਤੋਖ ਸਿੰਘ ਜੀ ਦੀ ਮਿਥ ਅਨੁਸਾਰ ਭਾਈ ਬੰਨੇ ਨੇ 'ਆਦਿ ਬੀੜ' ਦਾ ਉਤਾਰਾ ਮਾਂਗਟ ਜਾਣ-ਆਉਣ ਵਿਚ ਲਗੇ ਸਮੇਂ ਸੱਤ ਕੁ ਮਹੀਨਿਆਂ ਵਿਚ ਕੀਤਾ। ਇਸ ਹਿਸਾਬ ਅਗਲੇ ਸੰਮਤ ੧੯੬੨ ਦਾ ਚੇਤਰ ਜਾ ਬਣਦਾ ਹੈ। ਪਰ ਭਾਈ ਬੰਨੇ ਵਾਲੀ ਬੀੜ ਉਤੇ ਮੂਲ-ਬਾਣੀ ਦੇ ਉਤਾਰੇ ਦੀ ਬਿੱਤ ਅੱਸੂ ਵਦੀ ੧ ਸੰਮਤ ੧੯੬੧ ਲਿਖੀ ਹੋਈ ਹੈ। ਅੱਸੂ ਵਦੀ ਏਕਮ ਨੂੰ ਉਤਾਰਾ ਅਰੰਭ ਨਹੀਂ ਕੀਤਾ ਗਿਆ ਸੀ, ਖਤਮ ਕੀਤਾ ਗਿਆ ਸੀ, ਸਿਰਫ਼ ਤਤਕਰਾ ਬਣਨਾ ਰਹਿ ਗਿਆ ਸੀ। ਇਥੋਂ ਸਾਫ਼ ਪਰਗਟ ਹੈ ਕਿ ਉਤਾਰੇ ਸੰਬੰਧੀ ਕਵੀ ਸੰਤੋਖ ਸਿੰਘ ਜੀ ਵਾਲੀ ਸਾਖੀ ਭੀ ਸਿਰੇ ਨਹੀਂ ਚੜ੍ਹ ਸਕਦੀ। ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕਰਨ ਤੋਂ ਪਿਛੋਂ 'ਆਦਿ-ਬੀੜ' ਭਾਈ ਬੰਨੇ ਦੇ ਨਾ ਸਪੁਰਦ ਹੋਈ ਤੇ ਨਾ ਹੀ ਮਾਂਗਟ ਦੇ ਪੈਂਡਿਆਂ ਵਿਚ ਇਸ ਦਾ ਉਤਾਰਾ ਹੋਇਆ।

## ਉਤਾਰਾ ਕਿਵੇਂ ਹੋਇਆ ?

ਇਹ ਨਿਰਣਾ ਕਰਨ ਲਈ ਸਾਨੂੰ ਤਿੰਨ ਬਿੱਤਾਂ ਜ਼ਰੂਰ ਅੱਖਾਂ ਦੇ ਸਾਹਮਣੇ ਰੱਖਣੀਆਂ ਪੈਣਗੀਆਂ :

(੧) ਸੰਮਤ ੧੯੬੧ ਭਾਦਰੋਂ ਵਦੀ ਏਕਮ, ਜਦੋਂ ਭਾਈ ਗੁਰਦਾਸ ਜੀ ਨੇ 'ਆਦਿ ਬੀੜ' ਦੀ ਸਾਗੀ ਮੂਲ-ਬਾਣੀ ਲਿਖ ਲਈ ਸੀ, ਤੇ ਤਤਕਰਾ ਸ਼ੁਰੂ ਕਰਨ ਲਗੇ ਸਨ।

(੨) ਸੰਮਤ ੧੯੬੧ ਭਾਦਰੋਂ ਸੁਦੀ ਏਕਮ, ਜਦੋਂ 'ਆਦਿ ਬੀੜ' ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਹੋਇਆ ਸੀ।

(੩) ਸੰਮਤ ੧੯੬੧ ਅੱਸੂ ਵਦੀ ਏਕਮ, ਜਦੋਂ ਭਾਈ ਬੰਨੇ ਵਾਲੀ ਬੀੜ ਦੀ ਸਾਗੀ ਮੂਲ-ਬਾਣੀ ਲਿਖੀ ਗਈ ਸੀ ਤੇ ਤਤਕਰਾ ਸ਼ੁਰੂ ਹੋਣ ਲਗਾ ਸੀ।

ਉਪਰ-ਲਿਖੀਆਂ ਬਿੱਤਾਂ ਦਾ ਧਿਆਨ ਰੱਖ ਕੇ ਅਸੀਂ ਇਹ ਗੱਲ ਚੇਤੇ ਰੱਖੀਏ ਕਿ 'ਆਦਿ-ਬੀੜ' ਦੀ ਮੂਲ-ਬਾਣੀ ਦੀ ਮੁਕੰਮਲ ਲਿਖਾਈ ਅਤੇ ਭਾਈ ਬੰਨੇ ਵਾਲੀ ਬੀੜ ਦੀ ਮੂਲ-ਬਾਣੀ ਦੀ ਮੁਕੰਮਲ ਲਿਖਾਈ ਵਿਚ ਸਿਰਫ਼ ਇਕ ਮਹੀਨੇ ਦੀ ਵਿੱਖ ਪੈਂਦੀ ਹੈ। ਇਸ ਦਾ ਭਾਵ ਇਹ ਹੈ ਕਿ ਜੋ ਕੰਮ ਭਾਈ ਗੁਰਦਾਸ ਜੀ ਨੇ ਤਕਰੀਬਨ ਇਕ ਸਾਲ ਵਿਚ ਕੀਤਾ ਸੀ, ਉਸ ਦਾ ਉਤਾਰਾ ਭਾਈ ਬੰਨੇ ਦੇ ੧੨ ਲਿਖਾਰੀਆਂ ਨੇ ਇਕ ਮਹੀਨੇ ਵਿਚ 'ਆਦਿ ਬੀੜ' ਤੋਂ ਕਰ ਲਿਆ। 'ਆਦਿ ਬੀੜ'

ਭਾਦਰੋਂ ਵਦੀ ਏਕਮ ਤੋਂ ਲੈ ਕੇ ਅੱਸੂ ਵਦੀ ਏਕਮ ਤਕ ਭਾਈ ਬੰਨੋ ਦੇ ੧੨ ਲਿਖਾਰੀਆਂ ਪਾਸ ਰਹੀ। ਪਰ ਇਹ ਮਿਥ ਭੀ ਮੰਨੀ ਨਹੀਂ ਜਾ ਸਕਦੀ। ਭਾਦਰੋਂ ਵਦੀ ਏਕਮ ਤੋਂ ਭਾਈ ਗੁਰਦਾਸ ਜੀ ਨੇ ਤਤਕਰਾ ਲਿਖਣਾ ਸ਼ੁਰੂ ਕੀਤਾ ਸੀ। ਤਤਕਰਾ ਤਦੋਂ ਹੀ ਲਿਖਿਆ ਜਾ ਸਕਦਾ ਸੀ, ਜੇ ਮੂਲ-ਬਾਣੀ ਦੀ ਬੀੜ ਤਤਕਰਾ ਲਿਖਣ ਵਾਲੇ ਦੇ ਪਾਸ ਹੋਵੇ। ਇਹ ਤਤਕਰਾ ਲਿਖਣ ਵਿਚ ੧੦ ਕੁ ਦਿਨ ਲੱਗੇ ਹੋਣਗੇ। ਤੇ, ਇਸ ਤੋਂ ੪ ਦਿਨ ਪਿਛੋਂ ਭਾਦਰੋਂ ਸੁਦੀ ਏਕਮ ਨੂੰ ‘ਆਦਿ ਬੀੜ’ ਦਾ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਭੀ ਕੀਤਾ ਜਾਣਾ ਸੀ। ਇਹਨਾਂ ੪ ਦਿਨਾਂ ਵਿਚ ਬੀੜ ਦੀ ਜ਼ਿਲਦ ਬੱਝੀ ਤੇ ਸੁਕਾਈ ਗਈ। ਕਿਸੇ ਭੀ ਹਾਲਤ ਵਿਚ ਇਹ ਦੋ ਹੱਫਤੇ ‘ਆਦਿ ਬੀੜ’ ਭਾਈ ਬੰਨੋ ਦੇ ਲਿਖਾਰੀਆਂ ਨੂੰ ਨਹੀਂ ਮਿਲ ਸਕਦੀ ਸੀ।

ਭਾਦਰੋਂ ਸੁਦੀ ਏਕਮ ਨੂੰ ‘ਆਦਿ ਬੀੜ’ ਦਾ ਪ੍ਰਕਾਸ਼ ਕੀਤਾ ਗਿਆ। ਫਿਰ ਤਾਂ ਉੱਕਾ ਹੀ ਇਹ ਅਸੰਭਵ ਹੋ ਗਿਆ ਕਿ ਭਾਈ ਬੰਨੋ ਦੇ ਲਿਖਾਰੀ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਹੋਈ ਬੀੜ ਤੋਂ ਉਤਾਰਾ ਕਰ ਸਕਣ। ਉਪਰ ਭਾਈ ਬੰਨੋ ਵਾਲੀ ਬੀੜ ਦੇ ਤਤਕਰੇ ਦੇ ਸ਼ੁਰੂ ਵਿਚ ਲਿਖਿਆ ਹੋਇਆ ਹੈ ਕਿ ਅੱਸੂ ਵਦੀ ਏਕਮ ਨੂੰ ਸਾਰੀ ਮੂਲ-ਬਾਣੀ ਦਾ ਉਤਾਰਾ ਭੀ ਹੋ ਗਿਆ।

ਇਥੋਂ ਇਕ ਗੱਲ ਸਾਡਾ ਦਿਸ ਰਹੀ ਹੈ ਕਿ ਭਾਈ ਬੰਨੋ ਵਾਲੀ ਬੀੜ ਦਾ ਬਹੁਤਾ ਉਤਾਰਾ ਭਾਦਰੋਂ ਵਦੀ ਏਕਮ ਤੋਂ ਪਹਿਲਾਂ ਪਹਿਲਾਂ ਹੀ ਹੋ ਗਿਆ ਸੀ। ਇਹ ਕਿਵੇਂ ਹੋ ਸਕਿਆ? ਇਸ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਜਦੋਂ ਭਾਈ ਗੁਰਦਾਸ ਜੀ ‘ਆਦਿ ਬੀੜ’ ਦਾ ਬਹੁਤ ਸਾਰਾ ਹਿੱਸਾ ਲਿਖ ਚੁਕੇ, ਤਾਂ ਗੁਰੂ ਅਰਜਨ ਸਾਹਿਬ ਨੇ ਦੂਜਾ ਉਤਾਰਾ ਕਰਾਣ ਲਈ ਭਾਈ ਬੰਨੋ ਦੀ ਨਿਗਰਾਨੀ ਵਿਚ ਕੁਝ ਲਿਖਾਰੀ, ਉਤਾਰੇ ਦੇ ਕੰਮ ਉਤੇ ਲੁਆਏ। ਜ਼ਿਲਦ ਅਜੇ ਬੱਝੀ ਹੀ ਨਹੀਂ ਸੀ। ਜੁਜ਼ਾਂ ਵਖ ਵਖ ਸਨ। ਸਾਰਾ ਕੰਮ ਲਿਖਾਰੀਆਂ ਵਿਚ ਵੰਡਿਆ ਗਿਆ। ਭਾਈ ਗੁਰਦਾਸ ਜੀ ਵਾਲਾ ਤਤਕਰਾ ਮੁਕੰਮਲ ਹੋਣ ਦੇ ਵੇਲੇ ਤਕ ਇਸੇ ਤਰ੍ਹਾਂ ਉਤਾਰੇ ਦਾ ਕੰਮ ਜਾਰੀ ਰਹਿ ਸਕਦਾ ਸੀ।

ਇਥੇ ਇਕ ਨਿੱਕਾ ਜਿਹਾ ਇਤਿਰਾਜ ਉੱਠਦਾ ਹੈ ਕਿ ‘ਆਦਿ ਬੀੜ’ ਦਾ ਪ੍ਰਕਾਸ਼ ਭਾਦਰੋਂ ਸੁਦੀ ਏਕਮ ਨੂੰ ਹੋ ਜਾਣ ‘ਤੇ ਭਾਈ ਬੰਨੋ ਦੇ ਲਿਖਾਰੀ ਬਾਕੀ ਰਹਿੰਦੀ ਬਾਣੀ ਦਾ ਉਤਾਰਾ ਕਿਵੇਂ ਕਰ ਸਕੇ। ਇਸ ਇਤਿਰਾਜ ਦਾ ਹੱਲ ਇਹੀ ਹੈ ਕਿ ਜਿਨ੍ਹਾਂ ਲਿਖਤਾਂ ਉੱਤੋਂ ਭਾਈ ਗੁਰਦਾਸ ਜੀ ‘ਆਦਿ ਬੀੜ’ ਲਿਖ ਰਹੇ ਸਨ, ਜਦੋਂ ‘ਆਦਿ ਬੀੜ’ ਦੀ ਜ਼ਿਲਦ ਬੱਝ ਗਈ, ਤਦੋਂ ਭਾਈ ਬੰਨੋ ਦੇ ਲਿਖਾਰੀਆਂ ਨੇ ਭੀ ਬਾਕੀ ਦਾ ਉਤਾਰਾ ਉਹਨਾਂ ਹੀ ਲਿਖਤਾਂ ਤੋਂ ਕਰ ਲਿਆ।

ਇਥੇ ਇਕ ਹੋਰ ਨਵਾਂ ਸ਼ੱਕ ਉਠ ਖਲੋਂਦਾ ਹੈ ਕਿ ਉਹ ਲਿਖਤਾਂ ਕਿਹੜੀਆਂ ਸਨ ਜਿਨ੍ਹਾਂ ਉਤੋਂ ਭਾਈ ਗੁਰਦਾਸ ਜੀ ਉਤਾਰਾ ਕਰ ਰਹੇ ਸਨ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ 'ਜਦ ਕਈ ਬਰਸ ਵਿਚ ਚਹੁੰਆਂ ਗੁਰੂਆਂ ਦੀ ਤੇ ਆਪਣੀ ਬਾਣੀ ਸਿਲਸਿਲੇ-ਵਾਰ ਕਾਇਮ ਕਰ ਲਈ ਤਾਂ ਅੰਮ੍ਰਿਤਸਰ ਤੀਰਥ ਤੋਂ ਪਰਬ ਵਲ ਮੀਲ ਭਰ ਰਮਣੀਕ ਜੰਗਲ ਸੁੰਦਰ ਬਨ ਬੈਗੀਆਂ ਦਾ ਵੇਖ ਕੇ (ਜਿਥੇ ਬੈਠ ਕੇ ਸੁਖਮਨੀ ਰਚੀ ਸੀ) ਇਕ ਛੱਪੜ ਦੇ ਕੰਢੇ, ਜਿਸ ਦਾ ਨਾਮ ਹੁਣ ਰਾਮਸਰ ਹੈ, ਤੰਬੂ ਕਨਾਤ ਲਗਵਾ ਕੇ ਆਪ ਤਾਂ ਗੁਰੂ ਜੀ ਕਨਾਤ ਅੰਦਰ ਬੈਠ ਕੇ ਸ਼ਬਦ ਉਚਾਰਦੇ ਰਹੇ ਤੇ ਬਾਹਰ ਭਾਈ ਗੁਰਦਾਸ ਜੀ ਬੈਠੇ ਲਿਖਦੇ ਰਹੇ। ਹੋਰ ਪ੍ਰੇਮੀ ਸਿਖ ਭੀ ਬਾਹਰ ਬੈਠੇ ਸੁਣਦੇ ਰਹਿੰਦੇ, ਨਿਤ ਨੇਮ ਅੰਮ੍ਰਿਤ ਵੇਲੇ ਤੋਂ ਡੇਢ ਪਹਰ ਤਕ ਲਿਖਵਾਉਂਦੇ।'

ਇਸ ਲਿਖਤ ਵਿਚ ਗਿਆਨੀ ਜੀ ਨੇ ਦੋ ਗੱਲਾਂ ਦੱਸੀਆਂ ਹਨ :

(੧) ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰ-ਵਿਅਕਤੀਆਂ ਦੀ ਤੇ ਆਪਣੀ ਬਾਣੀ ਸਿਲਸਿਲੇ-ਵਾਰ ਕਰ ਲਈ।

(੨) ਇਸ ਸਿਲਸਿਲੇ-ਵਾਰ ਕੀਤੀ ਬਾਣੀ ਤੋਂ ਸਤਿਗੁਰੂ ਜੀ ਆਪ ਤੰਬੂ ਵਿਚ ਬੈਠ ਕੇ ਤੰਬੂ ਤੋਂ ਬਾਹਰ ਬੈਠੇ ਭਾਈ ਗੁਰਦਾਸ ਜੀ ਨੂੰ ਲਿਖਾਂਦੇ ਗਏ।

ਗਿਆਨੀ ਗਿਆਨ ਸਿੰਘ ਜੀ ਦੀ ਇਹ ਦੂਜੀ ਗੱਲ ਅਨਹੋਣੀ ਹੈ। ਜਦੋਂ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਨੂੰ ਸਿਲਸਿਲੇ-ਵਾਰ ਕਰ ਲਿਆ (ਤੇ ਇਹੀ ਕੰਮ ਬਹੁਤ ਅੱਖਾ ਸੀ), ਤਾਂ ਆਪ ਲਿਖਾਈ ਜਾਣ ਦੀ ਲੋੜ ਹੀ ਮੁੱਕ ਗਈ ਸੀ। ਸਿਲਸਿਲੇ-ਵਾਰ ਕੀਤੇ ਉਹ ਸਾਰੇ ਪੜ੍ਹੇ ਭਾਈ ਗੁਰਦਾਸ ਜੀ ਦੇ ਹਵਾਲੇ ਕਰ ਦੇਣੇ ਹੀ ਕਾਫੀ ਸਨ। ਉਹਨਾਂ ਉਤੋਂ ਉਤਾਰਾ ਹੀ ਕਰਨਾ ਸੀ, ਸਤਿਗੁਰੂ ਜੀ ਦੀ ਨਿਗਰਾਨੀ ਵਿਚ ਭਾਈ ਸਾਹਿਬ ਸਹੀ ਉਤਾਰਾ ਕਰ ਸਕਦੇ ਸਨ।

ਜਿਨ੍ਹਾਂ ਸੱਜਣਾਂ ਨੂੰ ਲਿਖਣ ਦਾ ਤਜਰਬਾ ਹੈ ਉਹ ਜਾਣਦੇ ਹਨ ਕਿ ਕਿਸੇ ਦੇ ਲਿਖਾਇਆਂ ਲਿਖਣ ਨਾਲ ਕਈ ਲਫਜ਼ ਲਿਖਾਈ ਵਿਚੋਂ ਰਹਿ ਜਾਣ ਦਾ ਡਰ ਹੁੰਦਾ ਹੈ। ਇਹ ਠੀਕ ਹੈ ਕਿ ਵੇਖ ਵੇਖ ਕੇ ਉਤਾਰਾ ਕਰਨ ਨਾਲੋਂ ਇਹ ਤਰੀਕਾ ਸੌਖਾ ਜ਼ਰੂਰ ਹੈ। ਪਰ ਇਸ ਹਾਲਤ ਵਿਚ ਇਹ ਭੀ ਜ਼ਰੂਰੀ ਹੈ ਕਿ ਲਿਖਾਣ ਵਾਲਾ ਹਰੇਕ ਵਾਕ ਨੂੰ ਕਈ ਵਾਰੀ ਦੁਹਰਾਂਦਾ ਜਾਏ।

ਪਰ ਗੁਰਬਾਣੀ ਬਾਰੇ ਤਾਂ ਇਸ ਤਰ੍ਹਾਂ ਦੀ ਲਿਖਾਈ ਉੱਕਾ ਹੀ ਅਸੰਭਵ ਹੈ। ਤੁਸੀਂ ਮੂਲ ਉਤੋਂ ਵੇਖ ਕੇ ਲਿਖੋ, ਫਿਰ ਭੀ ਸ਼ਬਦ-ਜੋੜਾਂ ਵਿਚ ਕਈ ਗਲਤੀਆਂ

ਗਹਿ ਜਾਣਗੀਆਂ। ਗੁਰਬਾਣੀ ਨੂੰ ਸ਼ੁਧ-ਜੋੜਾਂ ਨਾਲ ਲਿਖਣ ਦਾ ਇਕੋ ਇਕ ਤਰੀਕਾ ਹੈ ਕਿ ਮੂਲ ਤੋਂ ਵੇਖ ਕੇ (ਜ਼ਬਾਨੀ ਉਚਾਰੀ ਸੁਣ ਕੇ ਨਹੀਂ) ਲਿਖੀ ਜਾਏ। ਵੇਖ ਕੇ ਭੀ ਸ਼ੁਧ ਲਿਖਾਈ ਤਦੋਂ ਹੀ ਸੰਭਵ ਹੈ ਜੇ ਲਿਖਾਰੀ ਗੁਰਬਾਣੀ ਦੀ ਬੋਲੀ ਦੇ ਵਿਆਕਰਣਿਕ ਨਿਯਮਾਂ ਦੀ ਸੂਝ ਰੱਖਦਾ ਹੋਵੇ। ਕਿਸੇ ਹੋਰ ਦੇ ਲਿਖਾਇਆਂ ਗੁਰਬਾਣੀ ਨੂੰ ਸ਼ੁਧ ਲਿਖ ਲੈਣਾ—ਇਹ ਗੱਲ ਤਕਰੀਬਨ ਅਸੰਭਵ ਹੈ। ਸਾਡੇ ਇਤਿਹਾਸਕਾਰਾਂ ਦੇ ਲਿਖੇ ਅਨੁਸਾਰ ਤਾਂ ਇਹ ਕੰਮ ਸਗੋਂ ਹੋਰ ਵਧੀਕ ਅਨ-ਹੋਣਾ ਹੋ ਗਿਆ। ਤੰਬੂ ਦੇ ਅੰਦਰੋਂ ਸਤਿਗੁਰੂ ਜੀ ਬੋਲੀ ਜਾਣ ਤੇ ਤੰਬੂ ਤੋਂ ਬਾਹਰ ਬੈਠੇ ਭਾਈ ਗੁਰਦਾਸ ਜੀ ਹਰੇਕ ਲੜਜ਼ ਭੀ ਲਿਖੀ ਜਾਣ ਤੇ ਜੋੜ ਭੀ ਸ਼ੁਧ ਰੱਖ ਸਕਣ—ਇਹ ਮਿਥ ਉਹੀ ਮੰਨਣਗੇ, ਜਿਨ੍ਹਾਂ ਨੂੰ ਗੁਰਬਾਣੀ ਲਿਖਣ ਦਾ ਰਤਾ ਭਰ ਭੀ ਤਜਰਬਾ ਨਹੀਂ ਹੈ। ਤਜਰਬਾ ਕਰ ਵੇਖੋ, ਤੇ ਬੇਸ਼ਕ ਕਿਸੇ ਚੋਟੀ ਦੇ ਸਿਆਣੇ ਲਿਖਾਰੀ ਦੀ ਰਾਹੀਂ ਕਰ ਵੇਖੋ।

ਉੱਜ ਇਥੇ ਗੁੰਝਲ ਵਾਲੀ ਕੋਈ ਗੱਲ ਨਹੀਂ। ਜਿਨ੍ਹਾਂ ਸੱਜਣਾਂ ਨੇ ਸਾਡੀ ਇਸ ਸਾਰੀ ਵਿਚਾਰ ਨੂੰ ਗਹੁ ਨਾਲ ਪੜ੍ਹਿਆ ਹੈ, ਉਹ ਜਾਣਦੇ ਹਨ ਕਿ ਹਰੇਕ ਗੁਰ-ਵਿਅਕਤੀ ਦੇ ਆਪਣੇ ਹੱਥਾਂ ਦੀ ਲਿਖੀ ਬਾਣੀ ਗੁਰੂ ਅਰਜਨ ਸਾਹਿਬ ਤਕ ਸਿਲਸਿਲੇ-ਵਾਰ ਹਰੇਕ ਗੁਰੂ ਜੀ ਰਾਹੀਂ ਪਹੁੰਚ ਗਈ ਸੀ। ਗੁਰੂ ਨਾਨਕ ਦੇਵ ਜੀ ਦੀ ਇਕੱਠੀ ਕੀਤੀ ਹੋਈ ਭਗਤ-ਬਾਣੀ ਭੀ ਨਾਲ ਹੀ ਸੀ। ਹਰੇਕ ਸ਼ਬਦ ਤੇ ਬਾਣੀ ਉਤੇ ‘ਰਾਗ’ ਦਾ ਨਾਮ ਤਾਂ ਅੱਗੇ ਹੀ ਲਿਖਿਆ ਹੋਇਆ ਸੀ। ਗੁਰੂ ਅਰਜਨ ਸਾਹਿਬ ਨੇ ਉਸ ਸਾਰੀ ਲਿਖਤ ਨੂੰ ਰਾਗ-ਵਾਰ ਕਰ ਲਿਆ। ਆਪਣੀ ਬਾਣੀ ਸਮੇਤ ਉਸ ਦੀ ਉਹ ਤਰਤੀਬ ਬਣਾ ਦਿੱਤੀ, ਜੋ ਇਸ ਵੇਲੇ ਆਸੀਂ ਗੁਰੂ ਗ੍ਰੰਥ ਸਾਹਿਬ ਵਿਚ ਵੇਖ ਰਹੇ ਹਾਂ। ਬੱਸ! ਭਾਈ ਗੁਰਦਾਸ ਜੀ ਨੇ ਇਸ ਉਤੋਂ ‘ਆਦਿ ਬੀੜ’ ਦਾ ਉਤਾਰਾ ਕਰ ਲਿਆ।

ਜਦੋਂ ‘ਆਦਿ ਬੀੜ’ ਦੀ ਜ਼ਿਲਦ ਬੱਡ ਗਈ, ਭਾਈ ਬੰਨੋ ਦੇ ਲਿਖਾਰੀ ਭੀ ਬਾਕੀ ਰਹਿੰਦੀ ਮੂਲ-ਬਾਣੀ ਦਾ ਉਤਾਰਾ ਉਸੇ ਹੀ ਮੂਲ ਤੋਂ ਕਰ ਸਕੇ, ਜਿਸ ਉਤੋਂ ਭਾਈ ਗੁਰਦਾਸ ਜੀ ਨੇ ਕੀਤਾ ਸੀ, ਇਥੇ ਸਾਨੂੰ ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਜਿਵੇਂ ‘ਆਦਿ ਬੀੜ’ ਦਾ ਉਤਾਰਾ ਗੁਰੂ ਅਰਜਨ ਸਾਹਿਬ ਦੀ ਨਿਗਰਾਨੀ ਵਿਚ ਹੋ ਰਿਹਾ ਸੀ, ਉਸੇ ਤਰ੍ਹਾਂ ਭਾਈ ਬੰਨੋ ਵਾਲੀ ਬੀੜ ਦਾ ਉਤਾਰਾ ਭੀ ਪੂਰੀ ਨਿਗਰਾਨੀ ਵਿਚ ਹੋਇਆ, ਇਥੇ ਅੰਮ੍ਰਿਤਸਰ ਹੀ ਹੋਇਆ, ਤੇ ਰਾਮਸਰ ਹੀ ਹੋਇਆ।

## (੨) ਮਾਂਗਟ ਦੇ ਪੁੱਛਿਆਂ ਦੀ ਸਾਖੀ

ਪਿਛਲੇ ਅੰਕ ਵਿਚ ਅਸੀਂ ਵੇਖ ਆਏ ਹਾਂ ਕਿ 'ਆਦਿ ਬੀੜ' ਤੋਂ ਪਹਿਲਾ ਉਤਾਰਾ ਅੰਮ੍ਰਿਤਸਰ ਵਿਚ ਹੀ ਹੋਇਆ ਸੀ, ਗੁਰੂ ਅਰਜਨ ਸਾਹਿਬ ਦੀ ਆਗਿਆ ਨਾਲ ਹੀ ਹੋਇਆ ਸੀ, ਤੇ ਭਾਈ ਗੁਰਦਾਸ ਜੀ ਦੀ ਨਿਗਰਾਨੀ ਵਿਚ ਹੋਇਆ ਸੀ।

ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਂਗਟ ਦੇ ਰਾਹਾਂ ਵਿਚ ਬੀੜ ਦੇ ਉਤਾਰੇ ਵਾਲੀ ਕਹਾਣੀ ਕਿਵੇਂ ਚੱਲ ਪਈ। ਇਹ ਘੁੰਡੀ ਖੇਲ੍ਹਣ ਲਈ ਸਾਨੂੰ ਸਿਖ ਇਤਿਹਾਸਕਾਰਾਂ ਦਾ ਸਾਖੀਆਂ ਲਿਖਣ ਵਿਚ ਵਰਤਿਆ ਰਵੱਈਆ ਗਹੁ ਨਾਲ ਵਿਚਾਰਨਾ ਪਏਗਾ। ਜਿਨ੍ਹਾਂ ਨੇ ਪੰਥ ਦੀ ਇਤਨੀ ਵੱਡ-ਮੁੱਲੀ ਤੇ ਨਿੱਗਰ ਸੇਵਾ ਕੀਤੀ, ਉਹਨਾਂ ਦੀ ਨੀਅਤ ਉਤੇ ਸੱਕ ਕਰਨਾ ਪਾਪ ਹੈ। ਪਰ ਇਉਂ ਜਾਪਦਾ ਹੈ ਕਿ ਇਹਨਾਂ ਸੱਜਣਾਂ ਦੀ ਵਿੱਦਿਆ ਦੀ ਨੌਹ ਪੁਰਾਣਕ ਸਾਖੀਆਂ ਉਤੇ ਬੱਝੀ ਹੋਈ ਸੀ। ਕਵੀਆਂ ਦੀ ਆਪਣੀ ਮਨ-ਉਡਾਰੀ ਨੇ ਭੀ ਸਹਾਇਤਾ ਕਰਨੀ ਹੋਈ। ਅਤੇ ਇਹ ਗੱਲ ਅਸੰਭਵ ਨਹੀਂ ਰਹਿ ਜਾਂਦੀ ਕਿ ਸਾਖੀ ਨੂੰ ਮਨੋ-ਰੰਜਕ ਬਣਾਂਦਿਆਂ-ਬਣਾਦਿਆਂ ਸਾਖੀ ਦੇ ਅਸਲ ਇਤਿਹਾਸ ਦਾ ਸਾਹ ਹੀ ਘੁੱਟਿਆ ਜਾਏ। ਫਿਰ, ਕਈ ਵਾਰੀ ਐਸਾ ਹੋ ਜਾਂਦਾ ਹੈ ਕਿ ਅਜਿਹੀਆਂ ਕਾਵਿ-ਉਡਾਰੀਆਂ ਅਸਲ ਸਾਖੀ ਦੇ ਉਲੱਟ ਹੀ ਜਾਪਣ ਲੱਗ ਪੈਂਦੀਆਂ ਹਨ।

ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਜਦੋਂ ਦਿੱਲੀ ਗੁਰੂ ਹਰਿਕਿਸ਼ਨ ਸਾਹਿਬ ਜੋਤੀ ਜੋਤਿ ਸਮਾਣ ਲਗੇ, ਤਾਂ ਸਿੱਖਾਂ ਨੇ ਪੁੱਛਿਆ ਕਿ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ, ਆਪ ਤੋਂ ਪਿਛੋਂ ਅਸਾਂ ਕਿਸ ਨੂੰ ਗੁਰੂ ਨਾਨਕ ਪਾਤਿਸ਼ਾਹ ਦੇ ਰੂਪ ਵਿਚ ਵੇਖਣਾ ਹੈ, ਜਿਸ ਨੇ ਸਾਡੀ ਬਾਂਹ ਫੜਨੀ ਹੈ। ਸਿੱਖਾਂ ਦੇ ਇਸ ਪ੍ਰਸ਼ਨ ਦਾ ਉੱਤਰ ਸਤਿਗੁਰੂ ਜੀ ਨੇ ਤਾਂ ਇਹ ਦਿੱਤਾ ਕਿ ਬਾਬਾ ਬਕਾਲੇ ਹੈ।

ਤੁਸੀਂ ਇਸ ਨੂੰ ਵਾਲ ਦੀ ਖੱਲ ਲਾਹਣੀ ਆਖੋ, ਚਾਹੇ ਕੁਝ ਹੋਰ ਆਖੋ, ਪਰ ਆਸ਼ਕਾਂ ਦੇ ਦਿਲ ਦੀਆਂ ਤਰਬਾਂ ਬੜੀਆਂ ਨਾਜ਼ਕ ਹੋਇਆ ਕਰਦੀਆਂ ਹਨ। ਗੈਰਾਂ ਪਾਸੋਂ ਉਹ ਤਲਵਾਰ ਦੇ ਵਾਰ ਭੀ ਸਹਾਰ ਲੈਣਗੇ, ਪਰ ਆਪਣਿਆਂ ਕੋਲੋਂ ਇਕ ਨਿੱਕੇ ਜਿਹੇ ਫੁੱਲ ਦੀ ਚੋਟ ਭੀ ਮਰਨ ਲੈ ਆਉਂਦੀ ਹੈ। ਜਿਸ ਨੂੰ ਗੁਰੂ ਪਾਤਿਸ਼ਾਹ 'ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਓ' ਦਿੱਸਦਾ ਹੋਵੇ, ਜਿਸ ਨੂੰ 'ਅਭੁਲ ਗੁਰੂ ਕਰਤਾਰੁ' ਦੀ ਸੱਦ ਹਰ ਵੇਲੇ ਕੰਨਾਂ ਵਿਚ ਸੁਣੀਦੀ ਹੋਵੇ, ਉਹ ਸਾਖੀਕਾਰ ਦੀ ਬੇਪਰਵਾਹੀ ਉਤੇ ਤੜਪ ਉਠਦਾ ਹੈ ਤੇ ਆਪਣੇ ਆਪ ਨੂੰ ਪੁੱਛਦਾ

ਹੈ : ਜੇ ਪਾਸ ਬੈਠੇ ਸਿਖ ਗੁਰੂ ਹਰਿਕਿਸ਼ਨ ਸਾਹਿਬ ਜੀ ਤੋਂ ਇਹ ਪ੍ਰਸ਼ਨ ਨਾ ਪੁੱਛਦੇ ਤਾਂ ਕੀ ਸਾਡੇ 'ਅਭੁਲ ਗੁਰੂ' ਸੀਤਲਾ ਦੇ ਵਿਹੁਲੇ ਤਾਪ ਦੀ ਘੁੰਕੀ ਵਿਚ ਸਾਨੂੰ ਨਿਆਸਰਾ ਹੀ ਛੱਡ ਜਾਂਦੇ ? ਕੀ ਗੁਰੂ ਪਾਤਿਸ਼ਾਹ ਨਾਲੋਂ ਕੋਲ ਬੈਠੇ ਸਿਖ, ਗੁਰੂ ਦੀ ਜਿੰਮੇਵਾਰੀ ਨੂੰ ਵਧੀਕ ਸਮਝਦੇ ਸਨ ? ਸਿਖ ਦਾ ਦਿਲ ਇਸ ਅਸਰਧਾ-ਭਰੇ ਖਿਆਲ ਨੂੰ ਸਹਾਰ ਨਹੀਂ ਸਕਦਾ। ਪਰ ਵੇਖ ਲਉ, ਸਾਡਾ ਇਤਿਹਾਸ ਭੋਲੇਪਨ ਵਿਚ ਹੀ ਜਿੰਮੇਵਾਰੀ ਨਿਭਾਉਣ ਵਾਲੀ ਸੋਭਾ ਗੁਰੂ ਪਾਤਿਸ਼ਾਹ ਦੇ ਥਾਂ ਪਾਸ ਬੈਠੇ ਸਿੱਖਾਂ ਨੂੰ ਦੇ ਗਿਆ ਹੈ ਤੇ ਸਾਥੀ ਦੀ ਇਸ ਪੁਰਾਣਕ ਘਾੜਤ ਨੂੰ ਆਸ਼ਕ ਨਹੀਂ ਮੰਨ ਸਕਦਾ।

ਸਾਡੇ ਇਤਿਹਾਸ ਨੇ ਬੜੇ ਹੀ ਰੰਗੀਲੇ ਲਫਜ਼ਾਂ ਵਿਚ ਪੱਟੀ ਦੇ ਇਕ ਕਾਰਦਾਰ ਦੀ ਕਹਾਣੀ ਲਿਖੀ ਹੈ ਕਿ ਕਿਵੇਂ ਛਿੱਥੇ ਪੈ ਕੇ ਉਸ ਨੇ ਆਪਣੀ ਸਭ ਤੋਂ ਛੋਟੀ ਲੜਕੀ ਨੂੰ ਇਕ ਕੋਹੜੇ ਨਾਲ ਵਿਆਹ ਦਿੱਤਾ। ਉਹ ਲੜਕੀ ਆਪਣੇ ਕੋਹੜੇ ਖਸਮ ਨੂੰ ਟੋਕਰੇ ਵਿਚ ਪਾ ਕੇ ਪਿੰਡ-ਪਿੰਡ ਟੁੱਕਰ ਮੰਗ ਮੰਗ ਕੇ ਨਿਰਬਾਹ ਕਰਦੀ ਫਿਗੀ। ਦੇਵਨੇਤ ਨਾਲ ਉਹ ਇਥੇ ਪਹੁੰਚੀ, ਜਿਥੇ ਹੁਣ 'ਦੁਖ-ਬੰਜਨੀ' ਗੁਰਦੁਆਰਾ ਹੈ। ਇਥੇ ਤਦੋਂ ਜੰਗਲ ਸੀ, ਤੇ ਰੁੱਖਾਂ ਦੇ ਝੁੰਡ ਵਿਚ ਇਕ ਟੋਭਾ ਸੀ ਪਾਣੀ ਦਾ। ਇਸ ਦੇ ਕੰਢੇ ਉਤੇ ਉਸ ਸੁਸ਼ੀਲ ਕੰਨਿਆ ਨੇ ਆਪਣਾ ਟੋਕਰਾ ਲਾਹਿਆ, ਤੇ ਆਪ ਕਿਤੋਂ ਰੋਟੀ ਮੰਗਣ ਲਈ ਚਲੀ ਗਈ। ਫਿਰ ਅਗਾਂਹ ਇਕ ਕਾਂ ਦਾ ਟੋਭੇ ਵਿਚੋਂ ਨ੍ਹਾ ਕੇ ਹੰਸ ਬਣ ਜਾਣਾ, ਤੇ ਉਸ ਕੋਹੜੇ ਦਾ ਉਸ ਟੋਭੇ ਵਿਚੋਂ ਕੋਹੜ ਹੱਟ ਜਾਣਾ, ਇਹ ਸਾਥੀ ਹੋਰੇਕ ਸਿਖ ਨੇ ਇਕ ਵਾਰੀ ਨਹੀਂ ਸੈਂਕੜੇ ਵਾਰੀ ਸੁਣੀ ਹੋਈ ਹੈ। ਕਿਸੇ ਮਿੱਠ-ਬੋਲੇ ਪਰਚਾਰਕ ਤੋਂ ਸੁਣੀ ਇਹ ਸਾਥੀ ਵੈਰਾਗ ਦੀ ਕਾਂਗ ਲੈ ਆਉਂਦੀ ਹੈ।

ਪਰ ਆਸ਼ਕ ਦਾ ਦਿਲ ਇਥੇ ਭੀ ਧੱਕ-ਧੱਕ ਕਰ ਉੱਠਦਾ ਹੈ। ਜੇ ਉਸ ਕੋਹੜੇ 'ਤੇ ਕਾਂ ਵਾਲੀ ਘਟਨਾ ਨਾ ਵਾਪਰਦੀ ਤਾਂ ਕੀ 'ਅਭੁਲ ਗੁਰੂ' ਪਾਤਿਸ਼ਾਹ ਗੁਰੂ ਰਾਮਦਾਸ ਜੀ ਨੂੰ ਇਸ ਮਹਾਂ ਪਵਿੱਤਰ ਅਸਥਾਨ ਦਾ ਪਤਾ ਹੀ ਨਾ ਲੱਗਦਾ ? ਕੀ ਠੀਕ ਇਥੇ ਸਤਜੁਗ ਦੇ ਸਮੇ ਅਠਾਹਠ ਤੀਰਥਾਂ ਦਾ ਅੰਮ੍ਰਿਤ ਲਿਆਂਦਾ ਗਿਆ ਸੀ ? ਤਾਂ ਕੀ ਇਹ ਥਾਂ ਪਹਿਲਾਂ ਹੀ ਪਵਿੱਤਰ ਸੀ ? ਗੁਰੂ ਰਾਮਦਾਸ ਸਾਹਿਬ ਨੂੰ ਸਿਰਫ਼ ਇਹ ਲੱਭ ਹੀ ਪਿਆ ? ਉਹ ਵੀ ਕਾਂ ਤੇ ਕੋਹੜੇ ਦੇ ਸਬੱਬ ?

ਜਿਨ੍ਹਾਂ ਨੂੰ ਹੁਲਾਰੇ ਆਉਂਦੇ ਹਨ, ਪਏ ਆਉਣ। ਗੁਰ-ਚਰਨਾਂ ਦੇ ਭੌਰੇ ਸਿਰਫ਼ ਇਹੀ ਪੱਕੀ ਗੰਢ ਬੰਨ੍ਹੀ ਰਖਦੇ ਹਨ :

ਜਿਥੇ ਜਾਣਿ ਬਹੈ ਮੇਰਾ ਸਤਿਗੁਰ  
ਸੈ ਬਾਨੁ ਸੁਹਾਵਾ ਰਾਮ ਰਜੇ ।

ਜਿਸ ਸੋਹਣੇ ਲਾਲ ਨੇ ਗੁਰੂ ਅਮਰਦਾਸ ਜੀ ਦੇ ਵਾਕ ਅਨੁਸਾਰ ਲਾਹੌਰ ਸ਼ਹਿਰ ਨੂੰ ਆਪਣੇ ਜਨਮ ਨਾਲ ਅੰਮ੍ਰਿਤਸਰ ਬਣਾ ਦਿੱਤਾ, ਉਸੇ ਦੇ ਚਰਨਾਂ ਦਾ ਸਦਕਾ ਇਹ ਅਸਥਾਨ ਸਾਨੂੰ ਸਾਰੀ ਧਰਤੀ ਨਾਲੋਂ ਸੁਹਣਾ ਹੈ। ਆਸ਼ਕ ਸਾਖੀਕਾਰ ਦੀ ਪੁਰਾਣਕ ਘਾੜਤ ਨੂੰ ਮੰਣ ਵਿਚ ਆਪਣੇ ਦਿਲ ਦੇ ਪਾਤਿਸ਼ਾਹ ਦੀ ਭਾਗੀ ਨਿਰਾਦਰੀ ਵੇਖਦਾ ਹੈ। ਇਹ ਸੋਭਾ ਗੁਰੂ-ਪਾਤਿਸ਼ਾਹ ਦੀ ਹੀ ਹੈ, ਜਿਸ ਦੇ ਚਰਨ-ਪਾਰਸ ਮਿੱਟੀ ਨੂੰ ਸੋਨਾ ਬਣਾ ਦੇਂਦੇ ਹਨ, ਜਿਸ ਦੇ ਰੱਬੀ ਗੀਤ ਜਲ ਨੂੰ ਅੰਮ੍ਰਿਤ ਕਰ ਦੇਂਦੇ ਹਨ। ਕੰਨ ਲਾ ਕੇ ਸੁਣੋ, ਇਸ ਮਿੱਟੀ ਦੇ ਇਕ ਇਕ ਕਿਣਕੇ ਵਿਚੋਂ ਤੇ ਇਸ ਜਲ ਦੀ ਇਕ ਇਕ ਬੂੰਦ ਵਿਚੋਂ ‘ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ’ ਦੀ ਸੱਦ ਆ ਰਹੀ ਹੈ। ਇਹ ਗੁਰੂ-ਚਰਨਾਂ ਦੀ ਕਰਮਾਤ ਹੈ; ਅਠਾਹਠ ਤੀਰਥਾਂ ਦੀ ਨਹੀਂ।

ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦੀ ਸਾਖੀ ਵਿਚ ਭੀ ਸਾਡੇ ਇਤਿਹਾਸਕਾਰ ਭੋਲੇਪਨ ਵਿਚ ਇਸ ਉਪਕਾਰ ਦੀ ਮੁੱਢਲੀ ਸੋਭਾ ਕਿਸੇ ਸੈੱਵਕ ਨੂੰ ਹੀ ਦੇ ਗਏ ਹਨ। ਸਾਰਾ ਪ੍ਰਸੰਗ ਨਵੇਂ ਸਿਰੇ ਲਿਖਣ ਦੀ ਲੋੜ ਨਹੀਂ ਹੈ। ਪਾਠਕਾਂ ਨੂੰ ਦੇਤੇ ਹੋਵੇਗਾ ਕਿ ਕਿਸੇ ਸਿਖ ਨੇ ਆ ਕੇ ਗੁਰੂ ਅਰਜਨ ਸਾਹਿਬ ਅੱਗੇ ਅਰਜ਼ ਕੀਤੀ ਸੀ ਕਿ ਨਕਲੀ ਤੇ ਅਸਲੀ ਬਾਣੀ ਦੀ ਪਛਾਣ ਕਰਨੀ ਅੱਖੀ ਹੁੰਦੀ ਜਾ ਰਹੀ ਹੈ। ਉਸ ਸਿਖ ਨੇ ਹੀ ਸਤਿਗੁਰੂ ਜੀ ਨੂੰ ਪੇਰਨਾ ਕੀਤੀ ਸੀ ਕਿ ਕੋਈ ਐਸਾ ਪੱਕਾ ਪਰਬੰਧ ਹੋ ਜਾਏ, ਜਿਸ ਨਾਲ ਸਿੱਖਾਂ ਨੂੰ ਟਪਲਾ ਨਾ ਲੱਗ ਸਕਿਆ ਕਰੇ।

ਸਰਧਾਵਾਨ ਦੇ ਮਨ ਵਿਚ ਫਿਰ ਉਸੇ ਤਰ੍ਹਾਂ ਇਤਰਾਜ਼ ਉੱਠਣੇ ਕੁਦਰਤੀ ਗੱਲ ਹੈ—ਜੇ ਉਹ ਸਿਖ ਸਤਿਗੁਰੂ ਜੀ ਅੱਗੇ ਇਹ ਗਿਲਾ ਨਾ ਕਰਦਾ, ਤਾਂ ਕੀ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾ ਬਣਾਈ ਜਾਂਦੀ ? ਕੀ ਸਿਰਫ਼ ਟਪਲਿਆਂ ਤੋਂ ਬਚਾਣ ਲਈ ਹੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਗਿਆ ਸੀ ? ਕੀ ਉੱਜ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਸੀ ? ਪੰਥ ਦੀ ਸ਼ਾਨਦਾਰ ਇਮਾਰਤ ਤਿਆਰ ਕਰਨ ਵਾਲੇ ਗੁਰੂ-ਕਾਰੀਗਾਰ ਦੀ ਦੂਰ-ਦਰਸ਼ੀ ਅਕਲ ਦੇ ਸੂਰਜ ਨੂੰ ਅਸੀਂ ਕਹਾਣੀਆਂ ਦੇ ਬੱਦਲਾਂ ਹੇਠ ਲੁਕਾਂਦੇ ਚਲੇ ਆ ਰਹੇ ਹਾਂ। ਅਸਲ ਗੱਲ ਅਸੀਂ ਵੇਖ ਆਏ ਹਾਂ ਕਿ ਹਰੇਕ ਗੁਰ-ਵਿਅਕਤੀ ਦੇ ਆਪਣੇ ਹੱਥਾਂ ਦੀ ਲਿਖੀ ਹੋਈ ਬਾਣੀ ਸਿਲਸਿਲੇ-ਵਾਰ ਹਰੇਕ ਗੁਰੂ ਪਾਸੋਂ ਗੁਰੂ ਅਰਜਨ ਸਾਹਿਬ ਤਕ ਅੱਪੜ ਚੁਕੀ ਹੋਈ ਸੀ। ਗੁਰੂ ਅਰਜਨ ਦੇਵ ਜੀ ਖੁਦ ਜਾਣਦੇ ਸਨ ਕਿ ਆਉਣ ਵਾਲੀਆਂ ਨਸਲਾਂ ਦੀ ਅਗਵਾਈ ਵਾਸਤੇ ਸਾਰੀ ਹੀ ਬਾਣੀ ਦਾ ਸੰਗ੍ਰਹਿ ਕਿਸੇ ਐਸੀ ਸ਼ਕਲ ਵਿਚ ਕਾਇਮ ਕਰਨਾ ਅੱਤ ਜ਼ਰੂਰੀ ਹੈ ਜੋ ਰਹਿੰਦੀ ਦੁਨੀਆਂ ਤਕ ਨਿਰੋਲ ਸ਼ਕਲ ਵਿਚ ਟਿਕਿਆ ਰਹੇ।

## ਊਤਾਰੇ ਦੀ ਸੋਭਾ

ਆਸਾਂ ਇਸ ਅੰਕ ਵਿਚ ਇਹ ਵਿਚਾਰ ਕਰਨੀ ਹੈ ਕਿ ਮਾਂਗਟ ਦੇ ਰਾਹਾਂ ਵਿਚ ਊਤਾਰੇ ਦੀ ਕਹਾਣੀ ਕਿਉਂ ਚੱਲੀ। ਇਤਿਹਾਸ ਵਿਚੋਂ ਸਿਰਫ਼ ਦੋ ਘਟਨਾਵਾਂ ਦੱਸ ਕੇ ਅਸੀਂ ਪਾਠਕਾਂ ਨੂੰ ਇਹ ਚੇਤਾ ਕਰਾ ਆਏ ਹਾਂ ਕਿ ਸਾਡੇ ਕਵੀ-ਇਤਿਹਾਸਕਾਰ ਕਈ ਸਾਖੀਆਂ ਵਿਚ ਕਿਸੇ ਕੀਤੇ ਉਪਕਾਰ ਦੀ ਸੋਭਾ ਗੁਰੂ-ਪਾਤਿਸ਼ਾਹ ਨੂੰ ਦੇਣ ਦੇ ਥਾਂ ਕਵਿਤਾ ਦੇ ਹੁਲਾਂਰੇ ਅੰਦਰ ਕਿਸੇ ਹੋਰ ਧਿਰ ਨੂੰ ਦੇ ਦੇਂਦੇ ਹਨ। ਭਾਈ ਬੰਨੋ ਵਾਲੇ ਊਤਾਰੇ ਦੇ ਜ਼ਿਕਰ ਵਿਚ ਭੀ ਇਹੀ ਢੰਗ ਵਰਤਿਆ ਗਿਆ ਹੈ। ਊਤਾਰਾ ਕਰਨ ਦੀ ਸੋਭਾ ਨਿਰੋਲ ਭਾਈ ਬੰਨੋ ਨੂੰ ਦਿੱਤੀ ਗਈ ਹੈ। ਇਹ ਉਪਕਾਰ ਭਾਈ ਬੰਨੋ ਦਾ ਮੰਨਿਆ ਗਿਆ ਹੈ। ਤੇ, ਭਾਈ ਬੰਨੋ ਦਾ ਉਪਕਾਰ ਤਾਹੀਏਂ ਹੋ ਸਕਦਾ ਸੀ, ਜੇ ਇਹ ਆਖਿਆ ਜਾਏ ਕਿ ਊਤਾਰਾ ਕਰਨ ਦਾ ਖਿਆਲ ਸਭ ਤੋਂ ਪਹਿਲਾਂ ਭਾਈ ਬੰਨੋ ਦੇ ਮਨ ਵਿਚ ਪੈਦਾ ਹੋਇਆ। ਫਿਰ ਉਪਕਾਰ ਭੀ ਉਹ ਹੋਵੇ ਜਿਸ ਨੂੰ ਗੁਰੂ ਅਰਜਨ ਸਾਹਿਬ ਖੁਦ ਆਪਣੇ ਮੂੰਹੋਂ ਮੰਨਣ।

ਗੁਰਬਿਲਾਸ ਦਾ ਕਰਤਾ ਲਿਖਦਾ ਹੈ ਕਿ ਜਦੋਂ ਮਾਂਗਟ ਤੋਂ ਵਾਪਸ ਆ ਕੇ ਭਾਈ ਬੰਨੋ ਨੇ ਇਕ ‘ਆਦਿ ਬੀੜ’ ਦੇ ਥਾਂ ਦੇ ਬੀੜਾਂ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿਚ ਲਿਆ ਪੇਸ਼ ਕੀਤੀਆਂ, ਤਾਂ ਸਤਿਗੁਰੂ ਜੀ ਨੇ ਸਾਰੀ ਗੱਲ ਪੁੱਛੀ। ਭਾਈ ਬੰਨੋ ਨੇ ਉੱਤਰ ਦਿੱਤਾ ਕਿ ਇਹ ਊਤਾਰਾ ਸੰਗਤਿ ਦੇ ਭਲੇ ਵਾਸਤੇ ਕੀਤਾ ਗਿਆ ਹੈ। ਸਤਿਗੁਰੂ ਜੀ ਨੇ ਇਸ ਉੱਦਮ ਵਿਚ ਭਾਈ ਬੰਨੋ ਦਾ ਸਿਖ ਕੌਮ ਉਤੇ ਉਪਕਾਰ ਵੇਖਿਆ। ਕਵੀ ਜੀ ਇਉਂ ਲਿਖਦੇ ਹਨ :

ਦੂੰਹ ਗ੍ਰੰਥ ਕੀ ਜਿਲਤ ਬਨ੍ਹਾਈ। ਚਲੇ ਗੁਰੂ ਪਹਿ ਦੇਰ ਨ ਲਾਈ।

ਜਿਲਤ ਬਨ੍ਹਾਇ ਸੁ ਆਵਤ ਭਏ। ਸ੍ਰੀ ਗੁਰ ਚਰਨ ਕਮਲ ਮਨ ਦਏ। ੪੦੫॥

ਦੋਹਰਾ : ਆਵਤ ਦੇਖ ਗੁਰ ਗ੍ਰੰਥ ਕੇ, ਉਠੇ ਪ੍ਰਭੂ ਹਰਖਾਇ।

ਕਰ ਬੰਦਨ ਸ੍ਰੀ ਗ੍ਰੰਥ ਕੇ, ਬੈਠੇ ਦਿਗ ਤਬ ਆਇ। ੪੦੬॥

ਦੋਇ ਗ੍ਰੰਥ ਜੀ ਦੇਖਿ ਕੇ, ਸ੍ਰੀ ਮੁਖ ਕੀਨ ਉਚਾਰ।

ਭਾਈ ਬੰਨੋ ਕਿਆ ਕੀਓ, ਕਹੋ ਸੱਤ ਨਿਰਧਾਰ। ੪੦੭॥

ਚੌਪਈ : ਬੰਨੋ ਕਹਾ ਪ੍ਰਭੂ ਤੁਮ ਜਾਨੋ। ਸੰਗਤ ਹਿੱਤ ਮੈਂ ਉੱਦਮ ਠਾਨੋ।

ਪਰਉਪਕਾਰ, ਗੁਰ ਤਹ ਦਿਖਰਾਏ। ਦਸਖਤ ਕਰੇ ਸੁ ਪੜ੍ਹ ਸੁਖਦਾਏ।

ਗਿਆਨੀ ਗਿਆਨ ਸਿੰਘ ਜੀ ਗੁਰਬਿਲਾਸ ਵਾਲੇ ਤੋਂ ਭੀ ਦੇਰ ਅਗਾਂਹ

ਲੰਘ ਗਏ ਹਨ। ਤਵਾਰੀਖ ਗੁਰੂ ਪਾਲਸਾ ਵਿਚ ਲਿਖਦੇ ਹਨ :

ਸਾਊਣ ਸੰਮਤ ੧੯੬੯ ਬਿ: ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰ ਕੇ ਜਿਲਦ ਬਣਾਊਣ ਲਈ ਭਾਈ ਬੰਨੋ ਜੀ ਨੂੰ ਲਾਹੌਰ ਭੇਜਿਆ। ਓਸ ਨੇ ਰਸਤੇ ਵਿਚ ਇਕ ਉਤਾਰਾ ਹੋਰ ਕਰ ਲਿਆ, ਜਿਸ ਵਿਚ ਕੁਝ ਕੁ ਬਥਦ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਕੁਛ ਕੁ ਹੋਰ ਭਗਤਾਂ ਦੇ ਵਧੀਕ ਲਿਖ ਲਏ ਤੇ ਦੋਹਾ ਦੀਆਂ ਜਿਲਦਾਂ ਬੰਨ੍ਹਵਾ ਕੇ ਦੋਵੇਂ ਜਿਲਦਾਂ ਗੁਰੂ ਸਾਹਿਬ ਜੀ ਅਗੇ ਲਿਆ ਰੱਖੀਆਂ। ਗੁਰੂ ਸਾਹਿਬ ਜੀ ਨੇ ਏਸ ਦਾ ਨਾਮ ਖਾਨੀ ਬੀੜ ਤਾਂ ਕਹਿ ਦਿਤਾ, ਪਰ ਮੰਨਣ ਵਿਚ ਦੋਹਾਂ ਦਾ ਮਹਾਤਮ ਇਕੋ ਜਿਹਾ ਹੈ। ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਇਹ ਭੀ ਕਿਹਾ ਸੀ ਜੋ ਭਾਈ ਬੰਨੋ ! ਸਾਡੀ ਮਰਜ਼ੀ ਇਹ ਸੀ ਇਕੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿੰਦਾ ਤੇ ਏਸੇ ਦੇ ਦਰਸ਼ਨ ਕਰਨ ਨਾਲ ਹੀ ਲੋਗਾਂ ਦੀ ਮੁਕਤੀ ਹੁੰਦੀ, ਹੁਣ ਘਰ ਘਰ ਗ੍ਰੰਥ ਸਾਹਿਬ ਹੋਵੇਗਾ ਤੇ ਲੋਕ ਦਰਸ਼ਨ ਕਰ ਕੇ ਮੁਕਤ ਹੋਣਗੇ। ਸੋ ਉਹ ਭਵਿੱਖਤ ਬਚਨ ਹੁਣ ਸੱਚਾ ਹੋ ਰਿਹਾ ਹੈ, ਜੋ ਘਰ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ।

ਵੇਖਿਆ ਜੇ ? ਗਿਆਨੀ ਸਾਹਿਬ ਖੁੰਝ ਕੇ ਸਿਖ ਧਰਮ ਦੇ ਆਦਰਸ਼ ਤੋਂ ਕੋਹਾਂ ਦੂਰ ਜਾ ਪਏ ਹਨ। ਇਸੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਵਾਕ ਦਰਜ ਹੈ :

ਸਤਿਗੁਰ ਨੇ ਸਭ ਕੋ ਦੇਖਦਾ, ਜੇਤਾ ਜਗਤੁ ਸੰਸਾਰੁ ।  
ਭਠੈ ਮੁਕਤਿ ਨ ਹੋਵਈ, ਜਿਥਰੁ ਸਥਾਇ ਨ ਕਰੇ ਵੀਚਾਰੁ ।

ਇਸ ਆਦਰਸ਼ ਦੇ ਹੁੰਦਿਆਂ ਗੁਰੂ ਅਰਜਨ ਸਾਹਿਬ ਇਸ ਦੇ ਉਲਟ ਇਹ ਤਜਵੀਜ਼ ਕਿਵੇਂ ਕਰ ਸਕਦੇ ਸਨ ਕਿ ਇਕੋ ਹੀ ਬੀੜ ਰਹਿੰਦੀ, ਜਿਸ ਦਾ ਸਿਰਫ਼ ਦਰਸ਼ਨ ਕੀਤਿਆਂ ਮੁਕਤੀ ਮਿਲ ਜਾਂਦੀ ? ਜੇ ਸਿਰਫ਼ ਇਕੋ ‘ਆਦਿ ਬੀੜ’ ਦਾ ਦਰਸ਼ਨ ਕੀਤਿਆਂ ਹੀ ਸਿੱਖਾਂ ਨੂੰ ਮੁਕਤੀ ਮਿਲ ਜਾਣ ਵਾਲਾ ਰਾਹ ਠੀਕ ਸੀ ਤੇ ਗੁਰਮਤਿ ਅਨੁਸਾਰ ਸੀ, ਤਾਂ ਗੁਰੂ ਸਾਹਿਬ ਨੇ ਉਤਾਰਾ ਕਰਨ ਵਾਲੇ ਸਿਖ ਦੀ ਗਲਤੀ ਦੀ ਕਿਉਂ ਪਰਵਾਹ ਕਰਨੀ ਸੀ ? ਗੁਰੂ ਸਦਾ ਬਖਸ਼ਿਸ਼ਦ ਹੈ, ਉਹ ਸਿਖ ਦੀ ਭੁਲ ਵੇਖ ਕੇ ਆਪਣਾ ਰਹਿਮਤ ਵਾਲਾ ਰਸਤਾ ਕਰਦੇ ਨਹੀਂ ਛੱਡਦਾ। ਗਿਆਨੀ ਸਾਹਿਬ ਨੇ ਅਜੇ ਭੀ ਉਹ ਭਵਿੱਖਤ ਬਚਨ ਇਹੀ ਸਮਝਿਆ ਹੈ ਕਿ ਹੁਣ ਘਰ ਘਰ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦਾ ਸਿਰਫ਼ ਦਰਸ਼ਨ ਕਰ ਕੇ ਸਿਖ ਮੁਕਤ ਹੋਣਗੇ। ਪਤਾ ਨਹੀਂ ਗਿਆਨੀ ਸਾਹਿਬ ਮੁਕਤੀ ਦਾ ਕੀ ਅਰਥ ਸਮਝਦੇ ਸਨ।

ਪਰ ਇਹਨਾਂ ਉਕਾਈਆਂ ਨੂੰ ਵੇਖ ਕੇ ਇਹਨਾਂ ਇਤਿਹਾਸਕਾਰਾਂ ਦੀ ਮਿਹਨਤ ਨੂੰ ਛਟਿਆਇਆ ਨਹੀਂ ਜਾ ਸਕਦਾ। ਇਤਿਹਾਸ ਲਿਖਣ ਲੱਗਿਆਂ ਉਹਨਾਂ ਨੂੰ ਬੜੇ ਜਫਰ ਜਾਲਣੇ ਪਏ ਸਨ। ਪਿੰਡ ਪਿੰਡ, ਸ਼ਹਿਰ ਸ਼ਹਿਰ ਸਾਰੇ ਭਾਰਤ ਵਿਚ ਥਾਂ ਥਾਂ ਉਹਨਾਂ ਨੂੰ ਜਾਣਾ ਪਿਆ ਸੀ, ਤੇ ਜਿਥੇ ਜਿਥੇ ਇਤਿਹਾਸਕ ਗੁਰਦੁਆਰੇ ਹਨ ਉਹਨਾਂ ਦੇ ਮਹੰਤਾਂ-ਸੇਵਕਾਂ ਤੋਂ ਸਾਖੀਆਂ ਇਕੱਠੀਆਂ ਕੀਤੀਆਂ। ਇਹ ਕੋਈ ਛੋਟੀ ਜਿਹੀ ਮਿਹਨਤ ਨਹੀਂ। ਪਰ ਉਤਨੇ ਚਿਰ ਤਕ ਕਈ ਸੁਆਰਬੀ ਬੰਦਿਆਂ ਨੇ ਕਈ ਘਾੜਤਾਂ ਘੜ ਲਈਆਂ ਹੋਈਆਂ ਸਨ, ਜਾਂ, ਸੁਤੇ ਹੀ ਸਾਖੀਆਂ ਵਿਚ ਅਦਲਾ-ਬਦਲੀਆਂ ਹੋ ਚੁਕੀਆਂ ਸਨ, ਜੋ ਇਤਿਹਾਸਕਾਰਾਂ ਨੇ ਉਸੇ ਰੂਪ ਵਿਚ ਦਰਜ ਕਰ ਦਿੱਤੀਆਂ। ਹੋਰ ਉਹ ਕਰਦੇ ਭੀ ਕੀ ?

ਅਸਾਂ ਵੇਖ ਲਿਆ ਹੈ ਕਿ ਰੋਜ਼ਾਨਾ ਸੁਣਾਈ ਜਾਂਦੀ ਸਾਖੀ ਦੇ ਸ੍ਰੋਤਿਆਂ ਉਤੇ ਪੈਂਦੇ ਅਸਰ ਤੋਂ ਸਾਨੂੰ ਜਾਤੀ ਤਜਰਬਾ ਭੀ ਹੈ ਕਿ ਘਰ ਘਰ ਬੀੜ ਦੇ ਪ੍ਰਕਾਸ਼ ਕੀਤੇ ਜਾਣ ਦਾ ਉਪਕਾਰ ਗੁਰੂ ਅਰਜਨ ਸਾਹਿਬ ਦੀ ਮਿਹਰ ਦਾ ਸਦਕਾ ਨਹੀਂ ਸਮਝਿਆ ਜਾ ਰਿਹਾ। ਇਹ ਭਾਈ ਬੰਨੋ ਦਾ ਉਪਕਾਰ ਸਮਝਿਆ ਜਾਂਦਾ ਹੈ, ਕਿਉਂਕਿ ਭਾਈ ਬੰਨੋ ਨੇ ਤਾਂ ਇਹ ਉਪਕਾਰ ਕਰਨ ਲਈ ਸਤਿਗੁਰੂ ਜੀ ਦੀ ਨਰਾਜ਼ਗੀ ਦਾ ਖਤਰਾ ਭੀ ਸਹੇਲ ਲਿਆ ਸੀ। ਭਾਈ ਬੰਨੋ ਜੀ ਦਾ ਇਹ ਉਪਕਾਰ ਭੀ ਕੋਈ ਛੋਟਾ ਜਿਹਾ ਉਪਕਾਰ ਨਹੀਂ ਹੈ। ਜੇ ਭਾਈ ਬੰਨੋ ਹੌਸਲਾ ਨਾ ਕਰਦਾ ਤਾਂ ਅੱਜ ਕਿਵੇਂ ਹੁੰਦੇ ਬਾਣੀ ਦੇ ਪਰਚਾਰ ? ਕਿਥੋਂ ਵੇਖ ਕੇ ਸਿਖ ਪੜ੍ਹਦੇ ਬਾਣੀ ? ਜਿਹੜੇ ਧਾਰਮਿਕ ਆਗੂ ਸਿਖ ਨੌਜ਼ਾਨਾਂ ਦੀ ਅੰਕੜ ਨੂੰ ਅੱਖੋਂ ਓਹਲੇ ਕਰ ਕੇ ਅੱਜੇ ਤਕ ਗੁਰੂ ਗ੍ਰੰਥ ਸਾਹਿਬ ਦਾ ਪਦ-ਛੇਦ ਛਾਪਣ ਦੀ ਆਗਿਆ ਦੇਣ ਨੂੰ ਤਿਆਰ ਨਹੀਂ ਹਨ ਉਹ ‘ਆਦਿ ਬੀੜ’ ਤੋਂ ਹੋਰ ਉਤਾਰੇ ਕਰਨ ਦੀ ਤੇ ਛਾਪਣ ਦੀ ਇਜਾਜ਼ਤ ਕਿਉਂ ਦੇਂਦੇ ? ਦੁਨੀਆ ਵਿਚ ਕੋਈ ਹੋਰ ਭੀ ਮਨੁੱਖ ਇਹ ਪਤਾ ਨਾ ਕਰ ਸਕਦਾ ਕਿ ਸਿਖ ਧਰਮ ਕੀ ਹੈ। ਜੀਵਨ-ਹੁਲਾਰੇ ਲਿਆਉਣ ਵਾਲੀ, ਮੌਦਿਆਂ ਨੂੰ ਜਿੰਦ ਦੇਣ ਵਾਲੀ ਇਹ ਅਗਜ਼ੀ ਬਾਣੀ ਸ੍ਰੀ ਹਰਿਮੰਦਰ ਸਾਹਿਬ ਵਾਲੀ ਇਕੋ-ਇਕ ‘ਆਦਿ ਬੀੜ’ ਵਿਚ ਸਦਾ ਲਈ ਗੁਪਤ ਟਿਕੀ ਰਹਿੰਦੀ। ਜੇ ਗੁਰੂ ਅਰਜਨ ਸਾਹਿਬ ਦੀ ਅਸਲ ‘ਮਰਜ਼ੀ’ ਸਿਰੇ ਚੜ੍ਹ ਜਾਂਦੀ, ਤਾਂ ਗੁਰਬਾਣੀ ਤੋਂ ਵਾਂਜੇ ਰਹਿ ਕੇ ਜੋ ਘਾਟ ਦੁਨੀਆ ਨੂੰ ਪੈਂਦੀ, ਉਸ ਦਾ ਅੰਦਾਜ਼ਾ ਬਾਣੀ ਦੇ ਰਸੀਏ ਹੀ ਲਾ ਸਕਦੇ ਹਨ। ਭਾਈ ਬੰਨੋ ਦਾ ਸਦਕਾ ‘ਗੁਰਬਾਣੀ ਇਸੁ ਜਗਿ ਮਹਿ ਚਾਨਣੁ’ ਨੇ ਮਾਇਆ ਦੇ ਹਨੇਰੇ ਵਿਚ ਠੇਡੇ ਖਾਂਦੇ ਮਨਾਂ ਨੂੰ ਰੌਸ਼ਨੀ ਬਖਸ਼ੀ। ਇਹ ਉਪਕਾਰ ਛੋਟਾ ਜਿਹਾ ਉਪਕਾਰ ਨਹੀਂ ਸੀ।

## ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅੰਦਰਲੀ ਤਰਤੀਬ

ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ '੯ੴ' ਤੋਂ ਲੈ ਕੇ 'ਗੁਰ ਪ੍ਰਸਾਦਿ' ਤਕ ਮੂਲ-ਮੰਤ੍ਰ ਹੈ। ਇਸ ਤੋਂ ਅਗਾਂਹ ਸਭ ਤੋਂ ਪਹਿਲੀ ਬਾਣੀ 'ਜਪੁ' ਹੈ, ਜੋ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ। ਇਸ ਵਿਚ ੩੯ ਪਉੜੀਆਂ ਤੇ ਦੋ ਸਲੋਕ ਹਨ : ਇਕ ਸਲੋਕ ਸ਼ੁਰੂ ਵਿਚ ਤੇ ਇਕ ਅਖੀਰ ਵਿਚ। ਸਵੇਰੇ ਅੰਮ੍ਰਿਤ ਵੇਲੇ ਇਸ ਬਾਣੀ ਦਾ ਪਾਠ ਕਰਨ ਦੀ ਹਿਦਾਇਤ ਹੈ। ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ—'ਸੌਦਰੂ' ਅਤੇ 'ਸੌ ਪੁਰਖੁ'। 'ਸੌਦਰੂ' ਵਿਚ ਪੰਜ ਸ਼ਬਦ ਹਨ ਅਤੇ 'ਸੌ ਪੁਰਖੁ' ਵਿਚ ਚਾਰ। ਇਹ ਬਾਣੀ ਸ਼ਾਮ ਵੇਲੇ ਪੜ੍ਹੀਦੀ ਹੈ। ਇਸ ਨੂੰ 'ਰਹਗਾਸਿ' ਭੀ ਆਖਦੇ ਹਾਂ।

ਇਸ ਤੋਂ ਅੱਗੇ 'ਸੌਹਿਲਾ' ਹੈ, ਜਿਸ ਵਿਚ ਪੰਜ ਸ਼ਬਦ ਹਨ। ਰਾਤ ਨੂੰ ਸੌਣ ਸਮੇਂ ਇਸ ਦਾ ਪਾਠ ਕਰਨ ਦੀ ਹਿਦਾਇਤ ਹੈ।

ਅਗਾਂਹ ਬਾਣੀ ਰਾਗਾਂ ਅਨੁਸਾਰ ਦਰਜ ਹੈ। ਹੇਠ ਲਿਖੇ ੩੧ ਰਾਗ ਹਨ :

ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਰੀਧਾਰੀ, ਬਿਹਾਰੀ, ਵਡਹੰਸ, ਸੌਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਗੜੀ, ਤਿਲੰਗ, ਸੂਹੀ, ਬਿਲਾਵਲ, ਗੋਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਓ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ।

ਰਾਗਾਂ ਦੇ ਮੁਕਣ 'ਤੇ ਹੇਠ-ਲਿਖੀਆਂ ਹੋਰ ਬਾਣੀਆਂ ਦਰਜ ਹਨ :

੧. ਸਲੋਕ ਸਹਸ਼ਿਤੀ ਮਹਲਾ ੧	੮
੨. ਸਲੋਕ ਸਹਸ਼ਿਤੀ ਮਹਲਾ ੫	੬੭
੩. ਗਾਥਾ ਮਹਲਾ ੫	੨੪
੪. ਛੁਨਹੇ ਮਹਲਾ ੫	੨੩
੫. ਚਉਬੈਲੇ ਮਹਲਾ ੫	੧੧
੬. ਸਲੋਕ ਭਗਤ ਕਬੀਰ ਕੇ	੨੪੩
੭. ਸਲੋਕ ਸੇਖ ਫਰੀਦ ਕੇ	੧੩੦
੮. ਸਵਯੇ ਸ੍ਰੀ ਮੁਖ ਵਾਕਨ	੯
੯. ਸਵਯੇ ਸ੍ਰੀ ਮੁਖ ਵਾਕਨ	੧੧
੧੦. ਸਵਯੇ ੧੧ ਭੱਟਾ ਦੇ	੧੨੩

ਇਹਨਾਂ ਸਵਈਆਂ ਦਾ ਵੇਰਵਾ ਇਉਂ ਹੈ :

ਸਵਯੇ ਮਹਲੇ ਪਹਿਲੇ ਕੇ	੧੦
ਸਵਯੇ ਮਹਲੇ ਦੂਜੇ ਕੇ	੧੦
ਸਵਯੇ ਮਹਲੇ ਤੀਜੇ ਕੇ	੨੨
ਸਵਯੇ ਮਹਲੇ ਚਉਥੇ ਕੇ	੬੦
ਸਵਯੇ ਮਹਲੇ ਪੰਜਵੇਂ ਕੇ	੨੧
੧੧. ਸਲੋਕ ਵਾਰਾਂ ਤੇ ਵਪੀਕ :	
ਸਲੋਕ ਮਹਲਾ ੧	੩੩
ਸਲੋਕ ਮਹਲਾ ੩	੬੭
ਸਲੋਕ ਮਹਲਾ ੪	੩੦
ਸਲੋਕ ਮਹਲਾ ੫	੨੨
੧੨. ਸਲੋਕ ਮਹਲਾ ੬	੫੭
੧੩. ਮੁੰਦਾਵਣੀ ਮਹਲਾ ੫	੧
੧੪. ਸਲੋਕ ਮਹਲਾ ੫	੧
੧੫. ਰਾਗ ਮਾਲਾ	

## ਰਾਗਾਂ ਵਿਚ ਬਾਣੀ ਦੀ ਤਰਤੀਬ

ਹਰੇਕ ਰਾਗ ਵਿਚ ਬਾਣੀ ਦੀ ਤਰਤੀਬ ਦਾ ਵੇਰਵਾ ਆਮ ਤੌਰ 'ਤੇ ਇਉਂ ਹੈ :

ਸ਼ਬਦ, ਅਸ਼ਟਪਦੀਆਂ, ਛੰਤ, ਵਾਰ, ਭਗਤਾਂ ਦੀ ਬਾਣੀ। ਇਹ ਸ਼ਬਦ ਅਸ਼ਟਪਦੀਆਂ, ਛੰਤ ਆਦਿਕ ਭੀ ਖਾਸ ਕ੍ਰਮ ਅਨੁਸਾਰ ਦਰਜ ਰਨ—ਪਹਿਲਾਂ ਗੁਰੂ ਨਾਨਕ ਦੇਵ ਜੀ ਦੇ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਅਥੀਰ ਵਿਚ ਗੁਰੂ ਅਰਜਨ ਸਾਹਿਬ ਜੀ ਦੇ। ਗੁਰੂ ਅੰਗਦ ਸਾਹਿਬ ਜੀ ਦੇ 'ਸ਼ਬਦ' ਨਹੀਂ ਹਨ, ਸਿਰਫ਼ 'ਸਲੋਕ' ਹਨ ਜੋ ਕਈ 'ਵਾਰਾਂ' ਦੀਆਂ ਪਉੜੀਆਂ ਨਾਲ ਦਰਜ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਜਿਸ ਜਿਸ ਰਾਗ ਵਿਚ ਹਨ ਉਥੇ ਉਹ ਕ੍ਰਮ-ਅਨੁਸਾਰ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਤੋਂ ਪਿਛੋਂ ਦਰਜ ਹਨ। ਸਾਰੇ ਸ਼ਬਦ ਮੁੱਕ ਜਾਣ 'ਤੇ ਇਸੇ ਤਰਤੀਬ ਅਨੁਸਾਰ 'ਅਸ਼ਟਪਦੀਆਂ' ਹਨ। ਗੁਰੂ ਤੇਗ ਬਹਾਦਰ ਸਾਹਿਬ ਦੀ ਕੋਈ ਅਸ਼ਟਪਦੀ ਨਹੀਂ। ਇਸੇ ਤਰ੍ਹਾਂ ਫਿਰ ਛੰਤ ਦਰਜ ਕੀਤੇ ਗਏ ਹਨ।

## ੩੧ ਰਾਗਾਂ ਵਿਚ ਬਾਣੀ ਦਾ ਵੇਰਵਾ

	ਸ਼ਬਦ	ਅਸ਼ਟਪਦੀਆਂ	ਛੰਤ	ਜੋੜ
ਮਹਲਾ ੧	੨੦੯	੧੨੩	੨੫	੩੫੭
ਮਹਲਾ ੩	੧੭੨	੭੬	੧੬	੨੭੦
ਮਹਲਾ ੪	੨੬੪	੫੮	੩੮	੩੬੦
ਮਹਲਾ ੫	੧੩੨੨	੮੫	੬੩	੧੪੩੦
ਮਹਲਾ ੬	੫੯	—	—	੫੯
	<u>੨੦੨੬</u>	<u>੩੦੫</u>	<u>੧੪੫</u>	<u>੨੮੭੬</u>

### ਵਾਰਾਂ

ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ੨੨ 'ਵਾਰਾਂ' ਹਨ। ਇਹਨਾਂ ਵਿਚੋਂ ੨੧ 'ਵਾਰਾਂ' ਗੁਰੂ ਸਾਹਿਬਾਨ ਦੀਆਂ ਹਨ, ਤੇ, ੧ 'ਵਾਰ' ਸੱਤੇ ਬਲਵੰਡ ਦੀ ਹੈ। ਇਹਨਾਂ ਦਾ ਵੇਰਵਾ ਇਉਂ ਹੈ :

੧.	ਗੁਰੂ ਨਾਨਕ ਦੇਵ ਜੀ—ਰਾਗ ਮਾਝ, ਆਸਾ ਤੇ ਮਲਾਰ ਵਿਚ —੩ ਵਾਰਾਂ	
੨.	ਗੁਰੂ ਅਮਰਦਾਸ ਜੀ—ਗੁਜਰੀ, ਸੂਹੀ, ਰਾਮਕਲੀ ਤੇ ਮਾਰੂ ਵਿਚ —੪ ਵਾਰਾਂ	
੩.	ਗੁਰੂ ਰਾਮਦਾਸ ਜੀ—ਸਿਰੀ ਰਾਗ, ਗਊੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ ਅਤੇ ਕਾਨੜਾ ਵਿਚ —੬ ਵਾਰਾਂ	
੪.	ਗੁਰੂ ਅਰਜਨ ਦੇਵ ਜੀ—ਗਊੜੀ, ਗੁਜਰੀ, ਜੈਤਸਰੀ, ਰਾਮਕਲੀ, ਮਾਰੂ ਅਤੇ ਬਸੰਤ ਵਿਚ	—੬ ਵਾਰਾਂ
੫.	ਸਤਾ ਬਲਵੰਡ—ਰਾਮਕਲੀ ਵਿਚ	—੧ ਵਾਰ
		ਕੁੱਲ ਜੋੜ
		੨੨ ਵਾਰਾਂ

ਰਾਗਾਂ ਅਨੁਸਾਰ ਇਹਨਾਂ ੨੨ 'ਵਾਰਾਂ' ਦਾ ਵੇਰਵਾ ਇਉਂ ਹੈ :

ਗਊੜੀ ੨, ਗੁਜਰੀ ੨, ਰਾਮਕਲੀ ੩, ਮਾਰੂ ੨, ਜੋੜ ੯।

ਬਾਕੀ ਹੇਠ-ਲਿਖੇ ੧੩ ਰਾਗਾਂ ਵਿਚ ਇਕ ਇਕ 'ਵਾਰ' ਹੈ :

ਸਿਰੀ ਰਾਗ, ਮਾਝ, ਆਸਾ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ,  
ਸੂਹੀ, ਬਿਲਾਵਲ, ਬਸੰਤ, ਸਾਰੰਗ, ਮਲਾਰ ਅਤੇ ਕਾਨੜਾ।

ਸੱਤੇ ਬਲਵੰਡ ਦੀ 'ਵਾਰ' ਅਤੇ ਰਾਗ ਬਸੰਤ ਦੀ 'ਵਾਰ' ਤੋਂ ਛੁਟ  
ਬਾਕੀ ਹਰੇਕ ਵਾਰ ਦੀਆਂ ਪਉੜੀਆਂ ਦੇ ਨਾਲ ਪਹਿਲੇ ਪੰਜ ਗੁਰ-ਵਿਅਕਤੀਆਂ  
ਦੇ ਸਲੋਕ ਭੀ ਦਰਜ ਹਨ। ਇਹਨਾਂ ਸਲੋਕਾਂ ਅਤੇ ਪਉੜੀਆਂ ਦੀ ਗਿਣਤੀ  
ਇਉਂ ਹੈ :

ਵੇਰਵਾ :

ਮਹਲਾ ੧	੧੮ ਪਉੜੀਆਂ	
ਮਹਲਾ ੩	੧੫ ਪਉੜੀਆਂ	
ਮਹਲਾ ੪	੧੯੩ ਪਉੜੀਆਂ	
ਮਹਲਾ ੫	੧੧੭ ਪਉੜੀਆਂ	
੨੧ ਵਾਰਾਂ ਦੀਆਂ ਪਉੜੀਆਂ	ਜੋੜ	੪੬੩ ਪਉੜੀਆਂ
ਸੱਤੇ ਬਲਵੰਡ ਦੀ ਵਾਰ		੮ ਪਉੜੀਆਂ
		—————
		੮੭੧ ਪਉੜੀਆਂ

## ੨੧ ਵਾਰਾਂ ਦੇ ਸਲੋਕਾਂ ਦਾ ਵੇਰਵਾ :

ਮਹਲਾ ੧	੨੨੭ ਸਲੋਕ
ਮਹਲਾ ੨	੬੩ ਸਲੋਕ
ਮਹਲਾ ੩	੩੪੩ ਸਲੋਕ
ਮਹਲਾ ੪	੧੦੫ ਸਲੋਕ
ਮਹਲਾ ੫	੨੫੨ ਸਲੋਕ
ਕਬੀਰ ਜੀ	੮ ਸਲੋਕ
	—————
	੯੯੮ ਸਲੋਕ
ਜੋੜ	

## ਭਗਤਾਂ ਦੀ ਬਾਣੀ

ਗੁਰੂ ਗ੍ਰੰਥ ਸਾਹਿਬ ਦੇ ੩੧ ਰਾਗਾਂ ਵਿਚੋਂ ੨੨ ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ ੩੪੯ ਹਨ ਅਤੇ ਭਗਤ-ਬਾਣੀ ਵਿਚ ੩ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹਨ। ਕੁੱਲ ਜੋੜ ੩੫੨ ਹੈ।

### ਵੇਰਵਾ :

ਕਬੀਰ ਜੀ	੨੨੪	ਭੀਖਨ ਜੀ	੨
ਨਾਮਦੇਵ ਜੀ	੬੧	ਪਰਮਾਨੰਦ ਜੀ	੧
ਗਵਿਦਾਸ ਜੀ	੪੦	ਸੈਣ ਜੀ	੧
ਤ੍ਰਿਲੋਚਨ ਜੀ	੪	ਪੀਪਾ ਜੀ	੧
ਫਰੀਦ ਜੀ	੪	ਸਧਨਾ ਜੀ	੧
ਬੇਣੀ ਜੀ	੩	ਰਾਮਾਨੰਦ ਜੀ	੧
ਧੰਨਾ ਜੀ	੩	ਸੂਰਦਾਸ ਜੀ	੧ (ਤੁਕ)
ਜੈਦੇਵ ਜੀ	੨	ਗੁਰੂ ਅਰਜਨ ਦੇਵ ਜੀ	੩
			—————
		ਜੋੜ	੩੫੨

ਸ਼ਬਦਾਂ ਤੋਂ ਇਲਾਵਾ ਗਊੜੀ ਰਾਗ ਵਿਚ ਕਬੀਰ ਜੀ ਦੀਆਂ ੩ ਹੋਰ ਹੇਠ-ਲਿਖੀਆਂ ਬਾਣੀਆਂ ਹਨ—ਬਾਵਨ ਅੱਖਰੀ, ਪੰਦ੍ਰਹ ਬਿਤੀ ਅਤੇ ਸਤ ਵਾਰ।



## ‘ਆਦਿ ਬੀੜ’ ਤੇ ਭਾਈ ਬੰਨੋ ਵਾਲੀ ਬੀੜ ਵਿਚ ਫਰਕ

ਕਵੀ ਸੰਤੋਖ ਸਿੰਘ ਜੀ ਨੇ ਸੁਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਮਾਂਗਟ  
 ਤਕ ਜਾਣ-ਆਉਣ ਵਿਚ ਰੋਜ਼ ਇਕ ਕੋਹ ਦੀ ਮੰਜ਼ਲ ਕਰ ਕੇ ਭਾਈ ਬੰਨੋ ਨੇ  
 ਲਿਖਾਰੀਆਂ ਪਾਸੋਂ ਸਾਰੀ ‘ਆਦਿ ਬੀੜ’ ਦਾ ਉਤਾਰਾ ਕਰਾ ਲਿਆ, ਪਰ ਉਸ  
 ਉਤਾਰੇ ਵਿਚ ਕੁਝ ਵਾਪੂ ਸ਼ਬਦ ਭੀ ਲਿਖਾ ਲਏ। ਜਦੋਂ ਅੰਮ੍ਰਿਤਸਰ ਵਾਪਸ ਆਏ,  
 ਤਾਂ ਦੌਵੇਂ ਬੀੜਾਂ ਭਾਈ ਬੰਨੋ ਨੇ ਗੁਰੂ ਅਰਜਨ ਸਾਹਿਬ ਅਗੇ ਪੇਸ਼ ਕੀਤੀਆਂ ਤੇ  
 ਆਪਣੀ ਬੀੜ ਵਿਚ ਵਾਪੂ ਲਿਖੀਆਂ ਬਾਣੀਆਂ ਸੁਣਾ ਦਿੱਤੀਆਂ। ਸਤਿਗੁਰੂ  
 ਜੀ ਨੇ ਵਾਪੂ ਲਿਖਤਾਂ ਵੇਖ ਕੇ ਬਚਨ ਕੀਤਾ ਕਿ ਇਹ ਵਾਧੇ ਆਪਣੀ ਬੀੜ  
 ਵਿਚ ਹੀ ਰੱਖਣੇ, ਸਾਡੇ ਗੰਬ ਵਿਚ ਨਹੀਂ ਪਾਣੇ। ਕਵੀ ਜੀ ਇਉਂ ਲਿਖਦੇ ਹਨ :

ਤਬਹਿ ਲਿਖਾਰੀ ਦੀਏ ਲਗਾਇ। ਲਿਖਹੁ ਬਿਤਾਬੀ ਅਰ ਸਮੁਦਾਇ।

ਅਪਨ ਪੁਰੀ ਲਗ ਇਕ ਇਕ ਕੋਸ। ਡੇਰਾ ਕਰਤ ਲਿਖਯੋ ਆਦਿ ਸੁ।੪੯।

ਇਕ ਨਿਸ ਬਸ ਕਰਿ ਨਿਜ ਘਰ ਮਾਹੁ। ਹਟੇ ਕੋਸ ਇਕ ਡੇਰਾ ਰਾਹੁ।

ਤਿਸੀ ਪ੍ਰਕਾਰ ਸੁਧਾਸਰ ਆਏ। ਆਵਤ ਜਾਤੇ ਸਰਬ ਲਿਖਾਏ।੫੦।

ਕੇਤਕ ਸਥਦ ਲਿਖੇ ਅਧਿਕਾਈ। ਆਏ ਪੁਨ ਸ੍ਰੀ ਗੁਰ ਅਗਵਾਈ।

ਜੁਗਲ ਗੰਬ ਸਾਹਿਬ ਧਰਿ ਦੀਨੇ। ਅਧਿਕ ਜੁ ਹੁਤੇ ਸੁਨਵਨ ਕੀਨੇ।੫੧।

ਪਿਖਿ ਅਰੁ ਸੁਨਿ ਸ੍ਰੀ ਮੁਖਿ ਫੁਰਮਾਏ। ਲਿਖ ਕਰਿ ਅਧਿਕ ਜਿਤੋ ਤੁਮ ਪਾਯੋ।

ਤਿਸੀ ਬੀੜ ਮਹਿ ਰਖੇ ਲਿਖਵਹੁ। ਨਹਿ ਇਸ ਗੰਬ ਬਿਖੇ ਸੋ ਪਾਵਹੁ।੫੨।

ਕਰਤਾ ਗੁਰਬਿਲਾਸ ਨੇ ਉਹਨਾਂ ਵਾਪੂ ਬਾਣੀਆਂ ਦੇ ਨਾਮ ਭੀ ਲਿਖ ਦਿੱਤੇ  
 ਹਨ। ਕਵੀ ਦੱਸਦਾ ਹੈ ਕਿ ਭਗਤ-ਬਾਣੀ ਵਿਚ ਦੋ ਤਬਦੀਲੀਆਂ ਕੀਤੀਆਂ  
 ਗਈਆਂ—ਇਕ ਤਾਂ, ਰਾਗ ਸਾਰੰਗ ਵਿਚ ਭਗਤ ਸੁਰਦਾਸ ਦੀ ਇਕ ਤੁਕ ਦੇ  
 ਥਾਂ ਸਾਰਾ ਹੀ ਪਦਾ ਲਿਖਿਆ ਗਿਆ; ਤੇ, ਦੂਜੇ, ਮਾਰੂ ਰਾਗ ਵਿਚ ਮੀਰਾਂ ਭਾਈ

ਦਾ ਇਕ ਪਦਾ ਲਿਖ ਲਿਆ, ਜਿਸਦੀ ਪਹਿਲੀ ਤੁਕ ਦੇ ਕੁਝ ਲਫਜ਼ ਇਉਂ ਹਨ, ‘ਮਨੁ ਹਮਾਰੇ ਬਾਂਧਿਓ-ਗੁਨ’। ਭਗਤ-ਬਾਣੀ ਦੀ ਇਸ ਅਦਲਾ-ਬਦਲੀ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਅਖੀਰ ‘ਤੇ ਹੇਠ-ਲਿਖੀਆਂ ਰਚਨਾਵਾਂ ਵਾਪੂ ਪਾ ਲਈਆਂ, ਜੋ ਸਭ ਗੁਰੂ ਨਾਨਕ ਸਾਹਿਬ ਦੀਆਂ ਰਚੀਆਂ ਦੱਸੀਆਂ ਗਈਆਂ :

1. ਜਿਤ ਦਰ ਲਖ ਮੁਹੰਮਦਾ
2. ਬਾਇ ਆਤਸ਼—ਸੋਲਾਂ ਸਲੋਕ
3. ਰਤਨ ਮਾਲ
4. ਰਾਹ ਮੁਕਾਮ ਕੀ ਸਾਖ

ਕਵੀ ਦੇ ਆਪਣੇ ਸ਼ਬਦਾਂ ਅਨੁਸਾਰ ਭਾਈ ਬੰਨੋ ਨੇ :

ਬਾਨੀ ਕਛੁਕ ਵਧੀਕ ਲਿਖਾਈ। ਸਿੱਖਨ ਤੇ ਸੈ ਪੋਥੀ ਪਾਈ।

ਸਾਰੰਗ ਸ਼ਬਦ ਸੂਰ ਕਾ ਗਾਯੇ। ਤਹਿ ਤੁਕ ਏਕ, ਸਾਰਾ ਇਹਾਂ ਪਾਯੇ। ॥੧੦੨॥

ਦੇਹਰਾ : ਛਾਡ ਮਨ ਹਰਿ ਬਿਮੁਖਨ ਕੌ ਸੰਗ, ਸ਼ਬਦ ਲਿਖ ਲੀਨ।

ਮੀਰਿਆਈ ਸ਼ਬਦ ਪੁਨ, ਅੰਤ ਲਿਖੇ ਚਿਤ ਚੀਨ। ॥੧੦੩॥

ਮਨੁ ਹਮਾਰੇ ਬਾਂਧਿਓ ਗੁਨ, ਮਾਰੂ ਸ਼ਬਦ ਲਿਖਾਇ।

ਜਿਤ ਦਰ ਲਖ ਮੁਹੰਮਦਾ, ਸਲੋਕ ਤੀਨ ਲਿਖ ਪਾਈ। ॥੧੦੪॥

ਚੰਪਈ : ਬਾਇ ਆਤਸ਼ ਸੋਲਾ ਸਲੋਕ। ਰਤਨਮਾਲ ਲਿਖ ਲਈ ਅਲੋਕ।

ਰਾਹ ਮੁਕਾਮ ਕੀ ਸਾਖ ਲਿਖਾਈ। ਰਾਗ ਮਾਲ ਪਾਛੇ ਲਿਖ ਪਾਈ।

ਦੁਹੁੰ ਗ੍ਰੰਥ ਕੀ ਜਿਲਤ ਬਨਾਈ। ਸਲੇ ਗੁਰੂ ਪਹਿ ਦੇਰ ਨ ਲਾਈ।

ਜਿਲਤ ਬਨਾਇ ਸੁ ਆਵਤ ਭਏ। ਸ੍ਰੀ ਗੁਰ ਚਰਨ ਕਮਲ ਮਨ ਦਏ। ॥੧੦੫॥

ਗਿਆਨੀ ਗਿਆਨ ਸਿੰਘ ਨੇ ਵਾਪੂ ਪਾਈਆਂ ਲਿਖਤਾਂ ਦਾ ਕੋਈ ਵੇਰਵਾ ਨਹੀਂ ਦਿੱਤਾ, ਸਿਰਫ ਇਹੀ ਲਿਖਿਆ ਹੈ :

ਊਸ ਨੇ ਰਸਤੇ ਵਿਚ ਇਕ ਉਤਾਰਾ ਹੋਰ ਕਰ ਲਿਆ, ਜਿਸ ਵਿਚ ਕੁਛ ਕੁ ਸ਼ਬਦ  
ਸ੍ਰੀ ਗੁਰੂ ਨਾਨਕ ਦੇਵ ਜੀ ਤੇ ਕੁਛ ਕੁ ਹੋਰ ਭਗਤਾਂ ਦੇ ਵਧੀਕ ਲਿਖ ਲਏ।

‘ਆਦਿ ਬੀੜ’ ਦਾ ਤਾਂ ਭਾਦਰੋਂ ਸੁਦੀ ਏਕਮ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਸ਼ੁਰੂ ਹੋ ਗਿਆ ਸੀ, ਇਸ ਵਾਸਤੇ ਊਸ ਉਤੇਂ ਹੋਰ ਉਤਾਰੇ ਹੋ ਨਹੀਂ ਸਕਦੇ ਸਨ। ਸਿਰਫ ਭਾਈ ਬੰਨੋ ਵਾਲੀ ਬੀੜ ਹੀ ਸੀ, ਜਿਸ ਤੋਂ ਉਤਾਰਾ ਕੀਤਾ ਜਾ ਸਕਦਾ ਸੀ। ਆਮ ਸਿਖ-ਸੰਗਤਾਂ ਨੂੰ ਹਰ ਥਾਂ ਇਹ ਪਤਾ ਭੀ ਨਹੀਂ ਸੀ ਕਿ

ਭਾਈ ਬੰਨੋ ਨੇ ਕੋਈ ਅਦਲਾ-ਬਦਲੀ ਕੀਤੀ ਹੋਈ ਹੈ। ਜਿਹੜਾ ਭੀ ਉਤਾਰਾ ਮਾਂਗਟ ਵਾਲੀ ਬੀੜ ਤੋਂ ਹੋਇਆ, ਉਸੇ ਵਿਚ ਅਦਲਾ-ਬਦਲੀ ਦਰਜ ਹੋ ਗਈ, ਤੇ ਇਹ ਸਿਲਸਿਲਾ ਅਗਾਂਹ ਚੱਲ ਪਿਆ। ਲਿਖਤੀ-ਬੀੜਾਂ ਵਿਚ ਭਾਈ ਬੰਨੋ ਵਾਲੀਆਂ ਵਾਧੂ ਚੀਜ਼ਾਂ ਦਰਜ ਹੁੰਦੀਆਂ ਗਈਆਂ।

## ਭਾਈ ਬੰਨੋ ਵਾਲੀ ਬੀੜ ਵਿਚ ‘ਆਦਿ ਬੀੜ’ ਨਾਲੋਂ ਇਹ ਫਰਕ ਕਦੋਂ ਤੇ ਕਿਵੇਂ ਪਿਆ ?

ਅਸੀਂ ਆਪਣੇ ਪਿਛਲੇਰੇ ਲੇਖ ਵਿਚ ਸਾਬਤ ਕਰ ਚੁਕੇ ਹਾਂ ਕਿ ਭਾਈ ਬੰਨੋ ਵਾਲੀ ਬੀੜ ਮਾਂਗਟ ਦੇ ਰਾਹਾਂ ਵਿਚ ਨਹੀਂ ਲਿਖੀ ਗਈ ਸੀ। ਇਹ ਉਤਾਰਾ ਸ੍ਰੀ ਅੰਮ੍ਰਿਤਸਰ ਵਿਚ ਹੀ ਕੀਤਾ ਗਿਆ ਸੀ। ਅੰਮ੍ਰਿਤਸਰ ਵਿਚ ‘ਆਦਿ ਬੀੜ’ ਤੋਂ ਕੀਤਾ ਉਤਾਰਾ ਗੁਰੂ ਅਰਜਨ ਸਾਹਿਬ ਦੀ ਇਜਾਜ਼ਤ ਤੋਂ ਬਿਨਾ ਨਹੀਂ ਹੋ ਸਕਦਾ ਸੀ। ਅਸੀਂ ਪਿਛੇ ਵੇਖ ਆਏ ਹਾਂ ਕਿ ‘ਆਦਿ ਬੀੜ’ ਤੋਂ ਪਹਿਲਾ ਉਤਾਰਾ ਭਾਈ ਗੁਰਦਾਸ ਜੀ ਦੇ ਸਾਹਮਣੇ ਹੀ ਹੋ ਸਕਦਾ ਸੀ ਤੇ ਹੋਇਆ ਸੀ।

ਇਥੇ ਇਹ ਹੈਰਾਨੀ ਪੈਦਾ ਹੁੰਦੀ ਹੈ ਕਿ ਭਾਈ ਗੁਰਦਾਸ ਜੀ ਦੇ ਸਾਹਮਣੇ ਹੋਏ ਉਤਾਰੇ ਵਿਚ ਭਾਈ ਬੰਨੋ ਦੇ ਲਿਖਾਰੀ ਵਾਧੂ ਬਾਣੀਆਂ ਕਿਵੇਂ ਰਲਾ ਸਕੇ। ਕੀ ਭਾਈ ਗੁਰਦਾਸ ਜੀ ਇਸ ਉਤਾਰੇ ਦੀ ਨਾਲੋਂ-ਨਾਲ ਪੜਤਾਲ ਨਹੀਂ ਕਰੀ ਜਾਂਦੇ ਸਨ ? ਪੁਰਾਤਨ ਜਨਮਸਾਖੀ ਪੁਸਤਕ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਲਿਖੀ ਗਈ ਸੀ, ਉਸ ਵਿਚ ਕਈ ਨਕਲੀ ਸਲੋਕ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠ ਦਰਜ ਹਨ, ਜਿਸ ਤੋਂ ਜਾਹਰ ਹੁੰਦਾ ਹੈ ਕਿ ਇਹ ਪ੍ਰਾਚੀਨ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਸ਼ੁਰੂ ਹੋ ਚੁਕੀਆਂ ਹੋਈਆਂ ਸਨ। ਇਸ ਹਾਲਤ ਵਿਚ ਇਹ ਨਹੀਂ ਹੋ ਸਕਦਾ ਸੀ ਕਿ ਭਾਈ ਗੁਰਦਾਸ ਜੀ ਇਸ ਹੋ ਰਹੇ ਉਤਾਰੇ ਦੀ ਪੂਰੀ ਨਿਗਰਾਨੀ ਨਾ ਕਰਦੇ। ਫਿਰ, ਭਾਈ ਬੰਨੋ ਜਾਂ ਉਹਨਾਂ ਦੇ ਲਿਖਾਰੀ ਇਹ ਮਿਲਾਵਟ ਕਿਵੇਂ ਕਰ ਸਕੇ ?

## ‘ਪ੍ਰਾਚੀਨ ਬੀੜਾਂ’ ਦਾ ਲਿਖਾਰੀ

ਪੁਸਤਕ ਪ੍ਰਾਚੀਨ ਬੀੜਾਂ ਦੇ ਕਰਤਾ ਸਰਦਾਰ ਜੀ.ਬੀ. ਸਿੰਘ (ਗੁਰਬਖਸ਼ ਸਿੰਘ) ਜੀ ਭਾਈ ਬੰਨੋ ਵਾਲੀ ਬੀੜ ਬਾਰੇ ਸ.ਫਾ ੧੨੪ ਉਤੇ ਕਹਿੰਦੇ ਹਨ ਕਿ :

ਮਾਂਗਟ ਵਾਲੀ ਗ੍ਰੰਥ ਸਾਹਿਬ ਦੀ ਬੀੜ ਬਾਜੂਆਂ ਲਿਖਾਰੀਆਂ ਦੇ ਹੱਥ ਦੀ ਲਿਖੀ ਹੈ ਅਤੇ ਛੇਕੜ ਦੇ ਕੁਝ ਵਰਕੇ ਇਕ ਦੋ ਹੋਰ ਹੱਥਾਂ ਦੇ।

ਵਾਪੂ ਲਿਖੀਆਂ ਬਾਣੀਆਂ ਬਾਰੇ ਸਫ਼ਾ ੧੨੭ ਉਤੇ ਇਉਂ ਲਿਖਦੇ ਹਨ :  
ਮੈਂ ਭਾਈ ਸਾਹਿਬ ਅਤੇ ਉਹਨਾਂ ਦੇ ਲਿਖਾਰੀਆਂ ਨੂੰ ਇਹ ਵਾਧਾ ਕਰਨ ਦਾ ਜ਼ਿੰਮੇਵਾਰ  
ਨਹੀਂ ਠਹਿਰਾ ਸਕਦਾ। ਉਸ ਬੀਜ਼ ਵਿਚ ਕਈ ਵਾਧੇ ਤੇ ਅਦਲ-ਅਦਲ ਪਿੱਛੋਂ  
ਹੋਏ ਹਨ। ‘ਗੁਰਬਿਲਾਸ’ ਦੇ ਬਿਆਨ ਤੋਂ ਇਹ ਤਾਂ ਸਿੱਧ ਹੁੰਦਾ ਹੈ ਕਿ ਉਸ ਵੇਲੇ  
(ਭਾਵ ਸੰਮਤ ੧੯੭੫) ਤਕ ਇਹ ਬਾਣੀਆਂ ਮਾਂਗਟ ਵਾਲੀ ਬੀਜ਼ ਵਿਚ ਲਿਖੀਆਂ  
ਜਾ ਚੁਕੀਆਂ ਸਨ। ਪਰ ਉਸ ਵੇਲੇ ਇਹਨਾਂ ਦੇ ਬੀਜ਼ ਵਿਚ ਹੋਣ ਤੋਂ ਇਹ ਸਿੱਧ  
ਨਹੀਂ ਹੁੰਦਾ ਕਿ ਇਹ ਉਤਾਰਾ ਕਰਦੇ ਸਮੇਂ ਹੀ ਪੈ ਗਈਆਂ ਸਨ।

ਸੂਰਦਾਸ ਅਤੇ ਮੀਰਾਂ ਬਾਈ ਦਾ ਵਾਪੂ ਸ਼ਬਦ ਦੇਣ ਤੋਂ ਪਹਿਲਾਂ ਉਹ  
ਸਫ਼ਾ ੧੨੫ ਉਤੇ ਲਿਖਦੇ ਹਨ :

ਇਹ ਗੱਲ ਆਮ ਪ੍ਰਸਿੱਧ ਤੇ ਸਾਰੇ ਸਿੱਖਾਂ ਦੀ ਮੰਨੀ ਹੋਈ ਹੈ ਕਿ ਏਸ ਬੀਜ਼ ਵਿਚ  
ਇਕ ਵਾਪੂ ਸ਼ਬਦ ਸੂਰਦਾਸ ਦਾ ਅਤੇ ਇਕ ਸ਼ਬਦ ਮੀਰਾਂ ਬਾਈ ਦਾ ਪਾਏ ਗਏ  
ਹਨ ਜੋ ‘ਆਦਿ ਬੀਜ਼’ ਵਿਚ ਨਹੀਂ ਸਨ। ਭਾਈ ਬੰਨੇ ਜੀ ਦੀ ਆਗਿਆ ਨਾਲ  
ਲਿਖਾਰੀ ਨੇ ਪਾਏ ਜਾਂ ਆਪਣੀ ਮਨ-ਮਰਜ਼ੀ ਕੀਤੀ, ਨਹੀਂ ਕਿਹਾ ਜਾ ਸਕਦਾ।  
ਸੂਰਦਾਸ ਦਾ ਜੋ ਸ਼ਬਦ ਵਧਾਇਆ ਗਿਆ ਹੈ, ਉਹ ਇਹ ਹੈ :

ਛਾਡ ਮਨ ਹਰਿ ਬਿਮੁਖਨ ਕੇ ਸੰਗੁ ।  
ਕਹਾ ਭਯੇ ਪੈ ਪਾਨ ਧਿਆਇ, ਬਿਖੁ ਨਹੀਂ ਤਜਤ ਭੁਅੰਗ। ਰਹਾਉ।  
ਕਾਗਾਂ ਕਾਪੁਰ ਚੁਗਾਏ, ਸ੍ਰਾਨ ਨ੍ਹਾਇ ਰੰਗ।  
ਖਰ ਕੇ ਕਹਾ ਅਗਰ ਕੇ ਲੇਪਨੁ, ਮਰਕਟ ਭੁਖਨ ਅੰਗ। ੧।  
ਪਾਹਨ ਪਤਿਤ ਬਾਨ ਬੇਧੇ, ਰੀਤੇ ਹੋਇ ਨਿਰੰਗੁ।  
ਸੂਰਦਾਸ ਕੀ ਕਾਲੀ ਕਮਰੀ, ਚੜ੍ਹਤ ਨ ਦੂਜਾ ਰੰਗੁ। ੨।

ਸੂਰਦਾਸ ਤੇ ਕਈ ਹੋਰ ਭਗਤਾਂ ਵਾਂਗ ਮੀਰਾਂ ਭੀ ਕ੍ਰਿਸ਼ਨ ਜੀ ਦੀ ਉਪਾਸਕ  
ਸੀ, ਅਤੇ ਏਸ ਦਾ ਸ਼ਬਦ ਭੀ ਕ੍ਰਿਸ਼ਨ ਵਲ ਹੀ ਸੰਬੋਧਨ ਹੋ ਕੇ ਕਿਹਾ ਹੋਇਆ ਹੈ :

ਮਨ ਹਮਾਰੇ ਬਾਧਿਓ ਮਾਈ ।  
ਕਵਲ-ਨੈਨ ਅਪਨੇ ਗੁਨ। ਰਹਾਉ।  
ਭੀਖਨ ਭੀਰ ਬੇਧ ਸਰੀਰ, ਸੂਰਿ ਰਾਇਓ ਮਾਈ ।  
ਲਾਹਿਓ ਤਥ ਜਾਨਿਓ ਨਾਹੀ, ਅਥ ਨ ਸਹਿਓ ਜਾਈ ਗੀ ਮਾਈ। ੧।  
ਤੰਤ ਮੰਤ ਅਉਖਧ ਕਰੋ, ਤਉ ਪੀਰ ਨ ਜਾਈ ।  
ਹੈ ਕੌਉ ਉਪਕਾਰੁ ਕਰੋ, ਬਠਿਨ ਦਰਦ ਮਾਈ ਗੀ। ੨।

ਨਿਕਾਟੀ ਹਉ ਤੁਮ ਦੂਰਿ ਨਹੀਂ, ਬੇਗਿ ਮਿਲਹੁ ਆਈ ।

ਮੀਰਾਂ ਗਿਰਪਰ ਸੁਆਮੀ ਦਇਆਲਾ, ਤਨ ਕੀ ਤਪਤ ਬੁਝਾਈ ਰੀ ਮਾਈ ।

ਕਵਲਨੈਨ ਆਪਨੇ ਗੁਣ, ਆਪਨੇ ਗੁਣ ਬਾਧਿਓ ਮਾਈ ।੩੧੧੫॥

ਸੂਰਦਾਸ ਅਤੇ ਮੀਰਾਂ ਦੇ ਸ਼ਬਦਾਂ ਵਿਚਾਲੇ ੧੨੦ ਸਫੇ ਦੀ ਵਿੱਖ ਹੈ । ਸੋ ਮਲੂਮ ਹੁੰਦਾ ਹੈ ਕਿ ਦੋ ਲਿਖਾਰੀ ਇਹਨਾਂ ਸ਼ਬਦਾਂ ਦੇ ਵਧਾਣ ਲਈ ਜ਼ਿੰਮੇਵਾਰ ਸਨ, ਪਰ ਹੋ ਸਕਦਾ ਹੈ ਕਿ ਇਕੋ ਨੇ ਹੀ ਦੋਵੇਂ ਵਧਾਏ ਹੋਣ । ਮੈਨੂੰ ਏਸ ਗੱਲ ਦੀ ਪੜਤਾਲ ਕਰਨ ਦਾ ਮੌਕਾ ਨਹੀਂ ਮਿਲਿਆ ।

ਇਹ ਦੋ ਸ਼ਬਦ ਤਾਂ ਰਾਗ ਸਾਰੰਗ ਤੇ ਰਾਗ ਮਾਰੂ ਦੇ ਛੇਕੜ ਗ੍ਰੰਥ ਸਾਹਿਬ ਦੇ ਅੰਦਰ ਵਧਾਏ ਗਏ ਸਨ, ਪਰ ਗ੍ਰੰਥ ਸਾਹਿਬ ਦੇ ਪਿੱਛੇ ਵਾਪੂ ਪਤਿਆਂ ਪੁਰ ਹੋਰ ਕਈ ਬਾਣੀਆਂ ਵੀ ਏਸ ਬੀੜ ਵਿਚ ਦਰਜ ਹੋਈਆਂ । ਗੁਰਬਿਲਾਸ ਛੇਵੀਂ ਪਾਤਿਸ਼ਾਹੀ ਦੱਸਦਾ ਹੈ ।

(ਨੋਟ : ਇਸ ਤੋਂ ਅਗਾਂਹ ਪ੍ਰਾਚੀਨ ਬੀੜਾਂ ਵਾਲੇ ਨੇ ਗੁਰਬਿਲਾਸ ਵਿਚੋਂ ਉਹੀ ਤੁਕਾਂ ਲਿਖੀਆਂ ਹਨ ਜੋ ਅਸੀਂ ਪਿਛਲੇ ਅੰਕ ਦੇ ਵਿਚ ਦੇ ਆਏ ਹਾਂ ।) ਅਗਾਂਹ ਚੱਲ ਕੇ ਸਫਾ ੧੨੯ ਉਤੇ ਜੀ.ਬੀ. ਸਿੰਘ ਜੀ ਲਿਖਦੇ ਹਨ :

ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਆਪਣੀ ਤਸੱਲੀ ਕਰ ਸਕਦਾ, ਇਹ ਦੇਖ ਕੇ ਕਿ ਇਹ ਪੰਜ ਛਾਲਤੂ ਬਾਣੀਆਂ ਜੋ ਹੁਣ ਬੀੜ ਵਿਚ ਮੌਜੂਦ ਹਨ, ਕਿਸ ਤਰਤੀਬ ਵਿਚ ਦਿੱਤੀਆਂ ਹਨ, ਕਿਹਨਾਂ ਹੱਥਾਂ ਨੇ ਲਿਖੀਆਂ ਹਨ, ਕੀ ਇਹਨਾਂ ਦਾ ਲਿਖਣ ਵਾਲਾ ਉਹੋ ਹੀ ਲਿਖਾਰੀ ਸੀ ਜਿਸ ਨੇ 'ਭੋਗ ਦੀ ਬਾਣੀ' ਲਿਖੀ ਜਾਂ ਕੋਈ ਨਵਾਂ ਹੀ ਲਿਖਾਰੀ ? ਮੈਂ ਕੁਝ ਸਵਾਲ ਇਕ ਸੱਜਣ ਨੂੰ ਲਿਖ ਭੇਜੇ ਹਨ, ਜੇਕਰ ਮੈਨੂੰ ਇਹਨਾਂ ਦਾ ਜਵਾਬ ਮਿਲ ਗਿਆ ਜਾਂ ਮੈਂ ਦੂਜੀ ਵਾਰ ਆਪ ਮਾਂਗਟ ਗਿਆ, ਤਦ ਕੋਈ ਨਿਸਚਿਤ ਗੱਲ ਲਿਖ ਸਕਾਂਗਾ । ਪਰ ਇਸ ਗੱਲ ਦਾ ਮੈਂ ਵੇਰਵਾ ਕੱਢ ਲਿਆ ਸੀ ਕਿ ਛੇਕੜ ਪੁਰ 'ਸਿਆਹੀ ਕੀ ਬਿਧਿ' ਤੇ 'ਰਾਗ ਮਾਲਾ' ਦੇ ਕੇ ਨਾਵੀਂ ਪਾਤਿਸ਼ਾਹੀ ਦੀ ਸਾਰੀ ਬਾਣੀ ਸਲੋਕਾਂ ਸਮੇਤ ਇਕ ਥਾਂ ਦਿੱਤੀ ਹੈ, ਰਾਗਾਂ ਹੇਠ ਵੰਡ ਕੇ ਹੋਰ ਬਿਬਦਾਂ ਦੇ ਵਿਚਕਾਰ ਨਹੀਂ ਦਿੱਤੀ ।

ਮਾਂਗਟ ਵਾਲੀ ਬੀੜ ਵਿਚ ਨਾਵੇਂ ਮਹਲੇ ਦੀ ਬਾਣੀ ਦੇ ਪਿੱਛੋਂ 'ਬਲਿੜ੍ਹ ਜੋਤੀ ਜੋਤਿ ਸਮਾਵਨ ਕਾ' ਆਉਂਦਾ ਹੈ । ਨੌ ਗੁਰੂਆਂ ਦੇ ਚਲਾਣੇ ਦੀਆਂ ਬਿੱਤਾਂ ਦਿੱਤੀਆਂ ਹਨ । ਸਾਫ਼ ਸਿੱਧ ਹੈ ਕਿ ਇਹ ਸਭ ਵਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਲਿਖ ਕੇ ਪਾਏ ਗਏ, ਜਾਂ ਉਸ ਤੋਂ ਭੀ ਕੁਝ ਪਿੱਛੋਂ ।

ਜੀ.ਬੀ. ਸਿੰਘ ਜੀ ਨੂੰ ਉਹਨਾਂ ਦੇ ਸਵਾਲ ਦੇ ਉੱਤਰ ਸਰਦਾਰ ਬਿਸ਼ਨ ਸਿੰਘ ਜੀ ਬੰਨੋਆਣੀਏ ਨੇ ਲਿਖ ਕੇ ਭੇਜੇ, ਜੋ ਪ੍ਰਾਚੀਨ ਬੀੜਾਂ ਦੇ ਸਫੇ ੧੩੭-੮੦ ਉੱਤੇ ਦਰਜ ਹਨ, ਕਿ :

ਰਾਗ ਮਾਰੂ ਵਿਚ ਮੀਰਾਂ ਬਾਈ ਦਾ ਸ਼ਬਦ ਰਾਗ ਦੇ ਅੰਤ ਪੁਰ ਹੈ, ਅਤੇ ਉਸ ਦੇ ਪਿਛੇ ਹੋਰ ਕੁਝ ਨਹੀਂ। ਪਰ ਇਹ ਉਸੇ ਹੱਥ ਦਾ ਲਿਖਿਆ ਹੈ ਕਿ ਜਿਸ ਹੱਥ ਦੇ ਉਸ ਤੋਂ ਪਹਿਲੇ ਲਿਖੇ ਜੈਦੇਵ ਅਤੇ ਰਵਿਦਾਸ ਦੇ ਸ਼ਬਦ। ਇਹ ਸ਼ਬਦ ਪਿਛੋਂ ਕਿਸੇ ਦਾ ਲਿਖਿਆ ਨਹੀਂ, ਅਸਲ ਦਾ ਹਿੱਸਾ ਹੈ।

‘ਛਾਡਿ ਮਨ ਹਰਿ ਬਿਮੁਖਨ ਕੇ ਸੰਗ’ ਵਾਲਾ ਸਾਰਾ ਸ਼ਬਦ ਤਾਵੇਂ ਏਥੇ ਲਿਖਿਆ ਹੈ, ਪ੍ਰੰਤੂ ਪਹਿਲੀ ਤੁਕ ਹੀ ਆਪਣੇ ਤੋਂ ਪਹਿਲੀ ਲਿਖਤ ਨਾਲ ਮਿਲਦੀ ਹੈ, ਅਗੇ ਸਾਰਾ ਸ਼ਬਦ ਹੋਰ ਲਿਖਤ ਦਾ ਹੈ।

ਗ੍ਰੰਥ ਸਾਹਿਬ ਦੇ ਅੰਤ ਪੁਰ ਇਹ ਵਾਪੁ ਬਾਣੀਆਂ ਹੇਠ-ਦਿਤੀ ਤਰਤੀਬ ਵਿਚ ਮੌਜੂਦ ਹਨ :

- (ਉ) ਸਲੋਕ ‘ਜਿਤ ਦਰ ਲਖ ਮੁੰਹਮਦਾ’।
- (ਅ) ਸਲੋਕ ‘ਬਾਇ ਆਤਸ਼ ਆਬ’।
- (ਇ) ਰਤਨਮਾਲਾ।
- (ਸ) ਹਕੀਕਤ ਰਾਹੁ ਮੁਕਾਮ ਰਾਜੇ ਬਿਵਨਾਭ ਕੀ।
- (ਹ) ਰਾਗ ਮਾਲਾ।

ਰਾਗ ਕਾਨੜਾ ਤੋਂ ਲੈ ਕੇ ਇਸ ਵਾਪੁ ਬਾਣੀ ਸਮੇਤ ਰਾਗ-ਮਾਲਾ ਤੇ ਸਿਆਹੀ ਕੀ ਬਿਧੀ ਇਕ ਹੱਥ ਦੀ ਲਿਖਤ ਹੈ।

ਇਹ ਹਵਾਲਾ ਦੇ ਕੇ ਜੀ.ਬੀ. ਸਿੰਘ ਜੀ ਆਪਣੇ ਵਲੋਂ ਲਿਖਦੇ ਹਨ :

ਜੇ ਇਹ ਠੀਕ ਹੈ ਤਦ ਸਾਨੂੰ ਕਹਿਣਾ ਪਵੇਗਾ ਕਿ ਇਹ ਸਾਰੇ ਵਰਕੇ ਭਾਈ ਬੈਨੋ ਜੀ ਦੇ ਲਿਖਗੀਆਂ ਵਿਚੋਂ ਕਿਸੇ ਦੀ ਲਿਖਤ ਨਹੀਂ, ਬਹੁਤ ਚਿਰ ਪਿੱਛੋਂ ਕਿਸੇ ਹੋਰ ਨੇ ਲਿਖ ਕੇ ਪਾਏ ਹਨ। ਅਸਲ ਬੀੜ ਦੇ ਡੇਕੜਲੇ ਕੁਝ ਵਰਕੇ ਪ੍ਰਸਤਾ ਹੋ ਗਏ ਹੋਣਗੇ ਜਾਂ ਪਾਟ ਗਏ ਹੋਣਗੇ।

## ਪੁਸਤਕ 'ਪ੍ਰਾਚੀਨ ਬੀੜਾਂ' ਵਿਚ ਹੋਰ ਬੀੜਾਂ ਦੇ ਹਵਾਲੇ

ਸਰਦਾਰ ਜੀ.ਬੀ. ਸਿੰਘ ਨੂੰ ਆਪਣੀ ਮੁਲਾਜ਼ਮਤ ਦੇ ਸਿਲਸਿਲੇ ਵਿਚ ਭਾਰਤ ਦੇ ਕਈ ਇਲਾਕਿਆਂ ਵਿਚ ਜਾਣ ਦਾ ਮੌਕਾ ਮਿਲਦਾ ਸੀ। ਪੁਰਾਣੀਆਂ ਹੱਥ-ਲਿਖੀਆਂ ਬੀੜਾਂ ਬਾਰੇ ਖੋਜ ਕਰਨ ਦਾ ਉਹਨਾਂ ਨੂੰ ਸੌਂਕ ਸੀ। ਜਿਥੇ ਜਿਥੇ ਕਿਸੇ ਪ੍ਰਾਚੀਨ-ਬੀੜ ਦੀ ਉਹਨਾਂ ਨੂੰ ਦੱਸ ਪਈ, ਉਥੇ ਉਹ ਆਪ ਜਾ ਕੇ ਇਸ ਕੰਮ ਵਿਚ ਦਿਲਚਸਪੀ ਲੈਂਦੇ ਸਨ। ਜ਼ਿਲਾ ਗੁਜਰਾਤ ਦੀ ਤਹਿਸੀਲ ਫਾਲੀਆ ਦੇ ਪਿੰਡ ਬੋਹਤ ਵਿਚ ਭੀ ਇਕ ਬੀੜ ਸੀ। ਜੀ. ਬੀ. ਸਿੰਘ ਜੀ ਉਸ ਬੀੜ ਬਾਰੇ ਆਪਣੀ ਪੁਸਤਕ ਦੇ ਸਫ਼ਾ ੧੪੩ ਉਤੇ ਲਿਖਦੇ ਹਨ :

**ਬੋਹਤ (ਤਹਿਸੀਲ ਫਾਲੀਆ) ਵਾਲੀ ਬੀੜ**

ਭਾਈ ਬੰਨੇ ਵਾਲੀ ਬੀੜ ਤੋਂ ਪਹਿਲਾ ਉਤਾਰਾ ਵਰ੍ਹੇ ਦੇ ਅੰਦਰ ਅੰਦਰ ਹੀ ਹੋ ਗਿਆ ਸੀ, ਤੇ ਉਹ ਮਾਂਗਟ ਤੋਂ ਪੰਜ ਕੁ ਮੀਲ ਤੇ ਇਕ ਪਿੰਡ ਬੋਹਤ ਵਿਚ ਪੰਚਾਇਤੀ ਗੁਰਦੁਆਰੇ ਵਿਚ ਮੌਜੂਦ ਹੈ। ਪਿਛਲੇ ੨੯ ਵਰਕੇ, ਜੋ ਸੌ ਵਰਾਂ ਪਿਛੋਂ ਪਾਏ ਗਏ ਸਨ, ਛੱਡ ਕੇ ਇਹ ਗ੍ਰੰਥ ਸਾਰੇ ਦਾ ਸਾਰਾ ਪੜ੍ਹੇ ੧ ਤੋਂ ਪੜ੍ਹੇ ੫੬੯ ਤਕ ਇਕ ਹੀ ਲਿਖਾਰੀ ਦੇ ਹੱਥਾਂ ਦਾ ਸਾਫ਼ ਲਿਖਿਆ ਹੈ, ਤਤਕਾਇਆਂ ਸਮੇਤ। ਅਤੇ ਤਤਕਰੇ ਦੇ ਪਿਛੇ ਤਿੰਨ ਉੱਗਲਾਂ ਪ੍ਰਾਲੀ ਥਾਂ ਛੱਡ ਕੇ ਉਸੇ ਹੱਥ ਦਾ ਲਿਖਿਆ ਸੰਮਤ ਹੈ, ਇਸ ਗ੍ਰੰਥ ਸਾਹਿਬ ਦੇ ਲਿਖੇ ਜਾਣ ਦਾ। ਤਤਕਰੇ ਤੋਂ ਇਹ ਭੀ ਦਿੱਸਦਾ ਹੈ ਕਿ ਇਕ ਪੜ੍ਹਾ ਪੰਚੰਨ ਸੀ, ਜਿਸ ਉਤੇ ਪਹਿਲੇ ਲਿਖਾਰੀ ਨੇ ਹੀ 'ਰਾਗਮਾਲਾ' ਤੇ 'ਚਲਿੜ੍ਹ ਜੋਤੀ ਜੋਤਿ ਸਮਾਵਣ ਕਾ' ਲਿਖੇ ਸਨ। ਇਹ ਅਸਲੀ ਉਤਾਰੇ ਵਿਚ ਸਨ। ਏਸ ਪੜ੍ਹੇ ਨੂੰ ਕੱਢ ਕੇ ੨੯ ਪੜ੍ਹੇ ਹੋਰ ਬਨਤ ਦੇ ਕਾਗਜ਼ ਦੇ ਪਾਏ ਗਏ, ਜਿਨ੍ਹਾਂ ਪੁਰ ਕਈ ਤਰ੍ਹਾਂ ਦੀ ਫਾਲਤੂ ਬਾਣੀ ਆਦਿ ਲਿਖੀ ਹੋਈ ਹੈ।

ਸਰਦਾਰ ਬਿਬਨ ਸਿੰਘ ਜੀ ਬੰਨੋਆਣੀਆਂ ਨੇ ਮੇਰੀ ਬੇਨਤੀ ਪੁਰ ਬੋਹਤ ਵਾਲੀ ਬੀੜ ਨੂੰ ਚੰਗੀ ਤਰ੍ਹਾਂ ਵੇਖ ਕੇ ਇਕ ਤਾਂ ਮੇਰੇ ਕੀਤੇ ਨੋਟਾਂ ਦੀ ਤਾਈਦ ਕੀਤੀ ਹੈ, ਤੇ ਦੂਜੇ ਹੇਠ-ਲਿਖੀਆਂ ਨਵੀਆਂ ਗੱਲਾਂ ਮੈਨੂੰ ਦੱਸੀਆਂ ਹਨ। ਮੈਂ ਕਾਹਲ ਵਿਚ ਬੋੜ੍ਹਾ ਵਕਤ ਹੀ ਦੇ ਸਕਿਆ ਸਾਂ :

(੧) ਰਾਗ ਮਾਰੁ ਹੇਠਾਂ ਜੈਦੇਵ ਦਾ ਇਹ ਸ਼ਬਦ 'ਚੰਦ ਸਤ ਭੇਦਿਆ' ਛੇਕੜ ਪੁਰ ਆ ਕੇ ਪਿਛੇ ਥਾਂ ਪ੍ਰਾਲੀ ਪਈ ਸੀ। ਉਥੇ ਕਿਸੇ ਹੋਰ ਹੱਥ ਦੇ ਲਿਖੇ ਹੋਏ ਇਹ ਦੋ ਸ਼ਬਦ ਹਨ :

(ੴ) ਰਵਿਦਾਸ ਦਾ ਬਥਦ 'ਸੁਖ ਸਾਗਰੁ ਚਿੰਤਾਮਨਿ.....'

(ਅ) ਮੀਰਾਬਾਈ ਦਾ ਬਥਦ 'ਮਨੁ ਹਮਾਰੇ ਬੇਧਿਓ'।

ਬਾਂ ਹਾਲੀ ਵੀ ਪ੍ਰਾਲੀ ਪਈ ਹੈ (ਪੰਨਾ ੩੪੯ ਪੁਰ)।

ਰਾਗ ਸਾਰੰਗ ਹੇਠਾਂ ਸੁਰਦਾਸ ਦਾ ਬਥਦ 'ਛਾਡ ਮਨ ਹਰਿ ਬਿਮੁਖਨ ਕੌ ਸੰਗੁ' ਅਤੇ ਕਬੀਰ ਜੀ ਦਾ ਬਥਦ 'ਹਰਿ ਬਿਨੁ ਕਉਨੁ ਸਹਾਈ' ਇਹ ਪਿਛੋਂ ਇਕ ਹੋਰ ਹੱਥ ਦੇ ਲਿਖੇ ਹਨ।

ਜਿਹੜੇ ਨਵੇਂ ਵਰਕੇ ਪਾਏ ਗਏ ਹਨ, ਉਹਨਾਂ ਪੁਰ ਹੇਠਲੀ ਤਰਤੀਬ-ਵਾਰ ਬਾਣੀਆਂ ਲਿਖੀਆਂ ਹਨ :

(ੴ) ਪੰਨੇ ੫੯੯ ਤੋਂ ੫੧੯ ਤਕ ਨਾਵੇਂ ਗੁਰੂ ਦੀ ਬਾਣੀ, ਬਥਦ ਤੇ ਸਲੋਕ।

(ਅ) ਸਵੈਜੇ ਡੱਟਾ ਕੇ ਬਾਬਤ ਮਹਲੇ ੧ ਦੇ, ਮਹਲੇ ੨ ਦੇ ਤੇ ਮਹਲੇ ੩ ਦੇ। ਮਹਲੇ ੪ ਦੇ ਅਤੇ ਮਹਲੇ ੫ ਦੇ।

(ੇ) ਮੁੰਦਾਵਣੀ।

(ਸ) ਸਲੋਕ ਮਹਲਾ ੧—'ਜਿਤੁ ਦਰ ਲਖ ਮੁਹੰਮਦਾ'

(ਹ) ਸਲੋਕ ਮਹਲਾ ੧—'ਬਾਈ ਆਤਿਬ ਆਬ'

(ਕ) ਰਾਗ ਰਾਮਕਲੀ ਰਤਨਮਾਲਾ।

(ਖ) ਹਕੀਕਤ ਰਾਹ ਮੁਕਾਬ ਰਾਜੇ ਬਿਵਨਾਤ ਕੀ।

(ਗ) ਰਾਗਮਾਲਾ

(ਘ) ਸਿਆਹੀ ਕੀ ਬਿਧੀ (ਛੋਟੀ) ਅਤੇ

(ਙ) ਚਲਿੜ ਜੋਤੀ ਜੋਤਿ ਸਮਾਵਨ ਕੇ ਪਹਿਲੇ ਨੌ ਗੁਰੂ ਸਾਹਿਬਾਨ ਦੇ।

ਇਸ ਤੋਂ ਅਗਾਂਹ ਜੀ.ਬੀ. ਸਿੰਘ ਜੀ ਆਪਣੇ ਵਲੋਂ ਨੋਟ ਲਿਖਦੇ ਹਨ :

ਪ੍ਰਤੱਖ ਹੈ ਕਿ ਇਹ ੨੬ ਵਰਕੇ ਗੁਰੂ ਤੇਰਾ ਬਹਾਦਰ ਦੇ ਚਲਾਣੇ ਦੇ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਪਾਏ ਗਏ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਚਲਾਣੇ ਦੀ ਵਿੱਤ-ਸੰਮਤ ਨਹੀਂ ਦਿਤੇ, ਅਤੇ ਗੁਰੂ ਗੋਬਿੰਦ ਸਾਹਿਬ ਦੀ ਠੀਕ ਤਾਰੀਖ ਸੰਮਤ ੧੭੦੧ ਚੇਤ ਸੁਦੀ ੫ ਅਤੇ ਗੁਰੂ ਤੇਰਾ ਬਹਾਦਰ ਜੀ ਦੀ 'ਮਘਰ ਸੁਦੀ ੫ ਸੰਮਤ ੧੭੩੨' ਦਿੱਤੀਆਂ ਹਨ।

ਭਾਵੇਂ ਇਹ ਲੇਖ ਲੰਮਾ ਹੁੰਦਾ ਜਾ ਰਿਹਾ ਹੈ, ਪਰ ਹੈ ਚੂੰਕਿ ਬੜਾ ਗੁੰਝਲ ਭਰਿਆ, ਇਸ ਨੂੰ ਸਾਡ ਕਰਨ ਲਈ ਅਜੇ ਅਸੀਂ ਸਰਦਾਰ ਜੀ.ਬੀ. ਸਿੰਘ ਜੀ ਦੀ ਪੁਸਤਕ ਵਿਚੋਂ ਕੁਝ ਹੋਰ ਪ੍ਰਾਚੀਨ-ਬੀੜਾਂ ਦੇ ਹਵਾਲੇ ਦੇਣ 'ਤੇ ਮਜ਼ਬੂਰ ਹਾਂ।

ਪੁਸਤਕ ਪ੍ਰਾਚੀਨ ਬੀੜਾਂ ਦੇ ਸਫ਼ਾ ੧੦੯ ਤੋਂ ੧੨੨ ਤਕ ਜੀ.ਬੀ. ਸਿੰਘ ਜੀ ਬੂੜੇ ਸੰਪੂਰਨ ਵਾਲੀ ਬੀੜ ਦਾ ਹਾਲ ਲਿਖਦੇ ਹਨ, ਤੇ ਇਹ ਬੀੜ ਸੰਮਤ ੧੯੬੬੨ ਵਿਚ ਲਿਖੀ ਗਈ ਮੰਨਦੇ ਹਨ। ਜੀ.ਬੀ. ਸਿੰਘ ਜੀ ਨੇ ਇਹ ਬੀੜ ਇਕ ਡੇਰੇ ਵਿਚ ਜਾ ਕੇ ਵੇਖੀ ਸੀ, ਜੋ ਰਾਵਲਪਿੰਡੀ ਮੁਹੱਲਾ ਸੈਦਪੁਰੀ ਦਰਵਾਜ਼ੇ ਵਿਚ ਹੈ। ਇਸ ਬੀੜ ਬਾਰੇ ਆਪ ਲਿਖਦੇ ਹਨ, ਸਫ਼ਾ ੧੦੯ ਉੱਤੇ :

ਸਾਰੀ ਦੀ ਸਾਰੀ ਇਕ ਹੱਥ ਦੀ ਲਿਖੀ ਹੋਈ ਸੀ। ਤਤਕਾਰੇ ਪਹਿਲੇ ੨੯ ਪਚੜਿਆਂ ਪੁਰ ਅਤੇ ਗ੍ਰੰਥ ਸਾਹਿਬ ਦੇ ਸਮੇਤ ਇਕ ਪੜ੍ਹੇ ਦੇ ਜਿਸ ਪੁਰ ਇਕ ਪਾਸੇ ਬਸੰਤ ਕੀ ਵਾਰ ਅਤੇ ਦੂਜੇ ਪਾਸੇ ਚਲਿੜ੍ਹ ਜੋਤੀ ਜੋਤਿ ਸਮਾਵਨ ਕੇ ਦਿਤੇ ਸਨ, ਸਾਰੇ ੫੯੩ ਪੁਰ ਮੁੱਕਾ ਸੀ, ਕੁਲ ੫੮੯ ਪੜ੍ਹੇ ਜਿਨ੍ਹਾਂ ਪੁਰ ਬੁਰੂ ਤੋਂ ਲੈ ਕੇ ਇਕ ਲਗਾਤਾਰ ਗਿਣਤੀ ਦਿੱਤੀ ਹੋਈ ਸੀ। ਪਰ ਪਿੱਛੋਂ ਕਾਫ਼ੀ ਚਿਰ ਬਾਅਦ ਕਿਸੇ ਨੇ ਛੇਕੜਲੀ ਜੁੜ ਦੇ ਅੰਦਰਲੇ ਦੋ ਵਰਕੇ, ਜਿਨ੍ਹਾਂ ਪੁਰ ਅੰਕ ੫੮੭ ਅਤੇ ੫੮੮ ਦਿਤੇ ਸਨ, ਕੱਢ ਕੇ ਉਨ੍ਹਾਂ ਦੀ ਥਾਂ ਹੋਰ ਕਾਗਜ਼ ਦੇ ਚਾਰ ਵਰਕਿਆਂ ਦੀ ਜੁੜ ਲਗਾ ਕੇ ਕਈ ਇਕ ਫਾਲਤੂ ਗੱਲਾਂ ਇਹਨਾਂ ਵਰਕਿਆਂ ਪੁਰ ਵਧਾ ਦਿੱਤੀਆਂ ਹਨ।.....ਇਹਨਾਂ ਚਾਰ ਵਰਕਿਆਂ ਦਾ ਕਾਗਜ਼ ਹੋਰ, ਸਿਆਹੀ ਹੋਰ, ਕਲਮ ਹੋਰ ਤੇ ਲਿਖਣ ਵਾਲਾ ਹੋਰ ਸੀ, ਅਸਲ ਗ੍ਰੰਥ ਦਾ ਲਿਖਣ ਵਾਲਾ ਨਹੀਂ ਸੀ। ਚੂੰਕਿ ਵਾਧੂ ਲੇਖ ਜੋ ਵਧਾਏ ਗਏ ਹਨ, ਉਹਨਾਂ ਵਿਚ ‘ਹਕੀਕਤ ਰਾਹ ਮੁਕਾਬ ਰਾਜੇ ਸ਼ਿਵਨਾਭ ਕੀ’ ਵੀ ਹੈ, ਅਤੇ ਇਹ ਅੰਰੰਗੇਬਦ ਦੇ ਜ਼ਮਾਨੇ ਵਿਚ ਲਿਖੀ ਗਈ ਸੀ ਸੰਨ ੧੯੭੩ ਦੇ ਲਾਗੇ, ਸੋ ਇਹ ਦੂਜਾ ਲਿਖਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਮਾਨੇ ਹੋਇਆ ਸਮਝਣਾ ਚਾਹੀਦਾ ਹੈ। ਇਸ ਦੂਜੇ ਲਿਖਾਰੀ ਨੇ ਚਲਿੜ੍ਹ ਜੋਤੀ ਜੋਤਿ ਸਮਾਵਨ ਦੇ ਅੰਕ ੫੮੭ ਤੋਂ ੫੯੧ ਤਕ ਦਿਤੇ ਹਨ, ਉਹਨਾਂ ਪੁਰ ਹੇਠ-ਲਿਖੀਆਂ ਬਾਣੀਆਂ ਤਰਤੀਬ-ਵਾਰ ਦਰਜ ਕੀਤੀਆਂ ਹਨ :

ਬੂੜੇ ਸੰਪੂਰਨ ਵਾਲੀ ਦੇ ਪਿਛੇ ਜੋ ਵਧਾਏ ਚਾਰ ਪੜ੍ਹੇ ਲਗਾ ਕੇ, ਅਤੇ ਇਕ ਪਹਿਲੋਂ ਦੇ ਕੌਰੇ ਰਹੇ ਪੰਜਵੇਂ ਵਰਕੇ ਨਾਲ ਰਲਾ ਕੇ ਉਹਨਾਂ ਪੁਰ ਗਿਣਤੀ ਦੇ ਅੰਕ ੫੮੭ ਤੋਂ ੫੯੧ ਤਕ ਦਿਤੇ ਹਨ, ਉਹਨਾਂ ਪੁਰ ਹੇਠ-ਲਿਖੀਆਂ ਬਾਣੀਆਂ ਤਰਤੀਬ-ਵਾਰ ਦਰਜ ਕੀਤੀਆਂ ਹਨ :

- (ੴ) ਸਲੋਕ ਮਹਲਾ ੧ । 'ਜਿਤੁ ਦਰ ਲਖ ਮੁੰਮਦਾ..... ੧।  
                         ਇਸ ਕਲੀਓ ਪੰਜ ਭੀਤਿਓ.... ੨।  
                         ਨਾਨਕ ਛਿੰਜ ਪਈ ਦਰਵਜ਼ੇ.... ੩।
- (ਅ) ਸਲੋਕ ਮਹਲਾ ੧ । ਬਾਣਿ ਆਤਸ਼ ਆਬ ਖਾਕ.....  
                         ਆਪਿਓ ਹੋਇ ਤਾਂ ਝੂਰਿ ਮਰਾਂ ਸਚੁ ਸਦਾ ਬਖਸ਼ੇਦ ।
- (ੳ) ਰਾਗ ਰਾਮਕਲੀ ਰਤਨਮਾਲਾ । ਆਸਨ ਸਾਧ ਨਿਰਾਲਮ ਰਹੇ.....  
                         ਨਾਨਕ ਕਹੇ ਸੋਈ ਬੈਰਾਗੀ ।੩੫।
- (ਸ) ਹਕੀਕਤ ਰਾਹ ਮੁਕਾਮ ਰਾਜੇ ਬਿਵਨਾਭ ਕੀ
- (ਹ) ਰਾਗਮਾਲਾ
- (ਕ) ਸਿਆਹੀ ਕੀ ਬਿਧੀ (ਛੋਟੀ ਚਾਰ ਸਤਰਾਂ ਵਾਲੀ)
- (ਖ) ਚਲਿਤ੍ਰ ਜੋਤੀ ਜੋਤਿ ਸਮਾਵਨ ਕੇ ਚਾਰ ਗੁਰੂਆਂ ਦੇ ।

### **ਬੀੜ ਪਿੰਡੀ ਲਾਲਾ (ਗੁਜਰਾਤ)**

ਪ੍ਰਾਚੀਨ ਬੀੜਾਂ ਦੇ ਪੰਨਾ ੧੫੦ ਉੱਤੇ ਇਸ ਬੀੜ ਦਾ ਜ਼ਿਕਰ ਹੈ ।  
 ਸੰਮਤ ੧੭੩੨ ਵਿਚ ਲਿਖੀ ਗਈ । ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ  
 ਤੋਂ ਕੁੱਲ ਇਕ ਮਹੀਨਾ ਪਿਛੋਂ । ਇਸ ਵਿਚ ਨਾਵੇਂ ਗੁਰੂ ਸਾਹਿਬ ਦੀ ਬਾਣੀ ਦਿੱਤੀ  
 ਹੋਈ ਹੈ, ਇਕੱਠੀ ਇਕ ਥਾਂ ਗ੍ਰੰਥ ਸਾਹਿਬ ਦੇ ਅੰਤ ਪੁਰ, ਜਿਥੇ ਸਾਰੇ ਰਾਗ ਮੁੱਕ  
 ਜਾਂਦੇ ਹਨ । ਇਹ ਪੜ੍ਹੇ ੫੩ ਤੋਂ ੫੪੭ ਤਕ, ਜਿਨ੍ਹਾਂ ਉਪਰ ਇਹ ਬਾਣੀ ਲਿਖੀ  
 ਹੈ, ਕਿਸੇ ਹੋਰ ਹੱਥ ਦੇ ਲਿਖੇ ਹਨ । ਬਾਕੀ ਗ੍ਰੰਥ, ਕਿਸੇ ਹੋਰ ਨੇ ਪਹਿਲੋਂ ਲਿਖਿਆ  
 ਹੋਇਆ ਸੀ । ਏਸ ਬਾਣੀ ਤੋਂ ਪਿੱਛੋਂ ਪੜ੍ਹੇ ੫੪੭ ਤੋਂ ਟੁਰ ਕੇ 'ਭੋਗ ਦੀ ਬਾਣੀ'  
 ਮੁੰਦਾਵਣੀ ਤਕ ਫੇਰ ਅਸਲੀ ਗ੍ਰੰਥ ਲਿਖਣ ਵਾਲੇ ਦੇ ਹੱਥ ਦੀ ਹੈ : ਛੇਕੜਲੇ  
 ਪੰਜ ਵਰਕੇ ਦੂਜੇ ਲਿਖਾਰੀ ਦੀ ਕਲਮ ਤੋਂ, ਜਿਸ ਨੇ ਨਾਵੇਂ ਮਹਲੇ ਦੀ ਬਾਣੀ  
 ਲਿਖੀ । ਨੌਂ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਬਿਤਾਂ ਭੀ ਦਿਤੀਆਂ ਹਨ । ਇਹ  
 ਵੰਡ ਦਸਦੀ ਹੈ ਕਿ ਨਾਵੇਂ ਮਹਲੇ ਵਾਲੀ ਬਾਣੀ ਦੇ ਪੜ੍ਹੇ ਪਿੱਛੋਂ ਵਿਚ ਪਾਏ ਹਨ,  
 ਅਤੇ ਪਿਛਲੇ ਪੰਜ ਪੜ੍ਹੇ ਭੀ ਵਧਾਏ ਹਨ । ਫਾਲਤੂ ਬਾਣੀਆਂ ਇਸ ਤਰਤੀਬ  
 ਸਿਰ ਦਿੱਤੀਆਂ ਹਨ :

- (ੴ) ਸਲੋਕ ਤਥਾ ਗੋਸ਼ਟ ਮਲ੍ਹਾਰ ਨਾਲ ਹੋਈ ।

- (ਅ) ਸਲੋਕ ਮਹਲਾ ੯  
 (ਇ) ਰਤਨਮਾਲਾ ਰਾਮਕਲੀ ਮਹਲਾ ੧  
 (ਸ) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ।  
 (ਹ) ਰਾਗ ਮਾਲਾ ਅਤੇ  
 (ਕ) ਸਿਆਹੀ ਕੀ ਬਿਧੀ।

### ਪੁਰਾਤਨ ਬੀੜਾਂ ਦੀਆਂ ਦੋ ਕਿਸਮਾਂ

ਸੰਮਤ ੧੭੩੨ ਤੋਂ ਪਹਿਲਾਂ ਲਿਖੀਆਂ ਇਹਨਾਂ ਬੀੜਾਂ ਵਿਚ ਅਸਾਂ ਇਕ ਸਾਂਝੀ ਤੇ ਪ੍ਰਾਸ ਸੁਆਦਲੀ ਗੱਲ ਇਹ ਵੇਖੀ ਹੈ ਕਿ ਛਾਲਤੂ ਬਾਣੀਆਂ ਲਿਖਣ ਲਈ ਪੁਰਾਣੀਆਂ ਜੁੜਾਂ ਕੱਢ ਕੇ ਨਵੇਂ ਵਾਪੂ ਪਤ੍ਰੇ ਪਾਏ ਹੋਏ ਹਨ, ਅਤੇ ਲਿਖਣ ਵਾਲਾ ਆਦਮੀ ਬੀੜ ਦੇ ਅਸਲ ਲਿਖਾਰੀ ਨਾਲੋਂ ਵੱਖਰਾ ਹੈ।

ਸਰਦਾਰ ਜੀ.ਬੀ. ਸਿੰਘ ਜੀ ਨੇ ਹੋਰ ਬੀੜਾਂ ਦਾ ਭੀ ਜ਼ਿਕਰ ਕੀਤਾ ਹੈ, ਜੋ ਸੰਮਤ ੧੭੩੨ ਤੋਂ ਪਿਛੋਂ ਲਿਖੀਆਂ ਗਈਆਂ; ਜਿਵੇਂ ਕਿ :

- (੧) ਵਾਸੂ ਦੀ ਬੀੜ, ਜੋ ਹਾੜ ਸੁਦੀ ੧੦ ਸੰਮਤ ੧੯੯੬ ਨੂੰ ਲਿਖੀ ਗਈ।
- (੨) ਅਖਨੂਰ ਦੀ ਬੀੜ, ਜੋ ਵੈਸਾਖ ੧੫ ਸੰਮਤ ੧੯੭੦ ਵਿਚ ਲਿਖੀ ਗਈ।
- (੩) ਕਾਨੁਗੜ ਦੀ ਦੂਜੀ ਬੀੜ ਸੰਮਤ ੧੯੯੬ ਵਾਲੀ।

ਹੋਰ ਭੀ ਕਈ ਬੀੜਾਂ ਦਾ ਜ਼ਿਕਰ ਹੈ। ਇਹਨਾਂ ਸਭਨਾਂ ਵਿਚ ਭੀ ਛਾਲਤੂ ਬਾਣੀਆਂ ਦਰਜ ਹਨ, ਪਰ ਨਾ ਹੀ ਪੁਰਾਣੀਆਂ ਜੁੜਾਂ ਕੱਢ ਕੇ ਨਵੇਂ ਛਾਲਤੂ ਪਤ੍ਰੇ ਪਾਏ ਗਏ ਹਨ ਅਤੇ ਨਾ ਹੀ ਲਿਖਾਰੀ ਬਦਲਿਆ ਹੈ।

ਆਸੀ ਇਹ ਭੀ ਵੇਖ ਲਿਆ ਹੈ ਕਿ ੧੭੩੨ ਤੋਂ ਪਹਿਲਾਂ ਦੀਆਂ ਬੀੜਾਂ ਵਿਚ ਛਾਲਤੂ ਬਾਣੀਆਂ ਦਰਜ ਕਰਨ ਲਈ ਇਕ ਪ੍ਰਾਸ ਸਿਆਣਪ ਤੋਂ ਕੰਮ ਲਿਆ ਗਿਆ ਹੈ। ਉਹ ਸਿਆਣਪ ਇਹ ਹੈ ਕਿ ਬੀੜ ਦਾ ਅਖੀਰਲਾ ਕੁਝ ਹਿੱਸਾ ਭੀ ਉਸ ਨਵੇਂ ਲਿਖਾਰੀ ਨੇ ਲਿਖਿਆ ਹੈ ਜਿਸ ਨੇ ਛਾਲਤੂ ਬਾਣੀਆਂ ਲਿਖੀਆਂ ਹਨ, ਤਾਕਿ ਛਾਲਤੂ ਬਾਣੀਆਂ ਨਵਾਂ ਵਧਾ ਨਾ ਜਾਪੇ। ਵੇਖਣ ਪੜ੍ਹਨ ਤਾਲੇ ਨੂੰ ਇਉਂ ਹੀ ਪ੍ਰਤੀਤ ਹੋਵੇ ਕਿ ਅਖੀਰਲੇ ਵਰਕੇ ਖੱਦੇ ਹੋ ਗਏ ਹੋਣਗੇ ਜਾ ਪਾਟ ਗਏ ਹੋਣਗੇ, ਇਸ ਵਾਸਤੇ ਨਵੇਂ ਸਿਰੇ ਨਵੇਂ ਵਰਕੇ ਪਾ ਕੇ ਅਖੀਰਲਾ ਜਾਰਾ-

ਉਤਾਰਾ ਕੀਤਾ ਗਿਆ ਹੈ। ਕਿਸੇ ਨੂੰ ਇਹ ਸ਼ੱਕ ਨਾ ਪਏ ਕਿ ਛਾਲਤੂ ਬਾਣੀਆਂ ਪਾਣ ਵਿਚ ਕਿਸੇ ਦੀ ਚਲਾਕੀ ਹੈ। ਜੀ.ਬੀ. ਸਿੰਘ ਜੀ ਵਰਗੇ ਸਿਆਣੇ ਖੜੀ ਨੇ ਭੀ ਭਾਈ ਬੰਨੋ ਵਾਲੀ ਬੀੜ ਦੇ ਨਵੇਂ ਵਰਕੇ (ਰਾਗ ਕਾਨੜਾ ਤੋਂ ਲੈ ਕੇ ਅਖੀਰ ਤਕ) ਵੇਖ ਕੇ ਇਹੀ ਟਪਲਾ ਖਾਧਾ। ਤਾਹੀਏਂ ਉਹਨਾਂ ਪੁਸਤਕ ਪ੍ਰਾਚੀਨ ਬੀੜਾਂ ਦੇ ਸਫ਼ਾ ੧੪੦ ਉਤੇ ਲਿਖਿਆ ਕਿ ‘ਅਸਲ ਬੀੜ ਦੇ ਛੇਕੜਲੇ ਕੁਝ ਵਰਕੇ ਖਸਤਾ ਹੋ ਗਏ ਹੋਣਗੇ ਜਾਂ ਪਾਟ ਗਏ ਹੋਣਗੇ।’

## ਇਸ ਅਦਲਾ ਬਦਲੀ ਦਾ ਜ਼ਿੰਮੇਵਾਰ ਕੌਣ ਹੈ ?

ਸਰਦਾਰ ਜੀ.ਬੀ. ਸਿੰਘ ਦੀ ਪੁਸਤਕ ਪ੍ਰਾਚੀਨ ਬੀੜਾਂ ਨੂੰ ਪੜ੍ਹ ਕੇ ਅਸਾਂ ਵੇਖਿਆ ਹੈ ਕਿ ਉਹਨਾਂ ਨੂੰ ਕਈ ਪੁਰਾਣੀਆਂ ਹੱਥ-ਲਿਖੀਆਂ ਬੀੜਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ, ਜਿਨ੍ਹਾਂ ਵਿਚੋਂ ਜਿਆਦਾ ਗਿਣਤੀ ਉਹਨਾਂ ਦੀ ਹੈ, ਜਿਨ੍ਹਾਂ ਵਿਚ ਛਾਲਤੂ ਬਾਣੀਆਂ ਦਰਜ ਕੀਤੀਆਂ ਹੋਈਆਂ ਹਨ। ਸਿਖ ਪੰਥ ਵਿਚ ਇਹ ਗੱਲ ਆਮ ਪ੍ਰਚਲਤ ਹੈ ਕਿ ‘ਆਦਿ ਬੀੜ’ ਤੋਂ ਪਹਿਲਾ ਉਤਾਰਾ ਭਾਈ ਬੰਨੋ ਵਾਲੀ ਬੀੜ ਹੈ। ਇਸ ਬੀੜ ਬਾਰੇ ਸਰਦਾਰ ਜੀ.ਬੀ. ਸਿੰਘ ਜੀ ਨੇ ਪ੍ਰਾਚੀਨ ਬੀੜਾਂ ਦੇ ਸਫ਼ਾ ੧੪੦ ਉਤੇ ਲਿਖਿਆ ਹੈ ਕਿ ਚੂੰਕਿ ਰਾਗ ਕਾਨੜਾ ਤੋਂ ਲੈ ਕੇ ਇਸ ਵਾਧੂ ਬਾਣੀ ਸਮੇਤ ਰਾਗਮਾਲਾ ਤੇ ਸਿਆਹੀ ਕੀ ਬਿਧੀ ਇਕੋ ਹੱਥ ਦੀ ਲਿਖਤ ਹੈ, ਸਾਨੂੰ ਕਹਿਣਾ ਪਦੇਗਾ ਕਿ ਇਹ ਸਾਰੇ ਵਰਕੇ ਭਾਈ ਬੰਨੋ ਜੀ ਦੇ ਲਿਖਾਰੀਆਂ ਵਿਚੋਂ ਕਿਸੇ ਦੀ ਲਿਖਤ ਨਹੀਂ, ਬਹੁਤ ਚਿਰ ਪਿਛੋਂ ਕਿਸੇ ਹੋਰ ਨੇ ਲਿਖ ਕੇ ਪਾਏ ਹਨ।

## ਉਤਾਰੇ ਭਾਈ ਬੰਨੋ ਦੀ ਬੀੜ ਤੋਂ

ਸਿਖ ਕੌਮ ਵਿਚ ਇਹ ਗੱਲ ਭੀ ਮੰਨੀ-ਪੰਨੀ ਹੈ ਕਿ ਚੂੰਕਿ ‘ਆਦਿ ਬੀੜ’ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਭਾਦਰੋਂ ਸੁਦੀ ਏਕਮ ਨੂੰ ਹੋ ਗਿਆ ਸੀ, ਇਸ ਉਤੋਂ ਹੋਰ ਉਤਾਰੇ ਨਹੀਂ ਹੋ ਸਕਦੇ ਸਨ। ਜੋ ਭੀ ਉਤਾਰੇ ਹੋਏ ਉਹ ਭਾਈ ਬੰਨੋ ਵਾਲੀ ਬੀੜ ਤੋਂ ਹੋਏ। ਜੀ.ਬੀ. ਸਿੰਘ ਜੀ ਦੀ ਖੋਜ ਅਨੁਸਾਰ ਭਾਈ ਬੰਨੋ ਤੋਂ ਪਹਿਲਾ ਉਤਾਰਾ ਬੋਹਤ ਪਿੰਡ ਵਾਲੀ ਬੀੜ ਹੈ। ਇਹ ਉਤਾਰਾ ਇਕ ਸਾਲ ਦੇ ਅੰਦਰ ਅੰਦਰ ਹੀ ਹੋ ਗਿਆ ਸੀ ਤੇ ਉਤਾਰਾ ਕਰਨ ਵਾਲਾ ਇਕੋ ਲਿਖਾਰੀ ਸੀ। ਜੀ.ਬੀ. ਸਿੰਘ ਜੀ ਲਿਖਦੇ ਹਨ ਕਿ ਇਸ ਬੀੜ ਵਿਚ ਭੀ ਪਹਿਲਾਂ ਛਾਲਤੂ ਬਾਣੀਆਂ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਕਿਸੇ

ਨੇ ੨੬ ਵਰਕੇ ਨਵੇਂ ਪਾ ਕੇ ਕੁਝ ਅਖੀਰਲੀ ਬਾਣੀ ਤੇ ਫਾਲਤੂ ਬਾਣੀਆਂ ਲਿਖ ਲਈਆਂ ।

## ਗੁੰਝਲ

ਜੋ ਭੀ ਉਤਾਰੇ ਹੋਏ, ਇਹਨਾਂ ਬੀੜਾਂ ਤੋਂ ਹੀ ਹੋ ਸਕਦੇ ਸਨ ਤੇ ਹੋਏ। ਵਿਚਾਰਨ-ਜੋਗ ਗੁੰਝਲ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਪਹਿਲਾਂ ਜੋ ਉਤਾਰੇ ਇਹਨਾਂ ਬੀੜਾਂ ਤੋਂ ਹੋਏ, ਉਹਨਾਂ ਵਿਚ ਫਾਲਤੂ ਬਾਣੀਆਂ ਕਿਥੋਂ ਆ ਗਈਆਂ। ਚਾਹੀਦਾ ਇਹ ਸੀ ਕਿ ਉਹਨਾਂ ਸਭਨਾਂ ਬੀੜਾਂ ਵਿਚ ਉਤਨੀ ਹੀ ਬਾਣੀ ਹੁੰਦੀ, ਜਿਤਨੀ 'ਆਦਿ ਬੀੜ' ਵਿਚ ਹੈ। ਜੇ ਆਸੀ ਇਹ ਮਿਥ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਕਿਸੇ ਕਾਰਨ ਭਾਈ ਬੰਨੋ ਜੀ ਦੀ ਸੰਤਾਨ ਵਿਚੋਂ ਕਿਸੇ ਸੱਜਣ ਨੇ ਪੁਰਾਣੇ ਵਰਕੇ ਕੱਢ ਕੇ ਤੇ ਨਵੇਂ ਪਾ ਕੇ ਅਦਲਾ-ਬਦਲੀ ਕੀਤੀ, ਤਾਂ ਅਗਾਂਹ ਸਾਨੂੰ ਸੋਚਣਾ ਪਏਗਾ ਕਿ ਪਿੰਡ ਬੋਹਤ, ਪਿੰਡੀ ਲਾਲਾ ਆਦਿਕ ਵਾਲੀਆਂ ਬੀੜਾਂ ਵਿਚ ਇਹ ਅਦਲਾ-ਬਦਲੀ ਕਿਵੇਂ ਹੋ ਗਈ। ਕੀ ਇਹਨਾਂ ਸਾਰੀਆਂ ਬੀੜਾਂ ਵਾਲੇ ਮਾਂਗਟ ਜਾ ਕੇ ਫਾਲਤੂ ਬਾਣੀਆਂ ਲਿਖ ਲਿਆਏ ਸਨ? ਕਿਉਂ ਲਿਖ ਲਿਆਏ? ਕੀ ਇਹਨਾਂ ਨੂੰ ਸ਼ੱਕ ਪਾਇਆ ਗਿਆ ਕਿ ਗੁਰੂ ਅਰਜਨ ਸਾਹਿਬ ਤੋਂ ਇਹ ਬਾਣੀਆਂ ਰਹਿ ਗਈਆਂ ਸਨ? ਜੇ ਇਹ ਸਰਧਾਲੂ ਸਿਖ ਸਨ ਤਾਂ ਇਹ ਸ਼ੱਕ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਹੱਲ ਕਰਾਣਾ ਚਾਹੀਦਾ ਸੀ? ਕੀ ਮਾਂਗਟ ਵਾਲਿਆਂ ਨੇ ਹੀ ਕੋਈ ਗਸ਼ਤੀ ਚਿੱਠੀ ਭੇਜ ਕੇ ਸਭ ਬੀੜਾਂ ਵਾਲਿਆਂ ਨੂੰ ਫਾਲਤੂ ਬਾਣੀਆਂ ਲਿਖ ਘੱਲੀਆਂ ਹੋਣਗੀਆਂ? ਪਰ ਇਹ ਅਧਿਕਾਰ ਉਹਨਾਂ ਨੂੰ ਕਿਥੋਂ ਮਿਲਿਆ? ਇਹਨਾਂ ਦੇ ਆਖੇ ਕਿਸੇ ਨੇ ਕਿਉਂ ਅਦਲਾ-ਬਦਲੀ ਕਰਨੀ ਸੀ? ਪਰ ਅਖੀਰਲੇ ਵਰਕੇ ਕੱਢ ਕੇ ਨਵੇਂ ਪਾਣ ਵਿਚ ਤਾਂ ਇਹ ਤਬਦੀਲੀ ਕਰਨ ਵਾਲਿਆਂ ਦੀ ਨੀਅਤ ਉਤੇ ਸ਼ੱਕ ਪੈਣ ਲੱਗ ਪੈਂਦਾ ਹੈ।

## ਕਾਤਬ

ਉਸ ਸਮੇਂ ਅਜੇ ਛਾਪੇਖਾਨੇ ਨਹੀਂ ਬਣੇ ਸਨ। ਜਿਵੇਂ ਅਜੇ ਭੀ ਉਰਦੂ, ਫਾਰਸੀ ਲਿਖਣ ਵਾਲੇ ਕਾਤਬ ਹਨ, ਤਿਵੇਂ ਛਾਪੇਖਾਨੇ ਬਣਨ ਤੋਂ ਪਹਿਲਾਂ ਗੁਰਮੁਖੀ ਵਿਚ ਭੀ ਕਾਤਬ ਹੀ ਲਿਖਦੇ ਸਨ। ਇਹ ਹੋ ਸਕਦਾ ਹੈ ਕਿ ਉਰਦੂ ਫਾਰਸੀ ਦੇ ਕਾਤਬਾਂ ਵਾਂਗ ਗੁਰਬਾਣੀ ਦੇ ਕਾਤਬਾਂ ਨੇ ਭੀ ਇਸ ਕੰਮ ਨੂੰ ਆਪਣੀ ਰੌਜ਼ੀ ਦਾ ਵਸੀਲਾ

ਬਣਾ ਲਿਆ ਹੋਵੇ, ਕਿਉਂਕਿ ਜੋ ਮਨੁੱਖ ਸਾਰਾ ਦਿਨ ਬੈਠਾ ਉਤਾਰੇ ਦਾ ਕੰਮ ਕਰਦਾ ਰਹੇ, ਉਸ ਲਈ ਰੋਟੀ ਕਿਤੋਂ ਅਸਮਾਨੋਂ ਨਹੀਂ ਉਤਰ ਪੈਣੀ। ਪਰ ਉਤਾਰਾ ਕਰਨ ਵਾਲੇ ਸਿਖ ਆਖਰ ਗੁਰੂ-ਪਾਤਿਸ਼ਾਹ ਦੇ ਨਾਮ-ਲੇਵਾ ਭੀ ਸਨ। ਉਹਨਾਂ ਦੀ ਨੀਅਤ ਉਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਜਿਸ ਕਿਸੇ ਨੇ ਭੀ ਉਤਾਰਾ ਕੀਤਾ, ਉਸ ਨੇ ਆਪਣੀ ਅਸ਼ਰਧਾ ਤੇ ਗ੍ਰੈਂਡ-ਜ਼ਿੰਮੇਵਾਰੀ ਦਾ ਸਥਾਤ ਭੀ ਦੇ ਦਿੱਤਾ ਕਿ ਅਖੀਰ 'ਤੇ ਜਾ ਕੇ ਆਪਣੀ ਮਰਜ਼ੀ ਵਰਤ ਲਈ।

## ਭੇਹਰਾਦੂਨ ਵਾਲੀ ਬੀੜ

ਪੁਸਤਕ ਪ੍ਰਾਚੀਨ ਬੀੜਾਂ ਦੇ ਪੰਨਾ ੧੬੭ ਉਤੇ ਜੀ.ਬੀ. ਸਿੰਘ ਜੀ ਨੇ ਭੇਹਰਾਦੂਨ ਵਾਲੀ ਬੀੜ ਦਾ ਜ਼ਿਕਰ ਕੀਤਾ ਹੈ, ਜੋ ਸੰਮਤ ੧੭੧੬ ਵਿਚ ਲਿਖੀ ਗਈ ਸੀ। ਇਸ ਥਾਰੇ ਉਹ ਲਿਖਦੇ ਹਨ :

ਇਹ ਬੀੜ, ਜੋ ਭੇਹਰਾ ਬਾਬਾ ਰਾਮ ਰਾਇ ਭੇਹਰਾਦੂਨ ਵਿਚ ਮੌਜੂਦ ਹੈ, ਬੜੇ ਮਹੜ੍ਹ ਵਾਲੀ ਹੈ। ਮੈਂ ਇਸ ਨੂੰ ਬੂੜੇ ਸੰਧੂ ਵਾਲੀ ਅਤੇ ਮਾਂਗਟ ਦੀ ਬੀੜ ਦੇ ਬਰਾਬਰ ਹੀ 'ਸਨਦੀ' ਬੀੜ ਸਮਝਦਾ ਹਾਂ। ਇਹਨਾਂ ਬੀੜਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ 'ਆਦਿ ਬੀੜ' ਕੀ ਸੀ ਤੇ ਕੀ ਨਹੀਂ। ਇਹ ਬੀੜ ਗੁਰੂ ਹਰਿ ਰਾਇ ਸਾਹਿਬ ਨੇ ਬਾਬਾ ਰਾਮ ਰਾਇ ਦੇ ਨਾਲ ਦਿੱਲੀ ਭੇਜਣ ਲਈ ਤਿਆਰ ਕਰਵਾਈ। ਭਾਵੇਂ ਇਹ ਉਤਾਰਾ ਕੀਤਾ ਤਾਂ ਕਿਸੇ ਹੋਰ ਬੀੜ ਤੋਂ ਗਿਆ, ਪਰ ਏਸ ਦਾ ਮੁਕਾਬਲਾ ਪੰਚਮ ਪਾਤਿਸ਼ਾਹ ਦੀ ਆਦਿ ਬੀੜ ਨਾਲ ਕੀਤਾ ਗਿਆ, ਜਿਸ ਗੱਲ ਦਾ ਸਥਾਤ ਏਸ ਦੇ ਅੰਦਰ ਹੀ ਮੌਜੂਦ ਹੈ। ਏਸ ਤਰ੍ਹਾਂ ਮੁਕਾਬਲਾ ਕਰਨ ਪੁਰ ਲੁਝ ਸੁਧਾਈਆਂ ਏਸ ਵਿਚ ਉਸੇ ਵੇਲੇ ਕੀਤੀਆਂ ਗਈਆਂ, ਪਰ ਪਿਛੋਂ ਇਹ ਅਣਛੋਹੀ ਰਹੀ, ਨਾਵੇਂ ਮਹਲੇ ਦੇ ਬਾਬਦ ਭੀ ਨਹੀਂ ਚੜ੍ਹਾਏ ਗਏ।

ਰਾਗ ਮਾਨੂ ਦੇ ਅੰਤ ਪਰ ਬੋਕੀ ਜਿਹੀ ਥਾਂ ਰਹਿੰਦੀ ਸੀ, ਲਿਖਾਨੀ ਨੇ ਏਸ ਬੋਕੀ ਥਾਂ ਵਿਚ ਘੁਸੇੜ ਕੇ ਬਰੀਕ ਅੱਖਰਾਂ ਵਿਚ ਮੀਰਾਬਾਈ ਦਾ ਬਾਬਦ ਕਿਤੋਂ ਹੋਰ ਬੀੜ ਤੋਂ ਲੈ ਕੇ ਲਿਖਿਆ ਹੈ, ਜਾਂ ਕਿਸੇ ਤੋਂ ਜ਼ਬਾਨੀ ਸੂਣ ਕੇ, ਕਿਉਂ ਜੋ ਇਕ ਦੋ ਲਛੜਾਂ ਦਾ ਫਰਕ ਹੈ। ਏਸ ਬਾਬਦ ਦੇ ਹੇਠਾਂ ਮੁਟੇਰੇ ਅੱਖਰਾਂ ਵਿਚ ਲਿਖਿਆ ਹੈ :

'ਮੀਰਾਂ ਬਾਈ ਕਾ ਬਾਬਦ ਪੰਜਵੇ ਮਹਲੇ ਕੈ ਗਿਰੰਥ ਨਾਹੀਂ।'

ਇਕ ਹੋਰ ਬਾਬਦ ਹਾਬੀਏ ਪੁਰ ਲਿਖਿਆ ਹੈ, ਅਤੇ ਨਿ਷ਾਨ ਪਾ ਕੇ ਦੱਸਿਆ ਹੈ ਕਿ ਇਹ ਮੀਰਾਬਾਈ ਦੇ ਬਾਬਦ ਤੋਂ ਪਹਿਲੇ ਲਿਖਿਆ ਜਾਣਾ ਚਾਹੀਦਾ ਸੀ। ਬਾਬਦ

ਇਹ ਹੈ—ਮਾਰੁ ਰਵਿਦਾਸ ਜੀ। ਸੁਖ ਸਾਗਰੁ ਸੁਰਿਤਰੁ ਚਿੰਤਾਮਣੀ....।

ਏਸ ਸ਼ਬਦ ਦੇ ਹੇਠਾਂ ਫੇਰ ਲਿਖਿਆ ਹੈ :

‘ਇਹ ਸ਼ਬਦ ਪੰਜਵੇਂ ਮਹਲੇ ਕੇ ਗਿਰੰਥ ਉਪਰਹੁ ਲਿਖਿਆ।’

ਤਤਕਾਰੇ ੨੯ ਵਰਕਿਆਂ ਪੁਰ ਮੁੱਕੇ ਹਨ.....ਤਤਕਾਰਿਆਂ ਤੋਂ ਪਿਛੋਂ ਦੋ ਵਰਕਿਆਂ ਪੁਰ ਗੁਰੂ ਹਰਿ ਰਾਇ ਸਾਹਿਬ ਅਤੇ ਬਾਬਾ ਰਾਮਰਾਇ ਜੀ ਦੇ ਹੱਥ ਦੇ ਲਿਖੇ ਦੋ ‘ਨਿਸ਼ਾਨ’ ਹਨ। ਗ੍ਰੰਥ ਸਾਹਿਬ ੩੩ ਤੋਂ ੬੫੧ ਵਰਕਿਆਂ ਪੁਰ ਹੈ। ਸਾਰੇ ਦਾ ਸਾਰਾ ਗ੍ਰੰਥ ਸਾਹਿਬ ਇਕ ਹੀ ਹੱਥ ਦਾ ਲਿਖਿਆ ਹੈ, ਸਾਫ਼ ਤੇ ਸੁਥਰਾ।.....ਕੋਈ ਛਾਲਤੂ ਜਾਂ ਵਾਪੂ ਬਾਣੀ ਨਹੀਂ ਦਿੱਤੀ ਗਈ।

ਇਹ ਉਤਾਰਾ ਸੰਮਤ ੧੭੧੬ ਵੈਸਾਖ ਵਦੀ ਏਕਮ ਨੂੰ ਹੋਇਆ ਸੀ। ਇਸ ਬੀੜ ਵਿਚ ਕੋਈ ਉਹ ਵਾਪੂ ਬਾਣੀਆਂ ਨਹੀਂ ਹਨ, ਜੋ ਪਿੰਡ ਬੋਹਤ ਵਾਲੀ ਬੀੜ ਜਾਂ ਭਾਈ ਬੰਨੋ ਵਾਲੀ ਬੀੜ ਵਿਚ ਲਿਖੀਆਂ ਹੋਈਆਂ ਹਨ।

## ਇਹੋ ਜਿਹੀਆਂ ਹੋਰ ਭੀ

ਸਰਦਾਰ ਜੀ.ਬੀ. ਸਿੰਘ ਜੀ ਨੇ ਇਕ ਦੋ ਹੋਰ ਬੀੜਾਂ ਭੀ ਦੱਸੀਆਂ ਹਨ, ਜਿਨ੍ਹਾਂ ਵਿਚ ਇਹ ਛਾਲਤੂ ਬਾਣੀਆਂ ਦਰਜ ਨਹੀਂ ਹਨ; ਜਿਵੇਂ ਕਿ ਪਿੰਡ ਸਾਰਨਕੇ ਦੀ ਬੀੜ ਜੋ ਸੰਮਤ ੧੭੨੯ ਵਿਚ ਲਿਖੀ ਗਈ ਸੀ, ਅਤੇ ਕਾਨੂੰਗੜ (ਰਿਆਸਤ ਪਟਿਆਲਾ) ਦੀ ਬੀੜ ਜੋ ਸੰਮਤ ੧੭੧੮ ਵਿਚ ਲਿਖੀ ਗਈ।

## ਇਹਨਾਂ ਗਵਾਹੀਆਂ ਦਾ ਨਤੀਜਾ

ਪੁਸਤਕ ਪ੍ਰਾਚੀਨ ਬੀੜਾਂ ਵਿਚੋਂ ਲਈਆਂ ਇਨ੍ਹਾਂ ਉਪਰਲੀਆਂ ਗਵਾਹੀਆਂ ਤੋਂ ਇਹ ਸਾਥਦ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਸੰਮਤ ੧੭੩੨ ਤੋਂ ਪਹਿਲਾਂ ਜਿਤਨੀਆਂ ਭੀ ਬੀੜਾਂ ਲਿਖੀਆਂ ਗਈਆਂ ਸਨ, ਉਹ ਸਾਰੀਆਂ ‘ਆਦਿ ਬੀੜ’ ਨਾਲ ਮਿਲਦੀਆਂ ਸਨ। ਕਿਸੇ ਲਿਖਾਰੀ ਦੀ ਅਭੋਲ ਉਕਾਈ ਨਾਲ ਭਾਵੇਂ ਕੋਈ ਨਿੱਕਾ ਮੇਟਾ ਫਰਕ ਪੈ ਗਿਆ ਹੋਵੇ। ਉਵੇਂ ਜਾਣ-ਬੁੱਝ ਕੇ ਕਿਸੇ ਨੇ ਕੋਈ ਅਦਲਾ-ਬਦਲੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜੋ ਅਦਲਾ-ਬਦਲੀਆਂ ਹੋਈਆਂ, ਉਹ ੧੭੩੨ ਤੋਂ ਪਿਛੋਂ ਹੋਈਆਂ। ਪਰ ਇਹ ਨਹੀਂ ਹੋਇਆ ਕਿ ਤਬਦੀਲੀਆਂ ਸਿਰਫ਼ ਭਾਈ ਬੰਨੋ ਵਾਲੀ ਬੀੜ ਵਿਚ ਹੀ ਕੀਤੀਆਂ ਗਈਆਂ। ਅਦਲਾ-ਬਦਲੀ ਕਰਨ-ਕਰਾਣ ਵਾਲੇ ਸੱਜਣ ਦਾ ਜੋ ਕੋਈ ਖਾਸ ਸੁਆਰਥ ਸੀ,

ਤਾਂ ਇਕ-ਇਕੱਲੀ ਬੀੜ ਵਿਚ ਕਰਾਇਆ ਉਹ ਸੁਆਰਬ ਸਿਰੇ ਨਹੀਂ ਚੜ੍ਹ ਸਕਦਾ ਸੀ। ਉਸ ਸਮੇਂ ਤਕ ਦੇ ਹੋ ਚੁਕੇ ਉਤਾਰਿਆਂ ਵਾਲਿਆਂ ਨੂੰ ਕੋਈ ਗਰਜ਼ ਨਹੀਂ ਸੀ ਕਿ ਕਿਸੇ ਅਦਲਾ-ਬਦਲੀ ਦੀ ਖਾਤਰ ਉਹ ਨਵੇਂ ਸਿਰੇ ਮਾਂਗਣ ਜਾਂਦੇ। ਸੌ ਜੇ ਕਿਸੇ ਸੁਆਰਬੀ ਨੇ ਇਹ ਛਾਲਤੂ ਬਾਣੀਆਂ ਲਿਖਾਈਆਂ, ਤਾਂ ਉਸ ਦਾ ਸੁਆਰਬ ਤਦੋਂ ਹੀ ਪੂਰਾ ਹੋ ਸਕਦਾ ਸੀ, ਜੇ ਉਹ ਉਸ ਵਕਤ ਦੀਆਂ ਸਾਰੀਆਂ ਹੀ ਬੀੜਾਂ ਵਿਚ ਲਿਖਾ ਸਕੇ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਅਜੇ ੬੯ ਸਾਲ ਹੀ ਲੰਘੇ ਸਨ ਕਿ ਗੁਰੂ ਤੇਰਾ ਬਹਾਦਰ ਸਾਹਿਬ ਸ਼ਹੀਦ ਕੀਤੇ ਗਏ। ਇਹਨਾਂ ੬੯ ਸਾਲਾਂ ਵਿਚ ਅਜੇ ਲਿਖਤੀ-ਬੀੜਾਂ ਸੈਂਕਤਿਆਂ ਦੀ ਗਿਣਤੀ ਵਿਚ ਨਹੀਂ ਹੋ ਗਈਆਂ ਸਨ ਕਿ ਪਤਾ ਨਾ ਲੱਗ ਸਕੇ ਜੁ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਥੇ ਕਿਥੇ ਹੈ। ਬੋੜੀਆਂ ਹੀ ਬੀੜਾਂ ਸਨ ਤੇ ਉਹਨਾਂ ਦਾ ਪਤਾ ਕੱਢਣਾ ਭੀ ਸੌਖਾ ਹੀ ਕੰਮ ਸੀ। ਫਿਰ ਭੀ ਕਿਤੇ ਕਿਤੇ ਕੋਈ ਐਸੀ ਬੀੜ ਰਹਿ ਹੀ ਗਈ ਹੋਵੇਗੀ, ਜਿਸ ਦਾ ਪਤਾ ਉਸ ਸੁਆਰਬੀ ਸੱਜਣ ਨੂੰ ਨਾ ਲੱਗ ਸਕਿਆ ਹੋਵੇ। ਇਥੇ ਭਾਵੇਂ ਕਿਤਨਾ ਹੀ ਇਹ ਆਖੋ ਕਿ ਜਿਨ੍ਹਾਂ ਸੱਜਣਾਂ ਪਾਸ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਨ, ਉਹਨਾਂ ਵਾਸਤੇ ਕਾਫੀ ਆਮਦਨੀ ਦਾ ਵਸੀਲਾ ਬਣਿਆ ਹੋਇਆ ਸੀ; ਫਿਰ ਭੀ ਇਹ ਮੰਨਿਆ ਨਹੀਂ ਜਾ ਸਕਦਾ ਕਿ ਉਹਨਾਂ ਜਾਣ-ਬੁੱਝ ਕੇ ਇਸ ਸੁਆਰਬੀ ਸੱਜਣ ਨਾਲ ਮਿਲ ਕੇ ਛਾਲਤੂ ਬਾਣੀਆਂ ਪਾਈਆਂ ਹੋਣਗੀਆਂ, ਕਿਉਂਕਿ ਹਰ ਕੋਈ ਇਹ ਸਮਝਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਵਧਾ-ਘਟਾ ਕਰਨਾ ਭਾਗੀ ਮਨਮੁਖਤਾ ਦਾ ਕੰਮ ਹੈ, ਗੁਰੂ ਨਾਲ ਧੋਹ ਹੈ। ਇਸ ਕੁਰਾਹੇ ਪੈਣੋਂ ਸਿਖ ਦਾ ਹਿਰਦਾ ਜ਼ਰੂਰ ਕੰਬ ਜਾਣਾ ਚਾਹੀਦਾ ਹੈ। ਅਦਲਾ-ਬਦਲੀ ਕਰਾਣ ਵਾਲਾ ਸੱਜਣ ਕੋਈ ਬੜਾ ਹੀ ਹੁਸ਼ਿਆਰ ਬੰਦਾ ਹੋਵੇਗਾ ਤੇ ਉਸ ਨੇ ਆਪਣੇ ਇਸ ਖੋਟ ਵਿਚ ਕਾਮਯਾਬ ਹੋਣ ਲਈ ਕਈ ਢੰਗ ਵਰਤੇ ਹੋਣਗੇ।

## ਪੁਰਾਣੀਆਂ ਜਨਮ-ਸਾਥੀਆਂ ਵਿਚੋਂ ਖੇਜ-ਭਾਲ

ਸੁਤੇ ਹੀ ਪਾਠਕ ਦੇ ਮਨ ਵਿਚ ਖਿਆਲ ਉੱਠਣਗੇ ਕਿ ਐਸਾ ਕੌਣ ਹੋ ਸਕਦਾ ਹੈ ਜਿਸ ਨੂੰ ਸਿਖ-ਧਰਮ ਤੇ ਖਾਲਸਾ ਪੰਥ ਵਿਚ ਗੜਬੜ ਪਾਣ ਲਈ ਇਹ ਦੂਰ ਦੀ ਚਾਲ ਸੁੱਝੀ। ਬੀੜਾਂ ਦੇ ਅਖੀਰ 'ਤੇ ਦਰਜ ਕੀਤੀਆਂ ਸਾਰੀਆਂ ਛਾਲਤੂ ਬਾਣੀਆਂ ਗੁਰੂ ਨਾਨਕ ਸਾਹਿਬ ਦੀਆਂ ਦੱਸੀਆਂ ਜਾ ਰਹੀਆਂ ਹਨ। ਸੋ, ਇਹ ਲੱਭਣ ਲਈ ਕਿ ਕਿਥੋਂ ਕਿਸ ਪੁਸਤਕ ਵਿਚੋਂ ਲੈ ਕੇ ਕਦੋਂ ਕਿਸ ਨੇ ਪੁਰਾਤਨ ਹੱਥ-ਲਿਖੀਆਂ ਬੀੜਾਂ ਵਿਚ ਲਿਖਵਾ ਦਿੱਤੀਆਂ, ਸਾਨੂੰ ਗੁਰੂ ਨਾਨਕ

ਦੇਵ ਜੀ ਦੀਆਂ ਜਨਮ-ਸਾਖੀਆਂ ਵਿਚੋਂ ਭਾਲ ਕਰਨੀ ਪਏਗੀ। ਸਭ ਤੋਂ ਪੁਰਾਣੀ ਪੁਸਤਕ ਜਿਸ ਵਿਚੋਂ ਸਾਨੂੰ ਸਤਿਗੁਰੂ ਜੀ ਦਾ ਜੀਵਨ-ਇਤਿਹਾਸ ਮਿਲਦਾ ਹੈ ਉਹ ਪੁਰਾਤਨ ਜਨਮਸਾਖੀ ਨਾਮ ਦੀ ਕਿਤਾਬ ਹੈ। ਇਹ ਜਨਮਸਾਖੀ ਸੰਮਤ ੧੯੬੨ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਲਿਖੀ ਗਈ ਸੀ। ਇਸ ਪੁਸਤਕ ਦੀ ਤੀਜੀ ਐਡੀਸ਼ਨ ਦੇ ਪੰਨਾ ੧੩੪-੩੫ ਉੱਤੇ ਸਾਖੀ ਨੰ: ੨੯ ਦੇ ਪਿੱਛੋਂ ਅੰਤਕਾ ਦਿੱਤਾ ਹੋਇਆ ਹੈ। ਸਾਖੀ ਨੰ: ੨੯ ਦਾ ਸਿਰ-ਲੇਖ ਹੈ 'ਬਿਸੀਆਰ ਦੇਸ ਝੰਡਾ ਬਾਢੀ ਜੁਗਾਵਲੀ'। ਅੰਤਕੇ ਵਿਚ ਲਿਖਿਆ ਹੈ :

ਤਬ ਬਾਬੇ ਦੀ ਖੁਬੀ ਹੋਈ। ਤਬ ਝੰਡਾ ਬਾਢੀ ਬਿਸਹਰ ਕਉ ਬਿਦਾ ਕੀਤਾ। ਝੰਡੇ ਬਾਢੀ ਕੀ ਮੰਜੀ ਬਿਸੀਆਰ ਦੇਸ ਵਿਚ ਹੈ। ਕਲਿਜੁਗ ਚਾਰ ਹਜ਼ਾਰ ਸਤ ਸੇ ਪੈਂਤੀ ਬਰਸ ਵਰਤਿਆ ਹੈ, ੪੭੩੫।

ਇਸ ਜਨਮਸਾਖੀ ਦੇ ਪ੍ਰਕਾਸ਼ਕ ਸੱਜਣ ਜੀ ਨੇ ਥੱਲੇ ਟੂਕ ਵਿਚ ਇਉਂ ਲਿਖਿਆ ਹੈ :

ਇਸ ਇਥਾਰਤ ਵਿਚੋਂ ਇਸ ਜਨਮਸਾਖੀ ਦੇ ਰਚੇ ਜਾਣ ਦਾ ਸੰਮਤ ਮਾਲੂਮ ਹੋ ਜਾਂਦਾ ਹੈ, ਤਰੀਕਾ ਇਸ ਗੱਲ ਦੇ ਲੱਭਣ ਦਾ ਜੋ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਕੱਢਿਆ ਹੈ, ਸੋ ਇਉਂ ਹੈ ਕਿ ਉਸ ਵੇਲੇ ਕਲਿਜੁਗ ਬੀਤਿਆ ਸੀ ੪੭੩੫ ਵਾਰੇ, ਹੁਣ ਸੰਮਤ ਬਿਕ੍ਰਮੀ ੧੯੬੩ ਵਿਚ ਕਲਿਜੁਗ ਬੀਤ ਸੁਕਾ ਹੈ ੫੦੨੯ ਵਾਰੇ !

੫੦੨੯ ਵਾਰੇ ਹੁਣ ਬੀਤਿਆ ਹੈ।

੪੭੩੫ ਵਾਰੇ ਤਦੋਂ ਬੀਤਿਆ ਸੀ।

ਬਾਬੀ ੨੯

ਤਾਹ ਇਹ ਕਿ ੨੯੧ ਵਾਰੇ ਬੀਤ ਗਏ ਹਨ ਕਿ ਜਨਮਸਾਖੀ ਲਿਖੀ ਗਈ।

ਸੰਮਤ ੧੯੬੩ ਵਿਚੋਂ ੨੯੧ ਸਾਲ ਕੱਢਿਆਂ ਪੇਖੀ ਦੇ ਲਿਖੇ ਜਾਣ ਦਾ ਸੰਮਤ ੧੯੬੨ ਬਣਿਆ (ਸੰਨ ੧੯੩੫), ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਨ ੧੯੦੯ ਤੋਂ ੧੯੪੪ ਤਕ ਗੁਰੂ ਰਹੇ।

ਪਰ ਜੇ ਇਸ ਪੁਸਤਕ ਦੇ ਲਿਖੇ ਜਾਣ ਦਾ ਇਹ ਸੰਮਤ ਨਾ ਭੀ ਦਿੱਤਾ ਹੋਇਆ ਹੁੰਦਾ, ਤਾਂ ਭੀ ਅੰਦਾਜ਼ਾ ਲਾਇਆ ਜਾ ਸਕਦਾ ਸੀ। ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਦੀ ਇਹ ਹੋ ਨਹੀਂ ਸਕਦੀ, ਕਿਉਂਕਿ ਇਸ ਵਿਚ ਲਿਖਾਰੀ ਨੇ ਭੁਲੇਖੇ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠ ਉਹ ਸ਼ਬਦ ਦਿੱਤੇ ਹਨ

ਜੋ ਗੁਰੂ ਅਰਜਨ ਸਾਹਿਬ ਦੇ ਹਨ। ਪਰ ਗੁਰੂ ਅਰਜਨ ਸਾਹਿਬ ਤੋਂ ਬਹੁਤ ਪਿਛੋਂ ਦੀ ਭੀ ਇਹ ਨਹੀਂ ਕਹੀ ਜਾ ਸਕਦੀ, ਕਿਉਂਕਿ ਇਸ ਦੀ ਬੋਲੀ ਬਹੁਤ ਹੀ ਪੁਰਾਣੀ ਹੈ।

ਇਸ ਪੁਰਾਤਨ ਜਨਮਸਾਖੀ ਵਿਚ ਕਈ ਸ਼ਬਦ ਤੇ ਸਲੋਕ ਐਸੇ ਦਿੱਤੇ ਹੋਏ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ, ਇਸ ਵਾਸਤੇ ਉਹ ਸਲੋਕ ਤੇ ਸ਼ਬਦ ਨਕਲੀ ਹਨ; ਕਿਉਂਕਿ ਸਾਡੀ ਹੁਣ ਤਕ ਦੀ ਵਿਚਾਰ ਸਾਨੂੰ ਇਸ ਨਤੀਜੇ ਤੇ ਅਪੜਾ ਚੁਕੀ ਹੋਈ ਹੈ ਕਿ ਹਰੇਕ ਗੁਰੂ ਸਾਹਿਬ ਨੇ ਆਪਣੀ ਬਾਣੀ ਆਪ ਲਿਖੀ ਹੋਈ ਸੀ, ਤੇ ਆਪਣੇ ਜਾ-ਨਸ਼ੀਨ ਨੂੰ ਗੁਰਿਆਈ ਦੇਣ ਵੇਲੇ ਸੌਂਪ ਦਿੱਤੀ ਸੀ। ਪ੍ਰਾਚੀਨ ਬੀੜਾਂ ਵਿਚ ਦਰਜ ਵਾਧੂ ਨਕਲੀ ਬਾਣੀ ਨਾਲ ਪੁਰਾਤਨ ਜਨਮਸਾਖੀ ਦਾ ਕੀ ਸੰਬੰਧ ਹੈ—ਇਸ ਬਾਰੇ ਅਸੀਂ ਅਗਾਂਹ ਚੱਲ ਕੇ ਇਕ ਲੰਮੀ ਵਿਚਾਰ ਪੇਸ਼ ਕਰਾਂਗੇ। ਹਾਲਾਂ ਅਸੀਂ ਹੋਰ ਜਨਮ-ਸਾਖੀਆਂ ਨੂੰ ਵੇਖਦੇ ਹਾਂ। ਪਰ ਜਦੋਂ ਅਸੀਂ ਪੁਰਾਤਨ ਜਨਮਸਾਖੀ ਵਿਚ ਲਿਖੇ ਨਕਲੀ ਸ਼ਬਦਾਂ ਸਲੋਕਾਂ ਨੂੰ ਗਹੁਨਾਲ ਪੜ੍ਹਦੇ ਹਾਂ, ਤਾਂ ਇਹਨਾਂ ਵਿਚ ਇਕ ਭੀ ਐਸਾ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਵਿਚ ਦਿੱਤੇ ਫਾਲਤੂ ਸਲੋਕਾਂ ਨਾਲ ਮਿਲਦਾ ਹੋਵੇ। ਇਥੇ ਅਸੀਂ ਯਕੀਨੀ ਤੌਰ 'ਤੇ ਇਹ ਨਤੀਜਾ ਕੱਢ ਸਕਦੇ ਹਾਂ ਕਿ ਪ੍ਰਾਚੀਨ ਬੀੜਾਂ ਦੀ ਗੜਬੜ ਵਿਚ ਪੁਰਾਤਨ ਜਨਮਸਾਖੀ ਦੇ ਲੇਖਕ ਦਾ ਕੋਈ ਹੱਥ ਨਹੀਂ ਸੀ। ਉਹ ਲੇਖਕ ਹੋਇਆ ਭੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਹੀ ਸੀ। ਇਹਨਾਂ ਨਕਲੀ ਫਾਲਤੂ ਬਾਣੀਆਂ ਦੇ ਘਾੜੇ ਤੇ ਪ੍ਰਚਾਲਕ ਦੀ ਭਾਲ ਸਾਨੂੰ ਕਿਸੇ ਹੋਰ ਥਾਂ ਤੋਂ ਕਰਨੀ ਪਏਗੀ।

## ਭਾਈ ਬਾਲੇ ਵਾਲੀ ਜਨਮਸਾਖੀ

ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਭਾਈ ਮਨੀ ਸਿੰਘ ਜੀ ਨੇ ਭੀ ਲਿਖੀ ਹੈ ਅਤੇ ਵੈਰੋਵਾਲ (ਜ਼ਿਲਾ ਅੰਮ੍ਰਿਤਸਰ) ਦੇ ਬਾਵਾ ਸਰੂਪਦਾਸ ਜੀ ਨੇ ਭੀ। ਪਰ ਇਹਨਾਂ ਵਿਚ ਕੋਈ ਨਕਲੀ ਫਾਲਤੂ ਸਲੋਕ ਸ਼ਬਦ ਨਹੀਂ ਹਨ। ਸਿੱਖ ਕੌਮ ਵਿਚ ਜਿਤਨਾ ਮਸ਼ਹੂਰ ਭਾਈ ਬਾਲੇ ਦਾ ਨਾਮ ਹੈ, ਸ਼ਾਇਦ ਹੀ ਇਤਨਾ ਪ੍ਰਸਿੱਧ ਕੋਈ ਹੋਰ ਸਿੱਖ ਹੋਵੇਗਾ। ਪੜ੍ਹੇ ਅਨ-ਪੜ੍ਹੇ ਸਭ ਲੋਕ ਸਮਝਦੇ ਹਨ ਕਿ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ, ਤਲਵੰਡੀ ਦਾ ਹੀ ਰਹਿਣ ਵਾਲਾ ਸੀ, 'ਉਦਾਸੀਆਂ' ਸਮੇਂ ਇਹ ਹਰ ਵੇਲੇ ਸਤਿਗੁਰੂ ਜੀ ਦੇ ਨਾਲ ਰਿਹਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਏ ਤੇ ਗੁਰੂ ਅੰਗਦ ਦੇਵ ਜੀ ਗੁਰੂ ਬਣੇ

ਤਾਂ ਉਹਨਾਂ ਨੇ ਭਾਈ ਬਾਲੇ ਨੂੰ ਤਲਵੰਡੀ ਤੋਂ ਸੱਦ ਭੇਜਿਆ। ਉਸ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਰਹਿ ਕੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਜਨਮਸਾਖੀ ਲਿਖਵਾਈ, ਜੋ ‘ਭਾਈ ਬਾਲੇ ਵਾਲੀ ਜਨਮਸਾਖੀ’ ਦੇ ਨਾਮ ਨਾਲ ਪਰਸਿੱਧ ਹੈ। ਪੰਜਾਬ ਦੇ ਕਿਸੇ ਭੀ ਪਿੰਡ ਜਾਂ ਨਗਰ ਵਿਚ ਜਾਓ, ਜਿਥੇ ਕਿਤੇ ਥੋੜ੍ਹਾ ਕੁ ਭੀ ਸਤਸੰਗ ਦਾ ਪਰਚਾ ਹੈ, ਉਥੇ ਹੀ ਤੁਸੀਂ ‘ਭਾਈ ਬਾਲੇ ਵਾਲੀ ਜਨਮਸਾਖੀ’ ਦੀ ਕਥਾ ਹੁੰਦੀ ਵੇਖੋਗੇ।

ਕਿਤਨੀ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਇਤਨਾ ਨਿਕਟਵਰਤੀ ਸਿਖ ਹੋਵੇ ਤੇ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਸਿੱਖਾਂ ਦੇ ਨਾਮ ਯਾਕੂਬੀ ‘ਵਾਰ’ ਵਿਚ ਲਿਖਣ ਵੇਲੇ ਭਾਈ ਬਾਲੇ ਦਾ ਨਾਮ ਹੀ ਭੁਲ ਗਏ। ਉਹਨਾਂ ਨੇ ਨਵਾਬ ਦੌਲਤ ਖਾਂ ਨੂੰ ਤਾਂ ਸਿੱਖਾਂ ਵਿਚ ਸ਼ਾਮਲ ਕਰ ਲਿਆ, ਪਰ ਜਿਹੜਾ ਸਿਖ ਛੋਟੀ ਉਮਰ ਤੋਂ ਲੈ ਕੇ ਅਖੀਰ ਦਮ ਤਕ ਸਤਿਗੁਰੂ ਜੀ ਦੇ ਨਾਲ ਰਿਹਾ ਹੈ, ਲੰਮੇ ਸਫਰਾਂ ਦੇ ਕਸ਼ਟ ਭੀ ਸਹਾਰਦਾ ਰਿਹਾ, ਉਸ ਦਾ ਨਾਮ ਸਿੱਖਾਂ ਦੀ ਗਿਣਤੀ ਵਿਚ ਨਾ ਰੱਖਿਆ। ਪਹਿਲੀ ‘ਵਾਰ’ ਵਿਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਇਸ਼ਾਰੇ ਮਾੜ ਇਤਿਹਾਸ ਭੀ ਦਿੱਤਾ ਹੈ। ਜਦੋਂ ਹਜ਼ੂਰ ਤੀਜੀ ਉਦਾਸੀ ਵਿਚ ਮੱਕੇ ਮਦੀਨੇ ਬਗਦਾਦ ਵਲ ਗਏ, ਤਾਂ ਭਾਈ ਸਾਹਿਬ ਨੇ ਲਿਖਿਆ ਹੈ :

ਬਾਬਾ ਗਇਆ ਬਗਦਾਦ ਨੂੰ, ਬਾਹਰਿ ਜਾਇ ਕੀਆ ਅਸਥਾਨਾ।

ਇਕੁ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ।

ਵੇਖੋ ਅਚਰਜ ਖੇਡ ! ਸਿਖ ਪੰਥ ਦਾ ਬੱਚਾ ਬੱਚਾ ਇਹ ਪਿਆ ਆਖੇ ਕਿ ‘ਉਦਾਸੀਆਂ’ ਵਿਚ ਗੁਰੂ ਨਾਨਕ ਦੇਵ ਜੀ ਨਾਲ ਦੋ ਸਾਥੀ ਸਨ—ਭਾਈ ਬਾਲਾ ਤੇ ਮਰਦਾਨਾ। ਪਰ ਸਿਖ ਕੌਮ ਦੇ ਮਹਾਨ ਉੱਘੇ ਵਿਦਵਾਨ ਭਾਈ ਗੁਰਦਾਸ ਜੀ ਭਾਈ ਬਾਲੇ ਦਾ ਨਾਮ ਤਕ ਨਹੀਂ ਲੈਂਦੇ।

ਅਸੀਂ ਹੁਣ ਤਕ ਇਹ ਮੰਨਦੇ ਚਲੇ ਆ ਰਹੇ ਹਾਂ, ‘ਭਾਈ ਬਾਲੇ ਵਾਲੀ ਜਨਮਸਾਖੀ’ ਸਭ ਤੋਂ ਪੁਰਾਣੀ ਇਤਿਹਾਸਕ ਚੀਜ਼ ਹੈ। ਪਰ ਸਿਖ ਕੌਮ ਦੇ ਪਰਸਿੱਧ ਇਤਿਹਾਸ-ਖੋਜੀ ਗੁਰਪੁਰਵਾਸੀ ਸਰਦਾਰ ਕਰਮ ਸਿੰਘ ਜੀ ਨੇ ਆਪਣੀ ਪੁਸਤਕ ਕਤਕ ਕਿ ਵਿਸਾਖ ਵਿਚ ਇਸ ਜਨਮਸਾਖੀ ਦੀ ਅਸਲੀਅਤ ਬੜੇ ਸੋਹਣੇ ਸਾਦਾ ਲਫਜ਼ਾਂ ਵਿਚ ਖੋਲ੍ਹ ਕੇ ਵਿਖਾ ਦਿਤੀ ਹੈ। ਇਹ ਪੁਸਤਕ ਲਿਖ ਕੇ ਸਰਦਾਰ ਕਰਮ ਸਿੰਘ ਜੀ ਨੇ ਸਿਖ ਕੌਮ ਦੀ ਬੜੀ ਵਡਮੁੱਲੀ ਸੇਵਾ ਕੀਤੀ ਹੈ। ਹਰੇਕ ਪੜ੍ਹੇ-ਲਿਖੇ

ਸਿਖ ਨੂੰ ਚਾਹੀਦਾ ਹੈ ਕਿ ਇਸ ਪੁਸਤਕ ਨੂੰ ਪੜ੍ਹੋ ਤੇ ਗੁਰਪੁਰਵਾਸੀ ਕਰਮ ਸਿੰਘ ਜੀ ਦੀ ਮਿਹਨਤ ਦੀ ਕਦਰ ਪਛਾਣੋ। ਭਾਈ ਬਾਲੇ ਵਾਲੀ ਜਨਮਸਾਖੀ ਵਿਚੋਂ ਕਈ ਹਵਾਲੇ ਦੇ ਕੇ ਉਹਨਾਂ ਅਖੀਰ 'ਤੇ ਇਹ ਲਿਖਿਆ ਹੈ :

ਇਸ ਹਿਸਾਬ ਨਾਲ ਬਿਨਾਂ ਕਿਸੇ ਵੱਡੀ ਭੁੱਲ ਦੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਨਮਸਾਖੀ ਗੁਰੂ ਗੋਬਿੰਦ ਸਿੰਘ ਜੀ ਦੇ ਛੇਕੜਲੇ ਸਮੇਂ ਵਿਚ ਬਣੀ ਹੈ.....ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਿਲਾਂ ਦੀ ਲਿਖੀ ਹੋਈ ਕਦੇ ਭੀ ਨਹੀਂ ਹੋ ਸਕਦੀ।

ਜਿਨ੍ਹਾਂ ਗੱਲਾਂ ਨੇ ਸਰਦਾਰ ਕਰਮ ਸਿੰਘ ਜੀ ਨੂੰ ਇਸ ਜਨਮਸਾਖੀ ਬਾਰੇ ਇਹ ਸਿੱਟਾ ਕੱਢਣ 'ਤੇ ਮਜ਼ਬੂਰ ਕੀਤਾ ਹੈ, ਉਹਨਾਂ ਵਿਚੋਂ ਕੁਝ ਕੁ ਅਸੀਂ ਪਾਠਕਾਂ ਦੀ ਦਿਲ-ਚਸਪੀ ਵਾਸਤੇ ਇਥੇ ਲਿਖਦੇ ਹਨ। ਅਸੀਂ ਕਤਕ ਕਿ ਵਿਸਾਖ ਦੀ ਦੂਜੀ ਐਡੀਸ਼ਨ ਵਿਚੋਂ ਹਵਾਲੇ ਦਿਆਂਗੇ, ਜੋ ਸੰਨ ੧੯੩੨ ਵਿਚ ਛਪੀ ਤੇ ਜਿਸ ਦੇ ੨੨੦ ਸਫੇ ਹਨ।

(੧) ਸਫ਼ਾ ੧੯੭—ਖਾਸ ਖਾਸ ਬਹਿਰਾਂ ਜਾਂ ਪਿੰਡਾਂ ਦੇ ਨਾਮ ਖਾਸ ਖਾਸ ਸਮੇਂ ਬਦਲ ਜਾਇਆ ਕਰਦੇ ਸਨ। 'ਐਮਨਾਬਾਦ' ਨਾਮ ਅਸਲ ਵਿਚ ਨਵਾਂ ਹੈ, ਪੁਰਾਣਾ ਨਾਮ ਸੈਦਪੁਰ ਸੀ। ਭਾਵੇਂ ਗੁਰੂ ਜੀ ਦੇ ਵੇਲੇ ਹੀ ਇਸ ਦਾ ਨਾਮ ਐਮਨਾਬਾਦ ਰੱਖਿਆ ਗਿਆ ਸੀ, ਪਰ ਪ੍ਰਚਲਤ ਓਦੋਂ ਹੀ ਹੋਇਆ ਜਦੋਂ ਇਹ ਨਾਮ ਦਾਫ਼ਰਾਂ ਵਿਚ ਚੜ੍ਹ ਗਿਆ। 'ਆਇਨ ਅਕਬਰੀ' ਦੇ ਤਿਆਰ ਹੋਣ ਤੋਂ ਪਹਿਲਾਂ ਐਮਨਾਬਾਦ ਦਾ ਨਾਮ ਸੈਦਪੁਰ ਹੀ ਮਾਸ਼ਗੁਰ ਸੀ। ਅਕਬਰ ਦੇ ਵੇਲੇ ਹੋਇਆ ਮੁਹੰਮਦ ਕਾਸ਼ ਫ਼ਰਿਸ਼ਤਾ ਭੀ ਸੈਦਪੁਰ ਹੀ ਲਿਖਦਾ ਹੈ। ਸੰਮਤ ੧੯੬੯ ਵਿਚ ਲਿਖੀ 'ਪੁਰਾਤਨ ਜਨਮਸਾਖੀ' ਵਿਚ ਭੀ ਸੈਦਪੁਰ ਹੀ ਹੈ; ਪਰ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਜਿਥੇ ਕਿਤੇ ਜ਼ਿਕਰ ਆਉਂਦਾ ਹੈ ਐਮਨਾਬਾਦ ਨਾਮ ਲਿਖਿਆ ਰੁੰਦਾ ਹੈ।

(੨) ਸਫ਼ਾ ੧੯੮—'ਪੁਰਾਤਨ ਜਨਮਸਾਖੀ' ਵਿਚ ਜਿਥੇ ਕਿਤੇ ਭਾਈ ਈਡੇ ਜਾਂ ਭਾਈ ਲਾਲੇ ਦਾ ਜ਼ਿਕਰ ਆਇਆ, ਉਥੇ ਇਹਨਾਂ ਨਾਲ ਲਫ਼ਜ਼ 'ਬਾਢੀ' ਭੀ ਆਇਆ ਹੈ। ਪੰਜਾਬੀ ਲਫ਼ਜ਼ 'ਬਾਢੀ' ਹੀ ਹੈ। 'ਤਰਖਾਣ' ਬਲੋਚੀ ਲਫ਼ਜ਼ 'ਦਰਖਾਣ' ਤੋਂ 'ਬਾਣਿਆ' ਹੈ। ਜਦੋਂ ਬਲੋਚ ਲੋਕ ਪੰਜਾਬ ਵਿਚ ਆ ਵਾਡੇ, ਮੁਸਲਿਮਾਨ ਹੋਣ ਕਰਕੇ ਇਹਨਾਂ ਨੂੰ ਸਰਕਾਰੀ ਅਹੁਦੇ ਭੀ ਮਿਲ ਗਏ, ਇਹਨਾਂ ਦੀ ਰੋਜ਼ ਦੀ ਬੋਲ-ਚਾਲ ਦਾ ਲਫ਼ਜ਼ 'ਦਰਖਾਣ' ਪੰਜਾਬੀ ਵਿਚ ਆ ਰਿਲਿਆ। ਭਾਈ ਬਾਲੇ ਵਾਲੀ ਜਨਮਸਾਖੀ ਵਿਚ ਆਮ ਤੌਰ ਤੇ ਲਫ਼ਜ਼ 'ਤਰਖਾਣ' ਆਇਆ ਹੈ।

(੩) ਸਫ਼ਾ ੧੯੯—ਪੰਡਿਤ ਬਹਮਦਾਸ (ਕਸ਼ਮੀਰ) ਨਾਲ ਹੋਈ ਗੋਸ਼ਟ ਵਿਚ ਭਾਈ

ਬਾਲੇ ਵਾਲੀ ਜਨਮਸਾਖੀ ਨੇ ਗੁਰੂ ਨਾਨਕ ਸਾਹਿਬ ਵਲੋਂ ਹੇਠ-ਲਿਖਿਆ ਸਲੋਕ ਉਚਾਰਿਆ ਦੱਸਿਆ ਹੈ :

ਗੁਰਿ ਮਿਲਿਐ ਮਨੁ ਰਹਸੀਐ, ਜਿਉ ਵੁਠੈ ਪਰਣਿ ਸੀਗਾਰੁ ॥.....

(ਵੇਖੋ ਸਾਖੀ ਨੰ: ੧੪੧)

ਪਰ ਇਹ ਸਲੋਕ ਮਲਾਰ ਕੀ ਵਾਰ ਵਿਚ ਗੁਰੂ ਅਮਰਦਾਸ ਜੀ ਦਾ ਹੈ।

(੪) ਸਫ਼ਾ ੨੦੧—ਗੁਰੂ ਨਾਨਕ ਸਾਹਿਬ ਜੀ ਜਦ ਮਦੀਨੇ ਜਾਂਦੇ ਹਨ ਤਾਂ ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਕਾਜ਼ੀਆਂ ਨਾਲ ਚਰਚਾ ਕਰਦੇ ਗੁਰੂ ਜੀ ਮਾਰ੍ਹ ਰਾਗ ਦਾ ਇਹ ਸ਼ਬਦ ਉਚਾਰਦੇ ਹਨ :

ਅਲਹੁ ਅਗਮੁ ਖੁਦਾਈ ਬੰਦੇ.....

ਪਰ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ।

(੫) ਸਫ਼ਾ ੨੧੦—ਜਦ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵਿਚ ਦੇਵਾਂ ਦੇ ਦੇਸ ਜਾਂਦੇ ਹਨ ਅਤੇ ਦੇਵਲੂਤ ਦੇਵਾਂ ਦਾ ਰਾਜਾ ਗੁਰੂ ਜੀ ਦਾ ਸਿਖ ਬਣਦਾ ਹੈ, ਤਾਂ ਦੇਵਲੂਤ ਅਤੇ ਗੁਰੂ ਜੀ ਦੀ ਚਰਚਾ ਵਿਚ ਇਉਂ ਲਿਖਿਆ ਮਿਲਦਾ ਹੈ—‘ਤਾਂ ਗੁਰੂ ਨਾਨਕ ਜੀ ਕਿਹਾ, ਭਾਈ ਦੇਵਲੂਤ ! ਤੇਨੁ ਅਸਾਂ ਏਥੋਂ ਦਾ ਮਸੰਦ ਕੀਤਾ ਹੈ।’ ਪਰ ਮਸੰਦਾਂ ਦੀ ਰੀਤੀ ਗੁਰੂ ਅਰਜਨ ਸਾਹਿਬ ਨੇ ਤੌਰੀ ਸੀ। ਇਸ ਤੋਂ ਪਹਿਲਾਂ ਲੜੜ ‘ਮਸੰਦ’ ਸਿੱਖਾਂ ਵਿਚ ਨਹੀਂ ਵਰਤਿਆ ਜਾਂਦਾ ਸੀ।

(੬) ਸਫ਼ਾ ੨੧੦—ਭਾਈ ਬਾਲੇ ਅਨੁਸਾਰ ਫਿਰਦੇ ਤੋਂ ਰਬਾਬ ਲਿਆ ਕੇ ਮਰਦਾਨੇ ਨੇ ਗੁਰੂ ਸਾਹਿਬ ਪਾਸੋਂ ‘ਗੁਰਮੁਖੀ ਸਾਜ਼’ ਪੁੱਛੇ, ਤਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ, ‘ਮਰਦਾਨਾ ! ਰਬਾਬ ਅਤੇ ਢੱਡ ਗੁਰਮੁਖੀ ਸਾਜ਼ ਹਨ।’

ਪਰ ਢੱਡ ਗੁਰੂ ਹਰਿਗੋਬਿੰਦ ਸਾਹਿਬ ਨੇ ਵਾਰਾਂ ਸੁਣਨ ਲਈ ਪ੍ਰਚਲਤ ਕਰਾਈ ਸੀ। ਇਸ ਤੋਂ ਪਹਿਲਾਂ ਇਹ ਸਾਜ਼ ਸਿੱਖਾਂ ਵਿਚ ਨਹੀਂ ਵਰਤਿਆ ਜਾਂਦਾ ਸੀ।

(੭) ਸਫ਼ਾ ੨੧੫—ਬਾਬਾ ਰਾਮ ਰਾਇ ਜੀ ਤੋਂ ਐਰੰਗਜ਼ੇਬ ਨੇ ‘ਮਿਟੀ ਮੁਸਲਮਾਨ ਕੀ’ ਬਾਰੇ ਪੁੱਛਿਆ ਸੀ। ਪਰ ਮਦੀਨੇ ਦੀ ਸਾਥੀ ਵਿਚ ਭਾਈ ਬਲਾ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਮੁੰਬਦ ਸਾਹਿਬ ਬਾਰੇ ਇਹ ਲੜੜ ਅਖਵਾਉਂਦਾ ਹੈ—‘ਅਜੇ ਮੁੰਬਦ ਵਤ ਜਨਮ ਆਵਣਾ ਹੈ, ਹਿੰਦੂ ਘਰ ਜਨਮ ਲੈਸੀ, ਸੁਦਰ ਦੇ ਘਰ’।

ਜੇ ਇਹ ਸਾਖੀ ਤਦੋਂ ਹੈਸੀ, ਤਾਂ ਐਰੰਗਜ਼ੇਬ ਨੇ ਇਸ ਬਾਰੇ ਕਿਉਂ ਨ ਪੁੱਛਿਆ ? ਹੈ ਹੀ ਨਹੀਂ ਸੀ। ਗੁਰੂ ਗਰਿ ਰਾਇ ਸਾਹਿਬ ਤੋਂ ਪਿਛੋਂ ਕਿਤੇ ਲਿਖੀ ਗਈ।

(੮) ਸਫ਼ਾ ੨੧੭—ਸਾਰੀਆਂ ਸਾਖੀਆਂ ਸੁਣ ਕੇ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਆਖਿਆ—‘ਇਹ ਗੱਲ ਗੁਰੂ ਨਾਨਕ ਕਰਤਾਰ ਤੇ ਪਾਈ ਹੈ। ਨਹੀਂ ਤਾਂ, ਭਾਈ ਬਾਲਾ ! ਭਲੇ ਮਹਾਪੁਰਖ, ਸੰਗਤਾਂ ਦੀਆਂ ਕਾਰਾਂ ਭੇਟਾਂ ਦੇਖ ਕੇ ਭਉਂਦਲ ਜਾਂਦੇ ਹਨ, ਸਾਬਤ ਨਹੀਂ ਰਹਿ ਸਕਦੇ ।’

ਲਡੜ ‘ਕਾਰਾਂ ਭੇਟਾਂ’ ਮਸੰਦਾਂ ਤੋਂ ਪਹਿਲਾਂ ਨਹੀਂ ਸੀ। ਮਸੰਦ ਭਉਂਦਲੇ ਸਨ ਤੇ ਦਸਮ ਪਾਤਿਸ਼ਾਹ ਜੀ ਨੇ ਦੋਬੀਆਂ ਨੂੰ ਤਾਜ਼ਨਾ ਕੀਤੀ ਸੀ। ੧੭੫੦ ਤੋਂ ਪਿਛੋਂ ਦੀ ਗੱਲ ਹੈ।

### ਭਾਈ ਬਾਲੇ ਵਾਲੀ ਜਨਮਸਾਖੀ ਦਾ ਅਸਲ ਲਿਖਾਰੀ

#### ਟਪਲਿਆਂ ਦੀ ਸੰਭਾਵਨਾ

ਗੁਰੂ ਨਾਨਕ ਦੇਵ ਜੀ ਸੰਮਤ ੧੫੯੬ ਵਿਚ ਜੋਤੀ ਜੋਤਿ ਸਮਾਏ ਸਨ। ਇਸ ਜਨਮਸਾਖੀ ਦਾ ਕਰਤਾ ਇਹ ਜਾਹਰ ਕਰਦਾ ਹੈ ਕਿ ਗੁਰੂ ਅੰਗਦ ਸਾਹਿਬ ਨੇ ਗੁਰੂ ਬਣਦਿਆਂ-ਸਾਰ ਹੀ ਤਲਵੰਡੀ ਤੋਂ ਭਾਈ ਬਾਲੇ ਨੂੰ ਸਦਵਾ ਕੇ ਇਹ ਜਨਮਸਾਖੀ ਲਿਖਵਾਣੀ ਸ਼ੁਰੂ ਕਰ ਦਿੱਤੀ ਸੀ। ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਦੀ ਗਵਾਹੀ ਨੇ ਇਹ ਸਾਬਤ ਕੀਤਾ ਹੈ ਕਿ ਇਹ ਕਿਤਾਬ ਸੰਮਤ ੧੭੫੦ ਤੋਂ ਪਿਛੋਂ ਲਿਖੀ ਗਈ ਸੀ। ਅਸਲ ਸਮੇਂ ਨਾਲੋਂ ਡੇਢ ਸੌ ਸਾਲ ਤੋਂ ਵਧੀਕ ਪੁਰਾਣੀ ਸਾਬਤ ਕਰਨ ਦੇ ਜਤਨ ਕੀਤੇ ਗਏ ਹਨ। ਇਹ ਜਨਮਸਾਖੀ ਲਿਖਣ ਵਾਲੇ ਜਾਂ ਲਿਖਣ ਵਾਲਿਆਂ ਦੇ ਮਨ ਵਿਚ ਕੋਈ ਨਾ ਕੋਈ ਵਲ-ਫੇਰ ਤਾਂ ਜ਼ਰੂਰ ਸਨ। ਜੇ ਕੋਈ ਟਪਲੇ ਵਾਲੀ ਗੱਲ ਸੀ, ਤਾਂ ਇਹ ਟਪਲੇ ਸਿਖ ਕੌਮ ਨੂੰ ਹੀ ਲਾਏ ਜਾਣ ਦੀ ਕੋਸ਼ਿਸ਼ ਸੀ।

#### ਗੁਰੂ ਨਾਨਕ ਦੇਵ ਜੀ ਦੀ ਜਨਮ-ਬਿੱਤ

ਸਰਦਾਰ ਕਰਮ ਸਿੰਘ ਜੀ ਨੇ ਪੁਸਤਕ ਕਤਕ ਕਿ ਵਿਸਾਖ ਵਿਚ ਇਸ ਜਨਮਸਾਖੀ ਦੇ ਲਾਏ ਟਪਲੇ ਦਾ ਜ਼ਿਕਰ ਸਾਡ ਕਰ ਦਿੱਤਾ ਹੈ। ਉਹ ਲਿਖਦੇ ਹਨ ਕਿ ਸਭ ਪੁਰਾਣੀਆਂ ਜਨਮ-ਸਾਖੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ- ਬਿੱਤ ਵੈਸਾਖ ਸੁਦੀ ੩ ਲਿਖੀ ਹੈ। ਪਰ ਭਾਈ ਬਾਲੇ ਵਾਲੀ ਜਨਮਸਾਖੀ ਨੇ ਕੋਈ ਗਵਾਹੀ ਪੇਸ਼ ਕਰਨ ਤੋਂ ਬਿਨਾ ਹੀ ਕੱਤਕ ਪੂਰਨਮਾਸੀ ਬਿੱਤ ਦੱਸੀ ਹੈ। ਇਸ ਦਾ ਅਸਰ ਹੋਰ ਕੋਈ ਨਾ ਸਹੀ, ਇਹ ਤਾਂ ਹੈ ਹੀ ਨਾ, ਕਿ ਸਤਿਗੁਰੂ ਜੀ ਦੇ ਜਨਮ-ਪੁਰਬ ਬਾਰੇ ਹੁਣ ਤਕ ਗੜਬੜ ਤੁਰੀ ਆ ਰਹੀ ਹੈ। ਪੁਰਾਤਨ ਜਨਮ-ਸਾਖੀਆਂ ਵੈਸਾਖ ਸੁਦੀ ੩

ਲਿਖਦੀਆਂ ਹਨ, ਤੇ ਅਸੀਂ ਕਤਕ ਪੂਰਨਮਾਸੀ ਮਨਾਂਦੇ ਆ ਰਹੇ ਹਾਂ।

## ਬਾਬਾ ਹੰਦਾਲ ਬਾਰੇ

ਕਰਮ ਸਿੰਘ ਜੀ ਨੇ ਇਸ ਜਨਮਸਾਖੀ ਵਿਚੋਂ ਸਚਖੰਡ ਪਿਆਨੇ ਦੀ ਸਾਖੀ, ਪ੍ਰਹਿਲਾਦ ਦੀ ਸਾਖੀ, ਧੁਭਗਤ ਦੀ ਗੋਸ਼ਟ ਦੀ ਸਾਖੀ ਅਤੇ ਕੰਧਾਰ ਦੀ ਸਾਖੀ ਵਿਚੋਂ ਹਵਾਲੇ ਦੇ ਕੇ ਦੱਸਿਆ ਹੈ ਕਿ ਇਹਨਾਂ ਸਾਖੀਆਂ ਦੀ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਅਤੇ ਬਾਬਾ ਹੰਦਾਲ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਥੋਂ ਤੀਕ ਬਾਬਾ ਹੰਦਾਲ ਨੂੰ ਵਧਾਇਆ ਹੈ ਕਿ ਪਰਮੇਸ਼ਰ ਦੇ ਦਰਬਾਰ ਹੀ ਪੁਚਾ ਦਿੱਤਾ ਹੈ। ਆਪਣੀ ਪੁਸਤਕ ਦੇ ਪੰਨਾ ੨੩੯ ਉੱਤੇ ਆਪ ਲਿਖਦੇ ਹਨ :

ਇਹ ਦੱਸਣ ਦੀ ਲੋੜ ਨਹੀਂ ਸੀ ਕਿ ਜੋ ਜੋ ਗੱਲਾਂ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਹਨ, ਉਹੋ ਬਾਬਾ ਹੰਦਾਲ ਦੀ 'ਪਰਸੀ' ਵਿਚ ਹਨ। ਇਸ ਕਰਕੇ ਭਾਈ ਬਾਲੇ ਵਾਲੀ ਜਨਮਸਾਖੀ ਲਿਖਣ ਵਾਲਾ, ਬਿਨਾਂ ਨਿਰੰਜਨੀਆਂ ਤੋਂ ਹੋਰ ਕੋਈ ਨਹੀਂ ਹੋ ਸਕਦਾ। ਪਰ ਦੋ ਗੱਲਾਂ ਧਿਆਨ-ਜੋਗ ਹਨ। ਇਕ ਤਾਂ ਕਬੀਰ ਜੀ ਨੂੰ ਗੁਰੂ ਜੀ ਤੋਂ ਵੱਡਾ ਮੰਨਣਾ ਅਤੇ ਦੂਜੇ ਹੰਦਾਲ ਦਾ ਤ੍ਰੇਤੇ ਵਿਚ ਭੀ ਗੁਰੂ ਜੀ ਦਾ ਗੁਰ-ਭਾਈ ਹੋਣਾ। ਕਈ ਸੱਜਣ ਧਿਆਲ ਕਰਦੇ ਹਨ ਕਿ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਜੋ ਕਬੀਰ ਜੀ ਦੀ ਬਹੁਤ ਉਸਤਤ ਕੀਤੀ ਹੋਈ ਹੈ, ਇਸ ਲਈ ਇਹ ਕਿਸੇ ਕਬੀਰ-ਪੰਥੀਏ ਦੀ ਚਲਾਕੀ ਹੈ। ਪਰ ਅਸਲ ਵਿਚ ਇਉਂ ਨਹੀਂ ਹੈ। ਨਿਰੰਜਨੀਆਂ ਦੀ ਹੀ ਜਨਮਸਾਖੀ ਵਿਚ ਇਹ ਸਪੱਸ਼ਟ ਤਰੀਕੇ ਨਾਲ ਮੰਨਿਆ ਹੋਇਆ ਹੈ ਕਿ ਕਬੀਰ ਸਾਰਿਆਂ ਭਗਤਾਂ ਨਾਲੋਂ ਵੱਡਾ ਸੀ, ਬਿਨਾਂ ਬਾਬਾ ਹੰਦਾਲ ਦੇ। ਇਸ ਲਈ ਇਹ ਸ਼ੱਕ ਕਰਨਾ ਕਿ ਇਸ ਜਨਮਸਾਖੀ ਵਿਚ ਕਬੀਰ-ਪੰਥੀਆਂ ਦਾ ਹੱਥ ਹੈ, ਮੂਲੋਂ ਹੀ ਬੇਦਾ ਧਿਆਲ ਹੈ। ਦੂਜੀ ਗੱਲ ਇਸ ਤੋਂ ਭੀ ਵੱਧ ਕੇ ਅਸਚਰਜ ਵਾਲੀ ਹੈ। ਜਨਮਸਾਖੀ ਵਿਚ ਤਾਂ ਇਉਂ ਲਿਖਿਆ ਹੈ ਕਿ ਤ੍ਰੇਤੇ ਜੁਗ ਵਿਚ ਗੁਰੂ ਜੀ ਰਾਜਾ ਜਨਕ ਦੇ ਸੇਵਕ ਸਨ, ਮੁਰਤੀ ਪੂਜਦੇ ਤੇ ਝੂਠ ਬੋਲਦੇ ਸਨ; ਪਰ ਇਸ 'ਪਰਸੀ' ਵਿਚ ਲਿਖਿਆ ਹੈ ਕਿ ਤ੍ਰੇਤੇ ਵਿਚ ਗੁਰੂ ਜੀ ਅਤੇ ਹੰਦਾਲ ਗੁਰ-ਭਾਈ ਸਨ ਅਤੇ ਦੋਵੇਂ ਰਾਜਾ ਜਨਕ ਦੇ ਮਸੰਦ ਸੇ। ਇਸ ਤੋਂ ਸਿੱਧ ਹੁੰਦਾ ਹੈ ਕਿ 'ਪਰਸੀ' ਲਿਖਣ ਵਾਲੇ ਨੇ ਦੋਵੇਂ ਗੁੱਠਾਂ ਮੇਲ ਦਿਤੀਆਂ ਹਨ; ਇਕ ਨੂੰ ਅਸਮਾਨੇ ਚੜ੍ਹਾ ਦਿਤਾ ਹੈ ਅਤੇ ਇਕ ਨੂੰ (ਆਪਣੇ ਨੀਚ ਧਿਆਲ ਅਨੁਸਾਰ) ਪਾਤਾਲ ਪੁਚਾ ਦਿੱਤਾ ਹੈ।

## ਇਧਰ ਕਿਉਂ ਪਰਤੇ ?

ਅਸੀਂ ਇਹ ਭਾਲ ਕਰ ਰਹੇ ਸਾਂ ਕਿ ਪ੍ਰਾਚੀਨ ਲਿਖਤੀ ਬੀੜਾਂ ਦੇ ਅਖੀਰ ਵਿਚ ਜੋ ਛਾਲਤੂ ਬਾਣੀਆਂ ਦਰਜ ਹਨ, ਉਹ ਕਿਥੋਂ ਲਈਆਂ ਗਈਆਂ ਸਨ, ਤੇ ਉਹਨਾਂ ਨੂੰ ਬੀੜਾਂ ਵਿਚ ਲਿਆਣ ਵਾਲਾ ਕੌਣ ਹੋ ਸਕਦਾ ਸੀ। ਇਹ ਭਾਲ ਕਰਦੇ ਆਸੀਂ ਭਾਈ ਬਾਲੇ ਵਾਲੀ ਜਨਮਸਾਖੀ 'ਤੇ ਆ ਅੱਪੜੇ ਸਾਂ, ਜਿਸ ਬਾਰੇ ਅਸਾਂ ਵੇਖ ਲਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਵੀਹ ਪੰਥੀ ਸਾਲ ਪਿਛੋਂ ਲਿਖੀ ਗਈ ਸੀ, ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਜਨਮ-ਬਿੱਤ ਹੋਰ ਦੀ ਹੋਰ ਲਿਖੀ ਹੋਈ ਹੈ, ਅਤੇ ਇਸ ਵਿਚ ਸਤਿਗੁਰੂ ਪਾਂਤਿਸ਼ਾਹ ਦੀ ਰੱਜ ਕੇ ਨਿਰਾਦਰੀ ਕੀਤੀ ਗਈ ਹੈ। ਨਿਰੰਜਨੀਆਂ ਦੇ ਗੁਰੂ ਬਾਬਾ ਹੰਦਾਲ ਜੀ ਨੂੰ ਇਸ ਵਿਚ ਗੁਰੂ ਨਾਨਕ ਸਾਹਿਬ ਤੋਂ ਬਹੁਤ ਉੱਚਾ ਦੱਸਿਆ ਹੈ। ਸਰਦਾਰ ਕਰਮ ਸਿੰਘ ਜੀ ਯਕੀਨੀ ਤੌਰ 'ਤੇ ਇਸ ਸਿੱਟੇ ਉੱਤੇ ਅੱਪੜੇ ਹਨ ਕਿ ਇਹ ਜਨਮਸਾਖੀ ਨਿਰੰਜਨੀਆਂ ਨੇ ਲਿਖਾਈ ਸੀ। ਪਰ ਸਿਖ ਕੌਮ ਨੂੰ ਟਪਲੇ ਲਾਣ ਲਈ ਇਹ ਦੱਸਿਆ ਗਿਆ ਕਿ ਇਹ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਭਾਈ ਬਾਲੇ ਜੀ ਨੇ ਲਿਖਾਈ ਸੀ।

## ਘੁੰਡੀ ਖੁਲ੍ਹੀ ਗਈ

ਪਾਠਕ ਸੱਜਣ ਇਹ ਪੜ੍ਹ ਕੇ ਹੈਰਾਨ ਹੋ ਜਾਣਗੇ ਕਿ ਪ੍ਰਾਚੀਨ ਲਿਖਤੀ ਬੀੜਾਂ ਵਿਚ ਅਦਲਾ-ਬਦਲੀ ਕਰਨ ਦੀ ਜ਼ਿੰਮੇਵਾਰੀ ਵੀ ਇਸੇ ਭਾਈ ਬਾਲੇ ਵਾਲੀ ਜਨਮਸਾਖੀ ਦੇ ਸਿਰ ਹੈ। ਪਾਠਕਾਂ ਨੂੰ ਚੇਤਾ ਹੋਵੇਗਾ ਕਿ 'ਮੁੰਦਾਵਣੀ' ਤੋਂ ਪਿਛੋਂ ਪਾਈਆਂ ਬਾਣੀਆਂ ਵਿਚ ਸਭ ਤੋਂ ਪਹਿਲੀ ਹੈ 'ਸਲੋਕ ਮਹਲਾ ੧। ਜਿਤੁ ਦਰ ਲਖ ਮੁੰਹਮਦਾ ।' ਇਸੇ ਹੀ ਸਿਰ-ਲੇਖ ਨੂੰ ਪਿੰਡੀ ਲਾਲਾ (ਜ਼ਿਲਾ ਗੁਜਰਾਤ) ਵਾਲੀ ਬੀੜ ਵਿਚ ਇਉਂ ਲਿਖਿਆ ਹੋਇਆ ਹੈ : 'ਸਲੋਕ ਤਥਾ ਗੋਸ਼ਟ ਮਲਾਰ ਨਾਲ ਹੋਈੀ ।'

ਇਸ ਤੋਂ ਅਗਲੀ ਛਾਲਤੂ ਬਾਣੀ ਦਾ ਸਿਰ-ਲੇਖ ਹੈ 'ਸਲੋਕ ਮਹਲਾ ੧। ਬਾਣਿ ਆਤਿਸ਼ ਆਬ ।' ਇਸ ਸੰਗ੍ਰਹਿ ਦੇ ੧੬ ਸਲੋਕ ਹਨ, ਦੂਜਾ ਸਲੋਕ ਇਉਂ ਹੈ :

ਵੀਰ ਸਲਾਮਾਲੇਖ ।

ਬਰਾਇ ਖੁਲਾਇ ਸਥੁ ਚਹੂ, ਦਰਗਹ ਕਿਤਨੇ ਸੇਖ ।

ਜੇਹਾ ਬੀਜੇ ਲੁਣੈ ਸੋ, ਹੁਕਮੀ ਮਿਲੈ ਸੁ ਖਾਇ ।

ਨਾਨਕ ਸਚੇ ਨਾਮ ਬਿਨੁ, ਬਾਧਾ ਦੁਖੁ ਸਹਾਇ ।੨।

ਆਓ, ਹੁਣ ਭਾਈ ਬਾਲੇ ਵਾਲੀ ਜਨਮਸਾਖੀ ਦੀ ਸਾਖੀ ਨੰ: ੧੨੫ ਪੜ੍ਹੋ :

### ੭ੴ ਸਤਿਗੁਰਪ੍ਰਸਾਦਿ ॥

ਉਦਾਸੀ ਚਉਥੀ ਚਲੀ । ਆਰੋ ਸਾਖੀ ਵੀਰਾਂ ਨਾਉ ਮਲਾਰ ਨਾਲ ।

ਇਕ ਦਿਨ ਸ੍ਰੀ ਗੁਰੂ ਜੀ ਜਾਏ ਯਨਾਸਰੀ ਦੇਸੋਂ ਅਗੇ ਕੇ ਚਲਤੇ ਭਏ, ਪਰ ਇਕ ਮੰਜੀ ਸ੍ਰੀ ਗੁਰੂ ਨਾਨਕ ਜੀ ਬਨਾਈ ਹੈ । ਤਾਂ ਗੁਰੂ ਨਾਨਕ ਜੀ ਅਤੇ ਮਰਦਾਨਾ ਰਬਾਬੀ ਅਤੇ ਸੀਰੋ ਔਰ ਘਿਰੋ ਇਹ ਚਾਰੋਂ ਬੈਠੇ ਹੋਏ ਸਨ, ਤਾਂ ਸ੍ਰੀ ਗੁਰੂ ਨਾਨਕ ਜੀ ਦੀ ਸਮਾਪਨੀ ਲੱਗ ਗਈ । ਜਦ ਸ੍ਰੀ ਗੁਰੂ ਜੀ ਸਾਵਧਾਨ ਹੋਏ ਤਾਂ ਸਿੱਖਾਂ ਅਰਦਾਸ ਕੀਤੀ, ਹੇ ਸੱਚੇ ਪਾਤਿਸ਼ਾਹ ! ਤੁਹਾਡਾ ਪਿਆਨ ਕਿਧਰ ਗਿਆ ਹੈ । ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ—ਹੇ ਮਰਦਾਨਾ, ਅਸਾਡਾ ਮਨ ਉਠ ਖੜਾ ਹੋਇਆ ਹੈ । ਤਾਂ ਫੇਰ ਮਰਦਾਨੇ ਆਖਿਆ, ਜੀ ਸਚੇ ਪਾਤਿਸ਼ਾਹ ! ਕਿਧਰ ਜਾਵੋਗੇ ? ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ, ਮਰਦਾਨਾ ! ਵੀਰਾਂ ਨਾਉ ਮਲਾਰ ਹੈ, ਅਗਲੇ ਰਿਗਾਉ ਵਿਚ ਰਹਿੰਦਾ ਹੈ । ਉਸ ਨੂੰ ਮਿਲ ਕਰ ਖੇਲੋਗੇ । ਤਾਂ ਸ੍ਰੀ ਗੁਰੂ ਜੀ ਅਤੇ ਮਰਦਾਨਾ ਚਲਦੇ ਚਲਦੇ ਉਥੇ ਜਾਇ ਪਹੁੰਚੇ, ਜਿਥੇ ਵੀਰਾਂ ਰਹਿੰਦਾ ਸੀ । ਤਾਂ ਉਥੇ ਮਰਦਾਨੇ ਜਾਇ ਪੁੱਛਿਆ—ਭਾਈ, ਵੀਰਾਂ ਮਲਾਰ ਕਿਥੇ ਰਹਿੰਦਾ ਹੈ । ਤਾਂ ਉਹਨਾਂ ਲੋਕਾਂ ਆਖਿਆ—ਭਾਈ ਔਰ ਵਾੜੀ ਵੀਰਾਂ ਮਲਾਰ ਦੀ ਹੈ । ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਥਾਈਂ ਜਾਇ ਪਹੁੰਚੇ ਜਿਥੇ ਵੀਰਾਂ ਬੈਠਾ ਸੀ । ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਾਇ ਕਰ ਕਹਿਆ—ਹੇ ਵੀਰਾਂ, ਅਲੇਖ ਕਉ ਸਲਾਮ ਹੈ । ਤਾਂ ਅਗੋਂ ਵੀਰਾਂ ਮਲਾਰ ਨੇ ਮੱਥਾ ਟੇਕਿਆ । ਤਾਂ ਵੀਰਾਂ ਨੇ ਪੁੱਛਿਆ—ਜੀ ਤੁਸੀਂ ਕੌਨ ਹੋ ਅਤੇ ਕਿਥੋਂ ਆਏ ਹੋ ਅਤੇ ਅਸਾਂ ਨਾਲ ਕੇ ਕੰਮ ਹੈ । ਤਾਂ ਸ੍ਰੀ ਗੁਰੂ ਬਾਬੇ ਕਹਿਆ—ਭਾਈ, ਅਸਾਂ ਦੁਇ ਸੁਖਨ ਦਰਗਾਹ ਸੱਚੀ ਦੇ ਦਰਬਾਰ ਤੁਸਾਂ ਪਾਸੋਂ ਪੁੱਛਨੇ ਹਨ । ਤਾਂ ਵੀਰੇ ਆਖਿਆ—ਭਾਈ, ਤੁਸੀਂ ਏਨਾਂ ਨੂੰ ਪੁਛੋ ਜੋ ਕੌਣ ਲੋਕ ਹਨ ਅਤੇ ਅਸਾਂ ਪਾਸੋਂ ਕੇ ਪੁੱਛਦੇ ਆਹੇ । ਅਤੇ ਭਾਈ ਸਾਈਂ ਲੋਕੇ, ਅਸੀਂ ਤਾਂ ਗਰੀਬ ਅਰਾਈਂ ਆਹੇ । ਅਸੀਂ ਕੀ ਜਾਣਦੇ ਹਾਂ ਦਰਗਾਹ ਦੀ ਕੇ ਖਬਰ ਹੈ । ਤਾਂ ਗੁਰੂ ਨਾਨਕ ਜੀ ਆਖਿਆ—ਭਾਈ, ਸਾਹਿਬ ਦੇ ਪਿਆਰੇ ! ਤੁਸਾਂ ਨੂੰ ਸਭ ਕੁਝ ਮਾਲੂਮ ਹੈ ਜੀ, ਤੁਸਾਂ ਥੀਂ ਗੁੱਝਾ ਕੁਛ ਨਹੀਂ । ਤਾਂ ਮਰਦਾਨੇ ਆਖਿਆ—ਸਾਹਿਬ ਦੇ ਪਿਆਰੇ ! ਏਹ ਨਾਨਕ ਨਿਰੰਕਾਰੀ ਹੈ, ਜਿਉਂ ਤਿਉਂ ਆਖ । ਤਾਂ ਮਲਾਰ ਨੇ ਆਖਿਆ—ਆਸਾਡੇ ਵਡੇ ਭਾਗ ਹੋਏ ਹੈਨ ਜੋ ਅਸਾਂ ਨੂੰ ਦੀਦਾਰ ਹੋਇਆ ਹੈ ਅਤੇ ਮਲਾਰ ਬੋਲਿਆ, ਸਾਨੂੰ ਏਹ ਦੱਸੋ ਜੀ ਜੋ ਪਾਕ ਖੁਦਾਇ ਕੇਸਾ ਹੈ ਤੇ ਕਿਥੇ ਰਹਿੰਦਾ ਹੈ ਅਤੇ ਜੋ ਮੁਸਲਮਾਨ ਹੈ ਸੋ ਆਖਦੇ ਹੈਨ ਕਿ ਮੁਹੰਮਦ ਖੁਦਾਇ ਦਾ ਨਜ਼ਕੀਵੀ ਹੈ ਅਤੇ ਹਿੰਦੂ ਆਖਦੇ

ਹਨ ਕਿ ਬ੍ਰਾਹਮਾ ਬਿਸ਼ਨ ਮਹੇਸੂ ਨਿਰੰਕਾਰ ਦੀ ਸੁਰਤ ਹਨ, ਹਿਕੇ ਰਾਮ ਕਿਵਾਨ  
ਖੁਦਾਇ ਹੋਏ ਹਨ। ਸੌ ਗਰੀਬ ਨਿਵਾਜ ਜੀ! ਆਪ ਮੇਹਰਬਾਨੀ ਕਰੋ, ਮੇਰੇ ਤਾਈਂ  
ਦੱਸੋ ਏਹੋ ਖੁਦਾਇ ਹਨ ਕਿ ਕੋਈ ਹੋਰ ਖੁਦਾਇ ਹੈਨ। ਤਾਂ ਸ੍ਰੀ ਗੁਰੂ ਨਾਨਕ ਜੀ  
ਸਲੋਕ ਆਖਿਆ।

### ਸਲੋਕ ਮਹਲਾ ੧

ਜਿਤ ਦਰ ਲਖ ਮੁੰਹਮਦਾ, ਲਖ ਬ੍ਰਾਹਮੇ ਬਿਸ਼ਨ ਮਹੇਸੂ।  
ਲਖ ਲਖ ਰਾਮ ਵਡੀਗੀਅਹਿ, ਲਖ ਰਾਹੀਂ ਲਖ ਵੇਸ।  
ਲਖ ਲਖ ਉਥੇ ਜਤੀ ਹੈ, ਸਤੀਅਹਿ ਤੇ ਸੰਨਿਆਸ।  
ਲਖ ਲਖ ਉਥੇ ਗੋਰਖਾ, ਲਖ ਲਖ ਨਾਥਾਂ ਨਾਥ।  
ਲਖ ਲਖ ਉਥੇ ਆਸਨਾ, ਗੁਰ ਚੇਲੇ ਰਹਰਾਸ।  
ਲਖ ਲਖ ਦੇਵੀ ਦੇਵਤੇ, ਦਾਨੇ ਲਖ ਨਿਵਾਸ।  
ਲਖ ਪੌਰ ਪੈਕੰਬਰ ਅਦੂਲੀਏ, ਲਖ ਕਾਜੀ ਮੁਲਾਂ ਸੇਖ।  
ਕਿਸੇ ਸਾਂਤਿ ਨ ਆਈਆ, ਬਿਨ ਸਤਿਗੁਰ ਕੇ ਉਪਦੇਸ।  
ਸਾਧਕ ਸਿਧ ਅਗਨਤ ਹੈ, ਕੇਤੇ ਲਖ ਅਪਾਰ।  
ਏਤਵਿਆ ਅਪਿਵਿਦੁ ਬਿਨ, ਗੁਰ ਕੇ ਸਬਦ ਬੀਚਾਰ।  
ਸਿਰ ਨਾਥਾਂ ਕੇ ਇਕ ਨਾਥ, ਸਤਿਨਾਮ ਕਰਤਾਰ।  
ਨਾਨਕ ਤਾਂ ਕੀ ਕੀਮਤ ਨ ਪਵੈ, ਬੇਅੰਤ ਬੇਸੁਮਾਰ।

ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ—ਭਾਈ ਮਲਾਰ ਜੀ! ਉਹ ਜੋ ਕਰਤਾਰ  
ਨਿਰੰਕਾਰ ਹੈ, ਉਸ ਦੀ ਕੀਮਤ ਮੈਂ ਨਾਨਕ ਥੀਂ ਨਾਹੀਂ ਪਾਈ ਜਾਂਦੀ, ਕਿਉਂ ਜੋ  
ਉਹ ਬੇਅੰਤ ਹੈ, ਉਹਦਾ ਅੰਤ ਕੋਈ ਨਹੀਂ, ਬੇਸੁਮਾਰ ਹੈ, ਉਸ ਦਾ ਸੁਮਾਰ ਕੋਈ  
ਨਹੀਂ। ਤਾਂ ਮਲਾਰ ਨੇ ਆਖਿਆ—ਜੀ ਜਿਵੇਂ ਤੁਸਾਡੀ ਰਜਾਇ ਹੈ ਜੀ! ਤਾਂ ਸ੍ਰੀ  
ਗੁਰੂ ਨਾਨਕ ਜੀ ਵੀਰਾਂ ਮਲਾਰ ਪਾਸੋਂ ਵਿਦਿਆ ਹੋਏ, ਓਹਨਾਂ ਪਰ ਮੁਸ਼ੀ ਕਰ  
ਕੇ ਸ੍ਰੀ ਗੁਰੂ ਨਾਨਕ ਜੀ ਅਗੇ ਕੋ ਚਲਦੇ ਭਏ, ਮਲਾਰ ਕੀ ਕਲਿਆਨ ਕੀਤੀ।  
ਬੋਲੋ ਭਾਈ ਜੀ ਵਾਹਿਗੁਰੂ। ੧੨੫।

ਇਸ ਉਪਰ-ਦਿੱਤੀ ਸਾਖੀ ਵਿਚ ਤੁਸਾਂ ਵੇਖਿਆ ਹੈ ਕਿ ਜਦੋਂ ਗੁਰੂ ਨਾਨਕ  
ਦੇਵ ਜੀ ਵੀਰਾਂ ਮਲਾਰ ਨੂੰ ਜਾ ਕੇ ਮਿਲੇ, ਤਾਂ ਆਖਿਓ ਨੇ—‘ਹੋ ਵੀਰਾਂ ਅਲੇਖ  
ਕਉ ਸਲਾਮ ਹੈ’। ਛਾਲਤੁ ਬਾਣੀਆਂ ਦੇ ਢੂਜੇ ਸੰਗ੍ਰਹਿ ਦੇ ਢੂਜੇ ਸਲੋਕ ਦੀ ਪਹਿਲੀ  
ਤੁਕ ਭੀ ਗਹੁ ਨਾਲ ਪੜ੍ਹੋ—ਵੀਰ ਸਲਾਮਾਲੇਖ (—ਵੀਰ! ਸਲਾਮ ਅਲੇਖ)।  
ਵੇਖਿਆਂ ਜੇ? ਹੂ-ਬ-ਹੂ ਉਹੀ ਲਫਜ਼ ਹਨ ਜੋ ਸਾਖੀ ਵਿਚ ਆਏ ਹਨ।

ਹਣ ਇਸ ਦੂਜੇ ਸੰਗਰਿ ਦਾ ਪਹਿਲਾ ਸਲੋਕ ਪੜ੍ਹ ਵੇਖੋ :

ਬਾਇ ਆਤਸ਼ ਆਬ ਖਾਕ, ਇਨਾ ਜਾਤੀ ਬੁਝਸੀ।  
ਉਮਤਿ ਪੈਦੇ ਪੰਜਿ ਟੋਲ, ਹਦਰਥ ਪਾਕ ਖੁਦਾਇ।....

ਭਾਈ ਬਾਲੇ ਵਾਲੀ ਜਨਮਸਾਖੀ ਵਿਚੋਂ ਜਦ ਅਸੀ ਮੱਕੇ ਦੀ ਸਾਖੀ ਨੇ: ੩੬  
ਪੜ੍ਹਦੇ ਹਾਂ, ਤਾਂ ਉਸ ਵਿਚ ਇਹ ਲਫਜ਼ ‘ਬਾਇ ਆਤਸ਼ ਆਬ ਖਾਕ’ ਮੁੜ ਮੁੜ  
ਪਏ ਮਿਲਦੇ ਹਨ। ਜਿਵੇਂ :

ਸੁਣਹੁ ਮਾਰਫਤ ਪੀਰ ਜੀ, ਮਿੱਲਤ ਮਜ਼ਹਬ ਛਾਡ।  
ਸੋਧਹੁ ਜੁੱਸਾ ਆਪਣਾ, ਕਿਆ ਰੱਬ ਬਣਾਏ ਸਾਜ।  
ਕਾਇਮ ਚਾਰੋਂ ਰੂਹ ਹੈ, ਚਾਰੇ ਜੁੱਸੇ ਸਾਬ।  
ਪੰਜਵੰਂ ਕੁਦਰਤ ਰੱਬ ਦੀ, ਮਿਲ ਹੋਏ ਪੰਜ ਤਨ ਪਾਕ।  
ਅੱਵਲ ਬਾਦੀ ਰੂਹ ਹੈ, ਨਾਮ ਫਰਿਬਤਾ ਜਾਨ।  
ਦੂਜੀ ਆਤਸ਼ ਰੂਹ ਹੈ, ਜਿੰਨ ਕਹਾਏ ਨਾਮ।  
ਆਬੀ ਤੌਜਾ ਰੂਹ ਹੈ, ਮਾਨਹੁ ਸੁਰਤ ਦੇਉ।  
ਖਾਕੀ ਚਉਥਾ ਰੂਹ ਹੈ, ਭਏ ਖਵੀਸ ਅਭੇਉ।  
ਪੰਜਵਾਂ ਰੂਹ ਖੁਦਾਇ ਹੈ, ਮਿਲ ਚਹੁੰ ਰੰਗੇ ਹੋਇ।  
ਕੁੱਲ ਬਰਕਤੀ ਰੱਬ ਦੀ, ਚਾਰੋਂ ਕਾਇਮ ਹੋਇ।.....।੧੨।

ਆਖੇ ਨਾਨਕ ਸ਼ਾਹ ਸੱਚ, ਸੁਨਹੁ ਬਹਾਵਦ ਪੀਰ।  
ਅੱਵਲ ਖੁਦ ਖੁਦਾਇ ਸੀ, ਫਿਰ ਦੂਜੀ ਕਰ ਤਦਬੀਰ।  
ਕਰ ਤਦਬੀਰਾਂ ਮਨਹਿ ਵਿਚ, ਚਾਰ ਮਲਾਏ ਕੌਨ।  
ਬਾਦੀ ਆਬੀ ਆਤਸ਼ੀ, ਚਉਥੀ ਮਿਲੀ ਜਮੀਨ।.....  
ਚਾਰ ਖਸੀਅਤ ਚਾਰ ਬੇਦ, ਚਾਰੋਂ ਨਾਲ ਇਮਾਮ।  
ਪੰਜਮ ਭਇਆ ਪੈਕੰਬਰੋਂ, ਆਦਮ ਹਜ਼ਰਤ ਜਾਨ।  
ਬਾਦ ਮਲਾਇਕ, ਖਾਕ ਬੁਤ, ਆਬੀ ਜਿੰਦਾ ਪੀਰ।  
ਆਤਸ਼ ਨੂਰ ਖੁਦਾਇ ਤੇ, ਜਾਣਹੁ ਕਰ ਤਦਬੀਰ।  
ਪੰਜਨ ਆਪ ਖੁਦਾਇ ਹੈ, ਅੰਦਰ ਬਾਹਰ ਸੋਇ।  
ਏਹ ਹਕੀਕਤ ਪੀਰ ਜੀ, ਵਿਰਲਾ ਜਾਣੈ ਕੋਇ।  
ਆਬੀ ਖਾਕੀ ਬਾਦਿ ਨਾਰ, ਚਾਰੋਂ ਰੁਕਨ ਪਛਾਣ।  
ਚਾਰ ਇਮਾਮ ਚਾਰ ਮਜ਼ਹਬਾ, ਚਾਰ ਕਤੇਬਾਂ ਜਾਣ।.....।੧੨।

ਜਿਨ੍ਹਾਂ ਪਾਠਕਾਂ ਨੇ ਇਸ ਸਾਰੇ ਲੇਖ ਨੂੰ ਗਹੁ ਨਾਲ ਪੜ੍ਹਿਆ ਹੈ, ਉਹਨਾਂ ਦੇ ਅੰਦਰ ਰਤਾ ਭਰ ਸ਼ੱਕ ਦੀ ਭੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ। ਸਾਫ਼ ਪਿਆ ਦਿਸਦਾ ਹੈ ਕਿ ਪ੍ਰਾਚੀਨ ਬੀੜਾਂ ਦੇ ਅਥੀਰ ਵਿਚ ਵਧਾਈਆਂ ਛਾਲਤੂ ਬਾਣੀਆਂ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਹੈ, ਜਿਨ੍ਹਾਂ ਨੇ ਭਾਈ ਬਾਲੇ ਵਾਲੀ ਜਨਮਸਾਖੀ ਸੰਮਤ ੧੭੫੦ ਤੋਂ ਪਿਛੋਂ ਲਿਖ ਕੇ ਇਸਨੂੰ ਸੰਮਤ ੧੫੯੬ ਵਿਚ ਲਿਖੀ ਮਸ਼ਹੂਰ ਕਰਨ ਦੇ ਜਤਨ ਕੀਤੇ, ਤੇ ਇਸ ਕਿਤਾਬ ਵਿਚ ਗੁਰੂ ਨਾਨਕ ਸਾਹਿਬ ਦੀ ਬੇ-ਹਦ ਤੌਹੀਨ ਕਰਕੇ ਬਾਬਾ ਹੰਦਾਲ ਨੂੰ ਉਨ੍ਹਾਂ ਤੋਂ ਉੱਚਾ ਦੱਸਣ ਦੀ ਕੋਸ਼ਿਸ਼ ਕੀਤੀ।

ਕੀ ਉਹਨਾਂ ਸੱਜਣਾਂ ਨੇ ਕਿਸੇ ਹੋਰ ਪੁਰਾਣੀ ਲਿਖਤੀ ਪੁਸਤਕ ਵਿਚ ਭੀ ਵਧਾ-ਘਟਾ ਕੀਤੇ ਹਨ—ਇਹ ਵਿਚਾਰਨ ਲਈ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਪੁਰਾਤਨ ਜਨਮਸਾਖੀ ਦੀ ਛੂੰਘੀ ਪੜਤਾਲ ਕਰਨੀ ਪਏਗੀ। ਹਾਲਾਂ ਮੀਰਾਂਬਾਈ ਦਾ ਤੇ ਭਗਤ ਸੂਰਦਾਸ ਜੀ ਦਾ ਸ਼ਬਦ ਵਿਚਾਰ ਲਈਏ।



## ਭਗਤ ਸੂਰਦਾਸ ਅਤੇ ਮੀਰਾਬਾਈ

ਪਿਛਲੇ ਅੰਕ ਵਿਚ ਅਸਾਂ ਉਹਨਾਂ ਛਾਲੂੰ ਬਾਣੀਆਂ ਉਤੇ ਵਿਚਾਰ ਕੀਤੀ ਸੀ, ਜੋ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਹੱਥ-ਲਿਖੀਆਂ ਬੀਜ਼ਾਂ ਦੇ ਅਖੀਰ 'ਤੇ ਦਰਜ ਹਨ। ਅਸੀਂ ਵੇਖ ਆਏ ਹਾਂ ਕਿ ਛਾਲੂੰ ਬਾਣੀਆਂ ਗੁਰੂ ਤੇਰਾ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਕਈ ਸਾਲ ਪਿਛੋਂ ਦਰਜ ਹੋਈਆਂ ਸਨ, ਤੇ ਇਹਨਾਂ ਨੂੰ ਦਰਜ ਕਰਾਣ ਵਿਚ ਉਹਨਾਂ ਸੱਜਣਾਂ ਦਾ ਹੱਥ ਸੀ, ਜਿਨ੍ਹਾਂ ਨੇ ਉਸੇ ਹੀ ਸਮੇਂ ਭਾਈ ਬਾਲੇ ਵਾਲੀ ਜਨਮਸਾਖੀ ਲਿਖ ਕੇ ਅਜਿਹੀ ਵਿਉਤ ਬਣਾਈ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਣ ਤੋਂ ਤੁਰੰਤ ਪਿਛੋਂ ਦੀ ਲਿਖੀ ਹੋਈ ਜਾਏ।

ਹਣ ਅਸਾਂ ਇਹ ਵੇਖਣਾ ਹੈ ਕਿ ਭਗਤ ਸੂਰਦਾਸ ਅਤੇ ਮੀਰਾਬਾਈ ਦੇ ਪਦੇ ਕਦੋਂ ਦਰਜ ਹੋਏ ਸਨ। ਇਥੇ ਭੀ ਸਾਨੂੰ ਸਰਦਾਰ ਜੀ.ਬੀ. ਸਿੰਘ ਜੀ ਦੀ ਕੀਤੀ ਹੋਈ ਮਿਹਨਤ ਆਪਣੇ ਸਾਹਮਣੇ ਰੱਖਣੀ ਪਏਗੀ। ਜਿਵੇਂ ਪਿਛਲੇ ਅੰਕ ਵਿਚ ਅਸਾਂ ਜੀ.ਬੀ. ਸਿੰਘ ਦੀਆਂ ਵੇਖੀਆਂ ਲਿਖਤੀ-ਬੀਜ਼ਾਂ ਦਾ ਹਵਾਲਾ ਉਹਨਾਂ ਦੀ ਪੁਸਤਕ ਪ੍ਰਾਚੀਨ ਬੀਜ਼ਾਂ ਵਿਚੋਂ ਦਿੱਤਾ ਸੀ, ਇਥੇ ਭੀ ਉਵੇਂ ਹੀ ਕਰਨਾ ਪਏਗਾ।

### (ੴ) ਭਾਈ ਬੰਨੋ ਵਾਲੀ ਬੀਜ

ਸਫ਼ਾ ੧੨੫ ਉਤੇ ਜੀ.ਬੀ. ਸਿੰਘ ਜੀ ਲਿਖਦੇ ਹਨ :

ਇਹ ਗੱਲ ਆਮ ਪ੍ਰਸਿੱਧ ਤੇ ਸਾਰੇ ਸਿੱਖਾਂ ਦੀ ਮੰਨੀ ਹੋਈ ਹੈ ਕਿ ਏਸ ਬੀਜ ਵਿਚ ਇਕ ਵਾਧੂ ਬਲਦਾ ਸੂਰਦਾਸ ਦਾ ਅਤੇ ਇਕ ਬਲਦਾ ਮੀਰਾਬਾਈ ਦਾ ਪਾਏ ਗਏ ਹਨ, ਜੋ 'ਆਦਿ ਬੀਜ' ਵਿਚ ਨਹੀਂ ਸਨ। ਭਾਈ ਬੰਨੋ ਜੀ ਦੀ ਆਗਿਆ ਨਾਲ ਲਿਖਾਰੀ ਨੇ ਪਾਏ, ਜਾਂ, ਆਪਣੀ ਮਨ-ਮਰੜੀ ਕੀਤੀ, ਨਹੀਂ ਕਿਹਾ ਜਾ ਸਕਦਾ। ਆਮਰ ਇਹਨਾਂ ਬਲਦਾਂ ਵਿਚ ਕੁਝ ਭੀ ਸਿੱਖੀ ਦੇ ਬਰਾਮਿਲਾਫ਼ ਜਾਂ ਇਤਰਾਜ-ਯੋਗ ਗੱਲ ਨਹੀਂ ਸੀ। ਦੋਵੇਂ ਬਲਦਾਂ ਗੁਰੂ ਆਥੇ ਦੇ ਅਨੁਸਾਰ ਹਨ। ਸੂਰਦਾਸ ਦਾ ਜੋ

ਸ਼ਬਦ ਵਧਾਇਆ ਗਿਆ ਹੈ, ਉਹ ਇਹ ਹੈ :

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ।  
ਕਹਾ ਭਾਧੇ ਪੈ ਪਾਨ ਪਿਆਇ, ਬਿਖੁ ਨਹੀਂ ਤਜਤ ਤੁਇਆਂਗ। ਰਹਾਉ।  
ਕਾਗਾਂ ਕਾ ਕਪੁਰ ਚੁਗਾਏ, ਸ੍ਰਾਨ ਨਾਇ ਰੰਗ।  
ਖਰ ਕੋ ਕਹਾ ਅਗਾਰ ਕੋ ਲੇਪਨੁ, ਮਰਕਟ ਤੁਖਨ ਅੰਗ। ੧।  
ਪਾਹਨ ਪਤਿਤ ਬਾਨ ਬੇਧੇ, ਰੀਤੇ ਹੋਏ ਨਿਖੰਗ।  
ਸੁਰਦਾਸ ਕੀ ਕਾਲੀ ਕਮਰੀ, ਚੜ੍ਹਤ ਨ ਦੂਜਾ ਰੰਗ। ੨।

ਸਗੋਂ ਜਿਹੜਾ ਬਲਦ ਸੁਰਦਾਸ ਦਾ ਸਭ ਬੀਜਾਂ ਵਿਚ ਹੈ, ਉਸ ਦੀ ਏਸ ਤੁਕ ਤੇ  
ਕੁਝ ਇਤਰਾਜ਼ ਹੈ ਸਕਦਾ ਹੈ :

‘ਸਿਆਮ ਸੁੰਦਰੁ ਤਜਿ ਆਨ ਜੁ ਚਾਹਤ, ਜਿਉ ਕੁਸਟੀ ਤਨਿ ਜੋਕ।’  
ਕਿਉਂਕਿ ਇਸ ਵਿਚ ਕ੍ਰਿਬਨ ਦੀ ਪੁਜਾ ਵਿਕਾਸੀ ਹੈ, ਅਤੇ ਹੋਰ ਕਿਸੇ ਦੀ ਪੁਜਾ  
ਦੀ ਨਿਖੇਧੀ ਹੈ। ਇਹ ਦੂਜਾ ਬਲਦ ‘ਆਦਿ ਬੀਜ’ ਵਿਚ ਜ਼ਰੂਰ ਸੀ।  
ਸੁਰਦਾਸ ਅਤੇ ਹੋਰ ਕਈ ਭਗਤਾਂ ਵਾਂਗ ਮੀਰਾਂ ਭੀ ਕ੍ਰਿਬਨ ਜੀ ਦੀ ਉਪਾਸਕ ਸੀ,  
ਅਤੇ ਏਸ ਦਾ ਬਲਦ ਭੀ ਕ੍ਰਿਬਨ ਵਲ ਹੀ ਸੰਬੰਧਨ ਹੈ ਕੇ ਕਿਹਾ ਹੋਇਆ ਹੈ।  
ਅਤੇ ਹੈ ਭੀ ਬਿੰਗਾਰ-ਰਸ ਨਾਲ ਭਰਿਆ ਹੋਇਆ। ਪਰ ਮੌਟੇ ਅਰਥਾਂ ਵਿਚ ਉਹ  
ਭੀ ਸੁਰਦਾਸ ਦੇ ਬਲਦ ਵਾਂਗ ਨਿਰਦੇਸ਼ ਹੈ :

ਮਨੁ ਹਮਾਰੇ ਬਾਧਿਓ ਮਾਈ, ਕਵਲਨੈਨ ਆਪਣੇ ਗੁਨ। ਰਹਾਉ।  
ਤੀਖਨ ਤੀਰ ਬੇਧ ਸਰੀਰੁ, ਦੂਰਿ ਗਇਓ ਮਾਈ।  
ਲਾਹਿਓ ਤਥ ਜਾਨਿਓ ਨਹੀਂ, ਅਥ ਨ ਸਹਿਓ ਜਾਈ ਰੀ ਮਾਈ। ੧।  
ਤੰਤ ਮੰਤ ਅਉਖਧ ਕਰੋ, ਤਉ ਪੀਰ ਨ ਜਾਈ।  
ਹੈ ਕੋਊ ਉਪਕਾਰ ਕਰੈ, ਬਠਿਨ ਦਰਦ ਮਾਈ ਰੀ। ੨।  
ਨਿਕਾਟ ਹਉ ਤੁਮ ਦੂਰਿ ਨਹੀਂ, ਬੇਗਿ ਮਿਲਹੁ ਆਈ।  
ਮੀਰਾਂ ਗਿਰਿਧਰ ਸੁਆਮੀ ਦਇਆਲਾ।  
ਤਨ ਕੀ ਤਪਤ ਬੁਝਾਈ ਰੀ ਮਾਈ। ੩। ੧੫।

ਸੁਰਦਾਸ ਅਤੇ ਮੀਰਾਂ ਦੇ ਬਲਦਾਂ ਵਿਚਾਲੇ ਸਫਰੀ ਜਿਲਦ ਵਿਚ ੧੭੦ ਸਫੇ ਦੀ  
ਵਿੱਖ ਹੈ। ਸੋ ਮਾਲੂਮ ਹੁੰਦਾ ਹੈ ਕਿ ਦੋ ਲਿਖਾਰੀ ਇਹਨਾਂ ਬਲਦਾਂ ਦੇ ਵਧਾਣ ਲਈ  
ਜ਼ਿੰਮੇਵਾਰ ਸਨ। ਪਰ ਹੋ ਸਕਦਾ ਹੈ ਕਿ ਇਕੋ ਨੇ ਹੀ ਦੋਵੇਂ ਵਧਾਏ ਹੋਣ। ਮੈਨੂੰ  
ਏਸ ਗੱਲ ਦੀ ਪੜਤਾਲ ਕਰਨ ਦਾ ਮੌਕਾ ਨਹੀਂ ਮਿਲਿਆ।

ਮਾਂਗਾਟ ਤੋਂ ਵਾਪਸ ਆ ਕੇ ਜੀ.ਬੀ. ਸਿੰਘ ਜੀ ਨੂੰ ਕਈ ਸਵਾਲ ਸੁੱਝੇ, ਜੋ ਉਥੇ ਹੀ ਹੱਲ ਕਰ ਆਉਣੇ ਚਾਹੀਏ ਸਨ। ਪਰ ਦੂਜੀ ਵਾਰੀ ਉਥੇ ਜਾਣ ਦਾ ਉਹਨਾਂ ਨੂੰ ਮੌਕਾ ਨਾ ਮਿਲਿਆ। ਇਸ ਵਾਸਤੇ ਉਹਨਾਂ ਸਰਦਾਰ ਬਿਸ਼ਨ ਸਿੰਘ ਜੀ ਬੰਨੋਆਣੀਏ ਨੂੰ ਉਹ ਸਵਾਲ ਪੁੱਛ ਭੇਜੇ। ਬਿਸ਼ਨ ਸਿੰਘ ਜੀ ਨੇ ਭਾਈ ਬੰਨੋ ਵਾਲੀ ਬੀੜ ਤੋਂ ਮੁੜ ਪੜਤਾਲ ਕੀਤੀ, ਤੇ ਜੀ.ਬੀ. ਸਿੰਘ ਜੀ ਨੂੰ ਉਸ ਪੜਤਾਲ ਦਾ ਸਿੱਟਾ ਦੱਸਣ ਲਈ ਆਪ ਲਾਹੌਰ ਚੱਲ ਕੇ ਆਏ। ਇਹਨਾਂ ਦੋਹਾਂ ਵਾਧੂ ਪਦਿਆਂ ਬਾਰੇ ਬਿਸ਼ਨ ਸਿੰਘ ਜੀ ਨੇ ਇਉਂ ਦੱਸਿਆ :

ਵੇਖੋ ਸਫ਼ਾ ੧੩੭ :

ਰਾਗ ਮਾਰੂ ਵਿਚ ਮੀਰਾਬਾਈ ਦਾ ਬਲਦ ਰਾਗ ਦੇ ਅੰਤ ਪੁਰ ਹੈ, ਅਤੇ ਉਸ ਦੇ ਪਿਛੇ ਹੋਰ ਕੁਝ ਨਹੀਂ। ਪਰ ਇਹ ਉਸੇ ਹੱਥ ਦਾ ਲਿਖਿਆ ਹੈ ਕਿ ਜਿਸ ਹੱਥ ਦੇ ਉਸ ਤੋਂ ਪਹਿਲੇ ਲਿਖੇ ਜੈਦੇਵ ਅਤੇ ਰਵਿਦਾਸ ਦੇ ਬਲਦ। ਇਹ ਬਲਦ ਪਿਛੋਂ ਕਿਸੇ ਦਾ ਲਿਖਿਆ ਨਹੀਂ, ਅਸਲ ਦਾ ਹਿੱਸਾ ਹੈ।

ਬਿਸ਼ਨ ਸਿੰਘ ਜੀ ਦੀ ਇਸ ਗਵਾਹੀ ਦੇ ਆਸਰੇ ਜੀ.ਬੀ. ਸਿੰਘ ਜੀ ਆਪਣੀ ਰਾਇ ਇਉਂ ਦੇਂਦੇ ਹਨ :

ਸਿੱਟਾ ਇਹ ਨਿਕਲਿਆ ਕਿ ਜਿਸ ਵੇਲੇ ਭਾਈ ਬੰਨੋ ਵਾਲੀ ਬੀੜ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਈ, ਉਸ ਵੇਲੇ ਇਹ ਬਲਦ ਬੀੜ ਵਿਚ ਮੌਜੂਦ ਸੀ। ਸੂਰਦਾਸ ਜੀ ਬਾਰੇ ਬਿਸ਼ਨ ਸਿੰਘ ਜੀ ਲਿਖਦੇ ਹਨ :

ਸਾਰੰਗ ਰਾਗ ਵਿਚ ਸੂਰਦਾਸ ਦੇ ਬਲਦਾਂ ਦੀ ਪ੍ਰਕਿਰਿ ਇਹ ਹੈ :

ਪਰਮਾਨੰਦ ਦਾ ਬਲਦ :

(ੴ) ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ।

(ਅ) ਹਰਿ ਕੇ ਸੰਗਿ ਬਸੇ ਹਰਿ ਲੋਕ ।

ਇਹਨਾਂ ਤੋਂ ਪਿਛੇ ਕਬੀਰ ਜੀ ਦਾ ਬਲਦ ਹੈ ‘ਹਰਿ ਬਿਨੁ ਕਉਣੁ ਸਹਾਈ ਮਨ ਕਾ।’

‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਵਾਲਾ ਸਾਰਾ ਬਲਦ ਭਾਵੇਂ ਏਥੇ ਲਿਖਿਆ ਹੈ, ਪ੍ਰੰਤੂ ਪਹਿਲੀ ਤੁਕ ਹੀ ਆਪਣੇ ਤੋਂ ਪਹਿਲੀ ਤੁਕ ਨਾਲ ਮਿਲਦੀ ਹੈ, ਅਗੇ ਸਾਰਾ ਬਲਦ ਹੋਰ ਲਿਖਤ ਦਾ ਹੈ। ਉਸ ਦੇ ਪਿਛੋਂ ਦੂਜਾ ਬਲਦ ਸੂਰਦਾਸ ਦਾ, ਅਤੇ ਪਿਛੋਂ ਕਬੀਰ ਦਾ ਬਲਦ ਪਹਿਲੀ ਕਲਮ ਦੇ ਹੀ ਲਿਖੇ ਹਨ। ਇਹ ਬਲਦ ਪਿਛੋਂ ਦਾ ਵਧਾਇਆ ਨਹੀਂ ਬਣ ਸਕਦਾ।

ਬਿਸ਼ਨ ਸਿੰਘ ਜੀ ਦਾ ਇਹ ਹਵਾਲਾ ਦੇ ਕੇ ਜੀ.ਬੀ. ਸਿੰਘ ਜੀ ਲਿਖਦੇ ਹਨ :

ਸਿੱਟਾ ਇਹ ਨਿਕਲਿਆ ਕਿ ਜਿਸ ਵੇਲੇ ਲਿਖਾਰੀ ਮਾਂਗਟ ਤੋਂ ਲਾਹੌਰ ਆਉਂਦਾ ਨਕਲ ਕਰ ਰਿਹਾ ਸੀ, ਤਦ ਉਸ ਨੂੰ ਇਹ ਬਥਦ ਯਾਦ ਆਇਆ, ਪਰ ਸਾਰੀਆਂ ਤੁਕਾਂ ਚੰਗੀ ਤਰ੍ਹਾਂ ਯਾਦ ਨਹੀਂ ਸਨ, ਜਾਂ ਉਹਨਾਂ ਦੇ ਲਛੜਾਂ ਬਾਬਤ ਕੁਝ ਪੱਕ ਸੀ। ਸੈਂ ਉਸ ਨੇ ਪਹਿਲੀ ਤੁਕ ਤਾਂ ਮੁੰਹ-ਜ਼ਥਾਨੀ ਲਿਖ ਦਿੱਤੀ, ਉਪਰਲੇ ਪਰਮਾਨੰਦ ਦੇ ਬਥਦ ਦੇ ਨਾਲ ਹੀ ਮਿਲਾ ਕੇ, ਬਿਨਾਂ ਨਵਾਂ ਸਿਰਲੇਖ 'ਸੁਰਦਾਸ' ਦਾ ਦੇਣ ਦੇ। ਅਤੇ ਬਾਕੀ ਛੇ ਤੁਕਾਂ ਵਾਸਤੇ ਥਾਂ ਡੱਡ ਕੇ, ਸੁਰਦਾਸ ਦਾ ਦੂਸਰਾ ਬਥਦ, ਸਾਹਮਣੇ ਪਈ ਸੈਂਚੀ ਤੋਂ ਨਕਲ ਕਰ ਦਿੱਤਾ। ਬਾਕੀ ਦੀਆਂ ਛੇ ਤੁਕਾਂ ਗਾਲਿਬਨ ਜਿਸ ਵੇਲੇ ਬੀੜ ਪੰਚਮ ਪਾਤਿਸ਼ਾਹ ਦੇ ਹਜੂਰ ਪੇਸ਼ ਹੋਈ, ਉਸ ਵਿਚ ਹਾਲੀ ਨਹੀਂ ਸਨ ਲਿਖੀਆਂ ਗਈਆਂ, ਪਿਛੋਂ ਤਲਾਬ ਕਰ ਕੇ, ਜਾਂ ਕਿਸੇ ਹੋਰ ਲਿਖਾਰੀ ਨੂੰ, ਜਿਸ ਨੂੰ ਇਹ ਚੰਗੀ ਤਰ੍ਹਾਂ ਯਾਦ ਸਨ, ਲਿਖ ਦਿੱਤੀਆਂ।

ਇਸ ਸੁਰਦਾਸ ਦੇ ਬਥਦ ਅਤੇ ਮੀਰਾਬਾਈ ਦੇ ਉਪਰ ਦੱਸੇ ਬਥਦ, ਅਤੇ ਅੰਤ ਪੁਰ ਛਾਲਤੁ ਸਲੋਕਾਂ ਨੂੰ ਦਰਜ ਕਰਨ ਦੀ ਵਜਹ ਇਹ ਹੋਈ ਜਾਪਦੀ ਹੈ ਕਿ ਇਹ ਸਭ ਬਾਬੇ ਮੋਹਨ ਵਾਲੀਆਂ ਪੋਥੀਆਂ ਵਿਚ ਦਰਜ ਸਨ।

ਭਾਈ ਬੰਨੋ ਵਾਲੀ ਬੀੜ ਵਿਚ ਇਹਨਾਂ ਦਰਜ ਹੋਈਆਂ ਸਾਰੀਆਂ ਬਾਣੀਆਂ ਬਾਰੇ ਬਿਸ਼ਨ ਸਿੰਘ ਜੀ ਆਪਣੀ ਰਾਇ ਇਉਂ ਦੇਂਦੇ ਹਨ (ਵੇਖੋ ਸਫ਼ਾ ੧੩੯ ਪ੍ਰਾਚੀਨ ਬੀੜਾਂ) :

ਇਹ ਮੰਨਣ ਵਾਲੀ ਗੱਲ ਹੈ ਜੋ ਵਾਪੁ ਬਾਣੀ ਭਾਈ ਸਾਹਿਬ ਨੇ ਇਕੱਠੀ ਇਕੋ ਵਾਗੀ ਲਿਖੀ ਹੋਵੇ, ਪੰਤੁ ਬੀੜ ਦੀ ਤਿਆਰੀ ਦੇ ਵਕਤ, ਅਤੇ ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਿਸ਼ਾਹੀ ਦੇ ਹਜੂਰ ਲਿਜਾਣ ਤੋਂ ਪਹਿਲੇ। ਪਿਛੋਂ ਕੋਈ ਬਾਣੀ ਨਹੀਂ ਲਿਖੀ ਗਈ।

ਇਸ ਰਾਇ ਬਾਰੇ ਜੀ.ਬੀ. ਸਿੰਘ ਜੀ ਆਖਦੇ ਹਨ :

ਇਹ ਅਸੀਂ ਪ੍ਰਾਲੀ ਅੰਦਰ ਦਰਜ ਕੀਤੀਆਂ ਬਾਣੀਆਂ ਬਾਬਤ ਹੀ ਮੰਨ ਸਕਦੇ ਹਾਂ, ਪਰ ਕਿਹੜੀਆਂ ਬਾਣੀਆਂ ਗੰਭੀ ਸਾਹਿਬ ਦੇ ਪਿੱਛੇ ਹਨ, ਉਹਨਾਂ ਬਾਬਤ ਨਹੀਂ !

## ਸਾਡੀ ਰਾਇ

ਹੋਰ ਬੀੜਾਂ ਦੇ ਹਵਾਲੇ ਦੇਣ ਤੋਂ ਪਹਿਲਾਂ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਜੋ ਕੁਝ ਅਸਾਂ ਭਾਈ ਬੰਨੋ ਵਾਲੀ ਬੀੜ ਵਿਚ ਜੀ.ਬੀ. ਸਿੰਘ ਜੀ ਦੀ ਰਾਹੀਂ ਵੇਖਿਆ

ਹੈ, ਉਸ ਉਤੇ ਹੁਣੇ ਹੀ ਸੱਜਗੀ ਵਿਚਾਰ ਕਰ ਲਈਏ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਲਿਖੇ ਅਨੁਸਾਰ ਜੀ.ਬੀ. ਸਿੰਘ ਜੀ ਮਾਂਗਟ ਗਏ ਸਨ, ਉਹਨਾਂ ਭਾਈ ਬੰਨੋ ਵਾਲੀ ਬੀੜ ਵੀ ਵੇਖੀ ਸੀ। ਪਰ ਇਸ ਵਿਚ ਰਤਾ ਭੀ ਸ਼ੱਕ ਦੀ ਗੁਜ਼ਾਇਸ਼ ਨਹੀਂ ਰਹੀ ਕਿ ਉਹਨਾਂ ਸਿਰਫ਼ ਸਰਸਗੀ ਦਰਸ਼ਨ ਹੀ ਕੀਤੇ ਸਨ, ਉਸ ਵੇਲੇ ਉਹਨਾਂ ਨੂੰ ਪੜ੍ਹਚੇਲੀਏ ਤੇ ਖੋਜੀ ਵਾਲੀ ਅੱਖ ਵਰਤਣ ਦਾ ਚੇਤਾ ਨਹੀਂ ਰਿਹਾ, ਜਾਂ, ਉਹ ਖੋਜ-ਪੜ੍ਹਚੇਲ ਲਈ ਫਿਰ ਕਿਸੇ ਦੂਸਰੇ ਮੌਕੇ 'ਤੇ ਆਉਣਾ ਚਾਹੁੰਦੇ ਸਨ, ਪਰ ਆ ਨਹੀਂ ਸਕੇ। ਇਸ ਘਾਟ ਨੂੰ ਉਹ ਪੂਰਾ ਕਰਦੇ ਹਨ, ਕਿਨ੍ਹਾਂ ਦੀ ਗਵਾਹੀ ਦੇ ਆਸਰੇ ? ਉਹਨਾਂ ਦੀ ਗਵਾਹੀ 'ਤੇ, ਜਿਹੜੇ ਉਸ ਬੀੜ ਦੇ ਮਾਲਕ ਹਨ। ਅਸੀਂ ਕਿਸੇ ਸੱਜਣ ਉਤੇ ਕੋਈ ਨਾਜ਼ਾਇਜ਼ ਸ਼ੱਕ ਕਰਨਾ ਮਾੜਾ ਮੰਨਦੇ ਹਾਂ। ਪਰ ਉਸ ਖੋਜੀ ਦੀ ਖੋਜ ਕਾਹਦੀ, ਜੋ ਦੂਜਿਆਂ ਦੇ ਲਫਜ਼ਾਂ ਉਤੇ ਹੀ ਸਿੱਟਾ ਕੱਢ ਰਿਹਾ ਹੈ ? ਸਰਦਾਰ ਬਿਸ਼ਨ ਸਿੰਘ ਜੀ ਨੇ ਜੋ ਸਮੁੱਚੀ ਰਾਇ ਦਿੱਤੀ ਹੈ, ਉਸ ਵਿਚੋਂ ਹੀ ਜਾਹਰ ਹੋ ਰਿਹਾ ਹੈ ਕਿ ਉਹ ਆਪਣੇ ਭਾਨਦਾਨ ਦੀ ਬੀੜ ਬਾਰੇ ਇਸ ਖੋਜੀ ਪਾਸੋਂ ਕੀ ਲਿਖਵਾਣਾ ਚਾਹੁੰਦੇ ਸਨ। ਪਰ ਜੀ.ਬੀ. ਸਿੰਘ ਜੀ ਉਹਨਾਂ ਦਾ ਅੱਧਾ ਅਸਰ ਹੀ ਕਬੂਲ ਕਰ ਸਕੇ ਹਨ।

ਗਹੁ ਨਾਲ ਸੋਚਣਾ। ਭਾਈ ਬੰਨੋ ਵਾਲੀ ਬੀੜ ਖੋਲ੍ਹ ਕੇ ਜੀ.ਬੀ. ਸਿੰਘ ਜੀ ਪੜਤਾਲ ਕਰ ਰਹੇ ਹਨ। ਮਾਰੂ ਰਾਗ ਦੇ ਅਖੀਰ ਵਿਚ ਉਹਨਾਂ ਮੀਰਾਂਬਾਈ ਦਾ ਸ਼ਬਦ ਵੇਖਿਆ, ਸਾਰੰਗ ਦੇ ਅਖੀਰ ਵਿਚ ਭਗਤ ਸੁਰਦਾਸ ਦਾ। ਪਰ ਉਥੇ ਉਹਨਾਂ ਨੂੰ ਇਹ ਵੇਖਣ ਦਾ ਮੌਕਾ ਨਾ ਮਿਲਿਆ ਕਿ ਇਹ ਦੋਵੇਂ ਸ਼ਬਦ ਇਕੋ ਲਿਖਾਰੀ ਦੇ ਲਿਖੇ ਹੋਏ ਹਨ ਜਾਂ ਦੋ ਲਿਖਾਰੀਆਂ ਦੇ। ਕਿਉਂ ? ਮੌਕਾ ਕਿਉਂ ਨਾ ਮਿਲਿਆ ? ਕਿਤਨੇ ਕੁ ਮਿੰਟ ਲਗਣੇ ਸਨ ਮਾਰੂ ਤੇ ਸਾਰੰਗ ਦੇ ਵਿਚਕਾਰਲੇ ਪੜ੍ਹੇ ਇਕੱਠੇ ਕਰਨ ਵਿਚ ? ਉਹਨਾਂ ਦੇ ਵਰਤੇ ਲਫਜ਼ਾਂ ਵਲ ਧਿਆਨ ਦੇਣਾ ਕਿ 'ਵਿਚਕਾਰਲੇ ਸਫੇ ਸਫ਼ਰੀ ਬੀੜ ਦੇ ੧੨੦ ਹਨ'। ਪੜਤਾਲ ਕਰ ਰਹੇ ਸਨ ਭਾਈ ਬੰਨੋ ਦੀ ਬੀੜ ਦੀ। ਉਸ ਦੇ ਵਿਚਕਾਰਲੇ ਪੜ੍ਹੇ ਕਿਉਂ ਨਾ ਗਿਣ ਸਕੇ ? ਸੱਚ ਇਹ ਹੈ ਕਿ ਲਿਖਤਾਂ ਦਾ ਟਾਕਰਾ ਕਰਨ ਤੇ ਪੜ੍ਹੇ ਗਿਣਨ ਦਾ ਉਥੇ ਚੇਤਾ ਹੀ ਨਹੀਂ ਆਇਆ। ਆਪਣੀ ਕਿਤਾਬ ਲਿਖਣ ਵੇਲੇ ਘਰ ਬੈਠ ਕੇ ਉਹਨਾਂ ਸਫ਼ਰੀ ਬੀੜ ਵਿਚੋਂ ਸਫੇ ਗਿਣ ਲਏ।

ਨਿਰਾ ਇਹੀ ਨਹੀਂ। ਮਾਂਗਟ ਜਾ ਕੇ ਉਹਨਾਂ ਇਹ ਦੋਵੇਂ ਸ਼ਬਦ ਬੀੜ ਵਿਚੋਂ ਅੱਖੀਂ ਵੇਖੇ ਹੀ ਨਹੀਂ। ਖੋਜ-ਪੜਤਾਲ ਕਰਨੀ ਤਾਂ ਲਾਂਭੇ ਰਹਿ ਗਈ। ਵਧ ਤੋਂ ਵਧ ਜੋ ਉਹਨਾਂ ਕੀਤਾ, ਇਹੀ ਜਾਪਦਾ ਹੈ ਕਿ ਇਹ ਦੋਵੇਂ ਸ਼ਬਦ ਗ੍ਰੰਥੀ ਪਾਸੋਂ

ਲਿਖਵਾ ਲਏ। ਅਗਾਂਹ ਹੋ ਕੇ ਆਪ ਉਸ ਲਿਖਤ ਨੂੰ ਅੱਖੀਂ ਨਹੀਂ ਵੇਖਿਆ। ਸਫ਼ਾ ੧੨੫ ਉਤੇ ਸਿਰਫ਼ ਸਿੱਖਾਂ ਦੀ ਮੰਨੀ ਹੋਈ ਗੱਲ ਦੱਸ ਕੇ ਅੱਗੇ ਦੋਵੇਂ ਸ਼ਬਦ ਲਿਖ ਦਿੱਤੇ ਹਨ। ਵੱਜ ਵਜਾ ਕੇ ਇਹ ਨਹੀਂ ਆਖਿਆ ਕਿ ਮੈਂ ਆਪ ਭੀ ਬੀੜ ਤੋਂ ਵੇਖੇ ਹਨ। ਜੇ ਆਪ ਅੱਖੀਂ ਵੇਖੇ ਹੁੰਦੇ, ਤਾਂ ਸਰਦਾਰ ਬਿਸ਼ਨ ਸਿੰਘ ਤੋਂ ਇਹ ਕਿਉਂ ਪੁੱਛ ਭੇਜਦੇ ਕਿ ਮੀਰਾਂਬਾਈ ਵਾਲਾ ਸ਼ਬਦ ਕਿਸ ਹੱਥ ਦਾ ਲਿਖਿਆ ਹੋਇਆ ਹੈ? ਉਹਨਾਂ ਦੀ ਗਵਾਹੀ ਦਾ ਆਸਰਾ ਲੈ ਕੇ ਝੱਟ ਆਪ ਨੇ ਇਹ ਨਤੀਜਾ ਕੱਢ ਲਿਆ ਹੈ ਕਿ ਗੁਰੂ ਅਰਜਨ ਸਾਹਿਬ ਪਾਸ ਇਹ ਬੀੜ ਪੇਸ਼ ਹੋਣ ਤੋਂ ਪਹਿਲਾਂ ਹੀ ਇਹ ਸ਼ਬਦ ਲਿਖਿਆ ਜਾ ਚੁਕਾ ਸੀ।

ਇਹੀ ਤਰੀਕਾ ਵਰਤਿਆ ਗਿਆ ਹੈ ਭਗਤ ਸਰਦਾਸ ਜੀ ਦੇ ਸ਼ਬਦ ਬਾਰੇ। ਜੇ ਜੀ.ਬੀ. ਸਿੰਘ ਜੀ ਨੇ ਤੁਕ 'ਛਾਡਿ ਮਨ ਹਰਿ ਬਿਮੁਖਨ ਕੋ ਸੰਗੁ' ਆਪਣੀ ਅੱਖੀਂ ਭਾਈ ਬੰਨੋ ਵਾਲੀ ਬੀੜ ਵਿਚੋਂ ਵੇਖੀ ਹੁੰਦੀ, ਤੇ ਇਸ ਦੇ ਨਾਲ ਵਾਧੂ ਪਈਆਂ ਹੋਰ ਤੁਕਾਂ ਭੀ ਉਥੋਂ ਪੜ੍ਹੀਆਂ ਹੁੰਦੀਆਂ, ਤਾਂ ਕੀ ਉਸੇ ਵੇਲੇ ਉਹਨਾਂ ਨੂੰ ਇਹ ਨਾ ਦਿੱਸ ਪੈਂਦਾ ਕਿ ਇਹ ਸਾਰੀਆਂ ਇਕੋ ਹੱਥ ਦੀਆਂ ਲਿਖੀਆਂ ਹਨ ਜਾਂ ਦੋ ਹੱਥਾਂ ਦੀਆਂ? ਜੇ ਉਹਨਾਂ ਦੀ ਇਤਨੀ ਨਜ਼ਰ ਕਮਜ਼ੇਰ ਸੀ, ਜਾਂ ਪਰਖ-ਸ਼ਕਤੀ ਇਤਨੀ ਇਤਥਾਰ-ਹੀਣ ਸੀ ਕਿ ਉਹ ਆਪ ਇਹ ਸਧਾਰਨ ਜਿਹਾ ਨਿਖੇੜਾ ਭੀ ਕਰਨ ਜਾਂਗੇ ਨਹੀਂ ਸਨ, ਤਾਂ ਭੀ ਉਸੇ ਵੇਲੇ ਸ: ਬਿਸ਼ਨ ਸਿੰਘ ਪਾਸੋਂ ਜਾਂ ਕਿਸੇ ਹੋਰ ਹੀ ਕੋਲ ਬੈਠੇ ਤੋਂ ਪੁੱਛ ਲੈਂਦੇ। ਉਹਨਾਂ ਮਾਂਗਟ ਤੋਂ ਆ ਕੇ ਚਿੱਠੀ ਦੀ ਰਾਹੀਂ ਇਹ ਗੱਲ ਬਿਸ਼ਨ ਸਿੰਘ ਜੀ ਤੋਂ ਕਿਉਂ ਪੁੱਛਣੀ ਸੀ? ਗੱਲ ਸਿੱਧੀ ਸਾਫ਼ ਹੈ ਕਿ ਅਵਹਲ ਤਾਂ ਬੀੜ ਦੇ ਦਰਸ਼ਨ ਕੀਤੇ ਹੀ ਨਹੀਂ, ਜੇ ਕੀਤੇ ਹਨ ਤਾਂ ਸੰਤੋਖੀ ਹੋਈ ਬੀੜ ਹੀ ਵੇਖ ਆਏ ਹੋਣਗੇ। ਸੋ, ਮੀਰਾਂਬਾਈ ਤੇ ਭਗਤ ਸੂਰਦਾਸ ਜੀ ਦੇ ਨਵੇਂ ਵਾਧੂ ਪਏ ਸ਼ਬਦਾਂ ਦੀ ਲਿਖਾਈ ਦਾ ਟਾਕਰਾ ਕਰਨ ਦਾ ਸਮਾ ਮਿਲਣਾ ਤਾਂ ਕਿਤੇ ਰਿਹਾ, ਜੀ.ਬੀ. ਸਿੰਘ ਜੀ ਤਾਂ ਸੂਰਦਾਸ ਜੀ ਦੇ ਹੀ ਸ਼ਬਦ ਦੀਆਂ ਛੇ ਤੁਕਾਂ ਨੂੰ ਇਕੋ ਥਾਂ ਲਿਖਿਆ ਵੇਖ ਕੇ ਨਿਰਣਾ ਕਰਨ ਦਾ ਮੌਕਾ ਨਹੀਂ ਲੱਭ ਸਕੇ ਕਿ ਪਹਿਲੀ ਤੁਕ ਕਿਸ ਨੇ ਲਿਖੀ ਹੈ ਤੇ ਬਾਕੀ ਦੀਆਂ ਪੰਜ ਕਿਸ ਨੇ ਲਿਖੀਆਂ ਹਨ। ਸਦਕੇ ਜਾਈਏ ਅਜਿਹੀ ਖੋਜ ਤੋਂ!

ਹੁਣ ਰਤਾ ਵੇਖੋ ਉਹ ਜਵਾਬ ਜੋ ਸਰਦਾਰ ਬਿਸ਼ਨ ਸਿੰਘ ਜੀ ਨੇ ਭੇਜੇ। ਮੀਰਾਂਬਾਈ ਦੇ ਸ਼ਬਦ ਬਾਰੇ ਲਿਖਦੇ ਹਨ ਕਿ ਇਹ ਉਸੇ ਹੀ ਹੱਥ ਦਾ ਹੈ ਜਿਸ ਹੱਥ ਨੇ ਇਸ ਤੋਂ ਪਹਿਲੇ ਜੈਦੇਵ ਤੇ ਰਵਿਦਾਸ ਜੀ ਦੇ ਸ਼ਬਦ ਲਿਖੇ ਹਨ। ਅਸਲ ਦਾ ਹੀ ਹਿੱਸਾ ਹੈ, ਪਿਛੋਂ ਕਿਸੇ ਨੇ ਨਹੀਂ ਲਿਖਿਆ।

ਸਰਦਾਰ ਜੀ ! ਮੀਰਾਂਬਾਈ ਦਾ ਸ਼ਬਦ ਅਸਲ ਦਾ ਹਿੱਸਾ ਉਸੇ ਤਰ੍ਹਾਂ ਹੈ, ਜਿਵੇਂ ਤੁਸੀ ਬੀੜ ਦੇ ਅਖੀਰ ਉਤੇ ਲਿਖੀਆਂ ਵਾਧੂ ਬਾਣੀਆਂ ਨੂੰ ਭੀ ਅਸਲ ਦਾ ਹਿੱਸਾ ਕਹਿ ਚੁਕੇ ਹੋ, ਕਿਉਂਕਿ ਤੁਹਾਡੀ ਰਾਇ ਮੁਤਾਬਕ ਗੁਰੂ ਅਰਜਨ ਸਾਹਿਬ ਨੂੰ ਵਿਖਾਣ ਤੋਂ ਪਿਛੋਂ ਕੋਈ ਚੀਜ਼ ਨਹੀਂ ਲਿਖੀ ਗਈ ।

ਅਸਲੀਅਤ ਕੀ ਹੈ ? ਜੇ ਸਰਦਾਰ ਬਿਸ਼ਨ ਸਿੰਘ ਜੀ ਨੇ ਇਹ ਠੀਕ ਲਿਖਿਆ ਹੈ ਕਿ ਮੀਰਾਂਬਾਈ ਦਾ ਸ਼ਬਦ ਉਸੇ ਸ਼ਬਦ ਨੇ ਲਿਖਿਆ ਹੈ ਜਿਸ ਨੇ ਭਗਤ ਜੈਦੇਵ ਤੇ ਰਵਿਦਾਸ ਜੀ ਦਾ, ਤਾਂ ਭੀ ਉਹ ਇਕ ਗੱਲ ਛੱਡ ਗਏ ਹਨ। ਜਿਸ ਹੱਥ ਨੇ ਇਹਨਾਂ ਦੋਹਾਂ ਭਗਤਾਂ ਦੇ ਸ਼ਬਦ ਲਿਖੇ ਹਨ, ਉਸ ਨੇ ਇਹਨਾਂ ਤੋਂ ਪਹਿਲਾਂ ਹੋਰ ਕਿਤਨੀ ਕੁ ਬਾਣੀ ਲਿਖੀ ਹੈ ? ਵੇਖਿਆ ਜੇ ? ਇਹੀ ਹੈ ਅਸਲ ਘੁੰਡੀ । ਜਿਸ ਦਾ ਨਿਰਣਾ ਕਰਨੇ ਸ: ਬਿਸ਼ਨ ਸਿੰਘ ਜੀ ਖੁੰਝ ਗਏ ਜਾਪਦੇ ਹਨ। ਇਥੇ ਭੀ ਉਹੀ ਹੱਥ-ਫੇਰੀ ਕੀਤੀ ਜਾਪਦੀ ਹੈ ਜੋ ਬੀੜ ਦੇ ਅਖੀਰ 'ਤੇ ਹੈ। ਜਿਸ ਬੀੜ ਵਿਚ ਕਈ ਲਿਖਾਰੀਆਂ ਨੇ ਬਾਣੀ ਲਿਖੀ ਹੋਵੇ, ਉਥੇ ਇਸ ਹੱਥ-ਫੇਰੀ ਦਾ ਭੇਤ ਖੁਲ੍ਹੇ ਕਿਵੇਂ ? ਪਰ ਅਸੀਂ ਇਹ ਭੇਤ ਖੇਲ੍ਹਾਂਗੇ ਬੋਹਤ ਦੀ ਬੀੜ ਦਾ ਜ਼ਿਕਰ ਕਰਨ ਵੇਲੇ। ਹਾਲਾਂ ਅਸਲ ਗੱਲ ਇਉਂ ਜਾਪਦੀ ਹੈ ਕਿ ਮੀਰਾਂਬਾਈ ਦਾ ਸ਼ਬਦ ਦਰਜ ਕਰਨ ਲਈ, ਤੇ ਇਹ ਦੱਸਣ ਲਈ ਕਿ ਇਹ ਪਹਿਲਾਂ ਹੀ ਦਰਜ ਸੀ, ਮਾਰੂ ਰਾਗ ਦੀਆਂ ਕੁਝ ਜੁੜਾਂ ਕੱਢ ਕੇ ਨਵੇਂ ਵਰਕੇ ਪਾਏ ਗਏ ਜਾਪਦੇ ਹਨ। ਉਹਨਾਂ ਸਾਰੇ ਵਰਕਿਆਂ ਉਤੇ ਮੀਰਾਂ ਦੇ ਸ਼ਬਦ ਸਮੇਤ ਇਕੋ ਹੱਥ ਦੀ ਬਾਣੀ ਲਿਖੀ ਹੋਈ ਹੈ। ਤੇ ਸਰਦਾਰ ਬਿਸ਼ਨ ਸਿੰਘ ਜੀ ਨੇ ਠੀਕ ਆਖਿਆ ਹੈ ਕਿ ਇਹ ਸਭ ਕੁਝ ਇਕ ਹੱਥ ਦਾ ਲਿਖਿਆ ਹੋਇਆ ਹੈ ।

ਹੁਣ ਆਓ ਭਗਤ ਸੂਰਦਾਸ ਜੀ ਦੀ ਇਕੱਲੀ ਤੁਕ ਵੱਲ । ਅਦਲਾ-ਬਦਲੀ ਕਰਨ ਵਾਲਿਆਂ ਨੇ ਇਥੇ ਜੁੜਾਂ ਕੱਢਣ ਦੀ ਲੋੜ ਨਹੀਂ ਸਮਝੀ, ਸੱਕ ਪੈ ਸਕਦਾ ਹੈ ਇਕੱਲੀ ਤੁਕ ਉਤੇ । ਸਾਰਾ ਸ਼ਬਦ ਤਾਂ ਸਗੋਂ ਠੀਕ ਪਿਆ ਜਾਪਦਾ ਹੈ । ਅੰਵਾਣ ਪਾਠਕ ਇਹੀ ਭੁਲੇਖਾ ਖਾਏਗਾ ਕਿ ਜਿਸ ਨੇ ਇਹ ਇਕੱਲੀ ਤੁਕ ਲਿਖੀ ਹੈ, ਕਿਸੇ ਕਾਰਨ ਉਹ ਸਾਰਾ ਸ਼ਬਦ ਲਿਖਣੋਂ ਖੁੰਝਣ ਦੀ ਉਕਾਈ ਖਾ ਗਿਆ ਹੈ ।

ਪਰ ਵੇਖੋ ਸਿੱਟੇ ਜੀ.ਬੀ. ਸਿੰਘ ਜੀ ਦੇ ! ਲਿਖਦੇ ਹਨ ਕਿ ਮਾਂਗਟ ਤੋਂ ਆਉਂਦਿਆਂ ਰਾਹ ਵਿਚ ਲਿਖਾਰੀ ਨੂੰ ਇਹ ਸ਼ਬਦ ਯਾਦ ਆ ਗਿਆ, ਤੇ ਉਸ ਨੇ ਮੁੰਹ-ਜਬਾਨੀ ਪਹਿਲੀ ਤੁਕ ਲਿਖ ਦਿੱਤੀ । ਖੋਜੀ ਸੱਜਣ ਜੀ ਨੇ ਇਥੇ ਆਪਣੀ ਖੋਜ ਨੂੰ ਕਿਤਨਾ ਹਾਸੋ-ਹੀਣਾ ਬਣਾਇਆ ਹੈ । ਕੀ ਲਿਖਾਰੀ ਆਪਣੇ ਚੇਤੇ ਉਤਾਰ ਰਹੇ ਸਨ, ਜਾਂ 'ਆਦਿ ਬੀੜ' ਤੋਂ ਉਤਾਰਾ ਕਰ ਰਹੇ ਸਨ ? ਚੰਗੀ ਇਮਾਨਦਾਰੀ

ਸ੍ਰੀ ਉਸ ਲਿਖਾਰੀ ਦੀ ਜਿਸ ਨੇ ਆਪਣੇ ਕੋਲੋਂ ਹੀ ਇਹ ਇਕੱਲੀ ਤੁਕ ਲਿਖ ਲਈ ! ਪਰ ਉਸ ਦਾ ਚੇਤਾ ਭੀ ਰਤਾ ਵੇਖੋ ! ਕੀ ਇਸ ਪਹਿਲੀ ਤੁਕ ਤੋਂ ਛੁਟ ਬਾਕੀ ਦਾ ਸ਼ਬਦ ਲਿਖਾਰੀ ਨੂੰ ਭੁੱਲ ਗਿਆ ਸੀ ਕਿ ਸ਼ਬਦ ਦੇ ਕਰਤਾ ਭਗਤ ਜੀ ਦਾ ਨਾਮ ਭੀ ਭੁੱਲ ਗਿਆ ਸੀ ? ਇਸ ਤੁਕ ਉਤੇ ਉਸ ਨੇ 'ਸਾਰੰਗ ਸੂਰਦਾਸ' ਕਿਉਂ ਨਾ ਲਿਖਿਆ ? ਕੀ ਉਸ ਲਿਖਾਰੀ ਨੂੰ ਭਗਤ ਦਾ ਨਾਮ ਹੀ ਭੁੱਲ ਗਿਆ ਸੀ ? ਤਾਂ ਕੀ ਅਜੇ ਭੀ ਤੁਸੀ ਅਜਿਹੇ ਲਿਖਾਰੀ ਨੂੰ ਇਮਾਨਦਾਰ ਮੰਨੋਗੇ ? ਜੀ.ਬੀ. ਸਿੰਘ ਜੀ ਲਿਖਦੇ ਹਨ ਕਿ ਸੂਰਦਾਸ ਦਾ ਦੂਸਰਾ ਸ਼ਬਦ ਲਿਖਾਰੀ ਨੇ ਸਾਹਮਣੇ ਪਈ ਸੈਂਚੀ ਤੋਂ ਨਕਲ ਕਰ ਲਿਆ । ਸਦਕੇ ! ਕੀ ਇਹ ਦੂਜਾ ਸ਼ਬਦ ਲਿਖਣ ਲੱਗਿਆਂ ਭੀ ਲਿਖਾਰੀ ਨੂੰ ਪਹਿਲੇ ਸ਼ਬਦ ਦੀ ਇਕੱਲੀ ਤੁਕ ਦੇ ਕਰਤਾ ਭਗਤ ਸੂਰਦਾਸ ਦਾ ਨਾਮ ਚੇਤੇ ਨਾ ਆਇਆ ? ਫਿਰ ਭੀ ਉਸ ਨੇ ਪਹਿਲੀ ਤੁਕ ਨੂੰ, ਜੋ ਉਹ ਆਪਣੀ ਯਾਦ ਤੋਂ ਆਪ ਹੀ ਵਧਾ ਰਿਹਾ ਸੀ, ਸਿਰ-ਲੇਖ ਤੋਂ ਬਿਨਾਂ ਕਿਉਂ ਰਹਿਣ ਦਿੱਤਾ ?

ਜੀ.ਬੀ. ਸਿੰਘ ਜੀ ! ਅਸਲ ਗੱਲ ਤੋਂ ਤੁਸੀ ਖੁੰਝ ਰਹੇ ਹੋ । 'ਆਦਿ ਬੀੜ' ਵਿਚ ਸੂਰਦਾਸ ਜੀ ਦੀ ਇਹ ਇਕੱਲੀ ਹੀ ਤੁਕ ਸੀ ਤੇ ਸਿਰ-ਲੇਖ ਤੋਂ ਬਿਨਾਂ ਹੀ ਸੀ । ਭਾਈ ਬੰਨੋ ਦੇ ਲਿਖਾਰੀ ਦਾ ਕੋਈ ਦੋਸ਼ ਨਹੀਂ । ਉਸ ਨੇ ਹੂ-ਬ-ਹੂ ਉਸੇ ਤਰ੍ਹਾਂ ਉਤਾਰਾ ਕਰ ਦਿਤਾ ਸੀ ।

### (ਅ) ਪਿੰਡ ਬੋਹਤ ਵਾਲੀ ਬੀੜ

ਇਹ ਬੀੜ ਸਰਦਾਰ ਜੀ.ਬੀ. ਸਿੰਘ ਨੇ ਅੱਖੀਂ ਵੇਖੀ, ਤੇ ਇਸ ਬਾਬਤ ਲਿਖਿਆ ਹੈ ਕਿ ਭਾਈ ਬੰਨੋ ਵਾਲੀ ਬੀੜ ਤੋਂ ਉਸ ਬੀੜ ਦੇ ਆਪਣੇ ਬਣਨ ਦੇ ਇਕ ਸਾਲ ਦੇ ਅੰਦਰ ਅੰਦਰ ਹੀ ਇਹ ਉਤਾਰਾ ਹੋ ਗਿਆ ਸੀ, ਤੇ ਇਹ ਸਾਰੀ ਬੀੜ ਇਕੋ ਹੱਥ ਦੀ ਲਿਖੀ ਹੋਈ ਹੈ ।

ਭਾਈ ਬੰਨੋ ਵਾਲੀ ਬੀੜ ਉਤੇ ਪਿਛਲੀ ਵਿਚਾਰ ਵਿਚ ਅਸੀ ਸਰਦਾਰ ਬਿਸ਼ਨ ਸਿੰਘ ਜੀ ਬੰਨੋਆਣੀਏ ਅਤੇ ਸਰਦਾਰ ਜੀ.ਬੀ. ਸਿੰਘ ਦੀ ਰਾਇ ਵੇਖ ਆਏ ਹਾਂ । ਇਹ ਦੋਵੇਂ ਇਸ ਖਿਆਲ ਦੇ ਹਨ ਕਿ ਜਦੋਂ ਭਾਈ ਬੰਨੋ ਨੇ ਆਪਣੀ ਬੀੜ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿਚ ਪੇਸ਼ ਕੀਤੀ, ਉਸ ਵੇਲੇ ਮੀਰਾਂਬਾਈ ਵਾਲਾ ਸ਼ਬਦ ਇਸ ਵਿਚ ਲਿਖਿਆ ਜਾ ਚੁਕਿਆ ਸੀ ।

ਬੋਹਤ ਵਾਲੀ ਬੀੜ ਭਾਈ ਬੰਨੋ ਦੀ ਬੀੜ ਦਾ ਉਤਾਰਾ ਹੈ । ਗੁਰੂ ਅਰਜਨ ਸਾਹਿਬ ਦੀ ਹਯਾਤ ਵਿਚ ਹੀ ਹੋਇਆ । ਜੀ.ਬੀ. ਸਿੰਘ ਜੀ ਨੂੰ ਆਪ ਤਾਂ ਪੜਤਾਲ ਕਰਨ ਦਾ ਮੌਕਾ ਨਹੀਂ ਮਿਲਿਆ, ਉਹ ਆਖਦੇ ਹਨ, 'ਮੈਂ ਕਾਹਲ ਵਿਚ ਬੋੜਾ

ਵਕਤ ਹੀ ਦੇ ਸਕਿਆ ਸਾਂ।' ਪਰ ਉਹਨਾਂ ਦੇ ਥਾਂ ਸਰਦਾਰ ਬਿਸ਼ਨ ਸਿੰਘ ਜੀ ਬੰਨੋਆਣੀਏ ਨੇ ਜਾ ਕੇ ਪੜਤਾਲ ਕੀਤੀ, ਤੇ ਮੀਰਾਂਬਾਈ ਦੇ ਸ਼ਬਦ ਬਾਬਤ ਇਉਂ ਲਿਖ ਭੇਜਿਆ (ਪ੍ਰਾਚੀਨ ਬੀੜਾਂ, ਪੰਨਾ ੧੪੩) :

ਰਾਗ ਮਾਨੂ ਹੇਠਾਂ ਜੈਦੇਵ ਦਾ ਇਹ ਸ਼ਬਦ 'ਬੰਦ ਸਤ੍ਰ ਭੇਦਿਆ' ਛੇਕੜ ਪੁਰ ਆ ਕੇ ਪਿਛੇ ਥਾਂ ਪ੍ਰਾਲੀ ਪਈ ਸੀ। ਉਥੇ ਕਿਸੇ ਹੋਰ ਹੱਥ ਦੇ ਲਿਖੇ ਇਹ ਦੋ ਸ਼ਬਦ ਹਨ :

(ਉ) ਰਵਿਦਾਸ ਦਾ ਸ਼ਬਦ : 'ਸੁਖ ਸਾਗਰ ਚਿੰਤਾਮਣਿ.....'

(ਅ) ਮੀਰਾਂਬਾਈ ਦਾ ਸ਼ਬਦ : 'ਮਨੁ ਹਮਾਰੈ ਬੋਧਿਓ'

ਥਾਂ ਹਾਲੀ ਭੀ ਪ੍ਰਾਲੀ ਪਈ ਹੈ (ਪੰਨਾ ੩੪੯ ਪੁਰ)।

ਰਤਾ ਧਿਆਨ ਨਾਲ ਵਿਚਾਰਨਾ। ਜੇ ਭਾਈ ਬੰਨੋ ਵਾਲੀ ਬੀੜ ਵਿਚ ਪਹਿਲਾਂ ਹੀ ਮੀਰਾਂਬਾਈ ਦਾ ਸ਼ਬਦ ਮੌਜੂਦ ਸੀ, ਤਾਂ ਬੋਹਤ-ਬੀੜ ਦੇ ਲਿਖਾਰੀ ਨੇ ਹੋਰ ਸਾਰਾ ਗੁਰੂ ਗ੍ਰੰਥ ਸਾਹਿਬ ਹੂ-ਬ-ਹੂ ਉਤਾਰਾ ਕਰ ਕੇ ਸਿਰਫ ਇਹੀ ਸ਼ਬਦ ਕਿਉਂ ਛੱਡ ਦੇਣਾ ਸੀ? ਅਸਲੀਅਤ ਇਹ ਹੈ ਕਿ ਜਦੋਂ ਬੋਹਤ-ਬੀੜ ਲਿਖੀ ਗਈ, ਭਾਈ ਬੰਨੋ ਦੀ ਬੀੜ ਵਿਚ ਇਹ ਸ਼ਬਦ ਹੈ ਹੀ ਨਹੀਂ ਸੀ। ਬੋੜਾ ਕੁ ਪਿਛਾਂਹ ਪਰਤੀਏ। ਉਸ ਬੀੜ ਬਾਰੇ ਬਿਸ਼ਨ ਸਿੰਘ ਜੀ ਨੇ ਲਿਖ ਭੇਜਿਆ ਕਿ ਉਸ ਵਿਚ ਜੈਦੇਵ ਜੀ, ਰਵਿਦਾਸ ਜੀ ਅਤੇ ਮੀਰਾਂਬਾਈ ਦੇ ਸ਼ਬਦ ਇਕੋ ਹੱਥ ਦੇ ਲਿਖੇ ਹੋਏ ਹਨ। ਇਹਨਾਂ ਇਕੋ ਹੱਥ ਦੇ ਲਿਖੇ ਸ਼ਬਦਾਂ ਵਿਚੋਂ ਬੋਹਤ-ਬੀੜ ਦਾ ਲਿਖਾਰੀ ਸਿਰਫ ਮੀਰਾਂਬਾਈ ਦਾ ਸ਼ਬਦ ਲਿਖਣੋਂ ਖੁੱਝ ਨਹੀਂ ਸੀ ਸਕਦਾ। ਉਹ ਜ਼ਰੂਰ ਸਾਰੇ ਹੀ ਉਤਾਰਦਾ। ਪਰ ਉਤਾਰਦਾ ਕਿਥੋਂ? ਮੀਰਾਂਬਾਈ ਵਾਲਾ ਤਾਂ ਤਦੋਂ ਹੈ ਹੀ ਨਹੀਂ ਸੀ, ਤੇ, ਇਹ ਤਿੰਨੇ ਇਕੋ ਹੱਥ ਦੇ ਕਦੋਂ ਬਣੇ ਤੇ ਕਿਵੇਂ ਬਣੇ? 'ਕਦੋਂ ਬਣੇ' ਵਾਲੀ ਘੁੰਡੀ ਤਾਂ ਅਗਾਂਹ ਚੱਲ ਕੇ ਖੁਲ੍ਹੇਗੀ। ਕਿਵੇਂ ਬਣੀ ਵਾਲੀ ਗੱਲ ਸਾਫ਼ ਹੈ। ਇਕ ਮੌਕਿਆ ਆਇਆ ਜਦੋਂ ਵਿਚੋਂ ਪਤ੍ਰੇ ਕਢੇ ਗਏ ਤੇ ਮੀਰਾਂਬਾਈ ਦੇ ਸ਼ਬਦ ਸਮੇਤ ਇਸ ਤੋਂ ਪਹਿਲੇ ਕੁਝ ਹੋਰ ਸ਼ਬਦ 'ਇਕੋ ਹੱਥ' ਦੇ ਲਿਖੇ ਗਏ, ਤਾਕਿ ਮੀਰਾਂਬਾਈ ਵਾਲਾ ਭੀ ਅਸਲੀ ਹੀ ਜਾਪੇ।

ਇਹੀ ਚਾਲ ਬੋਹਤ-ਬੀੜ ਵਿਚ ਵਰਤੀ ਗਈ ਹੈ। ਇਸ ਉਤੇ ਭੀ ਉਹੀ ਮੌਕਿਆ ਆ ਬਣਿਆ। ਨਹੀਂ ਤਾਂ ਬੋਹਤ-ਬੀੜ ਦਾ ਲਿਖਾਰੀ ਉਤਾਰਾ ਕਰਨ ਵੇਲੇ ਰਵਿਦਾਸ ਜੀ ਦਾ ਸ਼ਬਦ ਭੀ ਕਿਉਂ ਛੱਡ ਦੇਂਦਾ? ਉਸ ਨੇ ਨਹੀਂ ਸੀ ਛੱਡਿਆ। ਵਿਚਾਰੇ ਸ਼ਰਧਾਲੂ ਕਾਤਬਾਂ ਦੀ ਇੱਜਤ ਨੂੰ ਹੱਥ ਨਾ ਪਾਈਏ। ਹਾਂ, ਉਹੀ ਮੌਕਾ ਆ ਬਣਿਆ। ਸਬੱਬ ਨਾਲ ਰਵਿਦਾਸ ਜੀ ਦਾ ਸ਼ਬਦ ਹੀ ਇਕੱਲੇ

ਵਰਕੇ 'ਤੇ ਹੋਵੇਗਾ। ਇਹ ਵਰਕਾ ਕੱਢਿਆ ਗਿਆ। ਇਸ ਦੇ ਥਾਂ ਨਵਾਂ ਵਰਕਾ ਪੈ ਗਿਆ, ਤੇ ਰਵਿਦਾਸ ਜੀ ਦਾ ਅਤੇ ਮੀਰਾਂਬਾਈ ਦਾ ਸ਼ਬਦ 'ਇਕੋ ਹੱਥ' ਦੇ ਹੋ ਗਏ, ਤਾਕਿ ਮੀਰਾਂਬਾਈ ਦੇ ਸ਼ਬਦ ਉਤੇ ਸ਼ੱਕ ਨਾ ਪਏ। ਸਰਦਾਰ ਜੀ.ਬੀ. ਸਿੰਘ ਜੀ ਜੇ 'ਕਾਹਲ' ਵਿਚ ਨਾ ਹੁੰਦੇ, ਤੇ ਪੰਥ ਦੀ ਜਿੰਦਗੀ ਮੌਤ ਦੇ ਸਵਾਲ ਨੂੰ ਹੱਥ ਪਾ ਕੇ ਇਸ ਤਰ੍ਹਾਂ ਹਰ ਥਾਂ 'ਬੋੜਾ ਵਕਤ ਹੀ' ਦੇਣ ਦਾ ਤਰੀਕਾ ਨਾ ਵਰਤਦੇ, ਤਾਂ ਬੋਹਤ-ਬੀੜ ਭੀ ਇਹਨਾਂ ਮੀਰਾਂਬਾਈ ਵਾਲੇ ਪਤ੍ਰਿਆਂ ਉਤੇ ਉਹਨਾਂ ਨੂੰ ਕੁਝ ਹੋਰ ਗੱਲਾਂ ਸੁਣਾ ਦਿੰਦੀ। ਇਥੇ ਸ਼ਾਇਦ ਨਿਰੇ ਰਵਿਦਾਸ ਜੀ ਅਤੇ ਮੀਰਾਂਬਾਈ ਦੇ ਹੀ 'ਇਕੋ ਹੱਥ' ਦੇ ਸ਼ਬਦ ਨਾ ਹੁੰਦੇ। ਬੈਰ ! ਫਿਰ ਭੀ ਅਸਾਂ ਇਹ ਭੇਤ ਲੱਭ ਹੀ ਲਿਆ ਹੈ ਕਿ ਮੀਰਾਂ ਵਾਲਾ ਸ਼ਬਦ ਪਹਿਲਾਂ ਨਾ ਹੀ ਬੰਨੋ ਦੀ ਬੀੜ ਵਿਚ ਸੀ ਤੇ ਨਾ ਹੀ ਬੋਹਤ-ਬੀੜ ਵਿਚ ਆ ਸਕਿਆ।

ਅੱਗੇ ਸੂਰਦਾਸ ਜੀ ਦੇ ਸ਼ਬਦ ਬਾਰੇ ਸਰਦਾਰ ਜੀ.ਬੀ. ਸਿੰਘ ਨੂੰ ਇਹ ਖੋਜ-ਪੜਤਾਲ ਲਿਖ ਕੇ ਭੇਜੀ ਗਈ (ਵੇਖੋ, ਪੰਨਾ ੧੪੪):

ਰਾਗ ਸਾਰੰਗ ਹੇਠਾਂ, ਸੂਰਦਾਸ ਦਾ ਸ਼ਬਦ 'ਛਾਡਿ ਮਨ ਹਰਿ ਬਿਖਨ ਕੋ ਸੰਗੁ'  
ਅਤੇ ਕਬੀਰ ਦਾ ਸ਼ਬਦ 'ਹਰਿ ਬਿਨੁ ਕਉਨੁ ਸਹਾਈ ਮਨ ਕਾ' ਇਹ ਪਿਛੋਂ  
ਇਕ ਹੋਰ ਹੱਥ ਦੇ ਲਿਖੇ ਹਨ।

ਵੇਖਿਆ ਜੇ ? ਜੋ ਚਾਲ ਭਾਈ ਬੰਨੋ ਵਾਲੀ ਬੀੜ ਵਿਚ ਮੀਰਾਂਬਾਈ ਦੇ ਸ਼ਬਦ ਵਾਸਤੇ ਵਰਤੀ ਗਈ ਹੈ, ਉਹੀ ਇਥੇ ਸੂਰਦਾਸ ਦੇ ਵਾਧੂ ਸ਼ਬਦ ਲਈ ਵਰਤੀ ਹੈ। ਕਬੀਰ ਜੀ ਦਾ ਸ਼ਬਦ 'ਹਰਿ ਬਿਨੁ ਕਉਨੁ ਸਹਾਈ ਮਨ ਕਾ' ਭਾਈ ਬੰਨੋ ਦੀ ਬੀੜ ਵਿਚ ਪਹਿਲਾਂ ਹੀ ਮੌਜੂਦ ਸੀ, ਤੇ ਪਹਿਲੇ ਅਸਲ ਲਿਖਾਗੀ ਦੇ ਹੱਥ ਦਾ ਲਿਖਿਆ ਹੋਇਆ ਸੀ। ਬੋਹਤ-ਬੀੜ ਦੇ ਲਿਖਾਗੀ ਨੇ ਉਤਾਰਾ ਕਰਨ ਵੇਲੇ ਇਹ ਕਿਉਂ ਛੱਡ ਦੇਣਾ ਸੀ ? ਸੁਆਦਲੀ ਗੱਲ ਇਹ ਹੈ ਕਿ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਤਾਂ ਇਹ ਲਿਖਾਗੀ ਠੀਕ ਠੀਕ 'ਕਰ ਸਕਿਆ ਹੈ, ਪਰ ਉਕਾਈ ਖਾਂਦਾ ਹੈ ਸਿਰਫ ਉਹਨਾਂ ਦੇ ਬਾਵਾਂ 'ਤੇ, ਜਿਥੇ ਦਾਲ ਵਿਚ ਕੁਝ ਕਾਲਾ ਕਾਲਾ ਹੈ। ਨਹੀਂ, ਲਿਖਾਗੀ ਨਿਰੋਲ ਨਿਰਦੋਸ਼ ਹੈ। ਉਸ ਨੇ ਨਾ ਹੀ ਉਕਾਈ ਖਾਂਦੀ ਹੈ, ਨਾ ਹੀ ਇਥੇ ਉਸ ਦੀ ਨੀਅਤ ਵਿਚ ਕੋਈ ਫਰਕ ਪਿਆ। ਹਾਂ, ਇਥੇ ਭੀ ਉਹੀ ਮੌਕਿਆ ਬਣਿਆ ਜੋ ਅਖੀਰਲੀਆਂ ਵਾਧੂ ਬਾਣੀਆਂ ਵਾਸਤੇ ਬਣਦਾ ਗਿਆ ਸੀ, ਤੇ ਜੋ ਮੀਰਾਂ ਦੇ ਸ਼ਬਦ ਬਾਰੇ ਬਣਿਆ। ਇਥੇ ਭੀ ਪੜ੍ਹੇ ਕੱਢੇ-ਪਾਏ ਗਏ। ਭਗਤ ਕਬੀਰ ਜੀ ਦਾ ਸ਼ਬਦ 'ਇਕੋ ਹੱਥ' ਵਾਸਤੇ ਜਾਣ-ਬੁੱਝ ਕੇ ਛੱਡ ਲਿਆ ਗਿਆ, ਤਾਕਿ ਉਸੇ ਹੱਥ ਦਾ ਲਿਖਿਆ ਸੂਰਦਾਸ ਜੀ ਦਾ ਸ਼ਬਦ ਭੀ

ਅਸਲੀ ਜਾਪ ਸਕੇ। ਸਰਦਾਰ ਜੀ.ਬੀ. ਸਿੰਘ ਜੀ ਦੀ 'ਕਾਹਲ' ਨੇ ਇਥੇ ਭੀ ਉਹਨਾਂ ਦੀ ਬੋਜ ਨੂੰ ਭਾਗੀ ਸੱਟ ਮਾਰ ਦਿੱਤੀ।

ਭਾਈ ਬੰਨੋ ਦੀ ਬੀੜ ਅਤੇ ਪਿੰਡ ਬੋਹਤ ਦੀ ਬੀੜ ਸਭ ਤੋਂ ਪਹਿਲੇ ਉਤਾਰੇ ਹਨ। ਹੋਰ ਜੋ ਭੀ ਉਤਾਰੇ ਹੁੰਦੇ ਰਹੇ, ਆਮ ਤੌਰ 'ਤੇ ਇਹਨਾਂ ਤੋਂ ਹੀ ਹੋਣੇ ਸਨ। ਬੀੜਾਂ ਦੇ ਅਖੀਰ 'ਤੇ ਵਧਾਈਆਂ ਛਾਲਤੂ ਬਾਣੀਆਂ ਦੀ ਪੜਤਾਲ ਕਰਨ ਵੇਲੇ ਸਾਨੂੰ ਸਾਰੀਆਂ ਬੀੜਾਂ ਦੋ ਹਿੱਸਿਆਂ ਵਿਚ ਵੰਡਣੀਆਂ ਪਈਆਂ ਸਨ—ਇਕ ਉਹ ਜੋ ਗੁਰੂ ਤੇਰਾ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਲਿਖੀਆਂ ਗਈਆਂ, ਤੇ ਦੂਜੀਆਂ ਉਹ ਜੋ ਸੰਮਤ ੧੯੩੨ ਤੋਂ ਪਿਛੋਂ ਲਿਖੀਆਂ ਗਈਆਂ।

ਭਗਤ ਸੂਰਦਾਸ ਜੀ ਅਤੇ ਮੀਰਾਂਬਾਈ ਦੇ ਸ਼ਬਦ ਦੀ ਪੜਤਾਲ ਭੀ ਸਾਨੂੰ ਉਸੇ ਹੀ ਵੰਡ 'ਤੇ ਅਪਤਾਂਦੀ ਹੈ, ਤੇ ਉਸੇ ਹੀ ਨਤੀਜੇ 'ਤੇ ਲੈ ਜਾਂਦੀ ਹੈ।

(ੴ) ਸੰਮਤ ੧੯੩੨ ਤੋਂ ਪਹਿਲਾਂ ਦੀਆਂ ਲਿਖੀਆਂ ਕੁਝ ਉਹ ਬੀੜਾਂ ਹਨ ਜਿਨ੍ਹਾਂ ਵਿਚ ਇਹ ਦੋਵੇਂ ਸ਼ਬਦ ਦਰਜ ਹਨ ਜਾਂ ਇਹਨਾਂ ਵਿਚੋਂ ਕੋਈ ਇਕ ਦਰਜ ਹੈ। ਪਰ ਸਾਰੀ ਬਾਣੀ ਇਕੋ-ਹੱਥ ਹੁੰਦਿਆਂ ਭੀ ਇਹ ਵਾਪੂ ਪਾਏ ਸ਼ਬਦ ਕਿਸੇ ਹੋਰ ਹੱਥ ਦੇ ਹਨ।

ਕੁਝ ਬੀੜਾਂ ਐਸੀਆਂ ਭੀ ਹਨ ਜਿਨ੍ਹਾਂ ਵਿਚ ਇਹ ਵਾਪੂ ਸ਼ਬਦ ਦਰਜ ਹੀ ਨਹੀਂ ਹਨ, ਜਿਵੇਂ ਕਿ ਉਹਨਾਂ ਵਿਚ ਅਖੀਰਲੀਆਂ ਛਾਲਤੂ ਬਾਣੀਆਂ ਭੀ ਨਹੀਂ ਹਨ।

(ਅ) ਦੂਜੀ ਕਿਸਮ ਦੀਆਂ ਉਹ ਬੀੜਾਂ ਹਨ, ਜੋ ਸੰਮਤ ੧੯੩੨ ਤੋਂ ਕਾਫੀ ਚਿਰ ਪਿਛੋਂ ਦੀਆਂ ਲਿਖੀਆਂ ਹਨ। ਇਹਨਾਂ ਦੀ ਸਾਰੀ ਲਿਖਾਈ ਇਕੋ-ਹੱਥ ਦੀ ਹੈ। ਮੀਰਾਂਬਾਈ ਦਾ ਸ਼ਬਦ ਤੇ ਭਗਤ ਸੂਰਦਾਸ ਜੀ ਦਾ ਸਾਰਾ ਸ਼ਬਦ ਭੀ ਉਸੇ ਹੀ ਹੱਥ ਦਾ ਲਿਖਿਆ ਹੋਇਆ ਹੈ।

ਅਸੀਂ ਹੁਣ ਇਹਨਾਂ ਬੀੜਾਂ ਦੇ ਕੁਝ ਹਵਾਲੇ ਦੇ ਕੇ ਇਸ ਲੇਖ ਨੂੰ ਮੁਕਾਂਦੇ ਹਾਂ :

(ੴ)

(੧) ਬੁਕੇ ਸੰਧੁ ਵਾਲੀ ਬੀੜ—ਜੋ ਸੰਮਤ ੧੯੬੯੨ ਵਿਚ ਲਿਖੀ ਗਈ ਸੀ। ਸਾਰੀ ਲਿਖਾਈ ਇਕੋ ਹੱਥ ਦੀ ਹੈ। ਇਸ ਵਿਚ ਨਾ ਹੀ ਮੀਰਾਂਬਾਈ ਦਾ ਸ਼ਬਦ ਹੈ, ਤੇ ਨਾ ਹੀ ਭਗਤ ਸੂਰਦਾਸ ਜੀ ਦਾ। ਪਰ ਅਖੀਰ ਤੇ ਵਾਪੂ ਪੜ੍ਹੇ ਪਾ ਕੇ ਅਖੀਰਲੀਅਤ ਛਾਲਤੂ ਬਾਣੀਆਂ ਦਰਜ ਹਨ।

(२) ਡੇਹਰਾਦੂਨ ਵਾਲੀ ਬੀੜ—ਇਹ ਬੀੜ ਗੁਰੂ ਹਰਿ ਰਾਏ ਸਾਹਿਬ ਨੇ ਲਿਖਾਈ ਸੀ। ਜੀ.ਬੀ. ਸਿੰਘ ਜੀ ਲਿਖਦੇ ਹਨ—“ਰਾਗ ਮਾਚੁ ਦੇ ਅੰਤ ਪੁਰ ਬੋੜੀ ਜਿਹੀ ਥਾਂ ਰਹਿੰਦੀ ਸੀ। ਲਿਖਾਰੀ ਨੇ ਇਸ ਬੋੜੀ ਥਾਂ ਵਿਚ ਘੁਸੇੜ ਕੇ ਬਰੀਕ ਅੱਖਰਾਂ ਵਿਚ ਮੀਰਾਬਾਈ ਦਾ ਸ਼ਬਦ ਕਿਤੋਂ ਹੋਰ ਬੀੜ ਤੋਂ ਲੈ ਕੇ ਲਿਖਿਆ ਹੈ, ਜਾਂ ਕਿਸੇ ਤੋਂ ਜਥਾਨੀ ਸੁਣ ਕੇ।....ਪਰ ਇਸ ਸ਼ਬਦ ਦੇ ਹੇਠਾਂ ਮੁਟੇਰੇ ਅੱਖਰਾਂ ਵਿਚ ਲਿਖਿਆ ਹੈ—ਮੀਰਾਬਾਈ ਕਾ ਸ਼ਬਦ ਪੰਜਵੇਂ ਮਹਲੇ ਕੇ ਗਿਰੰਥ ਨਹੀਂ।”

(੩) ਕਾਨੂੰਗੜ ਦੀ ਬੀੜ—ਸੰਮਤ ੧੯੧੮ ਵਿਚ ਲਿਖੀ ਗਈ। “ਇਸ ਬੀੜ ਵਿਚ ਮੀਰਾਬਾਈ ਦਾ ਸ਼ਬਦ ਰਾਗ ਮਾਚੁ ਹੇਠਾਂ ਨਹੀਂ ਦਿਤਾ। ਨਾ ਰਾਗ ਸਾਰੰਗ ਵਿਚ ਸੂਰਦਾਸ ਦਾ ਪਹਿਲਾ ਸ਼ਬਦ ਜਾਂ ਉਸ ਦੀ ਪਹਿਲੀ ਤੁਕ”—ਵੇਖੋ ਸਫ਼ਾ ੧੮੧ ‘ਪ੍ਰਾਚੀਨ ਬੀੜ’।

(੪) ਬੀੜ ਸੰਮਤ ੧੯੨੮ (ਪਿੰਡ ਸਾਰਨ ਕੇ)—ਇਹ ਸਾਰੀ ਇਕ ਹੱਥ ਦੀ ਸਾਫ਼ ਲਿਖੀ ਹੈ। ਨਾ ਰਾਗ ਮਾਚੁ ਹੇਠਾਂ ਮੀਰਾਂ ਦਾ ਸ਼ਬਦ ਅਤੇ ਨਾ ਰਾਗ ਸਾਰੰਗ ਹੇਠਾਂ ਸੂਰਦਾਸ ਦਾ ਵਾਧੂ ਸ਼ਬਦ ਅਤੇ ਨਾ ਉਸ ਦੀ ਪਹਿਲੀ ਤੁਕ ਹੀ ਦਿੱਤੀ ਹੈ।

(ਅ)

(੧) ਬੀੜ ਵਾਸੂ—ਸੰਮਤ ੧੯੮੬ ਵਿਚ ਹਾੜ ਸੁਦੀ ੧੦। ਸਾਰੀ ਇਕੋ ਹੱਥ ਦੀ ਲਿਖੀ ਹੈ। ਰਾਗ ਸਾਰੰਗ ਵਿਚ ਦੋਵੇਂ ਸ਼ਬਦ ਸੂਰਦਾਸ ਦੇ ਦਿੱਤੇ ਹਨ। ਰਾਗ ਮਾਚੁ ਵਿਚ ਮੀਰਾਂ ਦਾ ਸ਼ਬਦ ਰਾਗ ਦੇ ਅੰਤ ਪੁਰ ਹੈ—ਵੇਖੋ ਸਫ਼ਾ ੧੫੫-੫੬ ‘ਪ੍ਰਾਚੀਨ ਬੀੜ’।

(੨) ਅਖਨੂਰ ਦੀ ਬੀੜ—ਸੰਮਤ ੧੯੮੦ ਵੈਸਾਖਉਂ ਦਿਨ ਪੰਜਾਬ ਗੁਦਰੇ। ਸਾਰੇ ਦਾ ਸਾਰਾ ਗ੍ਰੰਥ ਇਕ ਲਿਖਾਰੀ ਦਾ ਲਿਖਿਆ ਹੈ। ਸੂਰਦਾਸ ਦੇ ਵਾਧੂ ਸ਼ਬਦ ਦੀ ਪ੍ਰਾਲੀ ਪਹਿਲੀ ਤੁਕ ਹੀ ਦਿੱਤੀ ਹੈ। ਰਾਗ ਮਾਚੁ ਹੇਠਾਂ ਮੀਰਾਬਾਈ ਦਾ ਸ਼ਬਦ ਦਿੱਤਾ ਹੈ।

(੩) ਬੀੜ ਸੰਮਤ ੧੯੮੨ ਨਾਨਕ ਮਤਾ—ਇਹ ਸਾਰੀ ਬੀੜ ਇਕ ਹੱਥ ਦੀ ਸਾਫ਼-ਸੁਖਰੀ ਲਿਖੀ ਹੈ। ਮੀਰਾਬਾਈ ਦਾ ਸ਼ਬਦ ਰਾਗ ਮਾਚੁ ਹੇਠਾਂ ਦਿੱਤਾ ਹੈ।

ਇਸ ਵਿਚਾਰ ਤੋਂ ਅਸੀਂ ਸਾਫ਼ ਉਸ ਨਤੀਜੇ 'ਤੇ ਅੱਪੜੇ ਹਾਂ ਜਿਸ ਉਤੇ ਬੀੜਾਂ ਦੀਆਂ ਅਸ਼ੀਰਲੀਆਂ ਵਧਾਈਆਂ ਬਾਣੀਆਂ ਬਾਰੇ ਅੱਪੜੇ ਸਾਂ। ਸੰਮਤ ੧੯੩੨ ਤੋਂ ਪਹਿਲਾਂ ਲਿਖੀਆਂ ਬੀੜਾਂ ਵਿਚ ਮੀਰਾਬਾਈ ਦਾ ਸ਼ਬਦ ਅਤੇ ਭਗਤ ਸੂਰਦਾਸ ਜੀ ਦੀਆਂ ਵਾਧੂ ਤੁਕਾਂ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ

ਜੀ ਦੀ ਸ਼ਹੀਦੀ ਤੋਂ ਪਿਛੋਂ ਦਰਜ ਕੀਤੇ ਗਏ। ਦਰਜ ਕਰਨ ਦਾ ਤਰੀਕਾ ਭੀ ਉਹੀ ਵਰਤਿਆ ਗਿਆ ਹੈ, ਜੋ ਅੰਤਲੀਆਂ ਫਾਲਤੂ ਬਾਣੀਆਂ ਲਿਖਣ ਲਈ ਵਰਤਿਆ ਸੀ। ਇਹ ਦੱਸਣ ਲਈ ਕਿ ਇਹ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਦਰਜ ਸਨ, ਕੁਝ ਪਤ੍ਰੇ ਕੱਢ ਕੇ ਅਗਲੇ ਜਾਂ ਪਿਛਲੇ ਸ਼ਬਦ ਭੀ ਉਸੇ ਹੱਥ ਦੇ ਲਿਖਾਏ ਗਏ ਹਨ, ਜਿਸ ਨੇ ਮੀਰਾਂ ਦਾ ਤੇ ਸੂਰਦਾਸ ਜੀ ਦਾ ਵਾਧੂ ਸ਼ਬਦ ਲਿਖਿਆ।

ਇਹਨਾਂ ਬਦਲਾਈਆਂ ਬੀਜ਼ਾਂ ਤੋਂ ਜੋ ਉਤਾਰੇ ਅਗਾਂਹ ਹੋਏ, ਉਹਨਾਂ ਵਿਚ ਸਾਰੀ ਹੀ ਲਿਖਾਈ ਇਕੋ-ਹੱਥ ਦੀ ਹੈ। ਸੂਰਦਾਸ ਤੇ ਮੀਰਾਂ ਵਾਲਾ ਵਾਧੂ ਸ਼ਬਦ ਭੀ ਉਸੇ ਹੱਥ ਦਾ ਹੈ।

ਫਿਰ, ਮੀਰਾਂਬਾਈ ਦਾ ਸ਼ਬਦ ਤੇ ਭਗਤ ਸੂਰਦਾਸ ਦੀਆਂ ਵਾਧੂ ਤੁਕਾਂ ਕਿਸ ਨੇ ਕਦੋਂ ਤੇ ਕਿਵੇਂ ਲਿਖੀਆਂ। ਇਸ ਦਾ ਉੱਤਰ ਹੁਣ ਬਿਲਕੁਲ ਸਾਫ਼ ਹੈ। ਭਾਈ ਬਾਲੇ ਵਾਲੀ ਸਾਖੀ ਦੇ ਉਸ ਜਾਂ ਉਹਨਾਂ ਲਿਖਾਗੀਆਂ ਨੇ ਹੀ ਮੀਰਾਂ ਤੇ ਸੂਰਦਾਸ ਜੀ ਦੇ ਫਾਲਤੂ ਸ਼ਬਦ ਦਰਜ ਕਰਾ ਲਏ, ਜਿਨ੍ਹਾਂ ਅਖੀਰਲੀਆਂ ਫਾਲਤੂ ਬਾਣੀਆਂ ਦਰਜ ਕਰਾਈਆਂ। ਇਹ ਸਾਰਾ ਕੰਮ ਇਕੋ ਹੀ ਸਮੇਂ ਦਾ, ਇਕੋ ਹੀ ਵਕਤ ਦਾ ਹੈ। ਜਦੋਂ ਅਖੀਰਲੀਆਂ ਬਾਣੀਆਂ ਲਿਖਾਈਆਂ, ਤਦੋਂ ਹੀ ਇਹ ਭੀ ਲਿਖਾ ਲਈਆਂ। ਤਰੀਕਾ ਵੀ ਉਹੀ ਵਰਤਿਆ। ਪਹਿਲੇ ਪਤ੍ਰੇ ਕੱਢ ਕੇ ਨਵੇਂ ਪਾ ਲਏ ਗਏ ਸਨ।

ਇਸ ਗੜਬੜ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਨਾਮ-ਲੇਵਾ ਸਿੱਖਾਂ ਵਿਚ ਪਰਸਪਰ ਮਤ-ਭੇਦ ਪੈਦਾ ਕੀਤਾ ਗਿਆ ਹੈ, ਤੇ ਕਈ ਕਮਜ਼ੋਰ-ਦਿਲ ਸਿਖ ਸਰਧਾ ਦੀ ਪਉੜੀ ਤੋਂ ਹੀ ਡਿੱਗਦੇ ਰਹਿੰਦੇ ਹਨ।

ਆਚਿ, ਹੁਣ, ਪੁਰਾਤਨ ਜਨਮਸਾਖੀ ਨੂੰ ਭੀ ਪੜਤਾਲ ਵੇਖੀਏ। ਇਸ ਵਿਚੋਂ ਭੀ ਸਾਨੂੰ ਪਤਾ ਮਿਲੇਗਾ ਕਿ ‘ਪ੍ਰਾਚੀਨ ਬੀਜ਼ਾਂ’ ਦੇ ਅਖੀਰ ਵਿਚ ਫਾਲਤੂ ਬਾਣੀਆਂ ਦਰਜ ਕਰਨ ਵਾਲੇ ਕੌਣ ਸਨ। ਪਰ ਸਾਨੂੰ ਪੁਰਾਤਨ ਜਨਮਸਾਖੀ ਦੀ ਕਾਫ਼ੀ ਲੰਮੀ ਪੜਤਾਲ ਕਰਨੀ ਪਏਗੀ।



੧੩

## ਪੁਰਾਤਨ ਜਨਮਸਾਖੀ

### (੧) ਇਸ ਪੁਸਤਕ ਦਾ ਲਿਖਾਰੀ

ਪੁਸਤਕ ਪੁਰਾਤਨ ਜਨਮਸਾਖੀ ਵਿਚ ਇਸ ਲੇਖਕ ਦਾ ਨਾਮ ਲਿਖਿਆ ਨਹੀਂ ਮਿਲਦਾ। ਪਰ ਜੇ ਰਤਾ ਗਾਹੁ ਨਾਲ ਇਸ ਦੀਆਂ ਸਾਖੀਆਂ ਪੜ੍ਹੀਆਂ ਜਾਣ, ਤਾਂ ਇਹਨਾਂ ਵਿਚੋਂ ਇਹ ਝਲਕ ਪੈ ਜਾਂਦੀ ਹੈ ਕਿ ਲੇਖਕ ਕਿਸ ਬਿਗਾਦਰੀ ਵਿਚੋਂ ਸੀ।

ਪੁਸਤਕ ਦੀਆਂ ਪਹਿਲੀਆਂ ੧੧ ਸਾਖੀਆਂ ਤਾਂ ਤਲਵੰਡੀ ਅਤੇ ਸੁਲਤਾਨਪੁਰ ਬਾਰੇ ਹੀ ਹਨ। ਪਰ ਜਦੋਂ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ ਲੈ ਕੇ ਸੁਲਤਾਨਪੁਰ ਤੋਂ ਚੱਲਦੇ ਹਨ, ਤਾਂ ਪਰਦੇਸ ਦੀ ਪਹਿਲੀ ਹੀ ਸਾਖੀ ਨੰ: ੧੨ ਇਕ ਅਚਰਜ ਹੈਰਾਨ ਕਰਨ ਵਾਲੀ ਸਾਖੀ ਹੈ। ਇਸ ਦਾ ਸਿਰਲੇਖ ਹੈ 'ਮਰਦਾਨੇ ਦੀ ਪੂਜਾ ਕਰਾਈ'। ਸੁਲਤਾਨਪੁਰ ਤੋਂ ਭੁਰ ਕੇ ਕਿਸ ਸ਼ਹਿਰ ਜਾਂ ਨਗਰ ਵਿਚ ਸਤਿਗੁਰੂ ਜੀ ਮਰਦਾਨੇ ਸਮੇਤ ਗਏ ਹਨ—ਇਸ ਗੱਲ ਦਾ ਕੋਈ ਜ਼ਿਕਰ ਨਹੀਂ। ਸਾਖੀ ਵਿਚ ਕੋਈ ਭੀ ਐਸੀ ਘਟਨਾ ਨਹੀਂ ਹੈ, ਜਿਸ ਨਾਲ ਗੁਰੂ ਸਾਹਿਬ ਦਾ ਸਿੱਧਾ ਸੰਬੰਧ ਪੈਂਦਾ ਹੋਵੇ। 'ਕੋਹ ਨਾ ਭੁਰੀ, ਤੇ ਬਾਬਾ ਤਿਹਾਈ' ਵਾਲਾ ਅਖਾਣ ਇਸ ਸਾਖੀ ਉੱਤੇ ਫਥਦਾ ਹੈ। ਅਜੇ ਸੁਲਤਾਨਪੁਰੋਂ ਭੁਰੇ ਹੀ ਹਨ, ਅਤੇ ਮਰਦਾਨੇ ਦੀ ਭੁੱਖ ਦੇ ਜ਼ਿਕਰ ਚੱਲ ਪਏ ਹਨ। ਸਤਿਗੁਰੂ ਜੀ ਮਰਦਾਨੇ ਨੂੰ ਪੁੱਛਦੇ ਹਨ :

'ਮਰਦਾਨਿਆ ! ਭੁੱਖ ਲਾਗੀ ਹਾ', ਤਾਂ ਮਰਦਾਨਾ ਉੱਤਰ ਦੇਂਦਾ ਹੈ 'ਜੀ ਤੂੰ ਸਭ ਕਿਛੁ ਜਾਣਦਾ ਹੈਂ।' ਗੁਰੂ ਸਾਹਿਬ ਨੇ ਆਖਿਆ—'ਮਰਦਾਨਿਆ ! ਸਿੱਧੇਂ ਹੀ ਵਸਦੀ ਜਾਇ ਖਲੋਉ, ਆਗੇ ਉਪਲ ਖੜ੍ਹੀ ਹਨ, ਤਿਸ ਦੇ ਘਰਿ ਜਾਇ ਖਲੋਉ। ਓਥੇ ਉਹ ਖਵਾਇਂਦੇ ਹਨਗੇ। ਤੈਨੂੰ ਜਾਂਦੇ ਹੀ ਨਾਲ ਜੋ ਕੋਈ ਆਗਿ ਮੁਹਿ ਲਗੇਗਾ ਸੋਈ ਆਏ ਪੈਰੀ ਪਵੇਗਾ। ਛੱਤੀ ਅੰਮ੍ਰਿਤ ਆਣ ਆਗੇ ਰਖਨਗੇ। ਕੋਈ ਪੁਛਸ਼ੀਆ ਭੀ ਨਾਹੀਂ, ਜੋ ਤੂੰ ਕਿਥੋਂ ਆਇਆ ਹੈਂ ? ਕਿਸ ਦਾ ਆਦਮੀ ਹੈਂ ?

ਸਾਖੀ ਵਾਲਾ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਮਰਦਾਨਾ :

‘ਜਾਂ ਗਇਆ, ਤਾਂ ਸਾਰਾ ਸ਼ਹਰ ਆਇ ਪੈਰੋਂ ਪਇਆ। ਜਾਂ ਗਇਆ ਤਾਂ ਪੰਜਾਰੇ ਕਪੜੇ ਪੰਡ ਬੰਨ੍ਹ ਕੇ ਲੈ ਆਇਆ। ਬਾਬਾ ਹਸਦਾ ਹਸਦਾ ਨਿਲੇਟੁ ਹੋਆ।’

ਇਸ ਪੁਸਤਕ ਦੀਆਂ ੫੭ ਸਾਖੀਆਂ ਹਨ। ਹੋਰ ਕਿਸੇ ਵੀ ਸਾਖੀ ਵਿਚ ਕਿਸੇ ਮਨੁੱਖ ਦੀ ਜਾਂ ਕਿਸੇ ਬਿਰਾਦਰੀ ਦੀ ਇਤਨੀ ਸੋਭਾ ਨਹੀਂ ਕੀਤੀ, ਜਿਤਨੀ ਇਹਨਾਂ ਉੱਪਲ ਖੜ੍ਹੀਆਂ ਦੀ ਕੀਤੀ ਗਈ ਹੈ। ਪਰ ਲੇਖਕ ਇਹ ਨਹੀਂ ਦੱਸਦਾ ਕਿ ਕਿਸ ਨਗਰ ਜਾਂ ਸ਼ਹਿਰ ਦੀ ਵਾਰਤਾ ਹੈ। ਇਸ ਤਰ੍ਹਾਂ ਬਨਾਵਟ ਦਾ ਪਾਜ ਉਘੜ ਜਾਣਦਾ ਸੀ। ਸੋ, ਉੱਪਲ ਖੜ੍ਹੀਆਂ ਦੀ ਇਸ ਵਿਚੋਂ ਵਧ ਕੇ ਕੀਤੀ ਹੋਈ ਆਪ ਹੀ ਉੱਪਲ ਖੜ੍ਹੀ ਸੀ।

## (੨) ਲੇਖਕ ਕਿਥੋਂ ਦਾ ਰਹਿਣ ਵਾਲਾ ਸੀ ?

ਅਸੀਂ ਸਾਖੀ ਨੰ: ੧੨ ਦਾ ਹਵਾਲਾ ਦੇ ਕੇ ਦੱਸ ਆਏ ਹਾਂ ਕਿ ਪੁਰਾਤਨ ਜਨਮਸਾਖੀ ਦਾ ਲੇਖਕ ਉੱਪਲ ਖੜ੍ਹੀ ਸੀ। ਅਗਲੀ ਸਾਖੀ ਨੰ: ੧੩ ਇਸ ਤੋਂ ਭੀ ਵਧੀਕ ਹੈਗਾਨੀ ਪੈਦਾ ਕਰਨ ਵਾਲੀ ਹੈ। ਸਾਖੀ ਦਾ ਸਿਰਲੇਖ ਹੈ ‘ਸੱਜਣ ਠੱਗ’। ਸੱਜਣ ਠੱਗ ਦੀ ਸਾਖੀ ਸਿਖ ਕੌਮ ਦਾ ਬੱਚਾ ਬੱਚਾ ਜਾਣਦਾ ਹੈ। ਵਿਹਾਰ-ਕਾਰ ਵਿਚ ਬਹੁਤੀ ਠੱਗੀ ਕਰਨ ਵਾਲੇ ਦਾ ਨਾਮ ਹੀ ਲੋਕ ‘ਸੱਜਣ ਠੱਗ’ ਪਾ ਦੇਂਦੇ ਹਨ। ਇਸ ਸਾਖੀ ਦੇ ਅੜੀਰ ‘ਤੇ ਸਾਖੀਕਾਰ ਲਿਖਦਾ ਹੈ ‘ਪਹਿਲੀ ਧਰਮਸਾਲ ਉਥੇ ਬੱਧੀ’।

ਇਤਿਹਾਸ ਦੇ ਦ੍ਰਿਸ਼ਟੀ-ਕੋਣ ਤੋਂ ਸਾਖੀਕਾਰ ਦੇ ਇਹ ਲਫਜ਼ ਕੋਈ ਛੋਟੀ-ਮੌਟੀ ਗੱਲ ਨਹੀਂ, ਜਿਸ ਨੂੰ ਆਈ ਗਈ ਕਰ ਦਿਤਾ ਜਾ ਸਕੇ। ਜਗਤ ਨੂੰ ਖਹਿ ਖਹਿ ਦੀ ਅੱਗ ਵਿਚ ਸੜਦਿਆਂ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਸੁਖ ਆਰਾਮ ਕੁਰਬਾਨ ਕੀਤਾ। ਨਵਾਬ ਦੌਲਤ ਖ਼ਾਂ ਨੇ ਬੜਾ ਹੀ ਜ਼ੋਰ ਲਾਇਆ ਸੀ ਕਿ ਗੁਰੂ ਨਾਨਕ ਦੇਵ ਜੀ ਮੌਦੀਖਾਨੇ ਦਾ ਕੰਮ ਭੀ ਕਰਦੇ ਰਹਿਣ, ਤੇ ਬੰਦਰੀ ਕਰਦੇ ਹੋਏ ਗੁਰੀਬਾਂ ਦੀ ਸੇਵਾ ਭੀ ਕਰੀ ਜਾਣ, ਪਰ ਸਤਿਗੁਰੂ ਜੀ ਸਾਰੇ ਭਾਰਤ ਵਿਚ ਜਾ ਕੇ, ਭਾਰਤ ਤੋਂ ਬਾਹਰ ਭੀ ਜਾ ਕੇ, ਦੁਨੀਆ ਨੂੰ ਪਰਸਪਰ ਪ੍ਰੇਮ ਦਾ ਸੁਨੇਹਾ ਦੇਣਾ ਚਾਹੁੰਦੇ ਸਨ, ਉਨ੍ਹਾਂ ਸੁਲਤਾਨਪੁਰ ਵਿਚ ਟਿਕੇ ਰਹਿਣਾ ਪਰਵਾਨ ਨਹੀਂ ਸੀ ਕੀਤਾ। ਸਾਖੀਕਾਰ ਆਪ ਸਾਖੀ ਨੰ: ੧੧ ਵਿਚ ਲਿਖਦਾ ਹੈ :

ਤਥਿ ਖਾਨ ਆਇ ਪੈਰੀ ਪਇਆ। ਤਬ ਲੋਕ ਹਿੰਦੂ ਮੁਸਲਮਾਨ ਆਇ ਲਗੇ ਖਾਨ ਨੂੰ ਕਹਿਣ ਜੋ ‘ਨਾਨਕ ਵਿਚ ਖੁਦਾਇ ਬੋਲਦਾ ਹੈ’। ਤਥਿ ਖਾਨ ਕਹਿਆ, ‘ਨਾਨਕ ! ਰਾਜੂ ਮਾਲੁ ਹੁਕਮੁ ਹਾਸਲੁ ਸਭਿ ਤੇਰਾ ਹੈ’। ਤਥਿ ਗੁਰੂ ਨਾਨਕ ਕਹਿਆ, ‘ਖੁਦਾਇ ਤੇਰਾ ਭਲਾ ਕਰੇਗਾ, ਹੁਣਿ ਟਿਕਣ ਕੀ ਬਾਤ ਰਹੀ। ਰਾਜੂ ਮਾਲੁ ਘਰੁ ਬਾਰੁ ਤੇਰੇ ਹਨ, ਅਸੀਂ ਤਿਆਗਿ ਚਲੇ !’

ਸੁਲਤਾਨਪੁਰ ਤੋਂ ਤੁਰਦਿਆਂ ਹੀ ਗੁਰੂ ਨਾਨਕ ਸਾਹਿਬ ਨੂੰ ਇਕ ਪੱਕੇ ਠੱਗ ਤੇ ਇਨਸਾਨੀਅਤ ਦੇ ਖਤਰਨਾਕ ਵੈਰੀ ਨਾਲ ਵਾਹ ਪੈਂਦਾ ਹੈ, ਜਿਸ ਨੇ ਆਏ ਪਰਦੇਸੀਆਂ ਦਾ ਪੈਸ਼ਾ-ਟਕਾ ਹੜੱਪ ਕਰਨ ਦੀ ਖਾਤਰ ਬੜੀ ਬੇ-ਰਹਿਮੀ ਨਾਲ ਉਨ੍ਹਾਂ ਨੂੰ ਜਾਨੋਂ ਮਾਰਨਾ ਆਪਣਾ ਕਿੱਤਾ ਬਣਾਇਆ ਹੋਇਆ ਸੀ। ਭੁੱਲ-ਭੁਲੇਖੇ ਕੋਈ ਕੁਕਰਮ ਕਰ ਬਹਿਣਾ ਹੋਰ ਗੱਲ ਹੈ, ਪਰ ਉਪਰੋਂ ਸ਼ਗੀਫ਼ ਰਵੱਧੀਏ ਰੱਖ ਕੇ ਤੇ ਗਿਣ-ਮਿਥ ਕੇ ਲੋਕਾਂ ਦੇ ਲਹੂ ਨ੍ਹਾਉਣਾ ਕਿਸੇ ਉਸ ਬੰਦੇ ਦਾ ਕੰਮ ਹੁੰਦਾ ਹੈ ਜੋ ਮਨੁੱਖਤਾ ਦਾ ਪੱਕਾ ਦੁਸ਼ਮਨ ਹੋ ਚੁਕਿਆ ਹੁੰਦਾ ਹੈ। ਅਜਿਹੇ ਬੰਦੇ ਦਾ ਪਾਸ ਉਘੇੜਨਾ ਕੋਈ ਸੌਖੀ ਖੇਡ ਨਹੀਂ ਹੁੰਦੀ। ਸਤਿਗੁਰੂ ਜੀ ਪਹਿਲੇ ਹੀ ਹੱਲੇ ਸੱਜਣ ਤੋਂ ਉਸ ਦੇ ਪਾਪਾਂ ਵਲੋਂ ਪਛਤਾਵਾ ਕਰਾਉਂਦੇ ਹਨ। ਉਸ ਦੀ ਕਾਇਆਂ ਹੀ ਪਲਟ ਜਾਂਦੀ ਹੈ ਤੇ ਉਹ ਇਤਨਾ ਨੇਕ ਬਣ ਜਾਂਦਾ ਹੈ ਕਿ ਸਤਿਗੁਰੂ ਜੀ ਉਥੇ ਪਹਿਲੀ ਧਰਮਸਾਲਾ ਬਣਾਂਦੇ ਹਨ। ਸਿਖ ਇਤਿਹਾਸ ਵਿਚ ਪਾਪ ਦੇ ਟਾਕਰੇ 'ਤੇ ਨੇਕੀ ਦੀ ਜਿੱਤ ਇਹ ਸਭ ਤੋਂ ਪਹਿਲੀ ਯਾਦਗਾਰ ਹੋਣੀ ਚਾਹੀਦੀ ਹੈ। ਇਤਿਹਾਸ ਦਾ ਆਸ਼ਕ ਇਸ ਸਾਖੀ ਨੂੰ ਬੜੀ ਬੇ-ਸਬਰੀ ਨਾਲ ਪੜ੍ਹਦਾ ਹੈ, ਮੁੜ ਮੁੜ ਪੜ੍ਹਦਾ ਹੈ। ਉਹ ਇਹ ਪਤਾ ਕਰਨਾ ਚਾਹੁੰਦਾ ਹੈ ਕਿ ਉਹ ਸੁਭਾਗ ਪਰਤੀ ਕਿਹੜੀ ਹੈ ਜਿਥੇ ਪਾਪ ਨੂੰ ਜਿੱਤ ਕੇ ਗੁਰੂ ਨਾਨਕ ਦੇਵ ਜੀ ਨੇ ਨੇਕੀ ਦਾ ਪਹਿਲਾ ਝੰਡਾ ਝੁਲਾਇਆ ਸੀ।

ਪਰ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਸਾਖੀਕਾਰ ਇਤਨੇ ਜ਼ਰੂਰੀ ਨਗਰ ਦਾ ਨਾਮ ਨਹੀਂ ਲਿਖਦਾ। ਕਿਉਂ ?

ਪੁਸਤਕ ਪੁਰਾਤਨ ਜਨਮਸਾਖੀ ਦੀਆਂ ਪਹਿਲੀਆਂ ਅੱਠ ਦੱਸ ਸਾਖੀਆਂ ਪੜ੍ਹ ਕੇ ਹੀ ਪਾਠਕ ਦਾ ਇਹ ਯਕੀਨ ਬਣ ਜਾਂਦਾ ਹੈ ਕਿ ਇਸ ਦਾ ਲੇਖਕ ਕਿਸੇ ਮੁਸਲਮਾਨੀ ਇਲਾਕੇ ਦਾ ਰਹਿਣ ਵਾਲਾ ਹੈ, ਕਿਉਂਕਿ ਉਸ ਦੀ ਬੋਲੀ ਵਿਚ ਮੁਸਲਮਾਨੀ ਲਫਜ਼ਾਂ ਦੀ ਬੜੀ ਭਰਮਾਰ ਹੈ। ਇਥੋਂ ਤਕ ਕਿ ਲੇਖਕ ਨੇ ਹਿੰਦੂ ਦੇ ਮੁੰਹੋਂ ਭੀ ਮੁਸਲਮਾਨੀ ਲਫਜ਼ ਹੀ ਕਢਾਏ ਹਨ। ਵੇਖੋ ਸਾਖੀ ਨੰ: ੫, ਜਿਸ ਦਾ ਸਿਰਲੇਖ ਹੈ ‘ਬਿਛ ਦੀ ਛਾਂ ਨਾ ਫਿਗੀ’। ਤਲਵੰਡੀ ਦੇ ਚੌਪਰੀ ਰਾਇ ਬੁਲਾਰ ਭੱਟੀ ਨੇ ਇਕ ਦਿਨ ਸ਼ਿਕਾਰ ਤੋਂ ਵਾਪਸ ਆਉਂਦਿਆਂ ਇਕ ਰੁੱਖ ਹੇਠ ਕਿਸੇ

ਬਾਲਕ ਨੂੰ ਸੁੱਤਿਆਂ ਵੇਖਿਆ। ਹੋਰ ਸਭਨਾਂ ਰੁੱਖਾਂ ਦੀ ਛਾਂ ਪਰਤ ਚੁਕੀ ਹੋਈ ਸੀ, ਪਰ ਉਸ ਰੁੱਖ ਦੀ ਛਾਂ ਉਥੇ ਹੀ ਕਾਇਮ ਸੀ, ਜਿਥੇ ਉਹ ਬਾਲਕ ਸੁੱਤਾ ਪਿਆ ਸੀ। ਸਾਖੀਕਾਰ ਲਿਖਦਾ ਹੈ :

“ਜਥਿ ਉਠਾਇਆ ਤਾਂ ਕਾਲੂ ਦਾ ਪੁੱਤ ਹੈ।” ਰਾਇ ਬੁਲਾਰ ਨੇ ਘਰ ਆ ਕੇ ਬਾਬਾ ਕਾਲੂ ਜੀ ਨੂੰ ਸਦਵਾਇਆ, ਤੇ ਆਖਿਆ—‘ਕਾਲੂ! ਮਤ ਇਸ ਪ੍ਰੇਰਣ ਨੂੰ ਫਿਟ-ਮਰੁ ਦੇਂਦਾ ਹੋਵੇ। ਏਹੁ ਮਹਾਪੁਰਖ ਹੈ, ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ! ਤੂੰ ਭੀ ਨਿਹਾਲੁ ਹੋਆ, ਅਤੇ ਮੈਂ ਭੀ ਨਿਹਾਲੁ ਹਾਂ ਜਿਸ ਦੇ ਸਹਰ ਵਿਚਿ ਇਹੁ ਪੇਦਾ ਹੋਆ ਹੈ।’ ਤਥਿ ਕਾਲੂ ਆਖਿਆ—‘ਜੀ, ਭੁਦਾਇ ਦੀਆਂ ਭੁਦਾਇ ਹੀ ਜਾਣੈ।’

ਮੁਸਲਮਾਨੀ ਆਂਢ-ਗੁਆਂਢ ਵਿਚ ਵੱਸਣ ਵਾਲਾ ਹਿੰਦੂ ਹੀ ਸਧਾਰਨ ਬੋਲ-ਚਾਲ ਵਿਚ ਲਫਜ਼ ‘ਭੁਦਾਇ’ ਵਰਤੇਗਾ, ਨਹੀਂ ਤਾਂ ਆਮ ਹਿੰਦੂ ਦੇ ਮੂੰਹੋਂ ‘ਪਰਮਾਤਮਾ’ ਹੀ ਨਿਕਲੇਗਾ।

ਲੇਖਕ ਉਤੇ ਨਿਰੀ ਮੁਸਲਮਾਨੀ ਬੋਲੀ ਦਾ ਹੀ ਅਸਰ ਨਹੀਂ ਹੈ, ਮੁਸਲਮਾਨੀ ਖਿਆਲਾਂ ਦਾ ਤੇ ਰਵਾਇਤਾਂ ਦਾ ਵੀ ਛੂੰਘਾ ਅਸਰ ਜਾਪਦਾ ਹੈ। ਸਿਖ ਇਤਿਹਾਸ ਵਿਚ ਵੇਈ ਨਦੀ ਦੀ ਸਾਖੀ ਬਹੁਤ ਪਰਸਿੱਧ ਹੈ, ਜਿਸ ਦੀ ਰਾਹੀਂ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਹਜ਼ੂਰੀ ਵਿਚ ਪੇਸ਼ ਕੀਤੇ ਗਏ ਸਨ। ਵੇਈ ਨਦੀ ਸੁਲਤਾਨਪੁਰ ਦੇ ਕੋਲੋਂ ਦੀ ਲੰਘਦੀ ਹੈ। ਗੁਰੂ ਸਾਹਿਬ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਇਸ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ‘ਵੇਈ ਪ੍ਰਵੇਸ਼’ ਦੇ ਸਿਰਲੇਖ ਵਾਲੀ ਸਾਖੀ ਨੰ: ੧੦ ਵਿਚ ਲੇਖਕ ਲਿਖਦਾ ਹੈ ਕਿ ਇਕ ਦਿਨ :

“ਕਪੜੇ ਲਾਹਿ ਖਿਜ਼ਮਤਿਦਾਰ ਕੇ ਹਵਾਲੇ ਕੀਤੇ, ਆਪਿ ਨਾਵਣਿ ਪਇਆ। ਜਿਉਂ ਪਾਇਆ ਤਿਉਂ ਆਗਿਆ ਪਰਮੇਸਰ ਕੀ ਨਾਲ ਸੇਵਕ ਲੇ ਗਏ ਦਰਗਾਹ ਪਰਮੇਸਰ ਕੀ।”

ਸਾਖੀ ਅਨੁਸਾਰ ਉਥੇ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੀ ਸਿਫਤਿ ਵਿਚ ਹੇਠ-ਲਿਖੀਆਂ ਬਾਣੀਆਂ ਉਚਾਰੀਆਂ :

- (ੳ) ਸਿਰੀ ਰਾਗੁ ਮ: ੧—‘ਮੇਤੀ ਤ ਮੰਦਰ ਉਸਰਹਿ’।
- (ਅ) ‘ਜਪੁ’ ਸਾਰਾ ਹੀ।
- (ਇ) ਧਨਾਸਰੀ ਮਹਲਾ ੧—‘ਆਰਤੀ’ ਵਾਲਾ ਸ਼ਬਦ ‘ਗਗਨ ਮੈਂ ਬਾਲੁ’।

ਅਗਾਂਹ ਸਾਖੀਕਾਰ ਲਿਖਦਾ ਹੈ :

“ਤਬਿ ਆਗਿਆ ਉਹਨਾਂ ਸੇਵਕਾਂ ਨੇ ਹੋਈ, ‘ਨਾਨਕ ਕਉ ਉਸੀ ਘਰਿ ਪਹੁਚਾਇ  
ਆਵੁ।’ ਤਥ ਗੁਰੂ ਨਾਨਕ ਕੇ ਤਾਈਂ ਤੀਸਰੇ ਦਿਨ ਉਸੀ ਘਾਟ ਆਣਿ  
ਨਿਕਾਲਿਆ।”

ਉਪਰ-ਲਿਖੇ ਦੋਵੇਂ ਸ਼ਬਦ ਅਤੇ ਸਾਰਾ ‘ਜਪੁ’ ਪੜ੍ਹ ਕੇ ਵੇਖੋ। ਜੇ ਤੁਸੀਂ ਸਹਿਜੇ  
ਸਹਿਜੇ ਭੀ ਪ੍ਰੇਮ ਨਾਲ ਪੜ੍ਹੋਗੇ ਤਾਂ ਵਧ ਤੋਂ ਵਧ ਅੱਧਾ ਘੰਟਾ ਹੀ ਲੱਗ ਸਕੇਗਾ।  
ਸਧਾਰਨ ਪਾਠ ਕੀਤਿਆਂ ਤਾਂ ੧੫ ਮਿੰਟਾਂ ਵਿਚ ਮੁੱਕ ਜਾਂਦਾ ਹੈ। ਵਿਚਾਰਨ-ਜੋਗ  
ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਤਿੰਨ ਦਿਨ ਕਿਥੇ ਲੱਗੇ ? ਕੀ ਪਰਮੇਸ਼ਰ  
ਦੀ ਦਰਗਾਹ ਤਕ ਅੱਪੜਨ ਲਈ ਤੇ ਵਾਪਸ ਆਉਣ ਲਈ ਤਿੰਨ ਦਿਨ ਲਗਾ  
ਗਏ ਸਨ ? ਇਸ ਸਾਖੀ ਦੇ ਲਿਖਣ ਵਿਚ ਸਾਫ਼ ਤੌਰ 'ਤੇ ਮੁਸਲਮਾਨੀ ਖਿਆਲ  
ਦੀ ਝਲਕ ਹੈ ਕਿ ਖੁਦਾਇ ਸਤਵੇਂ ਅਸਮਾਨ ਉਤੇ ਵੱਸਦਾ ਹੈ।

ਪਿੰਡਾਂ ਦੇ ਅਨਪੜ੍ਹ ਮੁਸਲਮਾਨਾਂ ਵਿਚ ਇਕ ਰਿਵਾਇਤ ਮਸ਼ਹੂਰ ਹੈ ਕਿ  
ਹਜ਼ਰਤ ਸੁਲੇਮਾਨ ਇਕ ਵਾਗੀ ਕੀਤਿਆਂ ਦੇ ਦੇਸ਼ ਗਏ। ਕੀਤਿਆਂ ਦੇ ਰਾਜੇ  
ਨੇ ਪ੍ਰਸ਼ਾਸ਼ ਆਦਿਕ ਨਾਲ ਬੜੀ ਸੇਵਾ ਕੀਤੀ, ਤੇ ਫਿਰ ਆਪਣੀ ਲੜਕੀ ਦਾ  
ਡੋਲਾ ਪੇਸ਼ ਕੀਤਾ। ਪਰ ਹਜ਼ਰਤ ਸੁਲੇਮਾਨ ਨੇ ਆਖਿਆ ਕਿ ਅਸੀਂ ਇਹ ਡੋਲਾ  
ਉਸ ਦਿਨ ਮਨਜ਼ੂਰ ਕਰ ਲਵਾਂਗੇ, ਜਿਸ ਦਿਨ ਤੁਹਾਡੇ ਘਰ ਵਿਚ ਕੋਈ ਸੋਗ  
ਨਹੀਂ ਹੋਵੇਗਾ। ਇਸ ਦਾ ਭਾਵ ਇਹ ਸੀ ਕਿ ਕੀੜੇ ਆਮ ਤੌਰ 'ਤੇ ਕਤਾਰਾਂ  
ਬਣਾ ਕੇ ਲੋਕਾਂ ਦੇ ਪੈਰਾਂ ਦੀ ਘਾਸ ਵਾਲੇ ਰਾਹਾਂ ਉਤੇ ਹੀ ਤੁਰਦੇ ਹਨ, ਤੇ ਹਰ  
ਰੋਜ਼ ਰਾਹੀਂਆਂ ਦੇ ਪੈਰਾਂ ਹੇਠ ਆ ਕੇ ਅਨੇਕਾਂ ਕੀੜੇ ਮਰਦੇ ਰਹਿੰਦੇ ਹਨ। ਹਜ਼ਰਤ  
ਸੁਲੇਮਾਨ ਖੁਲੂਮ-ਖੁਲੂਨ ਤਾਂ ਇਨਕਾਰ ਨਾ ਕਰ ਸਕੇ, ਇਸ ਬਹਾਨੇ ਖਿਸਕ  
ਆਏ ਕਿ ਕੋਈ ਐਸਾ ਦਿਨ ਆਵੇਗਾ ਹੀ ਨਹੀਂ, ਜਦੋਂ ਕੋਈ ਕੀੜਾ ਰਾਹੀਂਆਂ  
ਦੇ ਪੈਰਾਂ ਹੇਠ ਆ ਕੇ ਨਾ ਮਰੇ।

ਪੁਰਾਤਨ ਜਨਮਸਾਖੀ ਦੇ ਲੇਖਕ ਉਤੇ ਇਸ ਮੁਸਲਮਾਨੀ ਰਿਵਾਇਤ ਦਾ  
ਅਸਰ ਸਾਫ਼ ਪਰਤੱਖ ਦਿੱਸਦਾ ਹੈ। ਇਸ ਪੁਸਤਕ ਦੀ ਸਾਖੀ ਨੰ: ੨੫ ਪੜ੍ਹ ਕੇ ਵੇਖੋ,  
ਜਿਸ ਦਾ ਸਿਰਲੇਖ ਹੈ ‘ਕੀੜ ਨਗਰ’। ਸਿਰਫ਼ ਲੜਕੀ ਦਾ ਡੋਲਾ ਦੇਣ ਵਾਲੀ ਗੱਲ  
ਛੱਡ ਦਿੱਤੀ ਗਈ ਹੈ। ਬਾਕੀ ਸਾਰੀ ਕਹਾਣੀ ਉਹੀ ਹੈ। ਸਾਖੀਕਾਰ ਨੂੰ ਗੁਰੂ ਨਾਨਕ  
ਦੇਵ ਜੀ ਦੇ ਇਕ ਸਲੋਕ ਦੀ ਓਟ ਮਿਲ ਗਈ, ਜਿਸ ਦੀ ਇਕ ਤੁਕ ਹੈ :

‘ਕੀੜਾ ਬਾਧਿ ਦੇਵੈ ਪਾਤਸਾਹੀ, ਲਸਕਰ ਕਰੇ ਸੁਆਹ।’

ਪੜਿਆ ਹੋਵੇ ਚਾਹੇ ਅਨਪੜ, ਕੋਈ ਵਿਰਲਾ ਹੀ ਪਗ-ਬੰਨ੍ਹ ਮੁਸਲਮਾਨ ਹੋਵੇਗਾ, ਜਿਸ ਨੂੰ ਇਹ ਪਤਾ ਨਾ ਹੋਵੇ ਕਿ ਭੁਦਾਇ ਨੇ ਹਜ਼ਰਤ ਇਬਰਾਹੀਮ ਪਾਸੋਂ ਪੁੱਤਰ ਦੀ ਕੁਰਬਾਨੀ ਮੰਗੀ ਸੀ। ਹਜ਼ਰਤ ਨੇ ਰੱਬ ਦਾ ਹੁਕਮ ਤਾਂ ਮੰਨ ਲਿਆ ਸੀ, ਪਰ ਇਹ ਇਜਾਜ਼ਤ ਲੈ ਲਈ ਸੀ ਕਿ ਮੈਂ ਆਪਣੀਆਂ ਅੱਖਾਂ ਨੂੰ ਪੱਟੀ ਬੰਨ੍ਹ ਕੇ ਪੁੱਤਰ ਨੂੰ ਜ਼ਬਹ ਕਰਾਂਗਾ। ਤੇ ਫਿਰ ਭੁਦਾਇ ਦੀ ਬਰਕਤਿ ਨਾਲ ਉਸ ਦੇ ਪੁੱਤਰ ਦੇ ਥਾਂ ਇਕ ਪਸੂ ਜ਼ਬਹ ਹੋ ਗਿਆ ਸੀ।

ਸਾਡਾ ਸਾਖੀਕਾਰ ਮੁਸਲਮਾਨੀ ਇਲਾਕੇ ਦਾ ਰਹਿਣ ਵਾਲਾ ਸੀ। ਇਸ ਨੂੰ ਇਸ ਰਿਵਾਇਤ ਦਾ ਪਤਾ ਸੀ, ਤੇ ਇਸ ਦੇ ਦਿਲ ਉਤੇ ਰਿਵਾਇਤ ਦਾ ਢੂੰਘਾ ਪ੍ਰਭਾਵ ਸੀ, ਜੋ ਸਾਖੀ ਨੰ: ੪੨ ਵਿਚੋਂ ਜਾਹਰ ਹੋ ਰਿਹਾ ਹੈ। ਇਹ ਸਾਖੀ ਰਾਜਾ ਸ਼ਿਵਨਾਭ ਨੂੰ ਮਿਲਣ ਬਾਰੇ ਹੈ। ਰਾਜਾ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਮਹਲਾਂ ਵਿਚ ਲੈ ਜਾਂਦਾ ਹੈ। ਉਹ ਤੇ ਉਸਦੀ ਰਾਣੀ ਦੋਵੇਂ ਬੇਨਤੀ ਕਰਦੇ ਹਨ ਕਿ ਪ੍ਰਸ਼ਾਦ ਛਕੋ। ਸਤਿਗੁਰੂ ਜੀ ਉਹਨਾਂ ਦੇ ਪੁੱਤਰ ਦਾ ਮਾਸ ਮੰਗਦੇ ਹਨ। ਉਹਨਾਂ ਦਾ ਇਹ ਇਕੋ-ਇਕ ਪੁੱਤਰ ਹੈ। ਰਾਜਾ, ਰਾਣੀ ਤੇ ਉਹਨਾਂ ਦੀ ਨੂੰਹ ਰਲ ਕੇ ਰਾਜਕੁਮਾਰ ਨੂੰ ਜ਼ਬਹ ਕਰਦੇ ਹਨ। ਫਿਰ ਸਤਿਗੁਰੂ ਜੀ ਉਸ ਨੂੰ ਸੁਰਜੀਤ ਭੀ ਕਰ ਦੇਂਦੇ ਹਨ ਤੇ ਆਪ ਲੋਪ ਹੋ ਜਾਂਦੇ ਹਨ। ਸਾਖੀਕਾਰ ਲਿਖਦਾ ਹੈ :

“ਤਥ ਰਾਜਾ ਬਿਆਕਲੁ ਹੋਇ ਗਇਆ। ਉਦਿਆਨੁ ਪਕਿਆਸੁ। ਪੈਰਾਂ ਤੇ ਉਥਾਹਣਾ ਸਿਰ ਤੇ ਨੰਗਾ ‘ਗੁਰੂ ਗੁਰੂ’ ਕਰਦਾ ਫਿਰੇ। ਤਥ ਬਾਰਹ ਮਹੀਨਿਆਂ ਪਿਛੇ ਆਇ ਦਰਸਨੁ ਦਿਤੇਸੁ। ਚਰਨੀ ਲਾਇਓਸੁ। ਜਨਮ ਮਰਣੁ ਰਾਜੇ ਸਿਉਨਾਭ ਕਾ ਕਟਿਆ, ਸਿਖੁ ਹੋਆ।”

ਬੜਾ ਪੱਕਾ ਦਿਲ ਕਰਕੇ ਇਹ ਸਾਖੀ ਪੜ੍ਹਨੀ ਪੈਂਦੀ ਹੈ। ਗੁਰੂ ਨਾਨਕ ਪਾਤਿਸ਼ਾਹ ਦੀ ਬਾਣੀ ਦੇ ਅਭਿਆਸ ਤੇ ਉਸ ਦੇ ਕੋਮਲ ਹਿਰਦੇ ਦੇ ਮਹਿਰਮ ਸਿਖ ਫੌਰਨ ਤਾਜ਼ ਲੈਂਦੇ ਹਨ ਕਿ ਇਹ ਪਰਖ ਦੀ ਵਾਰਤਾ ਬਨਾਉਂਟੀ ਹੈ। ਇਹ ਤਾਂ ਭੁਦਾਇ ਤੇ ਹਜ਼ਰਤ ਇਬਰਾਹੀਮ ਦੀ ਕਹਾਣੀ ਹੈ ਜੋ ਸਾਡੇ ਸਾਖੀਕਾਰ ਦੀ ਹੱਥੀਂ ਇਸ ਨਵੇਂ ਰੂਪ ਵਿਚ ਲਿਖੀ ਜਾ ਰਹੀ ਹੈ।

ਸਿਖ-ਇਤਿਹਾਸ ਜਾਣਦਾ ਹੈ ਕਿ ਸੱਜਣ ਠੱਗ ਤੁਲੰਭੇ ਦਾ ਰਹਿਣ ਵਾਲਾ ਸੀ। ਤੁਲੰਭਾ ਨਗਰ ਜ਼ਿਲ੍ਹਾ ਮੁਲਤਾਨ ਵਿਚ ਹੈ; ਸਟੇਸ਼ਨ ਮੀਆਂ ਚੰਨ੍ਹ ਤੋਂ ਕੁਝ ਮੀਲਾਂ ਦੀ ਵਿੱਖ ਉਤੇ। ਪਾਠਕਾਂ ਨੂੰ ਹੁਣ ਸਮਝ ਆ ਜਾਏਗੀ ਕਿ ਜਿਸ ਨਗਰ ਵਿਚ ਸਤਿਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਧਰਮਸਾਲਾ ਬਣਵਾਈ

ਸੀ, ਉਸ ਦਾ ਨਾਮ ਲੇਖਕ ਨੇ ਕਿਉਂ ਨਹੀਂ ਦਿੱਤਾ। ਸੁਲਤਾਨਪੁਰ ਦਾ ਮੋਦੀਖਾਨਾ ਛੱਡਣ ਤੋਂ ਪਿਛੋਂ ਸਾਖੀਕਾਰ ਨੇ ਸਤਿਗੁਰੂ ਜੀ ਨੂੰ ਤੁਰਤ ਹੀ ਪਹਿਲਾਂ ਉਥੇ ਅਪੜਾਇਆ, ਜਿਥੇ ਉਹ ਉੱਪਲ ਖੜ੍ਹੀਆਂ ਦੀ ਵੱਡਿਆਈ ਕਰ ਸਕੇ, ਤੇ ਫਿਰ ਉਹਨਾਂ ਨੂੰ ਤੁਲੰਭੇ ਜ਼ਿਲ੍ਹਾ ਮੁਲਤਾਨ ਲੈ ਆਂਦਾ। ਸੁਲਤਾਨਪੁਰ ਛੱਡਣ ਤੋਂ ਪਿਛੋਂ ਦੀਆਂ ਚਾਰ ਸਾਖੀਆਂ ਨੰ: ੧੨, ੧੩, ੧੪, ੧੫ ਪੜ੍ਹੇ ਕੇ ਵੇਖੋ। ਸਾਖੀਕਾਰ ਅਨੁਸਾਰ ਸਤਿਗੁਰੂ ਜੀ ਸੁਲਤਾਨਪੁਰ ਤੋਂ ਪਹਿਲਾਂ ਤੁਲੰਭੇ ਨੂੰ ਚੱਲ ਪਏ, ਜੋ ਤਕਰੀਬਨ ਦੋ ਸੌ ਮੀਲ ਦੀ ਵਿੱਥ ਤੇ ਪੱਛਮ ਵਲ ਹੈ। ਫਿਰ ਤੁਲੰਭੇ ਤੋਂ ਤਿੰਨ ਕੁ ਸੌ ਮੀਲ ਪੂਰਬ ਵਲ ਪਾਨੀਪਤ ਆਏ, ਤੇ ਅਗਾਂਹ ਦਿੱਲੀ ਗਏ। ਇਥੋਂ ਅਗਾਂਹ ਸਾਖੀਕਾਰ ਸਤਿਗੁਰੂ ਜੀ ਦੀ ਪਹਿਲੀ ਉਦਾਸੀ ਹਿੰਦੂ ਤੀਰਥਾਂ ਵਲ ਸ਼ੁਰੂ ਕਰਦਾ ਹੈ।

ਪਾਠਕ ਵੇਖ ਚੁਕੇ ਹਨ ਕਿ ਸਾਖੀਕਾਰ ਸੱਜਣ ਠੱਗ ਦੇ ਪਿੰਡ ਦਾ ਨਾਮ ਤੇ ਟਿਕਾਣਾ ਭੀ ਦੱਸ ਦੇਂਦਾ ਤਾਂ ਕਿਸੇ ਨੇ ਇਹ ਨਹੀਂ ਸੀ ਮੰਨਣਾ ਕਿ ਸਤਿਗੁਰੂ ਜੀ ਸਭ ਤੋਂ ਪਹਿਲਾਂ ਤੁਲੰਭੇ ਗਏ ਸਨ। ਇਸ ਨਗਰ ਦਾ ਨਾਮ ਗੁਪਤ ਹੀ ਰੱਖਿਆ ਗਿਆ ਹੈ ਤਾਕਿ ਪਹਿਲੀ ਧਰਮਸਾਲ ਬਣਨ ਦਾ ਮਾਣ ਜੋ ਸਾਖੀਕਾਰ ਨੇ ਇਸ ਨੂੰ ਦਿੱਤਾ ਹੈ, ਉਹ ਪਾਠਕਾਂ ਦੇ ਮਨ ਵਿਚ ਟਿਕਿਆ ਰਹਿ ਸਕੇ।

ਤੇ ਇਹ ਉਚੇਚਾ ਮਾਣ ਤੁਲੰਭੇ ਨੂੰ ਕਿਉਂ ? ਇਸ ਦਾ ਪਰਤੱਖ ਕਾਰਨ ਇਹੀ ਦਿੱਸਦਾ ਹੈ ਕਿ ਪੁਰਾਤਨ ਜਨਮਸਾਖੀ ਦਾ ਕਰਤਾ ਆਪ ਤੁਲੰਭੇ ਦਾ ਵਸਨੀਕ ਸੀ। ਪਰ ਇਸ ਨਿੱਕੀ ਜਿਹੀ ਮਨੁੱਖੀ ਕਮਜ਼ੋਰੀ ਤੋਂ ਰਾਈ ਦਾ ਪਹਾੜ ਨਹੀਂ ਬਨਾਣਾ ਚਾਹੀਦਾ।

### (੩) ਨਾ-ਵਾਕਫੀਅਤ ਕਿ ਸਿਆਣਪ ?

ਜਿਸ ਲੇਖਕ ਨੂੰ ਇਹ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਧਰਮਸਾਲ ਸੱਜਣ ਠੱਗ ਦੇ ਨਗਰ ਵਿਚ ਬਣਾਈ ਸੀ, ਉਸ ਨੂੰ ਇਹ ਭੀ ਜ਼ਰੂਰੀ ਤੌਰ 'ਤੇ ਪਤਾ ਹੋਣਾ ਚਾਹੀਦਾ ਹੈ ਕਿ ਉਹ ਨਗਰ ਕਿਹੜਾ ਹੈ। ਉਸ ਨਗਰ ਦਾ ਪਤਾ-ਬਹੁ ਦੇਣ ਤੋਂ ਉਕਾਈ ਕਿਸੇ ਨਾ-ਵਾਕਫੀਅਤ ਜਾਂ ਭੋਲੇਪਨ ਵਿਚ ਨਹੀਂ ਹੋ ਗਈ। ਕਿਸੇ ਭਾਸ ਨੀਤੀ ਕਰਕੇ ਹੀ ਉਹ ਬਹੁ-ਪਤਾ ਛੱਡ ਦਿੱਤਾ ਗਿਆ ਹੈ, ਤੇ ਅਸੀਂ ਉਸ ਬਾਰੇ ਆਪਣੇ ਖਿਆਲ ਦੱਸ ਚੁਕੇ ਹਾਂ।

ਪੁਰਾਤਨ ਜਨਮਸਾਖੀ ਦੀ ਸਾਖੀ ਨੰ: ੨੯ ਅਤੇ ੩੨ ਪੜ੍ਹੀਆਂ ਇਕ ਅਜੀਬ ਹੈਰਾਨੀ ਪੈਦਾ ਹੁੰਦੀ ਹੈ। ਇਉਂ ਜਾਪਦਾ ਹੈ ਕਿ ਲੇਖਕ ਸਧਾਰਨ ਜਿਹੀਆਂ ਗੱਲਾਂ ਭੀ ਨਹੀਂ ਜਾਣਦਾ। ਸਾਖੀ ਨੰ: ੨੯ ਦਾ ਸਿਰਲੇਖ ਹੈ, ‘ਆਸਾ ਦੇਸ, ਸ਼ੇਸ਼ ਛਗੀਦ

ਨਾਲ ਗੋਸ਼ਟ'। ਇਸ ਸਾਖੀ ਵਿਚ ਸਾਖੀਕਾਰ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਸਾ ਦੇਸ ਵਿਚ ਗਏ, ਉਥੇ ਉਹਨਾਂ ਨੂੰ ਬਾਬਾ ਫਰੀਦ ਜੀ ਮਿਲੇ, ਜਿਨ੍ਹਾਂ ਨੇ ਆਪਣੇ ਪੱਲੇ ਕਾਠ ਦੀ ਤੱਟੀ ਬੱਧੀ ਹੋਈ ਸੀ। ਸਤਿਗੁਰੂ ਜੀ ਦੀ ਫਰੀਦ ਜੀ ਨਾਲ ਗੋਸ਼ਟ ਹੋਈ। ਇਸ ਤੋਂ ਅਗਾਂਹ ਲਿਖਿਆ ਹੈ ਕਿ ਇਹ ਦੋਵੇਂ ਮਹਾਂਪੁਰਖ ਜੰਗਲ ਵਿਚ ਹੀ ਰਾਤ ਰਹੇ। ਇਕ ਪ੍ਰੇਮੀ ਦੁੱਧ ਨਾਲ ਭਰ ਕੇ ਇਕ ਤਬਲਬਾਜ ਇਹਨਾਂ ਵਾਸਤੇ ਲੈ ਆਇਆ। ਅਗਲੇ ਦਿਨ ਸਤਿਗੁਰੂ ਜੀ ਅਤੇ ਬਾਬਾ ਫਰੀਦ ਜੀ ਇਕ ਸ਼ਹਿਰ ਵਿਚ ਗਏ, ਜਿਥੋਂ ਦਾ ਰਾਜਾ ਉਸ ਦਿਨ ਮਰਿਆ ਸੀ। ਰਾਜੇ ਦੇ ਮਿਰਤਕ ਸਰੀਰ ਦਾ ਸਸਕਾਰ ਕੀਤਾ ਜਾ ਰਿਹਾ ਸੀ, ਪਰ ਖੋਪਰੀ ਸੜਦੀ ਨਹੀਂ ਸੀ। ਜੋਤਸ਼ੀ ਨੇ ਦੱਸਿਆ ਕਿ ਰਾਜੇ ਨੇ ਇਕ ਵਾਰੀ ਝੂਠ ਬੋਲਿਆ ਸੀ, ਜਿਸ ਕਰਕੇ ਖੋਪਰੀ ਨਹੀਂ ਸੜਦੀ, ਹੁਣ ਕਿਸੇ ਮਹਾਤਮਾ ਦੇ ਇਥੇ ਚਰਨ ਪਿਆਂ ਖੋਪਰੀ ਦਾ ਸਸਕਾਰ ਹੋ ਸਕੇਗਾ। ਉਤਨੇ ਨੂੰ ਸਤਿਗੁਰੂ ਜੀ ਅਤੇ ਫਰੀਦ ਜੀ ਜਾ ਪਹੁੰਚੇ ਤੇ ਰਾਜੇ ਦੀ ਖੋਪਰੀ ਦਾ ਸਸਕਾਰ ਹੋ ਗਿਆ। ਲੋਕਾਂ ਨੇ ਪ੍ਰਸ਼ਾਦ ਆਦਿਕ ਨਾਲ ਬੜੀ ਸੇਵਾ ਕੀਤੀ। ਪਰ ਬਾਬਾ ਫਰੀਦ ਜੀ ਨੇ ਕਿਹਾ ਕਿ ਅਸਾਂ ਰੋਟੀ ਖਾਧੀ ਹੋਈ ਹੈ। ਉਸ ਨਗਰ ਦੇ ਲੋਕ ਹੈਰਾਨ ਹੋ ਕੇ ਆਖਣ ਲੱਗੇ :

“ਹੋ ਬੰਦੇ ਖੁਦਾਇ ਕੇ ! ਤੂੰ ਕੋਈ ਉਸੀ ਮੁਲਕ ਦਾ ਕੁੜਿਆਚਾਰ ਹੈ ਜਿਸੁ ਮੁਲਖ ਫਰੀਦੁ ਰਹਿੰਦਾ ਹੈ ? ਜੋ ਰੋਟੀ ਕਾਠ ਕੀ ਹੈਸੁ ਅਤੇ ਜੋ ਕੋਈ ਰੋਟੀ ਦੇਂਦਾ ਹੈਸੁ ਤਾਂ ਆਖਦਾ ਹੈ ਜੋ ਮੈਂ ਖਾਣੀ ਹੈ ਅਤੇ ਪਲੈ ਭੀ ਬੱਧੀ ਹੈ ।”

ਸਾਖੀਕਾਰ ਲਿਖਦਾ ਹੈ :

“ਤਬ ਬੇਖ ਫਰੀਦੁ ਰੋਟੀ ਕਾਠ ਕੀ ਸੁਟ ਪਾਈ। ਆਖਿਓਸੁ, ‘ਇਕ ਵਾਰੀ ਕੁੜ ਆਖੇ ਦਾ ਸਦਕਾ ਰਾਜੈ ਇਤਨੀ ਸਜਾਇ ਪਾਈ ਹੈ, ਅਤੇ ਮੇਰਾ ਕਿਆ ਹਵਾਲ ਹੋਵੇਗਾ ?’ ਤਬ ਬਾਬੇ ਦੀ ਖੁਸ਼ੀ ਹੋਈ, ਸੇਖ ਫਰੀਦ ਵਿਦਿਆ ਕੀਤਾ ।”

ਇਹ ਸਾਖੀ ਪੜ੍ਹ ਕੇ ਤਕਰੀਬਨ ਹਰੇਕ ਪਾਠਕ ਸਾਖੀਕਾਰ ਉਤੇ ਇਹ ਦੋਸ਼ ਲਾਏਗਾ ਕਿ ਉਸ ਨੂੰ ਇਤਿਹਾਸ ਦੀ ਸਮਝ ਨਹੀਂ ਸੀ। ਪਰ ਅਸੀਂ ਪਾਠਕਾਂ ਨਾਲ ਇਸ ਖਿਆਲ ਵਿਚ ਸਹਿਮਤ ਨਹੀਂ ਹੋ ਸਕਦੇ। ਸਾਨੂੰ ਇਉਂ ਦਿੱਤਾ ਰਿਹਾ ਹੈ ਕਿ ਸਾਖੀਕਾਰ ਕੋਈ ਬੜਾ ਹੁਸ਼ਿਆਰ ਆਦਮੀ ਹੈ। ਉਸ ਨੇ ਜਾਣ-ਬੁੱਝ ਕੇ ਇਹ ਸਾਖੀ ਮਨੋਂ ਜੋੜ ਕੇ ਲਿਖ ਦਿੱਤੀ ਹੈ। ਉਵੇਂ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਾਬਾ ਫਰੀਦ ਜੀ ਗੁਰੂ ਨਾਨਕ ਸਾਹਿਬ ਤੋਂ ਬਹੁਤ ਸਮਾਂ ਪਹਿਲਾਂ (੨੦੩ ਸਾਲ ਪਹਿਲਾਂ) ਸਰੀਰ ਤਿਆਗ ਚੁਕੇ ਸਨ।

ਇਸੇ ਹੀ ਪੁਸਤਕ ਦੀ ਸਾਖੀ ਨੰ: ੩੨ ਪੜ੍ਹੋ, ਜਿਸ ਦਾ ਸਿਰਲੇਖ ਹੈ 'ਸੇਖ ਬ੍ਰਹਮ ਨਾਲ ਗੋਸ਼ਟ'। ਸਾਖੀਕਾਰ ਲਿਖਦਾ ਹੈ ਕਿ ਪਹਿਲੀ ਉਦਾਸੀ ਤੋਂ ਵਾਪਸ ਆ ਕੇ ਮਾਪਿਆਂ ਨੂੰ ਤਲਵੰਡੀ ਮਿਲ ਕੇ ਸਤਿਗੁਰੂ ਜੀ ਫਿਰ ਚੱਲ ਪਏ :

"ਗਾਵੀ ਚਨਾਉ ਦੇਖਿ ਕਰ ਉਜਾਝ ਉਜਾਝ ਪੈ ਸਲਿਆ, ਪਟਣ ਦੇਸ ਵਿਚ ਆਇ ਨਿਕਲਿਆ। ਪਟਣ ਤੇ ਕੋਸ ਤਿਨਿ ਉਜਾਝ ਥੀ। ਉਥੇ ਆਇ ਬੈਠਾ, ਮਰਦਾਨਾ ਨਾਲ ਆਹਾ। ਪਟਣ ਕਾ ਪੀਰੂ ਸੇਖ ਫਰੀਦ ਥਾ। ਤਿਸ ਕੈ ਤਖਤਿ ਤੇ ਸੇਖੁ ਬ੍ਰਹਮ ਥਾ।"

ਵੇਖਿਆ ਜੇ ? ਸਿਰਫ ੩ ਸਾਖੀਆਂ ਦੀ ਵਿੱਖ ਪਈ ਹੈ। ਤੁਸੀਂ ਸਾਖੀਕਾਰ ਦੀ ਚੇਤਾ-ਸ਼ਕਤੀ ਇਤਨੀ ਕਮਜ਼ੋਰ ਨਾ ਸਮਝੋ। ਸਾਖੀ ਨੰ: ੩੨ ਵਿਚ ਉਹ ਸਾਫ਼ ਲਿਖਦਾ ਹੈ ਕਿ ਬਾਬਾ ਫਰੀਦ ਜੀ ਦੀ ਗੱਦੀ ਉਤੇ ਸੇਖ ਬ੍ਰਹਮ ਬੈਠਾ ਹੋਇਆ ਸੀ। ਫਿਰ ਇਹ ਕੀ ਭੇਤ ਹੈ ਕਿ ਸਾਖੀ ਨੰ: ੨੯ ਵਿਚ ਸਾਖੀਕਾਰ ਬਾਬਾ ਫਰੀਦ ਜੀ ਨੂੰ ਭੀ ਜੀਊਂਦਾ ਦੱਸ ਰਿਹਾ ਹੈ ਤੇ ਆਖਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਆਸਾ ਦੇਸ ਵਿਚ ਮਿਲੇ ਸਨ ?

ਅਸੀਂ ਇਸ ਸਾਖੀ ਨੰ: ੨੯ ਤੋਂ ਹੀ ਇਹ ਅਨੁਮਾਨ ਲਾ ਰਹੇ ਹਾਂ ਕਿ ਪੁਰਾਤਨ ਜਨਮਸਾਖੀ ਦਾ ਕਰਤਾ ਅੰਵਾਣ ਨਹੀਂ ਹੈ, ਸਗੋਂ ਇਕ ਸਿਆਣਾ ਨੀਤੀ-ਵੇਤਾ ਹੈ। ਪੁਸਤਕ ਦੀ ਬੋਲੀ ਵੇਖ ਕੇ ਤੇ ਇਸਲਾਮੀ ਬਿਆਲਾਂ ਦਾ ਅਸਰ ਵੇਖ ਕੇ ਤੁਸੀਂ ਇਸ ਗੱਲੇ ਸਾਡੇ ਨਾਲ ਸਹਿਮਤ ਹੋਵੋਗੇ ਕਿ ਇਸ ਦਾ ਲਿਖਣ ਵਾਲਾ ਸੱਜਣ ਮੁਸਲਮਾਨੀ ਇਲਾਕੇ ਦਾ ਵਸਨੀਕ ਸੀ। ਅਸੀਂ ਤਾਂ ਇਕ ਕਦਮ ਹੋਰ ਅਗਾਂਹ ਜਾ ਕੇ ਇਹ ਭੀ ਨਿਸਚਾ ਕਰ ਚੁਕੇ ਹਾਂ ਕਿ ਇਹ ਸੱਜਣ ਤੁਲੰਭੇ ਦਾ ਰਹਿਣ ਵਾਲਾ ਸੀ। ਹੁਣ ਪੰਜਾਬ ਦਾ ਨਕਸ਼ਾ ਵੇਖੋ। ਪਾਕਪਟਨ ਅਤੇ ਤੁਲੰਭੇ ਦੀ ਵਿੱਖ ੫੦ ਮੀਲ ਤੋਂ ਵਧੀਕ ਨਹੀਂ ਹੈ। ਬਾਬਾ ਫਰੀਦ ਜੀ ਕੋਈ ਸਧਾਰਨ ਜਿਹੇ ਸ਼ਕਤਿਸ਼ ਨਹੀਂ ਸਨ। ਉਸ ਇਲਾਕੇ ਦੇ ਮੁਸਲਮਾਨ ਤਾਂ ਕਿਤੇ ਰਹੇ, ਲੱਖਾਂ ਹਿੰਦੂ ਭੀ ਬਾਬਾ ਫਰੀਦ ਜੀ ਦੇ ਬੜੇ ਛੂੰਘੇ ਅਸਰ ਹੇਠ ਸਨ। ਇਹ ਨਹੀਂ ਹੋ ਸਕਦਾ ਕਿ ਫਰੀਦ ਜੀ ਦੇ ਨਗਰ ਪਾਕਪਟਨ ਤੋਂ ੫੦ ਮੀਲ ਦੀ ਵਿੱਖ 'ਤੇ ਰਹਿਣ ਵਾਲੇ ਸੂਝ-ਬੂਝ ਵਾਲੇ ਬੰਦੇ ਇਹ ਨਾ ਜਾਣਦੇ ਹੋਣ ਕਿ ਜਿਸ ਸਮੇਂ ਦਾ ਅਸੀਂ ਜਿਕਰ ਕਰ ਰਹੇ ਹਾਂ ਉਸ ਸਮੇਂ ਬਾਬਾ ਫਰੀਦ ਜੀ ਜੀਊਂਦੇ ਸਨ ਜਾਂ ਨਹੀਂ। ਸੋ, ਪੁਰਾਤਨ ਜਨਮਸਾਖੀ ਦਾ ਕਰਤਾ ਜ਼ਰੂਰ ਜਾਣਦਾ ਸੀ ਕਿ ਬਾਬਾ ਫਰੀਦ ਜੀ ਦਾ ਦੇਹਾਤ ਚਿਰੋਕਾ ਹੋ ਚੁਕਾ ਹੋਇਆ ਹੈ, ਤੇ ਉਹਨਾਂ ਦੀ ਗੱਦੀ ਉਤੇ ਸੇਖ ਬ੍ਰਹਮ ਬੈਠਾ ਹੈ। ਇਹੀ ਗੱਲ ਉਸ ਨੇ ਸਾਖੀ ਨੰ: ੩੨ ਵਿਚ ਸਾਫ਼ ਲਿਖ ਦਿੱਤੀ ਹੈ।

ਪਰ ਫਿਰ ਸਾਖੀ ਨੰ: ੨੯ ਵਿਚ ਬਾਬਾ ਫਰੀਦ ਜੀ ਦੇ ਜੀਊਂਦੇ ਹੋਣ ਦਾ

ਜਿਕਰ ਕਿਉਂ ? ਜੇ ਤੁਸੀਂ ਗਹੁ ਨਾਲ ਮੁੜ ਮੁੜ ਇਸ ਸਾਖੀ ਨੂੰ ਪੜ੍ਹੋਗੇ, ਤਾਂ ਤੁਹਾਨੂੰ ਇਸ ਵਿਚ ਕਈ ਗੁੱਝੀਆਂ ਰਮਜ਼ਾਂ ਦਿਸਣਗੀਆਂ। ਲੱਖਾਂ ਮੁਰੀਦਾਂ ਵਾਲੇ ਬਾਬਾ ਛਰੀਦ ਜੀ ਕਿਸੇ ਆਸਾ ਦੇਸ ਵਿਚ ਇਕ ਗੁਮ-ਨਾਮ ਜਿਹੀ ਹਾਲਤ ਵਿਚ ਇਕੱਲੇ ਫਿਰਦੇ ਵਿਖਾਏ ਗਏ ਹਨ। ਜਦੋਂ ਉਸ ਦੇਸ ਦੇ ਕਿਸੇ ਸ਼ਹਿਰ ਵਿਚ ਬਾਬਾ ਛਰੀਦ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਜਾਂਦੇ ਹਨ, ਤਾਂ ਉਥੋਂ ਦੇ ਲੋਕ ਛਰੀਦ ਜੀ ਦੀ ਕਾਠ ਦੀ ਰੋਟੀ ਦਾ ਮਖੌਲ ਉਡਾਂਦੇ ਹਨ, ਤੇ ਇਸ਼ਾਰਿਆਂ ਇਸ਼ਾਰਿਆਂ ਵਿਚ ਹੀ ਬਾਬਾ ਛਰੀਦ ਜੀ ਨੂੰ 'ਕੂੜਿਆਰ' ਆਖਦੇ ਹਨ। ਬਾਬਾ ਜੀ ਭੀ ਉਹਨਾਂ ਸਤਵਾਦੀ ਲੋਕਾਂ ਦੇ ਹਾਸਾ ਕਰਨ 'ਤੇ ਕਾਠ ਦੀ ਰੋਟੀ ਪੱਲੇ ਬੰਨ੍ਹਣ ਨੂੰ ਇਕ ਕੂੜਾ ਪਖੰਡ ਤਸਲੀਮ ਕਰਦੇ ਹਨ, ਤੇ ਉਹ ਰੋਟੀ ਸੁੱਟ ਪਾਂਦੇ ਹਨ। ਸਤਿਗੁਰੂ ਨਾਨਕ ਦੇਵ ਜੀ ਛਰੀਦ ਜੀ ਦੇ ਇਸ ਛੇਅਲ ਨੂੰ ਪਸੰਦ ਕਰਦੇ ਹਨ।

ਵੇਖੀ ਜੇ ਸਾਖੀਕਾਰ ਦੀ ਹੁਸ਼ਿਆਰੀ ? ਉਸ ਮੁਸਲਮਾਨੀ ਇਲਾਕੇ ਦਾ ਵਸਨੀਕ, ਜਿਥੇ ਬਾਬਾ ਛਰੀਦ ਜੀ ਦੀ ਤਾਲੀਮ ਦਾ ਬੜਾ ਪਰਚਾਰ ਹੈ, ਆਪਣੀ ਅੱਖਾਂ ਵੇਖਦਾ ਤੇ ਕੰਨੀਂ ਸੁਣਦਾ ਹੈ ਕਿ ਬਾਬਾ ਜੀ ਦੇ ਜਾ-ਨਸ਼ੀਨਾਂ ਨੇ ਇਹ ਕਾਠ ਦੀ ਰੋਟੀ ਦਾ ਪਖੰਡ ਘੜ ਲਿਆ ਹੋਇਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ-ਲੇਵਾ ਸਿਖ ਭੀ ਉਸ ਕਾਠ ਦੀ ਰੋਟੀ ਦੀ ਕਹਾਣੀ ਨੂੰ ਠੀਕ ਮੰਨ ਰਹੇ ਹਨ, ਜੋ ਸਗ-ਸਰ ਸਿਖ ਧਰਮ ਦੇ ਉਲਟ ਹੈ। ਸਾਖੀਕਾਰ ਇਹ ਇਕ ਮਨ-ਘੜਤ ਸਾਖੀ ਪੇਸ਼ ਕਰ ਕੇ ਬੜੇ ਨਰਮ, ਪਰ ਹਾਸ-ਰਸ ਭਰੇ ਢੰਗ ਨਾਲ ਅਸਲੀਅਤ ਖੋਲ੍ਹ ਗਿਆ ਹੈ।

ਇਥੇ ਸਾਨੂੰ ਇਕ ਹੋਰ ਗੱਲ ਭੀ ਚੇਤੇ ਰੱਖਣੀ ਪਏਗੀ। ਸਾਖੀ ਨੰ: ੩੨ ਵਿਚ ਸਤਿਗੁਰੂ ਜੀ ਦੀ ਸ਼ੋਖ ਬ੍ਹੁਮ ਨਾਲ ਗੋਸ਼ਟ ਦੱਸੀ ਗਈ ਹੈ। ਸ਼ੋਖ ਬ੍ਹੁਮ ਬਾਬਾ ਛਰੀਦ ਜੀ ਤੋਂ ਯਾਰੂਵੇਂ ਥਾਂ 'ਤੇ ਸੀ। ਉਸ ਵਕਤ ਤਕ ਅਜੇ ਬਾਬਾ ਜੀ ਦੀ ਕੋਈ ਕਾਠ ਦੀ ਰੋਟੀ ਨਹੀਂ ਬਣੀ ਸੀ। ਜੇ ਹੁੰਦੀ, ਤਾਂ ਸਤਿਗੁਰੂ ਨਾਨਕ ਦੇਵ ਜੀ ਇਸ ਵਿਖਾਵੇ ਨੂੰ ਨਸ਼ਰ ਕਰਨੋਂ ਕਦੇ ਨਾ ਰੁਕਦੇ। ਪੁਰਾਤਨ ਜਨਮਸਾਖੀ ਦੇ ਲਿਖੇ ਜਾਣ ਦੇ ਸਮੇਂ ਤਕ ਇਹ ਰੋਟੀ ਬਣ ਚੁਕੀ ਹੋਈ ਸੀ, ਤੇ ਇਸ ਦਾ ਪਰਚਾਰ ਕਾਫੀ ਹੋ ਚੁਕਿਆ ਹੋਇਆ ਸੀ। ਸਮੇਂ ਤੇ ਦੇਸ ਦੇ ਹਾਲਾਤ ਅਨੁਸਾਰ ਸਾਖੀਕਾਰ ਨੇ ਰਾਹ ਰਾਹ ਨਾਲ ਉਸਦਾ ਖੰਡਨ ਕਰ ਦਿੱਤਾ ਹੈ।

#### (੪) ਚੁਗਿਅਰਦੇ ਦੀ ਵਾਕਫ਼ੀਅਤ

ਅਸੀਂ ਵੇਖ ਚੁਕੇ ਹਾਂ ਕਿ ਕਈ ਗੱਲਾਂ ਵਿਚ ਪੁਰਾਤਨ ਜਨਮਸਾਖੀ ਦਾ

ਕਰਤਾ ਬੜਾ ਸਿਆਣਾ ਤੇ ਹੁਸ਼ਿਆਰ ਆਦਮੀ ਸੀ। ਪਰ ਕਈ ਸਾਖੀਆਂ ਤੋਂ ਇਉਂ ਪਿਆ ਦਿੱਸਦਾ ਹੈ ਕਿ ਲੇਖਕ ਨੂੰ ਆਪਣੇ ਚੁਗਿਰਦੇ ਦੀ ਠੀਕ ਵਾਕਫੀ ਨਹੀਂ ਸੀ, ਜੁਗਗਾੜੀਏ ਤੋਂ ਉਹ ਬਹੁਤ ਕੋਰਾ ਜਾਪਦਾ ਹੈ। ਪਰ ਉਸ ਜ਼ਮਾਨੇ ਵਿਚ ਕਿਥੇ ਸਨ ਸਕੂਲ ਤੇ ਕਿਥੇ ਸਨ ਨਕਸ਼ੇ, ਜਿਥੋਂ ਕੋਈ ਵਿਦਿਆਰਥੀ ਦੇਸ਼ ਦੇ ਮੁਹਾਂਦਰੇ ਤੇ ਦੇਸ਼ ਦੇ ਇਤਿਹਾਸ ਦੀ ਸੂਝ-ਬੂਝ ਹਾਸਲ ਕਰ ਸਕਦਾ ?

ਅਸੀਂ ਹੁਣੇ ਹੀ ਸਾਖੀ ਨੰ: ੩੨ ਦਾ ਜ਼ਿਕਰ ਕਰਦੇ ਆਏ ਸਾਂ। ਉਸ ਦੇ ਅੰਤ ਵਿਚ ਹੀ ਸਾਖੀਕਾਰ ਲਿਖਦਾ ਹੈ :

ਤਬ ਸ੍ਰੀ ਗੁਰੂ ਬਾਬਾ ਉਬਹੁ ਚਲਿਆ। ਰਾਵੀ ਚਨਾਉ ਦੇਖ ਕਰਿ ਉਜਾਡਿ ਉਜਾਡਿ  
ਪੈ ਚਲਿਆ, ਪਟਣ ਦੇਸ਼ ਵਿਚ ਆਇ ਨਿਕਲਿਆ। ਪਟਣ ਤੇ ਕੌਸ ਤਿਨਿ ਉਜਾਡਿ  
ਬੀ, ਉਥੋਂ ਆਇ ਬੈਠਾ, ਮਰਦਾਨਾ ਨਾਲ ਆਹਾ।

‘ਉਬਹੁ ਚਲਿਆ’ ਦਾ ਭਾਵ ਹੈ ਆਪਣੇ ਪਿੰਡ ਤਲਵੰਡੀ ਤੋਂ, ਕਿਉਂਕਿ ਸਾਖੀ ਨੰ: ੩੧ ਵਿਚ ‘ਮਾਤਾ ਪਿਤਾ ਜੀ ਨਾਲ’ ਦਾ ਹੀ ਜ਼ਿਕਰ ਹੈ। ਮਾਤਾ ਪਿਤਾ ਨੂੰ ਮਿਲ ਕੇ ਆਪਣੇ ਪਿੰਡ ਤੋਂ ਸਤਿਗੁਰੂ ਜੀ ਮਰਦਾਨੇ ਸਮੇਤ ਫਿਰ ਚੱਲ ਪਏ। ਹੁਣ ਪੰਜਾਬ ਦਾ ਨਕਸ਼ਾ ਖੇਲੁ ਕੇ ਵੇਖੋ। ਤਲਵੰਡੀ ਦੋ ਦਰਿਆਵਾਂ ਦੇ ਵਿਚਕਾਰ ਹੈ। ਉੱਤਰ ਵਲ ਚਨਾਬ ਹੈ ਤੇ ਦੱਖਣ ਵਲ ਰਾਵੀ ਹੈ। ਰਾਵੀ ਤੋਂ ਹੇਠਾਂ ਦੱਖਣ ਵਲ ਪਾਕਪਟਨ ਹੈ। ਜੇ ਕਿਸੇ ਨੇ ਤਲਵੰਡੀ ਤੋਂ ਪਾਕਪਟਨ ਵਲ ਆਉਣਾ ਹੋਵੇ, ਤਾਂ ਰਾਹ ਵਿਚ ਉਸ ਨੂੰ ਸਿਰਫ ਰਾਵੀ ਦਰਿਆ ਲੰਘਣਾ ਪਏਗਾ। ਚਨਾਬ ਵਲ ਜਾਣ ਦੀ ਲੋੜ ਨਹੀਂ ਪੈਂਦੀ। ਚਨਾਬ ਤਾਂ ਤਲਵੰਡੀ ਤੋਂ ਦੂਰ ਉੱਤਰ ਉੱਤਰ ਵਲ ਰਹਿ ਜਾਂਦਾ ਹੈ। ਇਉਂ ਜਾਪਦਾ ਹੈ ਕਿ ਸਾਖੀਕਾਰ ਨੇ ਇਹਨਾਂ ਦਰਿਆਵਾਂ ਦੇ ਸਿਰਫ ਨਾਮ ਹੀ ਸੁਣੇ ਹੋਏ ਸਨ। ਉਹ ਆਪ ਕਦੇ ਤਲਵੰਡੀ ਗਿਆ ਭੀ ਨਹੀਂ ਸੀ, ਕਿਉਂਕਿ ਉਸ ਦਾ ਆਪਣਾ ਨਗਰ ਤੁਲੰਭਾ ਭੀ ਰਾਵੀ ਤੋਂ ਹੇਠਲੇ ਪਾਸੇ ਹੀ ਸੀ, ਜਿਧਰ ਪਾਕਪਟਨ ਹੈ। ਜੇ ਉਸ ਨੇ ਪਿੰਡ ਤਲਵੰਡੀ ਕਦੇ ਵੇਖਿਆ ਹੁੰਦਾ, ਤਾਂ ਇਹ ਨਾ ਲਿਖਦਾ ਕਿ ਤਲਵੰਡੀ ਤੋਂ ਚੱਲ ਕੇ ਸਤਿਗੁਰੂ ਜੀ ਰਾਵੀ ਤੇ ਚਨਾਬ ਦੇਖ ਕੇ ਪਾਕਪਟਨ ਆ ਗਏ।

ਸਾਖੀਕਾਰ ਦੀ ਇਹੀ ਨਾ-ਵਾਕਫੀ ਉਸਦੀ ਸਾਖੀ ਨੰ: ੪੦ ਤੋਂ ਸਾਫ਼ ਦਿੱਸ ਰਹੀ ਹੈ। ਇਸ ਸਾਖੀ ਦਾ ਸਿਰਲੇਖ ਹੈ ‘ਕਰੋੜੀਆ’। ਸਾਖੀ ਨੰ: ੩੯ ਅਤੇ ੩੯ ਤਲਵੰਡੀ ਬਾਰੇ ਹੀ ਹਨ। ਨੰ: ੩੯ ਦੇ ਅੱਖੀਰ ‘ਤੇ ਲਿਖਿਆ ਹੈ ‘ਤਦਹੁ ਬਾਬਾ ਰਵਦਾ ਰਹਿਆ ਘਰ ਤੇ’। ਅਗਾਂਹ ਸਾਖੀ ਨੰ: ੪੦ ਇਉਂ ਚੱਲਦੀ ਹੈ :

ਤਬ ਬਾਬਾ ਦਰੀਆਉ ਉਪਰਿ ਬਹਿ ਗਇਆ, ਤਲਵੰਡੀ ਦੇ ਨਜੀਕ ਇਕ ਬਾਊਂ ਉਥੇ ਬਹੁਤ ਗਉਗਾ ਚਲਿਆ। ਜੋ ਕੋਈ ਸੁਣੇ, ਮੌ ਸਭ ਆਵੈ। ਲੋਕ ਆਖਣ ਜੋ ‘ਕੋਈ ਖੁਦਾਇ ਦਾ ਫ਼ਕੀਰ ਪੈਦਾ ਹੋਇਆ ਹੈ, ਨਾਨਕ ਨਾਉਂ ਹੈਸੁ, ਆਪਣੇ ਖੁਦਾਇ ਨਾਲ ਰੱਤਾ ਹੈ।’.....ਤਬ ਜਿਥੇ ਬਾਬਾ ਰਹਿੰਦਾ ਸੀ, ਉਸ ਗਿਰਾਊਂ ਪਾਸ ਇਕ ਕਰੋੜੀਆ ਰਹਿੰਦਾ ਸੀ। ਉਨਿ ਕਹਿਆ, ‘ਏਹ ਕੌਣ ਹੈ ?.....ਹਿੰਦੂ ਤਾਂ ਖਰਾਬ ਕੀਏ ਥੇ, ਪਰ ਮੁਸਲਮਾਨਾਂ ਕਾ ਭੀ ਈਮਾਨ ਥੋਇਆ।.....ਪਰ ਚਲਗੁ ਅਸੀਂ ਬੰਨ੍ਹ ਲੈ ਆਵਹਿ !’.....ਤਬ ਲੋਕਾਂ ਕਹਿਆ, ‘ਦੀਵਾਨ ਜੀ ! ਤੂੰ ਭੁਲਦਾ ਹੈ ਜੋ ਘੋੜੇ ਚੜ੍ਹਦਾ ਹੈਂ’.....ਤਾਂ ਕਰੋੜੀ ਅਰਜ਼ ਕੀਤੀ, ‘ਬਾਬਾ ਜੀ ! ਤੇਰਾ ਹੁਕਮ ਹੋਵੈ ਤਾਂ ਇਕ ਚੱਕ ਬਨਾਵਾਂ ਤੇਰੇ ਨਾਵ ਕਾ, ਕਰਤਾਰਪੁਰ ਨਾਉਂ ਰਖੀਐ ਧਰਮਸਾਲਾ ਪਾਈਐ।’

ਇਸ ਸਾਖੀ ਵਿਚੋਂ ਤੁਸਾਂ ਵੇਖ ਲਿਆ ਹੈ ਕਿ ਸਾਖੀਕਾਰ ਦੇ ਭਾਣੇ ਕਰਤਾਰਪੁਰ ਤਲਵੰਡੀ ਦੇ ਕਿਤੇ ਬਹੁਤ ਨੇੜੇ ਹੈ। ਆਪਣੇ ਪਿੰਡ ਤੁਲੰਭੇ ਬੈਠੇ ਹੋਏ ਹੋਏ ਨੇ ਹੀ ਸਾਖੀ ਸੁਣੀ ਹੋਣੀ ਹੈ, ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਤਲਵੰਡੀ ਤੇ ਕਰਤਾਰਪੁਰ ਵਿਚ ੨੦ ਮੀਲਾਂ ਤੋਂ ਵਧੀਕ ਦੀ ਵਿੱਖ ਹੈ।

#### (੫) ਪੁਰਾਤਨ ਜਨਮਸਾਖੀ ਕਦੋਂ ਲਿਖੀ ਗਈ ?

(੧) ਸਾਖੀ ਨੰ: ੩ ਵਿਚ ਲਿਖਿਆ ਹੈ—‘ਜਬ ਗੁਰੂ ਨਾਨਕ ਬਰਸਾਂ ਨਾਵਾਂ ਕਾ ਹੋਇਆ, ਤਬ ਫਿਰ ਤੋਰਕੀ ਪੜ੍ਹਨ ਪਾਇਆ।’ ਤਦੋਂ ਰਾਜ ਪਠਾਣਾਂ ਦਾ ਸੀ।

ਤਦੋਂ ਮਦਰਸਿਆਂ ਵਿਚ ਫਾਰਸੀ ਪੜ੍ਹਾਂਦੇ ਸਨ। ਤੋਰਕੀ ਜਾਂ ਤੁਰਕੀ ਮੁਗਲਾਂ ਦੀ ਜ਼ਬਾਨ ਸੀ। ਲਫਜ਼ ‘ਤੁਰਕ’ ਦਾ ਵਰਤਾਰਾ ਮੁਗਲਾਂ ਦੇ ਰਾਜ ਵੇਲੇ ਹੀ ਹੋਇਆ ਸੀ। ਸਾਖੀਕਾਰ ਦੇ ਲਫਜ਼ ‘ਤੋਰਕੀ’ ਵਰਤਣ ਤੋਂ ਜਾਹਰ ਹੁੰਦਾ ਹੈ ਕਿ ਇਹ ਪੁਸਤਕ ਤਦੋਂ ਲਿਖੀ ਗਈ ਸੀ, ਜਦੋਂ ਮੁਗਲਾਂ ਦਾ ਰਾਜ ਇਥੇ ਪੱਕਾ ਹੋ ਚੁਕਾ ਹੋਇਆ ਸੀ।

(੨) ਸਾਖੀ ਨੰ: ੨੪, ੩੫, ੩੬, ੩੮, ੪੨ ਅਤੇ ੪੪ ਵਿਚ ਜਿਹੜੇ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਮੁੰਹੋਂ ਸਾਖੀਕਾਰ ਨੇ ਕਢਾਏ ਹਨ, ਉਹ ਗੁਰੂ ਅਰਜਨ ਸਾਹਿਬ ਦੇ ਹਨ। ਅਸੀਂ ਪਿਛੇ ਵੇਖ ਚੁਕੇ ਹਾਂ ਕਿ ਇਸ ਪੁਸਤਕ ਦਾ ਕਰਤਾ ਮੁਸਲਮਾਨੀ ਇਲਾਕੇ ਦਾ ਰਹਿਣ ਵਾਲਾ ਸੀ। ਕੇਂਦਰ ਤੋਂ ਦੁਰੇਡੇ ਇਲਾਕੇ ਵਿਚ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਨਾਲ ਸਾਂਝ ਗੁਰੂ ਗ੍ਰੰਥ ਸਾਹਿਬ ਦੀ ਬੀੜ੍ਹ ਤਿਆਰ ਹੋਣ ਤੋਂ ਪਿਛੋਂ ਹੀ ਵਧੀਕ ਸੰਭਵ ਹੈ। ਬੀੜ੍ਹ ਸੰਮਤ ੧੯੬੧ ਵਿਚ

ਤਿਆਰ ਹੋਈ ਸੀ। ਹਰ ਹਾਲਤ ਵਿਚ ਇਹ ਪੁਸਤਕ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਦੀ ਨਹੀਂ ਹੈ, ਤੇ ਗੁਰੂ ਅਰਜਨ ਦੇਵ ਜੀ ਸੰਮਤ ੧੬੩੮ ਵਿਚ ਗੁਰੂ ਬਣੇ ਸਨ।

(੩) ਹਰੇਕ ਸਾਖੀ ਦੇ ਮੁਤਸੁ ਹੋਣ 'ਤੇ ਸਾਖੀਕਾਰ ਨੇ ਲਫਜ਼ 'ਬੋਲਹੁ ਜੀ ਵਾਹਿਗੁਰੂ' ਵਰਤੇ ਹਨ। ਇਹ ਉਹੀ ਲਫਜ਼ ਹਨ ਜੋ ਸਭ ਗੁਰਦੁਆਰਿਆਂ ਵਿਚ ਅਰਦਾਸ ਕਰਨ ਵੇਲੇ ਵਰਤੇ ਜਾਂਦੇ ਹਨ। ਇਹ ਵਿਚਾਰਨ-ਜੋਗ ਗੱਲ ਹੈ ਕਿ ਕੀ ਇਹ ਵਾਕ ਹੁਣ ਕੀਤੀ ਜਾਣ ਵਾਲੀ 'ਅਰਦਾਸ' ਦੇ ਬਣਨ ਸਮੇਂ ਸ਼ੁਰੂ ਹੋਇਆ ਜਾਂ ਪਹਿਲਾਂ ਭੀ ਵਰਤਣ ਵਿਚ ਆਉਂਦਾ ਸੀ।

(੪) ਪੁਸਤਕ ਦੀ 'ਬੋਲੀ' ਇਸ ਨੂੰ ਕਿਸ ਸਮੇਂ ਦੇ ਨਾਲ ਜੋੜ ਸਕਦੀ ਹੈ ? ਕੋਈ ਇਕ ਸਾਖੀ ਲੈ ਕੇ ਵੇਖੀਏ।

ਸਾਖੀ ਨੰ: ੨੨, ਠੱਗਾਂ ਦਾ ਨਿਸਤਾਰਾ :

ਤਥ ਓਥਰੁ ਚਲੇ। ਪੈਂਡੇ ਵਿਚ ਠਗ ਮਿਲਿ ਗਏ। ਦੇਖਿ ਕਰਿ ਆਖਿਓਨੇ, 'ਜਿਸ ਦੇ ਮੁਹਿ ਵਿਚ ਐਸੀ ਜੋਤਿ ਹੈ, ਸੌ ਖਾਲੀ ਨਹੀਂ। ਇਸ ਦੇ ਪੱਲੈ ਬਹੁਤੁ ਦੁਨੀਆ ਹੈ। ਪਰ ਗੁੱਝੀ ਹੈ।' ਤਥ ਬਾਬੇ ਦੇ ਚਉਫੇਰਿ ਆਇ ਖੜ੍ਹੇ ਹੋਏ। ਤਥ ਦਰਸਨੁ ਦੇਖਣੇ ਨਾਲਿ ਸਭ ਆਇ ਅੰਦਰਹੁ ਨਿਬਲੁ ਹੋਏ। ਤਥ ਗੁਰੂ ਪੁਛਿਆ, 'ਤੁਸੀਂ ਕਵਣ ਅਸਹੁ ?' ਤਥ ਓਇ ਕਹਿਨਿ, 'ਅਸੀਂ ਠਗ ਹਾਂ, ਤੇਰੇ ਮਾਰਣ ਕਿਉ ਆਏ ਹਾਂ।' ਤਥ ਬਾਬੇ ਆਖਿਆ, 'ਭਲਾ ਹੋਵੇ, ਇਕੁ ਕੰਮੁ ਕਰਿ ਕੈ ਮਾਰਹੁ।' ਤਥ ਓਨਾ ਕਹਿਆ, 'ਕੰਮ ਕੇਹਾ ਹੈ ?' ਤਥ ਬਾਬੇ ਕਹਿਆ, 'ਓਹੁ ਜੋ ਧੂਆਂ ਨਦਰਿ ਆਵਦਾ ਹੈ, ਤਹਾਂ ਤੇ ਆਗਿ ਲੇ ਆਵਹੁ, ਮਾਰਿ ਦਾਗੁ ਦੇਹੁ।'

ਇਸ ਉਪਰ-ਦਿੱਤੀ ਵਾਰਤਕ ਵਿਚੋਂ ਹੇਠ-ਲਿਖੇ ਲਫਜ਼ਾਂ ਨੂੰ ਗਹੁ ਨਾਲ ਵੇਖਣਾ—ਓਥਰੁ, ਵਿਚਿ, ਮਿਲਿ ਗਏ, ਦੇਖਿ ਕਰਿ, ਜੋਤਿ, ਪੱਲੈ, ਬਹੁਤਾ, ਚਉਫੇਰਿ, ਆਇ ਖੜ੍ਹੇ ਹੋਏ, ਦਰਸਨੁ, ਨਾਲਿ, ਅੰਦਰਹੁ, ਅਸਹੁ, ਓਇ, ਕਹਿਨਿ, ਇਕੁ ਕੰਮੁ, ਕਰਿ ਕੈ, ਮਾਰਹੁ, ਨਦਰਿ, ਆਗਿ, ਆਵਹੁ, ਮਾਰਿ।

ਇਹਨਾਂ ਵਿਚੋਂ 'ਵਿਚਿ, ਨਾਲਿ' ਸੰਬੰਧਕ ਹਨ। ਇਹਨਾਂ ਦਾ ਇਹੀ ਜੋੜ ਗੁਰਬਾਣੀ ਵਿਚ ਮਿਲਦਾ ਹੈ। ਲਫਜ਼ 'ਚਉਫੇਰਿ' ਕ੍ਰਿਆ-ਵਿਸ਼ੇਸ਼ਣ ਹੈ। ਇਸ ਦੀ ( f ) ਭੀ ਪੁਰਾਣੀ ਪੰਜਾਬੀ ਦੇ ਜੋੜਾਂ ਦੀ ਵੰਨਗੀ ਹੈ। 'ਆਵਹੁ ਮਾਰਹੁ' ਹੁਕਮੀ ਭਵਿਖਤ ਹਨ, ਇਹ ਭੀ ਪੁਰਾਣੀ ਪੰਜਾਬੀ ਹੈ, ਗੁਰਬਾਣੀ ਵਿਚ ਇਹੀ ਜੋੜ ਮਿਲਣਗੇ। 'ਮਿਲਿ ਗਏ, ਦੇਖਿ ਕਰਿ' ਦੋਹਰੀ ਕ੍ਰਿਆ ਦੀਆਂ ਵੰਨਗੀਆਂ ਹਨ,

ਜਿਥੇ ਪਹਿਲਾਂ ਲਫਜ਼ ਸਦਾ ਹੈ ( f ) ਨਾਲ ਆਉਂਦਾ ਹੈ। ਇਹ ਭੀ ਬਹੁਤ ਪੁਰਾਣੀ ਪੰਜਾਬੀ ਦੀ ਵੰਨਗੀ ਹੈ। ਲਫਜ਼ ‘ਓਹੁ’ ਤੋਂ ਬਹੁ-ਵਚਨ ‘ਓਇ’ ਗੁਰਬਾਣੀ ਦੀ ਪੰਜਾਬੀ ਹੈ। ‘ਓਥਹੁ, ਅੰਦਰਹੁ’ ਪੁਰਾਣੀ ਪੰਜਾਬੀ ਦੇ ਅਪਾਦਾਨ ਕਾਰਕ ਦੇ ਨਮੂਨੇ ਹਨ। ਲਫਜ਼ ‘ਜੋਤਿ, ਨਦਰਿ, ਆਗਿ’ ਦੇ ( f ) ਵਾਲੇ ਜੋੜ ਗੁਰਬਾਣੀ ਦੇ ਜੋੜ ਹਨ। ਲਫਜ਼ ‘ਕਹਨਿ’ ਵਰਤਮਾਨ ਕਾਲ ਅੱਨ-ਪੁਰਖ ਬਹੁ-ਵਚਨ ਹੈ। ਇਹ ਭੀ ਗੁਰਬਾਣੀ ਦੀ ਪੰਜਾਬੀ ਦੀ ਵੰਨਗੀ ਹੈ।

ਇਹ ਸਾਰੇ ਲਫਜ਼ ਗੁਰ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਅੱਖਾਂ ਅੱਗੇ ਲੈ ਆਉਂਦੇ ਹਨ। ਪਰ ਪ੍ਰਸ਼ਨ ਇਹ ਹੈ ਕਿ ਵਾਰਤਕ ਵਿਚ ਲਫਜ਼ਾਂ ਦੇ ਇਹ ਜੋੜ ਤੇ ਵਿਆਕਰਣ ਦੇ ਇਹ ਨਿਯਮ ਕਦੋਂ ਤੋਂ ਵਰਤਣੋਂ ਬੰਦ ਹੋ ਗਏ? ਇਕ ਰੱਲ ਤੋਂ ਪਰਤੱਖ ਹੈ ਕਿ ਅੱਜ-ਕੱਲ੍ਹ ਦੀ ਪੰਜਾਬੀ ਵਾਰਤਕ ਵਿਚ ਅਸੀਂ ਨਾ ਇਹ ਜੋੜ ਵਰਤ ਰਹੇ ਹਾਂ, ਨਾ ਇਹ ਵਿਆਕਰਣਿਕ ਨਿਯਮ ਵਰਤਦੇ ਹਾਂ। ਫਿਰ ਇਹ ਕਿਸ ਸਮੇਂ ਤੋਂ ਪਹਿਲਾਂ ਪ੍ਰਚਲਤ ਸਨ?

ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਪੁਰਾਤਨ ਜਨਮਸਾਖੀ ਅਤੇ ਬਾਲੇ ਵਾਲੀ ਜਨਮਸਾਖੀ ਦੀ ਬੋਲੀ ਦਾ ਆਪੋ ਵਿਚ ਟਾਕਰਾ ਕਰੀਏ।

**ਪੁਰਾਤਨ ਜਨਮਸਾਖੀ—ਸਾਖੀ ਨੰ: ੧੩, ਸੱਜਣ ਠੱਗ :**

ਜਾਏ ਜਾਏ ਸੇਖ ਸਜਣ ਕੈ ਘਰਿ ਜਾਇ ਨਿਕਲੇ। ਉਸ ਦਾ ਘਰ ਪੈਂਡੇ ਵਿਚਿ ਬਾ। ਅਤੇ ਠਾਕੁਰ ਦੁਆਰਾ ਤੈ ਮਸੀਤ ਕਰਿ ਛੜੀ ਥੀ। ਜੇ ਕੋਈ ਹਿੰਦੂ ਆਵੈ ਤਾਂ ਠਉਰ ਦੇਵੈ। ਅਤੇ ਜੇ ਮੁਸਲਮਾਨੁ ਜਾਵੈ, ਤਾਂ ਤਵਜ਼ ਕਰੇ। ਅਰੁ ਜਾਂ ਰਾਤਿ ਪਵੈ ਤਾਂ ਆਖੈ, ‘ਚਲੁ ਜੀ ਸੌਵਹੁ।’ ਅੰਦਰਿ ਲੈ ਜਾਵੈ, ਖੁਹੇ ਵਿਚਿ ਪਾਇ ਕਰਿ ਮਾਰੇ। ਅਰੁ ਜਾਂ ਸਬਾਹ ਹੋਵੈ, ਤਾਂ ਆਸਾ ਤਸਬੀ ਹਾਥਿ ਲੇ ਮੁਸਲਾ ਪਾਇ ਬਹੈ। ਜਬ ਥਾਥਾ ਤੇ ਮਰਦਾਨਾ ਗਏ, ਤਾਂ ਖਿੜਾਮਤਿ ਬਹੁਤੁ ਕੀਤੀਓਇਸੁ। ਅਤੇ ਆਪਣਿਆਂ ਲੋਕਾਂ ਤਾਈਂ ਆਖਿਓਇਸੁ, ‘ਜੇ ਇਸ ਦੇ ਪਲੈ ਬਹੁਤੁ ਦੁਨੀਆ ਹੈ, ਪਰ ਗੁਹਜੁ ਹੈ। ਜਿਸ ਦੇ ਮੁਹਿ ਵਿਚਿ ਐਸੀ ਭੜਕ ਹੈ, ਸੋ ਖਾਲੀ ਨਾਹੀਂ। ਫੈਲੁ ਕਰਿ ਕੈ ਫਕੀਰੁ ਹੋਇਆ ਹੈ।’ ਜਬ ਰਾਤਿ ਪਈ, ਤਬ ਆਖਿਓਇਸੁ, ‘ਉਠਹੁ ਜੀ ਸੌਵਹੁ।’ ਤਬ ਬਾਬੇ ਆਖਿਆ, ‘ਸੱਜਣ ! ਇਕੁ ਸਬਦ ਖੁਦਾਇ ਦੀ ਬੰਦਰੀ ਕਾ ਆਖਿ ਕਰਿ ਸੋਵਹਿਗੇ।’

**ਭਾਈ ਬਾਲੇ ਵਾਲੀ ਜਨਮਸਾਖੀ—ਸਾਖੀ ਨੰ: ੬੭ :**

ਸ੍ਰੀ ਗੁਰੂ ਨਾਨਕ ਜੀ ਓਥੋਂ ਚਲਦੇ ਚਲਦੇ ਠੱਗਾਂ ਦੇ ਮੁਲਕ ਜਾਇ ਪਹੁੰਚੇ। ਤਾਂ ਉਸ ਰਸਤੇ ਵਿਚ ਸੇਖ ਸੱਜਣ ਰਹਿੰਦਾ ਸੀ। ਪਰ ਉਸ ਨੇ ਅਪਨੇ ਘਰ ਰਸਤੇ

ਉਪਰ ਬਣਾਏ ਹੋਏ ਸਨ। ਇਕ ਠਾਕਰਦੁਆਰਾ ਤੇ ਇਕ ਮਸੀਤ ਉਸ ਨੇ ਕਰ ਛੱਡੀ ਸੀ। ਜੇ ਕੋਈ ਹਿੰਦੂ ਜਾਵੇ ਤਾਂ ਠਾਕਰਦੁਆਰੇ ਠੌਰ ਦੇਵੇ, ਜੇ ਮੁਸਲਮਾਨ ਜਾਵੇ ਤਾਂ ਮਸੀਤ ਵਿਚ ਠੌਰ ਦੇਵੇ। ਜੇ ਰਾਤ ਪਵੇ ਤਾਂ ਅੰਦਰ ਜਾਹਗਾ ਦੇਵੇ। ਜਾਂ ਉਹ ਸੌਣ ਤਾਂ ਫਾਰੇ ਦੇ ਕੇ ਮਾਰ ਦੇਵੇ, ਫੇਰ ਖੁਹੇ ਵਿਚ ਚਾਇ ਸੁਟੇ! ਜਦ ਦਿਨ ਚੜ੍ਹੇ, ਹੱਥ ਵਿਚ ਤਸ਼ਬੀ ਫੜ ਕੇ ਆਸਾ ਲੈ ਕੇ ਮੁਸਲੋਂ ਪਾਇ ਬਹੇ। ਤਾਂ ਸ੍ਰੀ ਗੁਰੂ ਨਾਨਕ ਜੀ ਮਰਦਾਨਾ ਅਤੇ ਮੈਂ ਤਿੰਨੇ ਜਣੇ ਉਥੇ ਆਇ ਪਹੁੰਚੇ ਤਾਂ ਦੇਖ ਕਰ ਉਸ ਨੇ ਬਹੁਤ ਖਿਦਮਤ ਕੀਤੀ ਅਤੇ ਆਪਣੇ ਆਦਮੀਆਂ ਨੂੰ ਆਖਿਆ ਸੁ, ਭਾਈ ਏਹਨਾਂ ਦੇ ਪਾਸ ਬਹੁਤ ਧਨ ਹੋਸ਼ੀ, ਪਰ ਗੁੱਝਾ ਹੈ, ਕਿਉਂਕਿ ਇਹਨਾਂ ਦੇ ਮੁੰਹ ਉਪਰ ਲਾਲੀ ਆਹੀ। ਜਦ ਦਿਨ ਗੁਜਰਿਆ ਤੇ ਰਾਤ ਪੈ ਗਈ ਤਾਂ ਆਖਣ ਲੱਗਾ, ‘ਉਠੋ ਜੀ, ਅੰਦਰ ਚਲੋ, ਤੇ ਆਰਾਮ ਨਾਲ ਸਵੇਂ।’ ਤਾਂ ਗੁਰੂ ਨਾਨਕ ਜੀ ਆਖਿਆ, ‘ਭਾਈ ਤੇਰਾ ਨਾਉਂ ਕਿਆ ਹੈ ?’ ਉਸ ਨੇ ਆਖਿਆ, ‘ਜੀ ਮੇਰਾ ਨਾਮ ਸੱਜਣ ਹੈ। ਹਰ ਕਿਸੇ ਦਾ ਖਿਦਮਤਗਾਰ ਹਾਂ।’ ਤਾਂ ਗੁਰੂ ਨਾਨਕ ਜੀ ਆਖਿਆ, ‘ਭਲੀ ਖਿਦਮਤ ਕਰਦਾ ਹੈ। ਪਰ ਇਕ ਬਲਾਇ ਦੀ ਬੰਦਰੀ ਦਾ ਆਖ ਕੇ ਸਵਾਂਗੇ।’

ਦੋਹਾਂ ਜਨਮ-ਸਾਖੀਆਂ ਦੀ ਸਾਖੀ ਇਕੋ ਹੀ ਹੈ। ਕਈ ਲੁਫ਼ਜ਼ ਸਾਂਝੇ ਹਨ। ਇਥੋਂ ਸਾਫ਼ ਪਿਆ ਦਿੱਸਦਾ ਹੈ ਕਿ ਇਕ ਸਾਖੀਕਾਰ ਦੂਜੇ ਦੀ ਪੁਸਤਕ ਸਾਹਮਣੇ ਰੱਖ ਕੇ ਲਿਖ ਰਿਹਾ ਹੈ। ਨਿਰੀ ਇਹੀ ਸਾਖੀ ਨਹੀਂ। ਦੋਹਾਂ ਪੁਸਤਕਾਂ ਦੀਆਂ ਵੰਨਰੀ ਦੇ ਤੌਰ 'ਤੇ ਹੇਠ-ਲਿਖੀਆਂ ਹੋਰ ਸਾਖੀਆਂ ਆਯੋ-ਸਾਹਮਣੇ ਰੱਖ ਕੇ ਪੜ੍ਹੇ। ਇਕ ਧਿਰ ਦੀ ਕਿਤਾਬ ਦੂਜੇ ਦੀ ਨਕਲ ਸਾਫ਼ ਪਈ ਦਿਸੇਗੀ :

ਪੁਰਾਤਨ ਜਨਮਸਾਖੀ	ਭਾਈ ਬਾਲੇ ਵਾਲੀ ਜਨਮਸਾਖੀ
ਸਾਖੀ ਨੰ :	ਸਾਖੀ ਨੰ:
੧੨—ਮਰਦਾਨੇ ਦੀ ਪੂਜਾ ਕਰਾਈ	੯੬—ਸਾਖੀ ਯਾਤ੍ਰਾ ਕੀ
੧੪—ਗੋਸ਼ਟ ਸ਼ੇਖ ਸ਼ਰਡ	੯੮—ਸਾਖੀ ਪਾਨੀਪਤ ਕਰਨਾਲ ਦੀ
੧੫—ਦਿੱਲੀ ਹਾਥੀ ਮੋਇਆ ਜਿਵਾਇਆ	੯੯—ਸਾਖੀ ਦਿੱਲੀ ਦੇ ਪਾਤਸ਼ਾਹ ਨਾਲ
੧੬—ਪਹਿਲੀ ਉਦਾਸੀ, ਸ਼ੇਖ ਬਜ਼ੀਦ	੧੧—ਦੂਜੀ ਉਦਾਸੀ ਪੂਰਬ ਕੀ
੧੭—ਬਨਾਰਸ ਵਿਚ ਚਤੁਰਦਾਸ	੧੨—ਦੂਜੀ ਉਦਾਸੀ ਪੂਰਬ ਕੀ
੧੮—ਨਾਨਕ ਮਤੇ ਸਿੱਧਾਂ ਨਾਲ ਗੋਸ਼ਟ	੧੩—ਸਾਖੀ ਨਾਨਕ ਮਤੇ ਦੀ
੧੯—ਵਣਜਾਰਿਆਂ ਦੇ ਟਾਂਡੇ	੧੪—ਸਾਖੀ ਵਣਜਾਰੇ ਨਾਲ

੨੧—ਮੋਹਰਾਂ ਦੇ ਕੋਲੇ ਤੇ ਸੂਲੀ ਦੀ ਸੂਲ	੯੦—ਸਾਖੀ ਦੋਹਾ ਸਿੱਖਾਂ ਦੀ
੨੩—ਨੂਰ ਸ਼ਾਹ ਨਿਸਤਾਰਾ	੯੮—ਤ੍ਰਿਆ ਰਾਜ ਕਉ ਗਏ
੨੪—ਕਲਿਜੁਗ	੯੦—ਸਾਖੀ ਕਲਿਜੁਗ ਨਾਲ
੨੫—ਕੀੜ੍ਹ ਨਗਰ	੯੩—ਕੀੜ੍ਹੀ ਤੇ ਇਕ ਰਾਜਾ
੨੬—ਵਸਦਾ ਰਹੇ	੯੪—ਸਾਖੀ ਦੋਵਾਂ ਗਿਰਾਵਾਂ ਦੀ
੨੮—ਆਸਾ ਦੇਸ, ਸ਼ੇਖ ਫਰੀਦ	੯੫—ਸਾਖੀ ਆਸਾ ਦੇਸ ਦੀ
੩੦—ਮਰਦਾਨੇ ਦੀ ਭੁਖ ਗਵਾਈ	੨੬—ਸਾਖੀ ਹੋਰ ਚੱਲੀ
੩੨—ਸ਼ੇਖ ਬ੍ਰਹਮ ਨਾਲ ਗੋਸ਼ਟਿ	੧੧੦—ਸ਼ੇਖ ਬ੍ਰਹਮ ਨਾਲ
੩੩—ਕੋਹੜੀ ਫਕੀਰ ਨਿਸਤਾਰਾ	੧੪੨—ਇਕ ਕੋਹੜੀ ਫਕੀਰ
੪੪—ਕਉਡਾ ਰਾਕਸ਼	੨੬—ਸਾਖੀ ਹੋਰ ਚੱਲੀ

ਇਹਨਾਂ ਸਭ ਸਾਖੀਆਂ ਵਿਚ ਨਿਰੇ ਲਡੜ ਹੀ ਨਹੀਂ ਮਿਲਦੇ, ਹੋਰ ਭੀ ਸੁਆਦਲੀ ਸਾਂਝ ਹੈ। ਪੁਰਾਤਨ ਜਨਮਸਾਖੀ ਵਾਲੇ ਨੇ ਜਿਥੇ ਭੁਲੇਖੇ ਨਾਲ ਗੁਰੂ ਰਾਮਦਾਸ ਜਾਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਲਿਖ ਦਿੱਤਾ ਹੈ; ਉਸੇ ਸਾਖੀ ਵਿਚ ਉਹੀ ਸ਼ਬਦ ਬਾਲੇ ਦੀ ਜਨਮਸਾਖੀ ਵਾਲੇ ਨੇ ਭੀ ਲਿਖਿਆ ਹੈ। ਜਿਹੜੇ ਬਨਾਵਟੀ ਨਕਲੀ ਸ਼ਬਦ ਸਲੋਕ ਪੁਰਾਤਨ ਜਨਮਸਾਖੀ ਨੇ ਲਿਖੇ ਹਨ, ਉਹੀ ਬਾਲੇ ਵਾਲੀ ਜਨਮਸਾਖੀ ਨੇ।

ਪਰ ਇਕ ਗੱਲ ਤੁਸਾਂ ਸਾਫ਼ ਪ੍ਰਤੱਖ ਵੇਖ ਲਈ ਹੈ। ਦੋਹਾਂ ਦੀ ਬੋਲੀ ਨਹੀਂ ਰਲਦੀ। ਬਾਲੇ ਦੀ ਬੋਲੀ ਸਾਨੂੰ ਨੇੜੇ ਪੈਂਦੀ ਹੈ, ਨਵੀਨ ਪੰਜਾਬੀ ਨਾਲ ਮੇਲ ਖਾਂਦੀ ਹੈ। ਪੁਰਾਤਨ ਜਨਮਸਾਖੀ ਦੀ ਬੋਲੀ ਇਸ ਤੋਂ ਕਾਢੀ ਪੁਰਾਣੀ ਹੈ। ਭਾਈ ਬਾਲੇ ਨਾਮ ਉੱਤੇ ਨਾ ਭੁੱਲ ਜਾਣਾ। ਉਸ ਪੁਸਤਕ ਵਿਚ ਮਸੰਦਾਂ ਦੀ ਉਸ ਅੱਤ ਵਲ ਭੀ ਇਸ਼ਾਰਾ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦੇ ਇਤਿਹਾਸ ਵਿਚ ਦਰਜ ਹੈ। ਸੋ, ਬਾਲੇ ਵਾਲੀ ਜਨਮਸਾਖੀ ਦਸਮ ਪਾਤਿਸ਼ਾਹ ਜੀ ਦੇ ਅਖੀਰਲੇ ਸਮੇਂ ਲਿਖੀ ਗਈ ਸੀ। ਵਧੀਕ ਵਾਕਫੀਅਤ ਲਈ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਕੱਤਕ ਕਿ ਵਿਸਾਖ ਪੜ੍ਹੋ।

ਬੋਲੀ ਦਾ ਲਹਿਜਾ ਦੱਸਦਾ ਹੈ ਕਿ ਪੁਰਾਤਨ ਜਨਮਸਾਖੀ ਬਾਲੇ ਵਾਲੀ ਜਨਮਸਾਖੀ ਨਾਲੋਂ ਬਹੁਤ ਪੁਰਾਣੀ ਹੈ। ਉਧਰ ਅਸੀਂ ਵੇਖ ਆਏ ਸਾਂ ਕਿ ਪੁਰਾਤਨ

ਜਨਮਸਾਖੀ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਪਿਛੋਂ ਲਿਖੀ ਗਈ ਸੀ। ਗੁਰੂ ਅਰਜਨ ਦੇਵ ਜੀ ਸੰਨ ੧੬੦੯ (ਸੰਮਤ ੧੬੬੩) ਵਿਚ ਸ਼ਹੀਦ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਸੰਨ ੧੭੦੮ (ਸੰਮਤ ੧੭੬੫) ਵਿਚ ਜੋਤੀ ਜੋਤਿ ਸਮਾਏ। ਪੁਰਾਤਨ ਜਨਮਸਾਖੀ ਕਿਤੇ ਇਸ ਵਿਚਲੇ ਸਮੇਂ ਵਿਚ ਹੀ ਲਿਖੀ ਗਈ ਸੀ।

(੫) ਪੁਰਾਤਨ ਜਨਮਸਾਖੀ ਦੀ ਅੰਤਲੀ ਸਾਖੀ ਨੰ: ੫੭ ਦੇ ਅਖੀਰ 'ਤੇ ਇਉਂ ਲਿਖਿਆ ਹੋਇਆ ਹੈ :

ਸੰਮਤ ੧੫੬੫ ਮਿਤੀ ਅਸੂ ਸੂਦੀ ੧੦। ਬਾਬਾ ਨਾਨਕੁ ਜੀ ਸਮਾਣੇ ਕਰਤਾਰਪੁਰਿ। 'ਬੇਲਣਾ ਹੋਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ' ਸਾਖੀ ਸੰਪੁਰਨ ਹੋਈ। ਭੁਲ ਚੁਕ ਬਖਾਸਿ ਲੈਣਾ। ਅਭੁਲ ਗੁਰੂ ਬਾਬਾ ਜੀ। ਬੇਲਨੁ ਵਾਹਿਗੁਰੂ ਜੀ ਕੀ ਫੱਤੇ ਹੋਈ। ਤੇਰਾ ਪਰਨਾ ਹੈ।

ਇਹ ਅਖੀਰਲਾ ਵਾਕ ਪ੍ਰਾਲਸਾ ਸਜਾਣ ਦੇ ਸਮੇਂ ਸੰਨ ੧੬੬੯ ਤੋਂ ਸ਼ੁਰੂ ਹੋਇਆ ਸੀ। ਕੀ ਪੁਰਾਤਨ ਜਨਮਸਾਖੀ ਭੀ ਗੁਰੂ ਗੋਬਿੰਦ ਸਿੰਘ ਜੀ ਦੇ ਅਖੀਰਲੇ ਸਮੇਂ ਵਿਚ ਹੀ ਲਿਖੀ ਗਈ ਸੀ ? ਇਹ ਮੰਨਣ ਵਿਚ ਨਹੀਂ ਆ ਸਕਦਾ, ਕਿਉਂਕਿ ਇਸ ਸਮੇਂ ਦੀ ਲਿਖੀ ਬਾਲੇ ਵਾਲੀ ਜਨਮਸਾਖੀ ਦੀ ਬੋਲੀ ਦਾ ਲਹਿਜਾ ਪੁਰਾਤਨ ਸਾਖੀ ਨਾਲੋਂ ਬਹੁਤ ਨਵੀਨ ਹੈ। ਪੁਰਾਤਨ ਸਾਖੀ ਇਸ ਤੋਂ ਕਾਫੀ ਸਮਾ ਪਹਿਲਾਂ ਹੀ ਰੱਖਣੀ ਪਏਗੀ। 'ਵਾਹਿਗੁਰੂ ਜੀ ਕੀ ਫੱਤੇ' ਦਾ ਵਾਕ ਅਸਲ ਨੁਸਖੇ ਤੋਂ ਕਿਸੇ ਉਤਾਰਾ ਕਰਨ ਵਾਲੇ ਨੇ ਆਪ ਹੀ ਲਿਖ ਲਿਆ ਜਾਪਦਾ ਹੈ।

(੬) ਸਾਖੀ ਨੰ: ੨੬—ਪੁਰਾਤਨ ਜਨਮਸਾਖੀ ਦੀ ਦੂਜੀ ਦੇ ਲਿਖੇ ਜਾਣ ਦੇ ਸਮੇਂ ਦੀ ਪੜਤਾਲ ਕਰਨ ਵਿਚ ਇਹ ਸਾਖੀ ਸਾਡੀ ਬਹੁਤ ਸਹਾਇਤਾ ਕਰੇਗੀ। ਇਸ ਵਾਸਤੇ ਇਹ ਸਾਰੀ ਸਾਖੀ ਪਾਠਕਾਂ ਦੇ ਸਾਹਮਣੇ ਰੱਖਣੀ ਪਏਗੀ :

੨੬. ਬਿਸੀਆਰ ਦੇਸ ਈੰਡਾ ਬਾਢੀ, ਜੁਗਾਵਲੀ

ਓਥਰੂੰ ਰਵਦੇ ਰਹੋ। ਤਬ ਬਿਸੀਆਰ ਦੇਸ ਆਇ ਪ੍ਰਗਟੇ, ਤਬ ਉਹਾ ਕੌਈ ਬੈਠਣ ਦੇਵੈ ਨਾਹੀ, ਜਹਾਂ ਜਾਇ ਖੜੋਵਨਿ ਤਹਾਂ ਲੋਕ ਚਉਕਾ ਦੇ ਲੈਨਿ, ਕਾਸਾ ਦੇਖਿ ਕਰਿ ! ਤਬ ਈੰਡਾ ਬਾਢੀ ਬਾਇ ਨਿਕਲਿਆ, ਤਬ ਉਹੁ ਘਰਿ ਲੈ ਗਇਆ, ਪੈਰ ਧੋਇ ਕਰਿ ਪੀਤਿਆਸੁ। ਪੀਵਣੈ ਨਾਲਿ ਗੁਰੂ ਨਦਰਿ ਆਇਓਸੁ। ਉਦਾਸੀ ਹੋਆ, ਨਾਲਿ ਲਗਾ ਫਿਰਨਿ। ਸ੍ਰੀ ਸਤਿਗੁਰ ਪ੍ਰਸਾਦਿ। ਲਿਖਤ ਜੁਗਾਵਲੀ ਮ: ੧। ਤਿਤੁ ਸਮੇਂ ਬੈਠਾ ਸਾਹੁਦ੍ਰ ਕੀ ਬਰੇਤੀ ਮਹਿ, ਪਉਣ ਅਹਾਰੁ ਕੀਆ, ਨਾਲੇ ਈੰਡਾ ਬਾਢੀ ਬਿਸੀਆਰ ਦੇਸ ਕਾ, ਤਿਸ ਕਉ ਜੁਗਾਵਲੀ ਪਰਾਪਤ ਹੋਈ, ਈੰਡਾ ਨਾ।

ਨਿਬਹਿਆ, ਨਗਰ ਛੁਠਘਾਟ ਕਾ, ਤਿੜ੍ਹ ਸਮੇਂ ਬਿਸਮਾਦੁ ਪੜੀਦਾ ਥਾ। ਆਗੇ ਜੁਗਾਵਲੀ ਚਲੀ।

ਸਤਿਗੁਰ ਪ੍ਰਸਾਦਿ। ਵਾਹਿਗੁਰੂ ਕੀ ਮਿਰਜਾਦਾ। ਚਹੁੰ ਅੱਖਾਂ ਕਾ ਮਥੰਤੁ। ਜੁਗ ਚਾਲੀਹਾਂ ਵਿਚਿ ਹੋਆ। ੪੦। ਚਾਲੀਹ ਜੁਗ ਬੈਠ ਮਿਹਨਤ ਕੀਤੀ। ੪੧। ਅਗੇ ਪਉੜੀ ਚਲੀ। ਇਕ ਕਰੋੜੀ ਬਹੁੱਤਰ ਲਾਖ ਅਠਾਈ ਹਜ਼ਾਰ। ੧੭੨੨੯੦੦੦। ਅਨੰਤ ਜੁਗ ਏਤੇ ਜੁਗ ਅਨੰਤ ਮਹਿ ਰਹਿਆ। ਸਹਜਿ ਵਾਣਿ ਮਹਿ ਵਾਹ ਵਾਹ ਕਰਿਆ। ਕਹੁ ਨਾਨਕ ਅਨੰਤ ਜੁਗ ਕੀ ਗਾਥਾ। ਵਾਹ ਵਾਹ ਸਪਤਿਆ ਸਤ ਦੁਖ ਲਾਥਾ। ੧।.....ਨਾਨਕ ਤੇ ਅੰਗਦ ਹੋਆ, ਜੋਤੀ ਜੋਤਿ ਮਿਲਾਇ। ਨਾਨਕ ਆਈ ਪੰਥ ਕੇ ਕਿਆ ਗੁਨ ਕਹਾ ਸੁਨਾਇ। ਆਈ ਪੰਥ ਕੀ ਕਥਾ ਸੁਰ ਨਰ ਨ ਜਾਨਤ। ਜੁਗਾਵਲੀ ਲਿਖਿ ਸੰਪੁਰਨ ਹੋਈ। ਬੋਲਹੁ ਵਾਹਿਗੁਰੂ। ਸਤਿਗੁਰ ਪ੍ਰਸਾਦਿ। ਤਥ ਬਾਬੇ ਦੀ ਖੁਸ਼ੀ ਹੋਈ। ਤਥ ਝੰਡਾ ਬਾਢੀ ਬਿਸਹਰ ਦੇਸ ਕਉ ਬਿਦਾ ਕੀਤਾ। ਝੰਡੇ ਬਾਢੀ ਕੀ ਮੰਜੀ ਬਿਸੀਆਤੁ ਦੇਸ ਵਿਚਿ ਹੈ। ਕਲਿਜੁਗ ਚਾਰੁ ਹਜ਼ਾਰ ਸਤ ਸੈ ਪੈਂਤੀ ਬਰਸ ਵਰਤਿਆ ਹੈ, ੪੨੩੫। ਕਲਿਜੁਗ ਰਹਿਆ ਚਾਰ ਲਾਖ ਸਤਾਈ ਹਜ਼ਾਰ ਦੁਇ ਸੈ ਪੈਂਹਠਿ ਬਰਸ ਰਹਿਆ। ਚਾਲੀਸ ਜੁਗ ਕੀ ਮਿਰਜਾਦਾ ਸਤੁ ਲਿਖੀ। .....ਸਤਿਜੁਗ ਕਾ ਜੋੜ੍ਹ ੧੭੨੯੦੦੦।.....ਕਲਿਜੁਗ ਕਾ ਜੋੜ੍ਹ ੪੩੨੦੦੦। ਚਹੁੰ ਜੁਗਾਂ ਕਾ ਜੋੜ੍ਹ ੪੩੦੨੦੦੦। ਜੁਗਾਵਲੀ ਦਾ ਜੋੜ੍ਹ।.....ਵਾਹਿਗੁਰੂ ਕੀ ਮਿਹਨਤ ਹੋਇ ਪਹੁੰਤੀ ਆਦਿ ਬਿਸੀਆਰ ਦੇਸ ਕੇ ਨਗਰ ਛੁਠਘਾਟ ਕੇ।

ਅਸਾਂ ਜਤਨ ਕਰਨਾ ਹੈ ਇਸ ਸਾਖੀ ਵਿਚੋਂ ਇਸ ਪੁਸਤਕ ਦੇ ਲਿਖੇ ਜਾਣ ਦਾ ਸਮਾਂ ਲੱਭਣ ਦਾ। ਪਰ ਇਸ ਨੂੰ ਗਹੁ ਨਾਲ ਦੋ ਤਿੰਨ ਵਾਰੀ ਪੜ੍ਹੋ, ਇਸ ਵਿਚ ਕਈ ਅਜੀਬ ਗੱਲਾਂ ਮਿਲਣਗੀਆਂ :

(ੳ) ਸਾਖੀਕਾਰ ਆਖਦਾ ਜਾਪਦਾ ਹੈ ਕਿ ਇਹ 'ਜੁਗਾਵਲੀ' ਗੁਰੂ ਨਾਨਕ ਦੇਵ ਜੀ ਨੇ ਲਿਖੀ ਸੀ। ਪਰ ਜੁਗਾਵਲੀ ਨੂੰ ਪੜ੍ਹ ਕੇ ਗੁਰੂ ਰੰਬ ਸਾਹਿਬ ਵਿਚ ਲਿਖੀ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਰਲਾ ਕੇ ਵੇਖੋ, ਬੋਲੀ ਹੀ ਨਹੀਂ ਰਲਦੀ। ਫਿਰ, ਜੁਗਾਂ ਦੀ ਉਮਰ ਲਿਖਣ ਖੁਣੋਂ ਕਿਹੜਾ 'ਧਰਮ' ਅੜਿਆ ਖਲੋਤਾ ਸੀ? ਤੇ ਹੁਣ ਇਸ ਉਮਰ ਦਾ ਪਤਾ ਕਰ ਸਕਣ ਵਾਲਿਆਂ ਨੇ ਕਿਹੜੀ ਐਸੀ ਆਤਮਕ ਉੱਚਤਾ ਪ੍ਰਾਪਤ ਕਰ ਲਈ ਹੈ, ਜਿਸ ਨਾਲ ਉਹ ਦੁਨੀਆ ਵਾਸਤੇ ਚਾਨਣ-ਮੁਨਾਰਾ ਬਣਨ ਦੇ ਲਾਇਕ ਹੋ ਗਏ ਹਨ? ਆਖਰ ਜੁਗਾਂ ਦੀ ਉਮਰ ਲੱਭਣ ਨਾਲ 'ਧਰਮ' ਦਾ ਕੀ ਸੰਬੰਧ ਹੈ? ਇਕ ਹੋਰ ਗੱਲ ਵੇਖੋ। ਇਥੇ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ 'ਆਈ ਪੰਥ' ਦੀ ਵਡਿਆਈ ਕਰਾਈ ਗਈ ਹੈ। ਪਰ 'ਜਪੁ ਜੀ'

ਦਾ ਨਿੱਤ ਧਿਆਨ ਨਾਲ ਪਾਠ ਕਰਨ ਵਾਲੇ ਸਿਖ ਨੂੰ ਇਹ ਭੁਲੇਖਾ ਕਿਵੇਂ ਲਗ ਸਕਦਾ ਹੈ ਕਿ 'ਆਈ ਪੰਥ' ਬਾਰੇ ਸਤਿਗੁਰੂ ਜੀ ਦੀ ਰਾਇ ਸੀ ? ਅਸਲ ਵਿਚ ਇਹ ਰਚਨਾ ਕਿਸੇ ਹੋਰ ਮਨੁੱਖ ਨੇ ਲਿਖੀ ਹੈ, ਪੁਰਾਤਨ ਜਨਮਸਾਖੀ ਦੇ ਕਰਤੇ ਨੇ ਨਹੀਂ ਲਿਖੀ ।

ਪ੍ਰਸ਼ਨ ਉਠਦਾ ਹੈ ਕਿ ਇਸ ਪੁਸਤਕ ਵਿਚ ਇਹ 'ਜੁਗਾਵਲੀ' ਕਿਵੇਂ ਆ ਦਰਜ ਹੋਈ ? ਇਸ ਸਵਾਲ ਨੂੰ ਅਸੀਂ ਅਗਲੇ ਅੰਕ ਵਿਚ ਹੱਲ ਕਰਾਂਗੇ । ਹਾਲਾਂ ਇਥੇ ਅਸਾਂ ਇਹ ਵੇਖਣਾ ਹੈ ਕਿ ਇਸ ਸਾਖੀ ਵਿਚ ਕਿਹੜਾ ਹਿੱਸਾ ਪੁਰਾਤਨ ਜਨਮਸਾਖੀ ਵਾਲੇ ਦਾ ਹੈ ਤੇ ਕਿਹੜਾ ਪਿਛੋਂ ਦਰਜ ਹੋਇਆ ਹੈ । ਪਾਠਕ ਸੱਜਣ ਸਾਖੀ ਨੂੰ ਫਿਰ ਧਿਆਨ ਨਾਲ ਪੜ੍ਹਨ । ਸਾਖੀ ਬਿਲਕੁਲ ਨਿੱਕੀ ਜਿਹੀ ਹੈ । ਸਿਰਫ਼ ਇਤਨੀ ਹੀ ਕਿ ਇਕ ਦੇਸ ਦੇ ਇਕ ਨਗਰ ਸਤਿਗੁਰੂ ਜੀ ਗਏ, ਉਥੇ ਕੋਈ ਇਹਨਾਂ ਨੂੰ ਬੈਠਣ ਹੀ ਨਾ ਦੇਵੇ । ਫਿਰ ਇਕ ਝੰਡਾ ਨਾਮ ਦਾ ਤਰਖਾਣ ਆਇਆ, ਉਹ ਇਹਨਾਂ ਨੂੰ ਆਪਣੇ ਘਰ ਲੈ ਗਿਆ । ਝੰਡੇ ਨੇ ਸਤਿਗੁਰੂ ਜੀ ਨਾਲ ਇਤਨਾ ਪਿਆਰ ਬਣਾ ਲਿਆ ਕਿ 'ਉਦਾਸੀ' ਵਿਚ ਉਹਨਾਂ ਦੇ ਨਾਲ ਹੀ ਚੱਲ ਪਿਆ ।

ਅਗਾਂਹ ਅਚਨਚੇਤ ਓਪਰੇ ਜਿਹੇ ਲਫਜ਼ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦਾ ਸੰਬੰਧ ਸਾਖੀ ਨਾਲ ਕੋਈ ਨਹੀਂ ਬਣਦਾ ਢੁਕਦਾ । ਲਫਜ਼ ਇਹ ਹਨ :

"ਸ੍ਰੀ ਸਤਿਗੁਰੂ ਪ੍ਰਸਾਦਿ । ਲਿਖਤੰ ਜੁਗਾਵਲੀ ਮ: ੧ ।"

ਝੰਡੇ ਬਾਈ ਵਾਲੀ ਇਹ ਸਾਖੀ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਭੀ ਮਿਲਦੀ ਹੈ—ਸਾਖੀ ਨੰ: ੯੭ । ਇਸ ਸਾਖੀ ਵਾਲੇ ਨੇ ਕੁਝ ਵਧਾ-ਘਟਾ ਕੀਤਾ ਹੋਇਆ ਹੈ, ਪਰ ਅਸਲੀ ਗੱਲ ਦੋਹਾਂ ਦੀ ਮਿਲਦੀ ਹੈ । ਇਥੇ ਸਾਖੀ ਇਉਂ ਹੈ :

ਸ੍ਰੀ ਗੁਰੂ ਜੀ ਜਾਏ ਜਾਏ ਬਿਸੀਆਰ ਦੇਸ ਕਉ ਜਾਇ ਪ੍ਰਾਪਤ ਹੋਏ । ਪਰ ਉਥੇ ਗੁਰੂ ਜੀ ਨੂੰ ਕੋਈ ਬੈਠਣ ਨਾ ਦੇਵੇ, ਤਾਂ ਉਥੋਂ ਸ੍ਰੀ ਗੁਰੂ ਨਾਨਕ ਜੀ ਉਠ ਕਰ ਬਾਹਰ ਜਾਇ ਬੈਠੇ । ਝੰਡੇ ਬਾਈ ਨੇ ਦੇਖਿਆ ਕਿ ਤਿੰਨ ਅਤੀਤ ਆਇ ਬੈਠੇ ਹਨ, ਤਾਂ ਝੰਡੇ ਨੇ ਸ੍ਰੀ ਗੁਰੂ ਜੀ ਅਗੇ ਮੱਥਾ ਟੇਕਿਆ ਤੇ ਫੇਰ ਝੰਡੇ ਨੇ ਆਪਣੀ ਘਰਨੀ ਨੂੰ ਆਖਿਆ ਸੰਤ ਆਏ ਹਨ ਉਹਨਾਂ ਵਾਸਤੇ ਕੁਝ ਅੰਨ ਹੋਵੇ ਤਾਂ ਹੈ ਜਾਈਏ ।.....ਗੁਰੂ ਜੀ ਨੇ ਝੰਡੇ ਉਪਰ ਖੁਸ਼ੀ ਕੀਤੀ, ਨਾਮ ਦਾਨ ਦੀਆ, ਤਾਂ ਝੰਡਾ ਭੀ ਲਗਾ ਗੁਰੂ ਗੁਰੂ ਜਪਣ । ਸ੍ਰੀ ਵਾਹਿਗੁਰੂ ਦੇ ਨਾਮ ਦੀ ਖੁਮਾਰੀ ਝੰਡੇ ਨੂੰ ਜੋ ਚੜ੍ਹੀ ਸੋ ਲੱਗਾ ਉਦਾਸੀਨ ਫਿਰਨ.....।੯੭।

ਅਸਾਂ ਵੇਖ ਲਿਆ ਹੈ ਕਿ ਪਹਿਲਾਂ ਪੁਰਾਤਨ ਜਨਮਸਾਖੀ ਦੀ ਸਾਖੀ ਭੀ ਇਤਨੀ ਹੀ ਸੀ ਕਿ ਝੰਡਾ ਸਤਿਗੁਰੂ ਜੀ ਦੇ ਨਾਲ 'ਉਦਾਸੀ' ਵਿਚ ਤੁਰ ਪਿਆ।

(ਅ) 'ਜੁਗਾਵਲੀ' ਦੇ ਅਖੀਰਲੀਆਂ ਤਿੰਨ ਚਾਰ ਪਾਲਾਂ ਤੋਂ ਉਪਰ ਇਕ ਤੁਕ ਹੈ, ਜਿਸ ਦਾ ਬਾਕੀ ਦੀ ਚੀਜ਼ ਨਾਲ ਕੋਈ ਸੰਬੰਧ ਨਹੀਂ ਜਾਪਦਾ, ਉਹ ਤੁਕ ਹੈ—“ਕਲਿਜੁਗ ਚਾਰ ਹਜ਼ਾਰ ਸਤ ਸੈ ਪੈਂਤੀਸ ਬਰਸ ਵਰਤਿਆ ਹੈ ੪੨੩੫।” ਇਹ ਤੁਕ ਕਿਸੇ ਘਟਨਾ ਦੇ ਵਰਤਣ ਦਾ ਸਾਲ ਦੱਸ ਰਹੀ ਹੈ। ਕਲਿਜੁਗ ਦੇ ਸੰਮਤ ਅਤੇ ਈਸਵੀ ਸੰਨ ਦਾ ੩੧੦੦ ਸਾਲਾਂ ਦਾ ਫਰਕ ਹੈ। ਸੋ, ਕਲਿਜੁਗ ਦਾ ਸੰਮਤ ੪੨੩੫ ਈਸਵੀ ਸੰਨ ੧੯੩੫ ਬਣਦਾ ਹੈ। ਉਸ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰ-ਗੱਦੀ 'ਤੇ ਸਨ।

ਸਾਫ਼ ਦਿੱਸ ਰਿਹਾ ਹੈ ਕਿ 'ਜੁਗਾਵਲੀ' ਨਾਲ ਇਸ ਤੁਕ ਦਾ ਕੋਈ ਸੰਬੰਧ ਨਹੀਂ ਹੈ। ਕਿਸੇ ਨੇ ਪੁਰਾਤਨ ਜਨਮਸਾਖੀ ਦੇ ਕਿਸੇ ਹੋਰ ਥਾਂ ਤੋਂ ਇਥੇ ਲਿਆ ਰੱਖੀ ਹੈ। ਜੇ ਇਹ ਮੰਨ ਭੀ ਲਈਏ ਕਿ 'ਜੁਗਾਵਲੀ' ਗੁਰੂ ਨਾਨਕ ਸਾਹਿਬ ਨੇ ਲਿਖੀ ਸੀ, ਤਾਂ ਭੀ ਇਹ ਤੁਕ ਉਹਨਾਂ ਦੀ ਨਹੀਂ ਹੈ, ਇਹ ਤੁਕ ਤਾਂ ਸੰਨ ੧੯੩੫ ਦੱਸ ਰਹੀ ਹੈ, ਤੇ ਗੁਰੂ ਨਾਨਕ ਦੇਵ ਜੀ ਸੰਨ ੧੫੩੯ ਵਿਚ ਜੋਤੀ ਜੋਤਿ ਸਮਾਏ ਸਨ। ਅਸਲ ਵਿਚ ਇਹ ਤੁਕ ਪੁਰਾਤਨ ਜਨਮਸਾਖੀ ਦੇ ਅਖੀਰ ਵਿਚ ਦਰਜ ਸੀ, ਸਾਖੀਕਾਰ ਨੇ ਪੁਸਤਕ ਦੇ ਲਿਖੇ ਜਾਣ ਦਾ ਸੰਮਤ ਲਿਖਿਆ ਸੀ। ਪਰ ਜਿਸ ਸੱਜਣ ਨੇ ਸਾਖੀ ਨੂੰ: ੨੯ ਦੇ ਨਾਲ 'ਜੁਗਾਵਲੀ' ਦਰਜ ਕੀਤੀ, ਉਸੇ ਨੇ ਇਹ ਤੁਕ ਅਖੀਰ ਤੋਂ ਮਿਟਾ ਕੇ ਇਥੇ ਜੁਗਾਂ ਦੀ ਉਮਰ ਦੇ ਜ਼ਿਕਰ ਨਾਲ ਰਲਾ ਦਿੱਤੀ। ਪਰ ਅਗਾਂਹ ਚੱਲ ਕੇ ਅਸੀਂ ਦੱਸਾਂਗੇ ਕਿ ਉਹ ਇਸ ਤੁਕ ਦਾ ਮਤਲਬ ਨਾ ਸਮਝ ਸਕਣ ਕਰਕੇ ਆਪੇ ਹੀ ਨਸ਼ਰ ਹੋ ਗਿਆ ਹੈ।

ਇਸ ਸਾਗੀ ਲੰਮੀ ਵਿਚਾਰ ਦੀ ਰਾਹੀਂ ਅਸੀਂ ਪੁਰਾਤਨ ਜਨਮਸਾਖੀ ਦੇ ਜਨਮ-ਸੰਮਤ ਬਾਰੇ ਇਸ ਨਤੀਜੇ 'ਤੇ ਅੱਪੱਕੇ ਹਾਂ—ਇਹ ਪੁਸਤਕ ਗੁਰੂ ਅਰਜਨ ਸਾਹਿਬ ਦੇ ਜੋਤੀ ਜੋਤਿ ਸਮਾਣ ਤੋਂ ਪਿਛੋਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਣ ਤੋਂ ਪਹਿਲਾਂ ਲਿਖੀ ਗਈ ਸੀ। ਪੁਸਤਕ ਦਾ ਕਰਤਾ ਆਪ ਹੀ ਕਲਿਜੁਗੀ ਸੰਮਤ ੪੨੩੫ ਦੱਸ ਗਿਆ ਹੈ, ਜੋ ਈਸਵੀ ਸੰਨ ੧੯੩੫ ਨਾਲ ਮੇਲ ਖਾਂਦਾ ਹੈ, ਤੇ ਉਸ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਸਨ।

## ‘ਪੁਰਾਤਨ ਜਨਮਸਾਥੀ’ ਵਿਚ ਵਾਧੇ-ਘਾਟੇ

ਸਾਡੇ ਹੱਥ ਵਿਚ ਇਸ ਪੁਸਤਕ ਦੀ ਛਪੀ ਤੀਜੀ ਐਡੀਸ਼ਨ ਦੀ ਕਾਪੀ ਹੈ—ਇਸ ਦੀ ਭੂਮਿਕਾ ਵਿਚ ਸਫ਼ਾ (ਸ) ਦੇ ਅੰਕ ੫ ਵਿਚ ਲਿਖਿਆ ਹੋਇਆ ਹੈ :

ਇਹ ਗੱਲ ਕਿ ਵਲੈਤ ਪਹੁੰਚਾ ਨੁਸਕਾ ਇਸ ਦਾ ਅਸਲੀ ਕਰਤਾ ਦਾ ਪਹਿਲਾ ਨੁਸਕਾ ਹੈ, ਇਸ ਦੇ ਅੰਦਰ ਦੀ ਗੁਆਹੀ ਤੋਂ ਰੱਦ ਹੋ ਜਾਂਦਾ ਹੈ। ਇਸ ਨੁਸਕੇ ਤੋਂ ਪਹਿਲੇ ਕੋਈ ਹੋਰ ਨੁਸਕਾ ਸੀ, ਜਿਸ ਦਾ ਇਹ ਉਤਾਰਾ ਹੈ। ਫਿਰ ਇਹ ਨੁਸਕਾ ਉਸ ਦਾ ਠੋਕ ਉਤਾਰਾ ਹੈ ਯਾਂ ਕੁਝ ਫਰਕ ਪੈ ਗਿਆ ਹੈ, ਇਹ ਗੱਲ ਹਾਫ਼ਲਾਬਾਈ ਨੁਸਕੇ ਨਾਲ ਇਸ ਦਾ ਟਾਕਰਾ ਕਰਨ ਤੋਂ ਦਿੱਤ ਪੈਂਦੀ ਹੈ ਕਿ ਦੋਵੇਂ ਉਤਾਰੇ ਕਿਸੇ ਇਕ ਮੂਲ ਦੇ ਹਨ, ਪਰ ਆਪੋ ਵਿਚ ਫਰਕ ਕਰ ਗਏ ਹਨ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਵਲੈਤ ਵਾਲਾ ਨੁਸਕਾ ਭੀ ਅਸਲੀ ਮੂਲ ਤੋਂ ਸੋਖਾ ਫਰਕ ਕਰ ਗਿਆ ਹੋਵੇਗਾ।

ਇਥੋਂ ਸਾਨੂੰ ਇਹ ਗੱਲ ਤਾਂ ਜ਼ਰੂਰ ਮੰਨਣੀ ਪਏਗੀ ਕਿ ਇਸ ਪੁਸਤਕ ਦੇ ਅਸਲੀ ਨੁਸਕੇ ਵਿਚ ਕਈ ਵਧਾ-ਘਟਾ ਹੋ ਚੁਕੇ ਹੋਏ ਹਨ। ਇਹ ਵਧਾ-ਘਟਾ ਕਿਥੇ ਕਿਥੇ ਹੋਏ ਹਨ ਅਤੇ ਕਿਸ ਨੇ ਕੀਤੇ ਹਨ, ਇਸ ਲੇਖ ਵਿਚ ਅਸਾਂ ਇਹ ਭਾਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਥੋੜ੍ਹਾ ਬਹੁਤ ਵਧਾ-ਘਟਾ ਤਾਂ ਉਤਾਰਾ ਕਰਨ ਵਾਲੇ ਪਾਸੋਂ ਅਭੋਲ ਹੀ ਹੋ ਜਾਂਦਾ ਹੈ, ਪਰ ਜਦੋਂ ਅਸੀਂ ਇਸ ਪੁਸਤਕ ਨੂੰ ਛੂੰਘੀ ਨਜ਼ਰੇ ਪੜ੍ਹਦੇ ਹਾਂ ਤਾਂ ਇਸ ਵਿਚ ਕਈ ਵਾਧੇ-ਘਾਟੇ ਜਾਣ-ਬੁੱਝ ਕੇ ਕਿਸੇ ਖਾਸ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਕੀਤੇ ਹੋਏ ਜਾਪਦੇ ਹਨ।

ਅਸੀਂ ਇਸ ਪੁਸਤਕ ਬਾਰੇ ਕੀਤੀ ਜਾ ਰਹੀ ਇਸ ਵਿਚਾਰ ਦੇ ਸ਼ੁਰੂ ਵਿਚ ਹੀ ਇਹ ਖਿਆਲ ਲਿਖ ਚੁਕੇ ਹਾਂ ਕਿ ਇਸ ਪੁਸਤਕ ਦਾ ਲਿਖਾਰੀ ਮੁਸਲਮਾਨੀ ਇਲਾਕੇ ਦਾ ਸੀ। ਅਸੀਂ ਤਾਂ ਉਸ ਨੂੰ ਤੁਲੰਭੇ ਦਾ ਵਸਨੀਕ ਮੰਨ ਚੁਕੇ ਹਾਂ। ਸਿਖ ਧਰਮ ਦਾ ਕੇਂਦਰੀ ਅਸਥਾਨ ਅੰਮ੍ਰਿਤਸਰ ਹੈ। ਸਿਰਫ਼ ਇਥੇ ਹੀ ਅਸੀਂ ਵੇਖਦੇ ਹਾਂ ਕਿ ੨੪ ਘੰਟੇ ਹੀ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ, ਜਿਸ ਤੋਂ ਸਰੋਤਿਆਂ ਨੂੰ ਸਹਿਜ-ਸੁਭਾਇ ਗੁਰਬਾਣੀ ਬਾਰੇ ਕਾਫ਼ੀ ਵਾਕਫ਼ੀ ਹੋ ਜਾਂਦੀ ਹੈ। ਇਸ ਕੇਂਦਰ ਤੋਂ ਦੁਰਾਡੇ ਇਲਾਕਿਆਂ ਦੇ ਵਸਨੀਕ ਸਿਖ ਸੱਜਣਾਂ ਵਿਚ ਬਾਣੀ ਦਾ ਇਤਨਾ ਪਰਚਾਰ ਕਿਤੇ ਭੀ ਨਹੀਂ। ਅੱਜ-ਕੱਲ੍ਹ ਤਾਂ ਛਾਪੇਸ਼ਾਨਿਆਂ ਦਾ ਸਮਾ ਹੈ। ਗੁਟਕੇ, ਸਫ਼ਗੀ ਬੀੜਾਂ, ਹਰ ਥਾਂ ਅੱਪੜ ਚੁਕੀਆਂ ਹਨ ਤੇ ਅੱਪੜ ਸਕਦੀਆਂ ਹਨ, ਪਰ

ਜਦੋਂ ਇਹ ਪੁਸਤਕ ਲਿਖੀ ਗਈ ਸੀ, ਤਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਗਿਣਤੀ ਦੀਆਂ ਹੀ ਲਿਖਤੀ-ਬੀੜਾਂ ਸਨ। ਉਹ ਭੀ ਜ਼ਿਆਦਾ-ਤਰ ਗੁਜਰਾਤ ਦੇ ਇਲਾਕੇ ਵਿਚ ਸਨ, ਕਿਉਂਕਿ ਤਕਰੀਬਨ ਪਹਿਲਾ ਉਤਾਰਾ ਮਾਂਗਟ (ਜ਼ਿਲਾ ਗੁਜਰਾਤ) ਤਕ ਅੱਪੜਿਆ ਸੀ। ਇਸ ਵਾਸਤੇ ਇਹ ਆਖਣਾ ਗਲਤ ਨਹੀਂ ਹੋਵੇਗਾ ਕਿ ਤੁਲੰਭੇ ਆਦਿਕ ਦੇ ਇਲਾਕੇ ਦੇ ਸਿਖ-ਸੱਜਣਾਂ ਵਿਚ ਗੁਰਬਾਣੀ ਦੀ ਛੂੰਘੀ ਵਾਕਫ਼ੀ ਦੀ ਸੰਭਾਵਨਾ ਨਹੀਂ ਹੋ ਸਕਦੀ ਸੀ। ਆਮ ਪਚਲਤ ਸ਼ਬਦ ਹੀ ਉਥੋਂ ਤਕ ਅਪੜ ਸਕਦੇ ਸਨ। ਅਸੀਂ ਪੁਰਾਤਨ ਜਨਮਸਾਖੀ ਦੇ ਕਰਤਾ ਪਾਸੋਂ ਭੀ ਗੁਰਬਾਣੀ ਦੀ ਬਹੁਤੀ ਛੂੰਘੀ ਵਾਕਫ਼ੀ ਦੀ ਆਸ ਨਹੀਂ ਰੱਖ ਸਕਦੇ। ਇਹੀ ਕਾਰਨ ਹੈ ਕਿ ਸਾਖੀਕਾਰ ਗੁਰੂ ਅੰਗਰਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੇ ਕਈ ਸਲੋਕ ਸ਼ਬਦ ਗੁਰੂ ਨਾਨਕ ਸਾਹਿਬ ਦੇ ਲਿਖੇ ਸਮਝ ਕੇ ਇਸ ਪੁਸਤਕ ਵਿਚ ਦੇ ਗਿਆ ਹੈ। ਸੋ, ਪੜਚੇਲ ਕਰਨ ਲੱਗਿਆਂ ਆਸਾਂ ਸਾਖੀਕਾਰ ਦੀਆਂ ਇਨ੍ਹਾਂ ਮਜ਼ਬੂਰੀਆਂ ਨੂੰ ਵੀ ਆਪਣੇ ਸਾਹਮਣੇ ਰੱਖਣਾ ਹੈ।

### (ੴ) ਸਾਖੀ ਨੰ: ੧੪, ਗੋਬਿੰਦ ਸ਼ੇਖ ਸ਼ਰਫ਼

ਗੁਰੂ ਨਾਨਕ ਦੇਵ ਜੀ ਪਾਨੀਪਤ ਦੇ ਪੀਰ ਸ਼ੇਖ ਸ਼ਰਫ਼ ਨੂੰ ਮਿਲੇ। ਮੁਗੀਦਾਂ ਨਾਲ ਹੀ ਸ਼ੇਖ ਸ਼ਰਫ਼ ਪੀਰ ਅਖਵਾ ਸਕਦਾ ਸੀ। ਪਾਨੀਪਤ ਦੇ ਆਲੋ-ਦੂਆਲੇ ਦੇ ਲੋਕ ਹੀ ਸ਼ੇਖ ਜੀ ਦੇ ਮੁਗੀਦ ਹੋਣਗੇ ਤੇ ਪੀਰ ਜੀ ਆਪਣੇ ਮੁਗੀਦਾਂ ਨਾਲ ਉਨ੍ਹਾਂ ਦੀ ਬੋਲੀ ਵਿਚ ਹੀ ਗੱਲਾਂ ਕਰ ਕੇ ਉਨ੍ਹਾਂ ਨੂੰ ਧਰਮ-ਉਪਦੇਸ਼ ਕਰਦੇ ਹੋਣਗੇ। ਪਰ ਜਦੋਂ ਗੁਰੂ ਨਾਨਕ ਦੇਵ ਜੀ ਸ਼ੇਖ ਨੂੰ ਮਿਲੇ ਤਾਂ ਉਸ ਨੇ ਛਾਰਸੀ ਵਿਚ ਕਿਉਂ ਸੁਆਲ ਪੁੱਛਣੇ ਸ਼ੁਰੂ ਕਰ ਦਿੱਤੇ ? ਕੀ ਉਸ ਨੂੰ ਇਹ ਭੁਲੇਖਾ ਲੱਗ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਈਰਾਨ ਦੇ ਵਸਨੀਕ ਹਨ, ਤੇ ਸਿੱਧੇ ਉੱਥੋਂ ਹੀ ਆ ਰਹੇ ਹਨ ? ਪਰ ਜਦੋਂ ਸ਼ੇਖ ਦੇ ਪਹਿਲੇ ਸੁਆਲ ਦਾ ਜਵਾਬ ਸਤਿਗੁਰ ਜੀ ਨੇ ਪੰਜਾਬੀ ਬੋਲੀ ਦੇ ਇਕ ਸਲੋਕ ਦੇ ਰਾਹੀਂ ਦਿੱਤਾ, ਤਾਂ ਫਿਰ ਵੀ ਉਸ ਨੌ ਅਗਲੇ ਸੁਆਲ ਛਾਰਸੀ ਵਿਚ ਕਿਉਂ ਪੁੱਛੇ ? ਕੈਸੀ ਹਾਸੋ-ਹੀਣੀ ਗੱਲ ਜਾਪਦੀ ਹੈ। ਸ਼ੇਖ ਸ਼ਰਫ਼ ਸਾਰੇ ਪ੍ਰਸ਼ਨ ਛਾਰਸੀ ਵਿਚ ਪੁੱਛਦਾ ਹੈ, ਸਤਿਗੁਰ ਜੀ ਸਾਰੇ ਉੱਤਰ ਪੰਜਾਬੀ ਵਿਚ ਦੇਂਦੇ ਹਨ।

ਸ਼ਰਫ਼ ਨੇ ਹੇਠ-ਲਿਖੇ ਪ੍ਰਸ਼ਨ ਪੁੱਛੇ : (ਉ) ਖਫਨੀ ਫਿਰਕੇ ਸ਼ੁਮਾ ਚਿਹ ਜੇਬਾਸ਼ਿ ? (ਅ) ਕੁਪੀਨ ਸ਼ੁਮਾ ਚਿ ਜੇਬਾਸ਼ਿ ? (ਇ) ਪਾਪੋਸ਼ ਸ਼ੁਮਾ ਚਿਹ ਜੇਬਾਸ਼ਿ ? ਸਤਿਗੁਰ ਜੀ ਨੇ ਇਨ੍ਹਾਂ ਤਿੰਨਾਂ ਸੁਆਲਾਂ ਦੇ ਜੋ ਜਵਾਬ ਦਿਤੇ ਹਨ, ਉਨ੍ਹਾਂ ਦੇ

ਅਖੀਰਲੇ ਅੰਕ ਹੈਰਾਨੀ ਪੈਦਾ ਕਰਦੇ ਹਨ। ਅੰਕ 2, 3 ਅਤੇ 4 ਦਿੱਤੇ ਗਏ ਹਨ, ਅੰਕ ਨੰ: 1 ਕਿਤੇ ਭੀ ਨਹੀਂ ਮਿਲਦਾ। ਕੀ ਇਹ ਅੰਕ 1, 2, 3 ਚਾਹੀਦੇ ਸਨ? ਜਾਂ ਪਹਿਲਾ ਸੁਆਲ ਤੇ ਉਸ ਦਾ ਜਵਾਬ ਦਰਜ ਹੋਣੋਂ ਰਹਿ ਗਏ ਹਨ?

ਇਕ ਹੋਰ ਭੀ ਹੈਰਾਨੀ ਵਾਲੀ ਗੱਲ ਹੈ। 'ਕਫ਼ਨੀ' ਤੇ 'ਪਾਪੋਸ਼' (ਦਾ ਤਿਆਗ) ਤਾਂ ਮੁਸਲਮਾਨ ਫ਼ਕੀਰਾਂ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਹਨ, ਪਰ 'ਕੁਪੀਨ' ਦਾ ਇਨ੍ਹਾਂ ਨਾਲ ਕੀ ਵਾਸਤਾ? 'ਕੁਪੀਨ' ਸੰਸਕ੍ਰਿਤ ਦਾ ਲਫ਼ਜ਼ 'ਕੌਪੀਨ' ਹੈ। ਜਿਹੜਾ ਸ਼ੇਖ 'ਜੁੱਤੀ' ਵਾਸਤੇ 'ਪਾਪੋਸ਼' ਲਫ਼ਜ਼ ਵਰਤਦਾ ਹੈ ਉਸ ਨੇ ਸੰਸਕ੍ਰਿਤ ਲਫ਼ਜ਼ 'ਕੌਪੀਨ' ਕਿਉਂ ਵਰਤਣਾ ਸੀ?

ਹੁਣ ਉਨ੍ਹਾਂ ਜਵਾਬਾਂ ਦੀ ਬੋਲੀ ਵੇਖੋ, ਜੋ ਸਤਿਗੁਰੂ ਜੀ ਨੇ ਦਿੱਤੇ ਹਨ। ਇਨ੍ਹਾਂ ਸਲੋਕਾਂ ਵਿਚ ਹੇਠ-ਲਿਖੇ ਲਫ਼ਜ਼ ਮਿਲਦੇ ਹਨ—ਮਤਿ, ਸ਼ਬਦ, ਗਹਨੀ, ਸਹਜਿ, ਸੁਖ, ਹਰਖ, ਸੋਗ, ਅਹਾਰੰ, ਦੁਸ਼ਟ ਬਿਡਾਰੰ, ਸੁਨ ਨਗਰ, ਜੁਗਤਿ, ਛੇਦਿ, ਦੀਖਿਆ, ਪੰਜ ਇੰਦ੍ਰੀ, ਦਿਸਟਿ, ਦਸ ਹੀ ਦੁਆਰੇ, ਅਠਸਠ ਹਾਟ, ਜਗ ਨਾ ਮਰਨੀ, ਜਲ, ਹਿਰੀ, ਸਰਬਗਿਆਨ, ਅਹਿਨਿਸ, ਪਾਵਕ, ਧਰਨਿ, ਤਰਵਰ, ਭਾਇ, ਮਥਨ, ਬ੍ਰਹਮ।

ਪੰਜਾਬ ਦਾ ਰਹਿਣ ਵਾਲਾ ਸ਼ੇਖ ਸ਼ਰਫ ਪੰਜਾਬ-ਨਿਵਾਸੀ ਸਤਿਗੁਰੂ ਜੀ ਨੂੰ ਫ਼ਾਰਸੀ ਵਿਚ ਸਵਾਲ ਪੁੱਛਦਾ ਹੈ। ਜਿਹੜੇ ਜਵਾਬ ਸਤਿਗੁਰੂ ਜੀ ਅਗੋਂ ਦੇਂਦੇ ਹਨ, ਉਨ੍ਹਾਂ ਵਿਚ ਸੰਸਕ੍ਰਿਤ ਦੇ ਲਫ਼ਜ਼ਾਂ ਦੀ ਭਰਮਾਰ ਹੈ। ਸਾਖੀਕਾਰ ਨੂੰ ਇਹ ਕੇਹਾ ਹਾਸ-ਰਸ ਸੁੱਝਿਆ?

ਪਰ ਇਹ ਸੁਆਲ ਫ਼ਾਰਸੀ ਵਿਚ ਪੁੱਛੇ ਹੀ ਕਿਉਂ ਗਏ?

ਪੰਜਾਬੀ ਵਿਚ ਪੜ੍ਹਿਆਂ ਇਹ ਸੁਆਲ ਇਉਂ ਦੱਸੇ ਹਨ :

(ਉ) ਤੁਹਾਡੇ ਫਿਰਕੇ ਵਿਚ ਕਫ਼ਨੀ ਦੀ ਕੀ ਮੁੜ੍ਹੀ ਹੈ?

(ਅ) ਤੁਹਾਡੇ ਫਿਰਕੇ ਵਿਚ ਕੁਪੀਨ ਦੀ ਕੀ ਮੁੜ੍ਹੀ ਹੈ?

(ਇ) ਜੁੱਤੀ ਦੇ ਤਿਆਗ ਦੀ ਕੀ ਮੁੜ੍ਹੀ ਹੈ?

ਸ਼ੇਖ ਸ਼ਰਫ ਇਹ ਸੁਆਲ ਪੁੱਛਦਾ ਤਾਂ ਹੀ ਫ਼ਬਦਾ ਸੀ, ਜੇ ਗੁਰੂ ਨਾਨਕ ਦੇਵ ਜੀ ਨੇ ਕਫ਼ਨੀ ਤੇ ਕੁਪੀਨ ਪਾਈ ਹੋਈ ਸੀ ਤੇ ਪੈਰਾਂ ਤੋਂ ਨੰਗੇ ਫਿਰਦੇ ਸਨ। ਪਰ ਗੁਰੂ ਨਾਨਕ ਦੇਵ ਜੀ ਦੇ ਜਵਾਬ ਪੜ੍ਹ ਕੇ ਵੇਖੋ। ਉਹ ਕਫ਼ਨੀ-ਕੁਪੀਨ ਪਹਿਨਣ ਨੂੰ ਅਤੇ ਜੁੱਤੀ ਤਿਆਗਣ ਨੂੰ ਪਸੰਦ ਨਹੀਂ ਕਰਦੇ। ਸਗੋਂ ਉਹ ਆਖਦੇ ਹਨ :

- (ੴ) ਸਿੰਨ ਨਗਰ ਲੈ ਬਸਤੀ ਰਹਾਈ ।  
ਤਉ ਕਢਨੀ ਕੀ ਜੁਗਤਿ ਪਾਈ ॥੨॥
- (ਅ) ਬਿਲੰਦ ਮਤਿ ਗੁਰ ਹਿਰੀ ਛੋਟੀ ।  
ਇਹੁ ਜੁਗਤਿ ਨਾਨਕ ਪਹਿਰਬੋ ਲੰਗੋਟੀ ॥੩॥
- (੯) ਬਿਨੁ ਬ੍ਰਹਮ ਸੀਨੇ ਪਾਪੋਬ ਤਿਆਗੇ ।  
ਕਹੈ ਨਾਨਕ ਉਹ ਤਿਕਿ ਨਾ ਲਾਗੇ ॥੪॥

ਇਸ ਅਣ-ਬਣ ਨੂੰ ਲੁਕਾਉਣ ਵਾਸਤੇ ਫਾਰਸੀ ਦੀ ਓਟ ਲਈ ਜਾਪਦੀ ਹੈ ।

ਪਰ ਇਹ ਬੇ-ਬਵੇ ਸੁਆਲ ਤੇ ਇਨ੍ਹਾਂ ਦੇ ਮਨ-ਘੜਤ ਜਵਾਬ ਲਿਖਣ ਦੀ ਜ਼ਿੰਮੇਵਾਰੀ ਕਿਸ ਉਤੇ ਪੈਂਦੀ ਹੈ ? ਇਹ ਗੱਲ ਲੱਭਣ ਵਾਸਤੇ ਸਾਨੂੰ ਸ਼ੇਖ ਸਰਫ਼ ਦਾ ਪਹਿਲਾ ਸੁਆਲ ਤੇ ਸਤਿਗੁਰੂ ਜੀ ਵਲੋਂ ਉਸ ਦਾ ਜਵਾਬ, ਭਾਲ੍ਹੇ ਪੈਣਗੇ ।

ਹੁਣ ਭਾਈ ਬਾਲੇ ਵਾਲੀ ਜਨਮਸਾਖੀ ਨੰ: ੬੯ ਪੜ੍ਹੋ । ਉਸ ਵਿਚੋਂ ਸ਼ੇਖ ਸਰਫ਼ ਦਾ ਪਹਿਲਾ ਸੁਆਲ ਤੇ ਸਤਿਗੁਰੂ ਜੀ ਦਾ ਉੱਤਰ ਇਉਂ ਲਿਖੇ ਮਿਲਦੇ ਹਨ :

**ਕੁਲਾਹ ਬੁਮਾ ਚਿ ਮਜ਼ਹਬ ਅਸਤ ?**

ਤਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ :

ਮਨੁਆ ਮੁੜੇ ਤਾਂ ਮੁੰਡ ਮੁੰਡਾਵੇ । ਬਿਨੁ ਮਨ ਮੁੜੇ ਜੁਗਤਿ ਨ ਪਾਵੇ ।  
ਮੁੰਡ ਕਾਟ ਗੁਰ ਆਗੇ ਧਰੈ । ਮਨ ਮਤਿ ਤਿਆਗ ਗੁਰ ਕੀ ਮਤਿ ਤਰੈ ।  
ਮੁੰਡ ਮੁੰਡਾਇ ਹੋਏ ਸਭ ਕੀ ਰੇਨਾ । ਸੋ ਬੈਰਾਗੀ ਪਰਖੈ ਗੁਰ ਬੈਨਾ ।  
ਮੁੰਡ ਮੁੰਡਾਇ ਕੀ ਇਹ ਗਤਿ ਭਾਈ । ਕੋਈ ਫਿਰਲਾ ਗੁਰਮੁਖਿ ਮੁੰਡ ਮੁੰਡਾਈ ।  
ਸੁਆਦ ਸਨੇਹ ਮਮਤਾ ਸਭ ਤਜੀਐ ।  
ਇਹ ਜੁਗਤਿ ਨਾਨਕ ਕੁਲਾਹ ਪਹਰੀਐ ॥੧॥

ਇਹ ਚਾਰੇ ਸੁਆਲ ਤੇ ਇਨ੍ਹਾਂ ਦੇ ਜਵਾਬ ਹੋ ਚੁਕਣ 'ਤੇ ਪੁਰਾਤਨ ਜਨਮਸਾਖੀ ਅਨੁਸਾਰ ਸ਼ੇਖ ਸਰਫ਼ ਨੇ ਫਿਰ ਪੁੱਛਿਆ :

**'ਸਫ਼ਾ ਦਿਲ ਦਰਵੇਸ਼ ਰਾ ਅਮਲ ਚਿਹ ਅਸਤ ।'**

ਅਗੋ—ਤਬ ਬਾਬੇ ਜਵਾਬ ਦਿਤਾ, ਆਖਿਓਸੁ, 'ਮਰਦਾਨਿਆ ! ਰਬਾਬ ਵਜਾਇਆ ।'  
ਤਾਂ ਮਰਦਾਨੇ ਰਬਾਬ ਵਜਾਇਆ ।

ਇਸ ਤੋਂ ਅਗਾਂਹ ਇਕ ਨਕਲੀ ਸ਼ਬਦ ਲਿਖਿਆ ਹੋਇਆ ਹੈ, ਜਿਸਦੇ ੩ ਬੰਦ ਹਨ। ਪਰ ਭਾਈ ਬਾਲੇ ਵਾਲੀ ਸਾਖੀ ਵਿਚ ਇਸ ਦੇ ਚਾਰ ਬੰਦ ਹਨ। ਤੀਜਾ ਬੰਦ ਇਉਂ ਹੈ :

ਜੋਗੀ ਜੰਗਮ ਸਿਧ ਕਰਾਵੈ, ਲੋਹੁ ਬਿੰਦ ਜਮਾਵੈ ।

ਪਾਂਥੇ ਇੰਦ੍ਰੀ ਦ੍ਰਿੜ ਕਰਿ ਰਖੈ, ਤਉ ਦਰਵੇਸ਼ ਕਹਾਵੈ । ੩।

ਵੇਖਿਆ ਜੇ ! ਇਕ ਮੁਸਲਮਾਨ ਪੀਰ ਸੁਆਲ ਪੁੱਛਦਾ ਹੈ, ਤੇ ਜਵਾਬ ਉਹ ਹੈ ਜੋ ਕਿਸੇ ਹਿੰਦੂ ਸਾਧ ਨੂੰ ਦਿਤਾ ਜਾਣਾ ਚਾਹੀਦਾ ਹੈ।

ਹੁਣ ਵਿਚਾਰਨ-ਜੋਗ ਗੱਲ ਇਹ ਹੈ ਕਿ ਜੇ ਇਸ ਗੋਸ਼ਟ ਦੇ ਮਨ-ਘੜਤ ਸਲੋਕ ਪੁਰਾਤਨ ਜਨਮਸਾਖੀ ਵਾਲੇ ਨੇ ਹੀ ਦਰਜ ਕੀਤੇ ਸਨ, ਤਾਂ ਸਲੋਕ ਨੰ: ੧ ਲਿਖਣੋਂ ਉਹ ਕਿਉਂ ਖੁੰਝ ਗਿਆ ? ਤੇ ਭਾਈ ਬਾਲੇ ਦੀ ਸਾਖੀ ਦੇ ਲਿਖਾਰੀ ਨੇ ਇਹ ਕਿੱਥੋਂ ਲੱਭਾ ? ਅਸੀਂ ਤਾਂ ਇਸੇ ਨਤੀਜੇ ਉਤੇ ਅੱਪੜਦੇ ਹਾਂ ਕਿ ਜਿਸ ਨੇ ਇਹ ਸ਼ਬਦ ਸਲੋਕ ਭਾਈ ਬਾਲੇ ਦੀ ਸਾਖੀ ਵਿਚ ਦਰਜ ਕੀਤੇ, ਉਸੇ ਨੇ ਪੁਰਾਤਨ ਜਨਮਸਾਖੀ ਵਿਚ ਲਿਖਾ ਦਿਤੇ।

(ਅ) ਸਾਖੀ ਨੰ: ੨੯, ਬਿਸੀਆਰ ਦੇਸ ਝੰਡਾ ਬਾਢੀ ਜੁਗਾਵਲੀ

ਇਸ ਸਾਖੀ ਬਾਰੇ ਅਸੀਂ ਪਿਛਲੇ ਅੰਕ ਵਿਚ ਵਿਚਾਰ ਕਰ ਆਏ ਹਾਂ ਕਿ ਪਹਿਲੀਆਂ ਚਾਰ ਪੰਜ ਸਤਰਾਂ ਤੋਂ ਛੁਟ ਬਾਕੀ ਦੀ ਸਾਰੀ ਸਾਖੀ ਤੇ ਜੁਗਾਵਲੀ ਪਿਛੋਂ ਰਲਾਏ ਗਏ ਦਿੱਸਦੇ ਹਨ।

ਕਿਸ ਨੇ ਰਲਾਏ ?

ਇਹ ਭੇਤ ਸਮਝਣ ਲਈ ਪੜ੍ਹੋ ਭਾਈ ਬਾਲੇ ਦੀ ਜਨਮਸਾਖੀ ਵਿਚੋਂ ਸਾਖੀ ਨੰ: ੧੩੭। ਸਾਖੀ ਨੰ: ੧੨੯ ਅਤੇ ੧੩੦ ਸਯਦ ਜਲਾਲਦੀਨ ਨਾਲ ਹੋਈ ਦੱਸ ਕੇ ਸਾਖੀਕਾਰ ਅਚਨਚੇਤ ਇਉਂ ਸ਼ੁਰੂ ਕਰ ਦੇਂਦਾ ਹੈ :

੧੭ ਸਤਿਗੁਰਪ੍ਰਸਾਦਿ ।

ਅਥ ਜੁਗਾਵਲੀ ਲਿਖਧਤੇ। ਤਾਂ ਸ੍ਰੀ ਗੁਰੂ ਨਾਨਕ ਜੀ ਪਉਣਹਾਗੀ ਹੁਏ। ਅਤੇ ਨਾਲ ਝੰਡਾ ਬਾਢੀ ਥਾ, ਬਿਸੀਆਰ ਦੇਸ ਵਾਲਾ। ਤਿਸ ਨੌ ਜੁਗਾਵਲੀ ਪ੍ਰਾਪਤ ਹੋਈ। ਨਗਰ ਛੁਟ ਘਾਟ ਕਾ, ਤਿਸ ਮਹਲ ਬਿਸਮਾਦ ਪੜ੍ਹਦਾ ਥਾ ਅਗੇ ਜੁਗਾਵਲੀ ਚਲੀ। ਚਹੁੰ ਅੱਖਰਾਂ ਕਾ ਮਖੰਤ ਝੰਡੇ ਬਾਢੀ ਨੂੰ ਸੁਣਾਇਆ। ਸੰਮਤ ੧੫੬੮। ਆਰਥਲਾ ਸ੍ਰੀ ਗੁਰੂ ਨਾਨਕ ਜੀ ਕੀ ਵਕਿਆਂ ਪੰਤਾਲੀਆਂ ਕੀ ਹੋਈ ਅਤੇ ਦਾਝਾ ਸ੍ਰੀ ਬਾਬੇ

ਜੀ ਕਾ ਬਹੁਤ ਧਿਲਾ ਤੇ ਬੋਲਾ ਕਾਲਾ; ਜੁਗਾਵਲੀ।.....

ਆਈਆ ਸਫਲ ਤਬ ਜਬ ਏਕ ਪਛਾਨਿਆ ਮੰਤ ।  
ਆਈ ਪੰਥੀ ਕਥਾ ਕੋ ਕੋ ਬਿਰਲਾ ਬੁਝੇ ਸੰਤ ।  
ਨਾਨਕ ਅਗੇ ਅੰਗਦ ਹੋਯ ਜਿਸ ਲਿਖਾਈ ਸਾਖੀ ।  
ਲਿਖੀ ਪੈਂਤੇ ਖੜ੍ਹੀ ਸੁਲਤਾਨਪੁਰ ਕਾ ਵਾਸੀ ।  
ਨਾਨਕ ਆਈ ਪੰਥੀ ਕਿਆ ਸੁਣਾਵੈ ਬਾਤ ।  
ਆਖੀ ਕਥਾ ਪੰਥ ਕੀ, ਸੁਰ ਨਰ ਮੁਨੀ ਪਛਾਤ ।੯।

ਜੁਗਾਵਲੀ ਸੰਪੁਰਨ ਹੋਈ । ਏਹ ਜੁਗਾਵਲੀ ਗੁਰੂ ਨਾਨਕ ਜੀ ਸਿੱਧਾਂ ਨੂੰ ਸੁਣਾਈ ਹੈ । ਤਾਂ ਭਾਈ ਬਾਲਾ ਕਹੇ, ਗੁਰੂ ਅੰਗਦ ਜੀ ! ਜਦ ਮਹਾਰਾਜ ਏਹ ਜੁਗਾਵਲੀ ਉਚਾਰਨ ਕੀਤੀ ਸੀ ਤਾਂ ਸੰਮਤ ਯੁਗਾਂ ਕਾ ਏਹ ਹੈਸੀ । ਕਲਿਜੁਗ ਚਾਰ ਹਜ਼ਾਰ ਸਤ ਸੌ ਪੈਂਤੀ ਬਰਸ ਵਰਤਿਆ ਸੀ ੪੭੩੫ ।.....।੧੩੧।

ਇਸ ਸਾਖੀਕਾਰ ਨੇ ਸਾਖੀ ਨੰ: ੯੭ ਵਿਚ ਲਿਖਿਆ ਕਿ ਝੰਡਾ ਬਾਢੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਦਾਸੀ 'ਤੇ ਚੱਲ ਪਿਆ । ਪਰ ਅਗਾਂਹ ਸਾਖੀ ਨੰ: ੧੩੦ ਤਕ ਕਿਤੇ ਭੀ ਜ਼ਿਕਰ ਨਹੀਂ ਆਉਂਦਾ, ਇਸ ਨਵੇਂ ਸਾਖੀ ਦਾ । ਮੀਏਂ ਮਿੱਠੇ ਨਾਲ ਸਾਖੀ, ਪੰਜਾਬ ਦੇਸ਼ ਨੂੰ ਪਰਤੇ, ਮਾਪਿਆਂ ਨੂੰ ਤਲਵੰਡੀ ਮਿਲੇ, ਰਾਵੀ ਦੇ ਕੰਢੇ ਆਏ, ਦੋਦੇ ਨਾਲ ਤੇ ਕਰੋੜੀਏ ਨਾਲ ਸਾਖੀ ਹੋਈ, ਕਰਤਾਰਪੁਰ ਇਕ ਬ੍ਰਹਮਚਾਰੀ ਨਾਲ ਸਾਖੀ, ਦੁਨੀ ਚੰਦ ਖੱਤਰੀ ਨਾਲ, ਸੈਦਪੁਰ ਬਾਬਰ ਦੇ ਹਮਲੇ ਦੀ ਸਾਖੀ, ਸ਼ੇਖ ਬ੍ਰਹਮ ਨਾਲ ਸਾਖੀ, ਅਰਥ ਦੇਸ਼ ਨੂੰ ਚਲ ਪਏ, ਸ਼ਹੁ ਸੁਹਾਗਣ ਦੀ ਸਾਖੀ—ਇਨ੍ਹੀ ਸਭਨੀਂ ਬਾਈਂ ਕਿਤੇ ਭੀ ਝੰਡੇ ਬਾਢੀ ਦਾ ਕੋਈ ਜ਼ਿਕਰ ਨਹੀਂ ਹੈ । ਅਚਨਚੇਤ ਸਾਖੀ ਨੰ: ੧੩੧ ਵਿਚ ‘ਜੁਗਾਵਲੀ’ ਉਚਾਰੀ ਗਈ ਹੈ ਤੇ ਆਖਿਆ ਇਹ ਗਿਆ ਹੈ ਕਿ ਇਹ ‘ਜੁਗਾਵਲੀ’ ਝੰਡੇ ਨੂੰ ਪ੍ਰਾਪਤ ਹੋਈ । ਪਰ ਅਖੀਰ 'ਤੇ ਜਾ ਕੇ ਬਾਲਾ ਆਖਦਾ ਹੈ ਕਿ ਇਹ ‘ਜੁਗਾਵਲੀ’ ਗੁਰੂ ਨਾਨਕ ਜੀ ਸਿੱਧਾਂ ਨੂੰ ਸੁਣਾਈ ਹੈ । ਤੇ, ਇਸ ਸਾਰੇ ਲੰਮੇ ਜਾਲ ਵਿਚ ਸਾਖੀਕਾਰ ਆਪ ਹੀ ਫਸ ਜਾਂਦਾ ਹੈ ਕਿ ਇਸ ਦੇ ਉਚਾਰੇ ਜਾਣ ਦਾ ਸੰਮਤ ਹੈ ਕਲਿਜੁਗੀ ੪੭੩੫ । ਅਸੀਂ ਪਿਛੇ ਵੇਖ ਆਏ ਹਾਂ ਕਿ ਇਹ ਸੰਮਤ ਈਸਵੀ ਸੰਨ ੧੬੩੫ ਨਾਲ ਮੇਲ ਖਾਂਦਾ ਹੈ, ਤੇ ਤਦੋਂ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਸਨ ।

ਜਿਸ ਨਾਟਕੀ ਢੰਗ ਨਾਲ ‘ਜੁਗਾਵਲੀ’ ਦਾ ਪ੍ਰਵੇਸ਼ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਕਰਾਇਆ ਗਿਆ ਹੈ, ਉਸੇ ਢੰਗ ਨਾਲ ਇਸ ਨੂੰ ਪੁਰਾਤਨ ਜਨਮਸਾਖੀ ਵਿਚ ਲਿਆ ਰੱਖਿਆ ਹੈ । ਦੋਹਾਂ ਵਿਚ ਦਰਜ ਕਰਨ ਵਾਲਾ ਇਕੋ

ਹੀ ਚੜ੍ਹਤਰ ਲਿਖਾਵੀ ਹੈ ਤੇ ਉਹ ਬਾਲੇ ਵਾਲੀ ਜਨਮਸਾਖੀ ਵਾਲਾ ਹੀ ਹੋ ਸਕਦਾ ਹੈ, ਜੋ ਬਹੁਤ ਚਿਰ ਪਿਛੋਂ ਲਿਖੀ ਗਈ ਸੀ।

#### (੯) ਸਾਖੀ ਨੰ: ੫੦, ਸੁਮੇਰ ਤੇ ਅਚਲ ਪੁਰ ਸਿਧਾਂ ਨਾਲ ਗੋਸ਼ਟ

ਇਹ ਸਾਖੀ ਬੜੇ ਅਜੀਬ ਲਫਜ਼ਾਂ ਨਾਲ ਸ਼ੁਰੂ ਹੁੰਦੀ ਹੈ। ਲਿਖਿਆ ਹੈ :

ਸਵਾ ਲਾਖ ਪਰਬਤੁ ਲੰਘਿ ਅਗੇ ਸੁਮੇਰ ਜਾਇ ਚਕਿਊਆ। ਜਹਾਂ ਮਹਾਂਦੇਵ ਕਾ ਅਸਥਾਨ ਥਾ। ਤਥ ਅਗੈ ਮਹਾਂਦੇਵਿ ਅਤੇ ਗੋਰਖਨਾਥ ਅਤੇ ਭਰਥਰੀ ਅਤੇ ਗੋਪੀ ਚੰਦ ਅਤੇ ਚਰਪਟੁ ਬੈਠੇ ਥੇ।

ਸਾਖੀਕਾਰ ਨੇ ਲਫਜ਼ 'ਸਵਾ ਲਾਖ ਪਰਬਤੁ' ਤਾਂ ਇਉਂ ਲਿਖ ਦਿਤੇ ਹਨ, ਜਿਵੇਂ ਕੋਈ ਮੀਲ ਦੇ ਮੀਲ ਦਾ ਪੈਂਡਾ ਹੀ ਸੀ। ਕੀ ਇਨ੍ਹਾਂ ਸਵਾ ਲੱਖ ਪਰਬਤਾਂ ਉੱਤੇ ਕਿਤੇ ਭੀ ਕੋਈ ਵਸੋਂ ਨਹੀਂ ਸੀ, ਜਿਥੇ ਸਤਿਗੁਰ ਜੀ ਨਾਲ ਕਿਸੇ ਦੀ ਕੋਈ ਜ਼ਰੂਰੀ ਗੋਸ਼ਟ ਹੋਈ ਹੋਵੇ ? 'ਸਵਾ ਲਾਖ' ਵਿਚੋਂ ਜੇ ਕਿਤੇ ਸਾਖੀਕਾਰ ਨੇ ਦੋ ਚਾਰ ਪਰਬਤਾਂ ਦਾ ਹੀ ਕੋਈ ਥੋੜਾ ਬਹੁਤ ਜ਼ਿਕਰ ਕਰ ਦਿਤਾ ਹੁੰਦਾ, ਤਾਂ ਵੀ ਅਸੀਂ ਸਮਝਦੇ ਕਿ ਇਹ ਕੋਈ ਟਿਕਾਣੇ ਦੀ ਗੱਲ ਕਰ ਰਿਹਾ ਹੈ। ਪਰ ਇਉਂ ਸਵਾ ਲਾਖ ਪਰਬਤਾਂ ਉੱਤੇ ਸਤਿਗੁਰੂ ਜੀ ਨੂੰ ਲੰਘਾ ਦੇਣਾ ਤਾਂ ਫੁੜ ਮਾਰਨ ਵਾਲੀ ਗੱਲ ਹੈ।

ਸਾਖੀਕਾਰ ਇਹ ਪੁਸਤਕ ਭਾਈ ਗੁਰਦਾਸ ਜੀ ਦੇ ਦੇਹਾਂਤ ਤੋਂ ਦੋ ਸਾਲ ਪਿਛੋਂ ਲਿਖ ਰਿਹਾ ਹੈ। ਭਾਈ ਸਾਹਿਬ ਦਾ ਦੇਹਾਂਤ ਸੰਨ ੧੯੬੨੯ ਵਿਚ ਹੋਇਆ ਸੀ। ਉਨ੍ਹਾਂ ਅਨੁਸਾਰ ਸਤਿਗੁਰੂ ਜੀ ਦੀ ਦੂਜੀ 'ਉਦਾਸੀ' ਸੁਮੇਰ ਪਰਬਤ ਵਲ ਦੀ ਸੀ, ਤੇ ਅਚਲ (ਵਟਾਲੇ) ਗੁਰੂ ਨਾਨਕ ਦੇਵ ਜੀ ਆਪਣੀ ਉਮਰ ਦੇ ਆਖਰੀ ਸਾਲ ਗਏ ਸਨ, ਜਦੋਂ ਉਥੋਂ ਹੀ ਅਗਾਂਹ ਮੁਲਤਾਨ ਭੀ ਹੋ ਆਏ ਸਨ। ਭਾਈ ਗੁਰਦਾਸ ਜੀ ਤੋਂ ਪਹਿਲਾਂ ਦਾ ਕਿਸੇ ਦੇ ਹੱਥਾਂ ਦਾ ਲਿਖਿਆ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਨਹੀਂ ਮਿਲਦਾ। ਇਤਿਹਾਸ ਦਾ ਸ਼ੌਕ ਰੱਖਣ ਵਾਲਿਆਂ ਪਾਸ ਇਹ ਇਕ ਵਡਮੁੱਲੀ ਸੁਗਾਤ ਸੀ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਡਾ ਸਾਖੀਕਾਰ ਸੁਮੇਰ ਤੇ ਅਚਲ ਦੀਆਂ ਗੋਸ਼ਟਾਂ ਨੂੰ ਇਕੋ ਥਾਂ ਰਲਾ ਰਿਹਾ ਹੈ। ਪਰ ਅਸੀਂ ਆਪਣੇ ਸਾਖੀਕਾਰ ਦੀ ਇਸ ਉਕਾਈ ਨੂੰ ਬਹੁਤ ਵੱਡੀ ਭੁੱਲ ਨਹੀਂ ਸਮਝਦੇ। ਸਾਨੂੰ ਪਤਾ ਹੈ ਕਿ ਉਹ ਸਿਖ ਧਰਮ ਦੇ ਕੇਂਦਰੀ ਅਸਥਾਨ ਅੰਮ੍ਰਿਤਸਰ ਤੋਂ ਬਹੁਤ ਦੁਰ-ਦੁਰੇਡੇ ਮੁਸਲਮਾਨੀ ਇਲਾਕੇ ਵਿਚ ਵਸਦਾ ਸੀ, ਉਸ ਨੂੰ ਸਿਖ ਇਤਿਹਾਸ ਤੋਂ ਗੁਰਬਾਣੀ ਬਾਰੇ ਬਹੁਤ ਛੁੰਘੀ ਵਾਕਫ਼ੀ ਨਹੀਂ ਹੋ ਸਕਦੀ ਸੀ।

ਜਦੋਂ ਅਸੀਂ ਇਸ ਸਾਖੀ ਨੰ: ੫੦ ਵਿਚ ਦਿਤੇ ਸਲੋਕ ਪੜ੍ਹਦੇ ਹਾਂ, ਤਾਂ

ਬੜੀ ਹੈਰਾਨੀ ਪੈਦਾ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ-ਇਤਿਹਾਸ ਬਾਰੇ ਇਕ ਸਾਡੀ ਜਿਹੀ ਗੱਲ ਨੂੰ (ਜਿਸ ਦਾ ਪਰਚਾਰ ਭਾਈ ਗੁਰਦਾਸ ਜੀ ਦੀ ਰਾਹੀਂ ਕਈ ਸਾਲ ਹੁੰਦਾ ਰਿਹਾ) ਸਾਡਾ ਸਾਖੀਕਾਰ ਨਹੀਂ ਜਾਣਦਾ, ਪਰ ਸੁਭੇਰ ਪਰਬਤ ਉਤੇ ਸਿੱਧਾਂ ਨਾਲ ਹੋਈ ਗੋਸ਼ਟ ਦੇ ਸੰਬੰਧ ਵਿਚ ਸਤਿਗੁਰੂ ਜੀ ਦੇ ਉਹ ਸਲੋਕ ਇਸ ਸਾਖੀ ਵਿਚ ਲਿਖ ਰਿਹਾ ਹੈ, ਜੋ ਬਹੁਤ ਹੀ ਮੁਸ਼ਕਲ ਹਨ ਤੇ ਜਿਹੜੇ ਹੁਣ ਦੇ ਪਰਸਿੱਧ ਵਿਦਵਾਨਾਂ ਨੂੰ ਭੀ ਜ਼ਬਾਨੀ ਚੇਤੇ ਨਹੀਂ ਹਨ।

ਛੇਤੀ ਹੀ ਸਾਡੀ ਹੈਰਾਨੀ ਹਾਸੇ ਵਿਚ ਵਟ ਜਾਂਦੀ ਹੈ, ਜਦੋਂ ਅਸੀਂ ਇਹ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਇਹ ਸਲੋਕ ਸਾਡੇ ਸਾਖੀਕਾਰ ਦੇ ਖਿਆਲ ਅਨੁਸਾਰ ਭਰਬਰੀ, ਚਰਪਟ ਆਦਿਕ ਸਿੱਧਾਂ ਦੀ ਰਚਨਾ ਹਨ। ਇਹ ਸਾਰੇ ਸਲੋਕ ਗਿਣਤੀ ਵਿਚ ੧ ਹਨ। ਰਾਮਕਲੀ ਕੀ ਵਾਰ ਮ: ੩ ਦੀ ਪਉੜੀ ਨੰ: ੧੨ ਦੇ ਨਾਲ ਇਹ ਇਕੱਠੇ ਹੀ ਦਰਜ ਹਨ। ਸਭਨਾਂ ਸਲੋਕਾਂ ਦੇ ਸ਼ੁਰੂ ਵਿਚ, ‘ਮ: ੧’ ਦਰਜ ਹੈ, ਜਿਸ ਦਾ ਸਾਡਾ ਭਾਵ ਇਹ ਹੈ ਕਿ ਇਹ ਸਲੋਕ ਗੁਰੂ ਨਾਨਕ ਦੇਵ ਜੀ ਦੇ ਹਨ। ਪਹਿਲੇ ਸਲੋਕ ਵਿਚ ਕਿਸੇ ਸਿੱਧਾਂ ਦਾ ਨਾਮ ਨਹੀਂ ਹੈ। ਉਸ ਦਾ ਅਰਥ ਸਮਝਣ ਵਿਚ ਭੀ ਕੋਈ ਅੰਖਿਆਈ ਨਹੀਂ ਆਉਂਦੀ। ਉੱਜ ਉਸ ਵਿਚ ਜੋਗੀਆਂ ਦੇ ਕਠਨ ਤ੍ਰਧਾਂ ਦੀ ਨਿਖੇਧੀ ਕੀਤੀ ਹੋਈ ਹੈ। ਸਾਖੀਕਾਰ ਨੇ ਇਹ ਸਲੋਕ ਛੱਡ ਦਿਤਾ ਹੈ। ਅਗਲੇ ੬ ਹੀ ਸਲੋਕ ਦਿਤੇ ਹਨ; ‘ਮ: ੧’ ਭੀ ਲਿਖਿਆ ਹੈ, ਫਿਰ ਭੀ ਪਹਿਲੇ ਪੰਜ ਸਲੋਕਾਂ ਨੂੰ ਸਿੱਧਾਂ ਦੇ ਉਚਾਰੇ ਦੱਸ ਰਿਹਾ ਹੈ। ਆਖਦਾ ਹੈ ਕਿ ਸਿੱਧਾਂ ਈਸਰ, ਗੋਪੀਚੰਦ, ਗੋਰਖ, ਚਰਪਟ ਅਤੇ ਭਰਬਰੀ ਇਨ੍ਹਾਂ ਸਲੋਕਾਂ ਰਾਹੀਂ ਵਾਰੀ ਵਾਰੀ ਗੁਰੂ ਨਾਨਕ ਸਾਹਿਬ ਤੋਂ ਪ੍ਰਸ਼ਨ ਪੁੱਛਦੇ ਹਨ। ਇਥੇ ਸਾਖੀਕਾਰ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਪੰਜਾਂ ਸਲੋਕਾਂ ਨੂੰ ਪੰਜ ਸਿੱਧਾਂ ਦੀ ਰਚਨਾ ਮੰਨਦਾ ਹੈ। ਇਨ੍ਹਾਂ ਦੇ ਨਾਲ ਅਗਾਂਹ ਸਤਿਗੁਰੂ ਜੀ ਵਲੋਂ ਉੱਤਰ ਦੇਂਦਾ ਹੈ। ਪਰ ਸਤਿਗੁਰੂ ਜੀ ਦੇ ਉੱਤਰ ਵਾਲੇ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਭੀ ਦਰਜ ਨਹੀਂ ਹਨ। ਮਤਲਬ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਆਪਣੀ ਬਾਣੀ ਤਾਂ ਜੋਗੀਆਂ ਦੀ ਰਚਨਾ ਦੱਸ ਵਿਖਾਈ ਹੈ ਤੇ ਕਿਸੇ ਨਕਲੀ ਰਚਨਾ ਨੂੰ ਸਤਿਗੁਰੂ ਜੀ ਦੀ ਬਾਣੀ ਕਹਿ ਦਿੱਤਾ ਹੈ।

ਇਹ ਸਾਰੀ ਗੁੰਡਲ ਸਮਝਣ ਲਈ ਪਾਠਕਾਂ ਨੂੰ ਇਸ ਸਾਖੀ ਦਾ ਕੁਝ ਕੁ ਹਿੱਸਾ ਆਪ ਹੀ ਪੜ੍ਹ ਲੈਣਾ ਚਾਹੀਦਾ ਹੈ, ਜੋ ਇਉਂ ਹੈ :

ਤਦ ਮਹਾਦੇਉ ਪੁੱਛਿਆ, ‘ਤੂੰ ਗਿਰਹੀ ਹੈਂ ਕਿ ਉਦਾਸੀ।’ ਤਦੋਂ ਬਾਬੇ ਆਖਿਆ, ‘ਜੋ ਉਦਾਸੀ ਕੇ ਲਛਣ ਕਉਨ ਹੈਨਿ ਅਰ ਗਿਰਹੀ ਦੇ ਲਛਣ ਕਉਨ ਹੈਨਿ ?’  
ਤਬ ਮਹਾਦੇਉ ਬੋਲਿਆ :

ਸਲੋਕ : ਸੈ ਗਿਰਹੀ ਜੋ ਨਿਗ੍ਰਹੁ ਕਰੈ। ਜਪੁ ਤਪੁ ਸੰਜਮੁ ਭੀਖਿਆ ਕਰੈ।  
 ਪੁਨੁ ਦਾਨ ਕਾ ਕਰੇ ਸਰੀਰੁ। ਸੈ ਗਿਰਹੀ ਗੀਗਾ ਕਾ ਨੌਰੁ।  
 ਬੱਲੈ ਟੀਸਰੁ ਸਤਿ ਸਰੂਪੁ। ਪਰਮ ਤੰਤ ਮਹਿ ਰੇਖ ਨ ਰੂਪ।੨।

ਤਬ ਗੁਰੂ ਜਵਾਬ ਦਿੱਤਾ :

ਕਿਉ ਮਰੈ ਮੰਦਾ ਕਿਉ ਜੀਵੈ ਚੁਗਤਿ। ਕੰਨ ਪੜਾਇ ਕਿਆ ਖਜੈ ਭੁਗਤਿ।  
 ਆਸਤਿ ਨਾਸਤਿ ਏਕੇ ਨਾਉਂ। ਕਉਣੁ ਸੈ ਅਖਰ ਜਿਭੁ ਰਹੈ ਹਿਆਉ।  
 ਧੂਪ ਛਾਵ ਜੇ ਸਮ ਕਰ ਸਹੈ। ਤਾ ਨਾਨਕ ਆਖੈ ਗੁਰ ਕੈ ਲਹੈ।  
 ਛਿਅ ਵਰਤਾਰੇ ਵਰਤਹਿ ਪੁਤ। ਨਾ ਸੰਸਾਰੀ ਨਾ ਅਉਧੂਤ।  
 ਨਿਰਕਾਰ ਜੋ ਰਹੈ ਸਮਾਇ। ਕਾਹੇ ਭੀਖਿਆ ਮੰਗਣ ਜਾਇ।੧।

ਤਬ ਛਿਰ ਗੋਪੀ ਚੰਦ ਬੋਲਿਆ, ਗੋਪੀ ਚੰਦ ਉਦਾਸੀ ਥਾ, ਉਦਾਸ ਕਾ ਗੁਣ ਲੈ ਬੋਲਿਆ :  
 ਮ: ੧ : ਸੈ ਉਦਾਸੀ ਜਿ ਪਾਲੇ ਉਦਾਸ। ਅਰਧ ਉਰਧ ਕਰੇ ਨਿਰੰਜਨ ਵਾਸੁ।  
 ਚੰਦ ਸੁਰਜ ਕੀ ਪਾਏ ਗੰਥਿ। ਤਿਸੁ ਉਦਾਸੀ ਕਾ ਪੜੈ ਨਾ ਕੰਧੁ।  
 ਬੋਲੇ ਗੋਪੀ ਚੰਦੁ ਸਤਿ ਸਰੂਪੁ। ਪਰਮ ਤੰਤ ਮਹਿ ਰੇਖ ਨ ਰੂਪ।੩।

ਤਬ ਬਾਬੇ ਜਵਾਬ ਦਿੱਤਾ :

ਕ੍ਰਿਹੁ ਕਾ ਮਾਰਿ ਮਿਲਾਵੈ ਮਾਨੁ। ਪੰਚਾ ਮਹਿ ਰਹੈ ਪਰਧਾਨੁ।.....  
 ਉਚੀ ਨਦਰਿ ਸਰਾਣੀ ਹੋਇ। ਨਾਨਕ ਕਹੈ ਉਦਾਸੀ ਸੋਈ।੧।੪।  
 ਸੈ ਉਦਾਸੀ ਜੋ ਰਹੈ ਉਦਾਸੁ। ਰੁਖ ਬਿਰਖ ਗਗਨੰਤਰਿ ਵਾਸੁ।  
 ... ... ... ...। ਨਾਨਕ ਕਹੈ ਉਦਾਸੀ ਸੋਈ।੧।  
 ਗਿਆਨੁ ਖੜਗੁ ਲੈ ਮਨ ਸਿਉ ਲੁਝੈ। ... ... ... ...।  
 ... ... ... ...। ਨਾਨਕ ਕਹੈ ਉਦਾਸੀ ਸੋਈ।  
 ਦੇਹੀ ਅੰਤਰਿ ਅਨ ਸਠਿ ਹਾਟ। ... ... ... ...।  
 ... ... ... ...। ਨਾਨਕ ਕਹੈ ਉਦਾਸੀ ਸੋਈ।  
 ਕਹਾ ਸੁ ਦਇਆਲ ਗਗਨ ਕਾ ਭਵਨ। ... ... ... ...।  
 ... ... ... ...। ਨਾਨਕ ਕਹੈ ਉਦਾਸੀ ਸੋਈ।  
 ਪ੍ਰਿਥਮੈ ਪੁਰਖ ਕਉ ਦਿਸਟਿ ਧਰੈ। ... ... ... ...।  
 ਜਿਨਿ ਹੀਰੇ ਰਤਨੀ ਮਾਲ ਪਰੋਈ। ਨਾਨਕੁ ਕਹੈ ਉਦਾਸੀ ਸੋਈ।

(ਨੋਟ : ਪਾਠਕ ਚੇਤੇ ਰੱਖਣ ਕਿ ਇਹ ਛੇ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ  
 ਨਹੀਂ ਹਨ।)

ਤਥ ਗੋਰਖ ਨਾਥ ਬੋਲਿਆ, ਗੋਰਖ ਨਾਥ ਅਉਪੂ ਥਾ, ਅਉਪੂਤਾ ਕਾ ਲੱਛਣ ਲੈ  
ਬੋਲਿਆ :

ਸਲੋਕ : ਸੋ ਅਉਪੂਤੀ ਜੋ ਧੁਪੈ ਆਪੁ। ਭਿਖਿਆ ਭੋਜਨੁ ਕਰੈ ਸੰਤਾਪੁ।

ਅਉਹਨ ਪਟਣ ਮਹਿ ਭੀਖਿਆ ਕਰੈ। ਸੋ ਅਉਪੂਤੀ ਸਿਵਪੁਰਿ ਚੜੈ।

ਬੋਲੇ ਗੋਰਖੁ ਸਤਿ ਸਰੂਪ। ਪਰਮ ਤੰਤ ਮਹਿ ਰੇਖ ਨ ਰੂਪ। ੩।

(ਨੋਟ : ਇਹ ਸਲੋਕ ਭੀ ਗੁਰੂ ਨਾਨਕ ਦੇਵ ਜੀ ਦਾ ਹੈ। ਇਸ ਦੇ ਸ਼ੁਰੂ  
ਦੇ ਲਫਜ਼ 'ਮ: ੧' ਸਾਖੀਕਾਰ ਨੇ ਛੱਡ ਦਿੱਤੇ ਹਨ।)

ਤਥ ਗੁਰੂ ਜਵਾਬੁ ਦਿੱਤਾ :

ਗੁਰ ਕਾ ਭਗਤ ਇੰਦ੍ਰੀ ਕਾ ਜਤੀ। ... ... ... ... |

... ... ... ... | ਨਾਨਕੁ ਕਹੈ ਸੋਈ ਅਉਪੂਤਾ।

ਬੰਚਲ ਚਾਇ ਨ ਜਾਇ ਤਮਾਸੈ। ... ... ... ... |

... ... ... ... | ਨਾਨਕੁ ਕਹੈ ਸੋਈ ਅਉਪੂਤਾ।

ਗਗਾਨੰਤਰ ਕਉ ਭਉਰ ਉਡਾਵੈ। ... ... ... ... |

ਸੰਜਮ ਰਹੈ ਨ ਬਿਨਸੈ ਸੂਤਾ। ਨਾਨਕੁ ਕਹੈ ਸੋਈ ਅਉਪੂਤਾ।

ਅਸਰਾ ਨਦੀ ਉਪੁਠੀ ਤਰੈ। ... ... ... ... |

ਅਪਨੇ ਵਸਿ ਕਰਿ ਰਾਖੈ ਦੂਤਾ। ਨਾਨਕੁ ਕਹੈ ਸੋਈ ਅਉਪੂਤਾ।

(ਨੋਟ : ਇਹ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।)

ਤਥ ਫਿਰਿ ਚਰਪਣੁ ਬੋਲਿਆ, ਚਰਪਣੁ ਜੋਗੀ ਥਾ, ਜੋਗ ਕਾ ਗੁਣ ਲੈ  
ਬੋਲਿਆ :

ਸਲੋਕ : ਸੋ ਪਾਖੰਡੀ ਜਿ ਕਾਇਆ ਪਖਾਲੇ।

ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ।

ਸੁਪਨੇ ਬਿੰਦੂ ਨ ਦੇਈ ਝਰਨਾ।

ਤਿਸੁ ਪਾਖੰਡੀ ਜਰਾ ਨ ਮਰਨਾ।

ਬੋਲੇ ਚਰਪਣੁ ਸਤਿ ਸਰੂਪ।

ਪਰਮ ਤੰਤ ਮਹਿ ਰੇਖ ਨ ਰੂਪ। ੫।

(ਨੋਟ : ਇਸ ਦੇ ਭੀ ਸ਼ੁਰੂ ਦੇ ਲਫਜ਼ 'ਮ: ੧' ਲਿਖਾਰੀ ਨੇ ਛੱਡ  
ਦਿੱਤੇ ਹਨ।)

ਤਥ ਗੁਰੂ ਬੋਲਿਆ :

ਆਸਣ੍ਹ ਸਾਧਿ ਨਿਰਾਲਮ ਰਹੇ। ਪੰਜ ਤਤ ਨਿਗੜੁ ਕਰਿ ਗਹੈ।

... ... ... | ਨਾਨਕ ਕਰੈ ਜੋਗ ਕੇ ਲਛਣ।

ਜਾਂ ਬੋਲੈ ਤਾਂ ਬ੍ਰਹਮ ਗਿਆਨੀ।.....

ਤਾਮਸ ਤ੍ਰਿਸਨਾ ਲੋਭ ਨਿਵਾਰੈ।

ਪੰਚ ਇੰਦ੍ਰੀ ਜੋ ਦ੍ਰਿੜੁ ਕਰਿ ਰਖੈ।.....

ਪੁਰਥ ਸਤਿ ਪਛਮ ਕਉ ਆਵੈ।.....

ਇਹ ਤਨੁ ਭਾਡਾ ਸੁਰਤਿ ਕਰਿ ਦੂਪੁ।.....

ਰੋਲ ਬਿਰੋਲਿ ਕਚਿ ਲੀਜੈ ਮਖਣੁ। ਨਾਨਕ ਕਰੈ ਜੋਗੀ ਕੈ ਲਛਣ।

(ਨੌਟ : ਇਹ ਸਲੋਕ ਭੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।)

ਤਥ ਫਿਰ ਭਰਥਰੀ ਬੋਲਿਆ। ਭਰਥਰੀ ਬੈਰਾਗੀ ਥਾ। ਬੈਰਾਗ ਕਾ ਗੁਣ  
ਲੈ ਬੋਲਿਆ :

ਸਲੋਕ : ਸੋ ਬੈਰਾਗੀ ਜਿ ਉਲਟੇ ਬਹੁਮੁ। ਗਾਗਾਨ ਮੰਡਲ ਮਹਿ ਰੈਪੈ ਬੰਮੁ।

ਅਹਿਨਿਸਿ ਅੰਤਰਿ ਰਹੈ ਧਿਆਨ। ਤੇ ਬੈਰਾਗੀ ਸਤਿ ਸਮਾਨਿ।

ਬੋਲੈ ਭਰਥਰਿ ਸਤ ਸਕੁਪੁ। ਪਰਮ ਤੰਤ ਮਹਿ ਰੇਖ ਨ ਰੁਪੁ।॥

ਤਥ ਗੁਰੂ ਬਾਬੈ ਜਥਾਸੁ ਦਿਤਾ :

ਸੋ ਬੈਰਾਗੀ ਜੋ ਬੈ ਮਹਿ ਆਵੈ। ... ... ... ... ...

... ... ... ... ... ਨਾਨਭੁ ਕਰੈ ਸੋਈ ਬੈਰਾਗੀ।

ਪਰਥੇ ਕੈ ਘਰਿ ਰਹੈ ਉਦਾਸੁ। ... ... ... ... ...

... ... ... ... ... ਨਾਨਭੁ ਕਰੈ ਸੋਈ ਬੈਰਾਗੀ।

(ਨੌਟ : ਇਹ ਸਲੋਕ ਭੀ ਗੁਰਬਾਣੀ ਨਹੀਂ ਹਨ।)

ਗੋਸ਼ਟਿ ਮੁੱਕਣ 'ਤੇ ਸਿੱਧ ਸਤਿਗੁਰੂ ਜੀ ਨੂੰ ਅਚਲ (ਵਟਾਲੇ) ਮੇਲੇ ਉਤੇ  
ਅੱਪੜਨ ਲਈ ਆਖਦੇ ਹਨ। ਜੋਗੀਆਂ ਪਉਣ ਕੀ ਚਾਲ' ਚੱਲ ਕੇ ਤਿੰਨ ਦਿਨਾਂ ਵਿਚ  
ਅੱਪੜਦੇ ਸਨ। ਜੋਗੀਆਂ ਨੇ ਅਸਲ ਵਿਚ ਇਹ ਭੀ ਆਪਣੀਆਂ ਰਿੱਧੀਆਂ ਸਿੱਧੀਆਂ  
ਦਾ ਚਮਤਕਾਰਾ ਦੱਸਣ ਵਾਸਤੇ ਆਖਿਆ ਸੀ। ਸਾਖੀਕਾਰ ਲਿਖਦਾ ਹੈ ਕਿ :

ਤਥ ਸਿਧ ਉਬੋਹੁ ਚਲੇ। ਤਥ ਪਿਛੁ ਬਾਬਾ ਭੀ ਚਲਿਆ ਮਨਸਾ ਕੀ ਚਾਲ, ਇਕ  
ਪਲ ਮਹਿ ਗਇਆ। ਆਇ ਬੜ ਤਲੇ ਬੈਠਾ। ਪਿਛੁ ਸਿੱਧ ਆਏ।

ਸਾਖੀਕਾਰ ਨੇ ਇਥੇ ਭੀ ਨਵਾਂ ਹੀ ਰੂਪ ਬਦਲਿਆ ਹੈ। ਅੱਗੇ ਸਦਾ ਇਹੀ ਲਿਖਦਾ ਆਇਆ ਹੈ 'ਜਾਂਦੇ ਜਾਂਦੇ' 'ਰਵਦੇ ਰਵਦੇ' 'ਚਲਦੇ ਚਲਦੇ'। 'ਸਵਾ ਲਾਖ ਪਰਬਤੁ' ਦਾ ਪੈਂਡਾ ਕਰਨ ਵਾਸਤੇ ਭੀ ਲਫੜ 'ਲੰਘਿ' ਹੀ ਸਾਖੀਕਾਰ ਨੇ ਵਰਤਿਆ ਹੈ। ਇਹ 'ਮਨਸਾ ਕੀ ਚਾਲ' ਵਾਲਾ ਖਿਆਲ ਭਾਈ ਬਾਲੇ ਦੀ ਜਨਮਸਾਖੀ ਵਿਚੋਂ ਆਇਆ ਜਾਪਦਾ ਹੈ। ਉਨਾ ਪਰਬਤ, ਸਿਲਕਾ ਪਰਬਤ, ਦੱਤਾ ਤ੍ਰੇਉ, ਕਾਗ ਭਸੁੰਡ, ਧੂ ਭਰਤ, ਸੀਲਾ ਪਰਬਤ, ਅਹਾਰ ਪਰਬਤ ਆਦਿਕ ਅਨੇਕਾਂ ਪਰਬਤਾਂ ਦੇ ਸੈਲ ਅੱਖ ਦੇ ਫੌਰ ਵਿਚ ਕਰਾਏ ਹਨ।

ਇਨ੍ਹਾਂ ਸਾਰੀਆਂ ਵਿਚਾਰਾਂ ਤੋਂ ਅਸੀਂ ਇਸੇ ਨਤੀਜੇ ਉਤੇ ਅੱਪੜਦੇ ਹਾਂ ਕਿ ਇਸ ਸਾਖੀ ਵਿਚ ਕਾਫੀ ਹੱਥ-ਫੇਰੀ ਕੀਤੀ ਗਈ ਹੈ। ਕੋਈ ਅਜਬ ਗੱਲ ਨਹੀਂ ਕਿ ਇਹ ਸਾਰੀ ਦੀ ਸਾਰੀ ਸਾਖੀ ਉਸੇ ਸੱਜਣ ਨੇ ਇਥੇ ਲਿਖ ਦਿੱਤੀ ਹੋਵੇ, ਜਿਸ ਨੇ ਭਾਈ ਬਾਲੇ ਵਾਲੀ ਜਨਮਸਾਖੀ ਲਿਖੀ ਹੈ। ਉੱਜ ਇਹ ਸਾਖੀ ਪਾਣ ਲੱਗਾ ਉਹ ਸੱਜਣ ਖੁੰਝ ਫਿਰ ਭੀ ਗਿਆ ਹੈ। ਅਸਲ ਸਾਖੀਕਾਰ ਨੇ ਪਿਛਲੀ ਸਾਖੀ ਨੰ: ੪੯ ਵਿਚ ਲਿਖਿਆ ਹੈ ਕਿ ਤੀਜੀ 'ਉਦਾਸੀ' ਕਸ਼ਮੀਰ ਦੀ ਸੀ। 'ਤਦਹੁੰ ਨਾਲਿ ਹਸੂ ਲੋਹਾਰ ਅਤੇ ਸੀਹਾਂ ਛੀਬਾ ਬੇ।' ਪੰਡਤ ਬ੍ਰਹਮ ਦਾਸ ਨਾਲ ਗੋਸ਼ਟਿ ਹੋਈ। ਉਸ ਦੇ ਪਰਬਾਇ ਉਚਰੀ ਬਾਣੀ ਬਾਰੇ ਸਾਖੀਕਾਰ ਲਿਖਦਾ ਹੈ ਕਿ ਬਾਣੀ ਹਸੂ ਲੋਹਾਰ ਅਤੇ ਸੀਹੇ ਛੀਬੇ ਲਿਖੀ ਹੈ। ਤਾਂ ਇਹ ਗੱਲ ਭੀ ਅਨਹੋਣੀ। ਇਹ ਲੋਹਾਰ ਤੇ ਛੀਬੇ ਕਿਥੋਂ ਸਤਿਗੁਰੂ ਜੀ ਦੇ ਨਾਲ ਰਲ ਪਏ ? ਪੜ੍ਹਨ ਲਿਖਣ ਜੋਗੇ ਇਹ ਕਦੋਂ ਹੋ ਪਏ ? ਅਸਲ ਸਾਖੀ ਭਾਈ ਮਰਦਾਨਾ ਕਿਥੇ ਗਿਆ ? ਪਰ ਜੇ ਇਹ ਮੰਨ ਭੀ ਲਿਆ ਜਾਏ ਕਿ ਤੀਜੀ 'ਉਦਾਸੀ' ਵਿਚ ਮਰਦਾਨੇ ਦੇ ਥਾਂ ਇਹ ਦੋਵੇਂ ਵਿਦਵਾਨ ਸਤਿਗੁਰੂ ਜੀ ਦੇ ਸਾਖੀ ਸਨ ਤਾਂ ਕੀ ਸਾਖੀ ਨੰ: ੫੦ ਦੇ 'ਸਵਾ ਲਾਖ ਪਰਬਤੁ' ਲੰਘਣ ਵੇਲੇ ਭੀ ਉਹ ਨਾਲ ਹੀ ਸਨ ?

ਕੀ ਸੁਮੇਰ ਪਰਬਤ ਉਤੇ ਭੀ ਉਹ ਸਤਿਗੁਰੂ ਜੀ ਦੇ ਨਾਲ ਗਏ ਸਨ ?

ਜਦੋਂ ਸਤਿਗੁਰੂ ਜੀ 'ਮਨਸਾ ਕੀ ਚਾਲ' ਨਾਲ ਸੁਮੇਰ ਤੋਂ ਅਚਲ (ਵਟਾਲੇ) ਪਹੁੰਚੇ ਸਨ, ਤਾਂ ਕੀ ਇਹ ਦੋਵੇਂ ਨਵੇਂ ਸਾਖੀ ਭੀ ਉਸੇ ਚਾਲ ਅਚਲ ਅੱਪੜੇ ਸਨ ? ਪਰ ਸਾਖੀਕਾਰ ਨੂੰ ਤਾਂ ਇਹ ਦੱਸਣ ਦਾ ਚੇਤਾ ਹੀ ਨਹੀਂ ਰਿਹਾ ਕਿ ਉਹ ਦੋਵੇਂ ਸਾਖੀ ਕਿਥੇ ਖੁੰਝ ਗਏ। ਜਿਵੇਂ ਉਹ ਸਾਖੀ ਨੰ: ੪੯ ਵਿਚ ਸ਼ਾਇਦ ਕਿਤੇ ਧਰਤੀ ਵਿਚੋਂ ਅਚਨਚੇਤ ਨਿਕਲ ਆਏ ਸਨ, ਤਿਵੇਂ ਹੀ ਉਹ ਬ੍ਰਹਮ ਦਾਸ ਵਾਲੀ ਗੋਸ਼ਟਿ ਲਿਖ ਕੇ ਧਰਤੀ ਵਿਚ ਹੀ ਸ਼ਾਇਦ ਲੋਪ ਹੋ ਗਏ। ਜਾਂ ਸਾਖੀ ਨੰ: ੫੦ ਪਿਛੋਂ ਪਾਣ ਵਾਲੇ ਨੂੰ ਇਨ੍ਹਾਂ ਦੇ ਸਮੇਟਣ ਦਾ ਖਿਆਲ ਨਹੀਂ ਰਿਹਾ।

## (੮) ਸਾਖੀ ਨੰ: ੪੭, ਸ਼ਿਵਨਾਭ, ਪ੍ਰਾਣ ਸੰਗਲੀ

ਸ਼ਿਵਨਾਭ ਬਾਰੇ ਪਿਛਲੇਰੇ ਅੰਕ ਵਿਚ ਅਸੀਂ ਦੱਸ ਆਏ ਹਾਂ ਕਿ ਸਾਖੀਕਾਰ ਮੁਸਲਮਾਨੀ ਖਿਆਲਾਂ ਦੇ ਬਹੁਤ ਢੂੰਘੇ ਅਸਰ ਹੋਠ ਦਿੱਤ ਰਿਹਾ ਹੈ। ਹਜ਼ਰਤ ਇਬਰਾਹੀਮ ਦੇ ਪੁੱਤਰ ਦੀ ਕੁਰਬਾਨੀ ਵਾਲੀ ਰਿਵਾਇਤ ਉਸ ਦੇ ਮਨ ਵਿਚ ਢੂੰਘਾ ਘਰ ਕਰ ਚੁਕੀ ਹੋਈ ਹੈ, ਉਹੀ ਉਸ ਨੇ ਗੁਰੂ ਨਾਨਕ ਸਾਹਿਬ ਤੇ ਰਾਜੇ ਸ਼ਿਵਨਾਭ ਦੇ ਨਾਲ ਜੋੜ ਦਿੱਤੀ ਹੈ।

ਇਸ ਸਾਖੀ ਵਿਚ ਇਕ ਹੋਰ ਅਨੋਖੀ ਖੇਡ ਵੇਖਣ ਵਿਚ ਆ ਰਹੀ ਹੈ। ਆਮ ਤੌਰ 'ਤੇ ਹਰੇਕ ਸਾਖੀ ਦੇ ਮੁੱਕਣ 'ਤੇ ਲਫਜ਼ 'ਬੋਲਹੁ ਜੀ ਵਾਹਿਗੁਰੂ' ਲਿਖੇ ਮਿਲਦੇ ਹਨ। ਇਸ ਸਾਖੀ ਵਿਚ ਜਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਜਦੋਂ ਸ਼ਿਵਨਾਭ ਦਾ ਸਿਦਕ ਚੰਗੀ ਤਰ੍ਹਾਂ ਪਰਖ ਲਿਆ ਤਾਂ ਸ਼ਿਵਨਾਭ ਨੂੰ :

ਚਰਨੀ ਲਾਇਓਸੁ। ਜਨਮ ਮਰਨ ਰਾਜੇ ਸ਼ਿਵਨਾਭ ਕਾ ਕਟਿਆ; ਸਿਖੁ ਹੋਆ। ਸੈਦੇ ਜਟ੍ਟ ਜਾਤਿ ਘੇਰੋ ਪਾਹੁਲਿ ਹੁਕਮ ਨਾਲਿ ਦਿੱਤੀ। ਸਾਰਾ ਸਿੰਘਲਾਦੀਪ ਸਿਖੁ ਹੋਆ। ਗੁਰੂ ਗੁਰੂ ਲਗਾ ਜਪਾਣਿ। ਸਾਰਾ ਖੰਡੁ ਬਖਸਿਆ ਰਾਜੇ ਸ਼ਿਵਨਾਭ ਕੈ ਪਿਛੈ। ਬੋਲਹੁ ਵਾਹਿਗੁਰੂ।

ਚਾਹੀਦਾ ਇਹ ਸੀ ਕਿ 'ਬੋਲਹੁ ਵਾਹਿਗੁਰੂ' 'ਤੇ ਸਾਖੀ ਮੁੱਕ ਜਾਂਦੀ। ਪਰ ਇਥੇ ਨਵੀਂ ਖੇਡ ਇਹ ਹੈ ਕਿ ਇਸ ਤੋਂ ਅਗਾਂਹ 'ਸਿੰਘਲਾਦੀਪ ਕੀ ਸੰਗਤਿ ਕੀ ਰਹੁਰਾਸਿ' ਦਾ ਜਿਕਰ ਚੱਲ ਪਿਆ ਹੈ। ਸਾਖੀਕਾਰ ਲਿਖਦਾ ਹੈ :

ਤਥ ਸਾਗਰ ਪਵੈ ਤਾਂ ਸਭੇ ਇਕਠੇ ਆਇ ਬਹਨਿ ਧਰਮਸਾਲਾ। ਤਥ ਇਕੁ ਸਿਖੁ ਪਰਸਾਦੁ ਰਾਤੀ ਕਹਿ ਜਾਵੈ, ਭਲਕੇ ਇਕਠੇ ਜਾਇ ਖਾਵਾਨਿ। ਜਿਸ ਸਿਖ ਦੈ ਪਰਸਾਦੁ ਹੋਵੈ, ਤਿਸ ਕੇ ਇਕੀਸ ਮਣ ਲੁਣ੍ਹ ਰਸੋਈ ਪਵੈ। ਤਿੜ੍ਹ ਮਹਲਿ ਗੁਹਜੀ ਬਾਣੀ ਪਰਗਾਸ ਹੋਈ। ਸ੍ਰੀ ਸਤਿਗੁਰੂ ਪ੍ਰਸਾਦਿ। ਲਿਖਤੰ ਪ੍ਰਾਣ ਸੰਗਲੀ, ਸ੍ਰੀਨ ਮਹਲਿ ਕੀ ਕਥਾ, ਨਿਰੰਕਾਰ ਕਾ ਧਿਆਨੁ, ਗੁਹਜੀ ਬਾਣੀ ਬਾਬੈ ਕਾ ਬੈਲਣਾ, ਪ੍ਰਾਨ ਪਿੰਡ ਕਾ ਮਾਖੰਤ।.....ਤਦ੍ਹੁ ਨਾਲਿ ਸੈਦੇ ਅਤੇ ਸੀਰੋਂ ਬੇ ਸਿਖ, ਤਥ ਪ੍ਰਾਣ ਸੰਗਲੀ ਹੋਈ।.....ਪਰ ਲੈ ਕਿਨੇ ਨ ਸਕੀਆ, ਉਥੋਂ ਹੀ ਛੱਡੀ। ਸੈਦੇ ਘੇਰੋ ਲਿਖਾਈ ਚਰਣ ਮਝਾਰ ਕੈ.....ਪਰਗਟ ਕੀਤੀ ਨਾਹੀ ਅਨਾਹਦ ਬਾਣੀ.....ਰਾਜੇ ਸ਼ਿਵਨਾਭ ਜੋਗ ਮਿਲੀ। ਬਚਨੁ ਹੋਆ ਜੋ ਇਕ ਆਦਮੀ ਆਵੇਗਾ ਜੰਬੂ ਦੀਪ ਤੇ, ਉਸ ਜੋਗ ਲਿਖਿ ਦੇਵਣੀ। ਸਲੋਕ ੧੫।.....।

ਸਾਖੀ ਨੰ: ੪੭ ਦਾ ਇਹ 'ਸੰਗਤ ਕੀ ਰਹੁਰਾਸਿ' ਵਾਲਾ ਹਿੱਸਾ ਅਸਲ

ਸਾਖੀਕਾਰ ਦਾ ਲਿਖਿਆ ਨਹੀਂ ਜਾਪਦਾ। ਜਿਸ ਨਾਟਕੀ ਤਰੀਕੇ ਨਾਲ 'ਜੁਗਾਵਲੀ' ਪਰਗਟ ਹੋਈ ਸੀ, ਉਸੇ ਤਰ੍ਹਾਂ 'ਪ੍ਰਾਣ ਸੰਗਲੀ' ਦਾ ਪ੍ਰਕਾਸ਼ ਕਰਾਇਆ ਗਿਆ ਹੈ। ਪਰ ਵੇਖੋ ਕਿਵੇਂ ਬੇ-ਬਵੀਆਂ ਗੱਲਾਂ ਲਿਖੀਆਂ ਗਈਆਂ ਹਨ, 'ਲੈ ਕਿਨੈ ਨ ਸਕੀਆ, ਓਥੈ ਹੀ ਡੱਡੀ', ਫਿਰ ਲਿਖਦਾ ਹੈ 'ਸੈਦੇ ਘੋਰੇ ਲਿਖਾਈ', 'ਪਰਗਟ ਕੀਤੀ ਨਾਹੀ', 'ਸ਼ਿਵਨਾਭ ਜੋਗ ਮਿਲੀ'। ਅਜਿਹੇ ਪਰਸਪਰ ਵਿਰੋਧੀ ਵਾਕ ਲਿਖ ਦਿੱਤੇ ਹਨ ਕਿ ਪੜ੍ਹਨ ਵਾਲੇ ਦੇ ਪੱਲੇ ਕੁਝ ਨਾ ਪਏ। ਜਿਹੜਾ ਸੈਦੇ ਘੋਰੇ ਸਾਖੀ ੪੯ ਵਾਲੀ 'ਸਿੱਧਾਂ ਨਾਲ ਗੋਸ਼ਟਿ' ਲਿਖ ਲਿਆਇਆ ਸੀ, ਉਸੇ ਵਿਦਵਾਨ ਲਿਖਾਰੀ ਨੂੰ ਇਹ 'ਪ੍ਰਾਣ ਸੰਗਲੀ' ਭੀ ਲਿਖਾਈ ਗਈ। ਫਿਰ ਉਹ ਆਪਣੇ ਨਾਲ ਕਿਉਂ ਨਾ ਲਿਆਇਆ? ਫਿਰ ਪਤਾ ਜੇ ਕਿ ਸੰਗਲਾਦੀਪ ਪੰਜਾਬ ਤੋਂ ਕਿਤਨੀ ਦੂਰ ਹੈ? ੧੫ ਸਲੋਕਾਂ ਦੀ ਨਿੱਕੀ ਜਿਹੀ ਬਾਣੀ ਤਿੰਨ ਚਾਰ ਸਫ਼ਿਆਂ ਉਤੇ ਲਿਖੀ ਜਾ ਸਕਦੀ ਹੈ। ਕੀ ਇਹ ਚਾਰ ਸਫ਼ਿਆਂ ਦਾ ਭਾਰ ਭਾਈ ਸੈਦੇ ਜੱਟ ਚੁੱਕ ਨਹੀਂ ਸਕਦਾ ਸੀ? ਕੀ ਇਹ ਸੌਖੀ ਖੇਡ ਸੀ ਕਿ ਇਹਨਾਂ ਚਾਰ ਸਫ਼ਿਆਂ ਦੀ ਭਾਤਰ ਇਕ ਸਿਖ ਨੂੰ ਮੁੜ ਚਾਰ ਹਜ਼ਾਰ ਮੀਲ ਦਾ ਪੈਂਡਾ ਕਰਨਾ ਪਏ?

ਅਸਲ ਗੱਲ ਇਹ ਹੈ ਕਿ ਇਸ ਸਾਖੀ ਦਾ ਇਹ ਦੂਜਾ ਹਿੱਸਾ ਕਿਸੇ ਹੋਰ ਨੇ ਪਿਛੋਂ ਪਾਇਆ ਹੈ। ਉਹ ਕੌਣ ਸੀ? ਇਹ ਭੇਤ ਅਗਾਂਹ ਚੱਲ ਕੇ ਖੁਲ੍ਹੇਗਾ। ਸਤਿਗੁਰੂ ਜੀ ਨੇ ਨਾ ਕੋਈ 'ਪ੍ਰਾਣ ਸੰਗਲੀ' ਲਿਖੀ ਸੀ, ਨਾ ਹੀ ਉਥੇ ਡੱਡ ਆਏ ਸਨ।

ਪਰ ਇਸ 'ਪ੍ਰਾਣ ਸੰਗਲੀ' ਦੀ ਕਹਾਣੀ ਇਥੇ ਹੀ ਨਹੀਂ ਮੁਕਾ ਦੇਣੀ ਚਾਹੀਦੀ। ਇਸ ਦਾ ਅਗਲਾ ਹਿੱਸਾ ਭੀ ਪਾਠਕਾਂ ਲਈ ਬੜਾ ਦਿਲਚਸਪ ਹੋਵੇਗਾ। ਉਹ ਹਿੱਸਾ ਅਸਾਂ ਸੂਰਜ ਪ੍ਰਕਾਸ਼ ਵਿਚੋਂ ਲੱਭਣਾ ਹੈ। ਕਵੀ ਸੰਤੋਖ ਸਿੰਘ ਜੀ ਕਾਂਸ਼ੀ ਤੋਂ ਆਏ ਇਕ ਪੰਡਿਤ ਤੋਂ ਸਾਖੀ ਸ਼ੁਰੂ ਕਰਦੇ ਹਨ ਕਿ ਉਹ ਗੁਰੂ-ਦਰ 'ਤੇ ਆ ਕੇ ਰੋਜ਼ ਆਪਣੇ ਸ਼ਾਸਤ੍ਰਾਂ ਦੀ ਕਥਾ ਸਿੱਖਾਂ ਨੂੰ ਸੁਣਾਇਆ ਕਰਦਾ ਸੀ। ਜਦੋਂ ਨਾਲ-ਲਿਆਂਦੇ ਪੁਸਤਕਾਂ ਦੀ ਕਥਾ ਹੋ ਚੁਕੀ, ਤਾਂ ਲਗਨ-ਮਹੂਰਤ ਸੋਧ ਕੇ ਆਪਣੇ ਪੁੱਤਰ ਨੂੰ ਕਾਂਸ਼ੀ ਭੇਜਣ ਲੱਗਾ ਕਿ ਹੋਰ ਧਰਮ-ਪੁਸਤਕ ਉਥੋਂ ਲੈ ਆਵੇ। ਪਰ ਸ਼ਹਿਰੋਂ ਬਾਹਰ ਇਕ ਖੋਤਾ ਹੀਂਗਦਾ ਮਿਲ ਪਿਆ, ਬੜੀ ਭਾਰੀ-ਬੇ-ਸ਼ਗਨੀ ਹੋਈ, ਪੰਡਿਤ ਜੀ ਪੁੱਤਰ ਨੂੰ ਮੌਜ਼ ਲਿਆਏ। ਸਤਿਗੁਰੂ ਜੀ ਨੇ ਹੱਸ ਕੇ ਆਖਿਆ ਕਿ ਸ਼ਾਸਤ੍ਰਾਂ ਤੋਂ ਸੋਧੇ ਹੋਏ ਮਹੂਰਤ ਇਕ ਖੋਤੇ ਦੇ ਹੀਂਗਣ ਨਾਲ ਨਕਾਰੇ ਹੋ ਗਏ। ਇਹ ਸ਼ਰਧਾ ਤਾਂ ਬੜੀ ਹਾਸੋ-ਹੀਣੀ ਹੈ। ਉਸ ਪੰਡਿਤ ਨੂੰ ਸਿਖ ਦੀ ਸ਼ਰਧਾ ਵਿਖਾਣ ਲੱਗੇ ਕਵੀ ਜੀ ਨੇ ਲਿਖਿਆ ਹੈ ਕਿ :

ਪੈੜਾ ਮੋਖਾ ਸਿਖ ਹੁਤੋਂ, ਸ੍ਰੀ ਸਤਿਗੁਰ ਕੇ ਪਾਸ।

ਜੇਵੇ ਨਿਸ ਦਿਨ ਗੁਰਨ ਕੇ, ਸਿੱਖੀ ਰਿਦੇ ਪ੍ਰਕਾਬ।

ਪੈੜੇ ਕੇ ਬੁਲਾਇ ਕਾਰਿ ਡਾਨਿਓ। ਦੇਖ ਸੰਗਲਾਦੀਪ ਜਿ ਸੁਨਿਓ।

ਪ੍ਰਾਨ ਸੰਗਲੀ ਧੋਬੀ ਤਹਾਂ। ਲੇ ਆਵਹੁ ਗਮਨਹੁ ਮਗਾ ਮਹਾ। ੧੫।

ਸਤਿਗੁਰੂ ਜੀ ਪੈੜੇ ਨੂੰ ਆਖਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਉਥੋਂ  
ਦੇ ਰਾਜੇ ਸ਼ਿਵਨਾਭ ਪਾਸ ਇਹ ਪੋਥੀ ਛੱਡ ਆਏ ਸਨ ਤੇ ਉਸ ਨੂੰ ਆਖ ਆਏ  
ਸਨ ਕਿ ਪੰਜਾਬ ਤੋਂ ਸਾਡਾ ਇਕ ਸਿਖ ਆਵੇਗਾ ਉਸ ਨੂੰ ਦੇ ਦੇਣੀ।

ਸਿਮਰਿ ਬਾਤ ਇਹ ਅਰਜਨ ਨਾਥਾ। ਪੈੜੇ ਕੇ ਕਹਿ ਦਈ ਸੁ ਗਾਥਾ।

ਲਿਖੋ ਗੁਕਮਨਾਮਾ ਜਿਮ ਭਾਯੋ। ਗੁਰ ਪ੍ਰਸੰਨ ਹੈ ਕਰ ਪਕਰਯੋ। ੧੬।

ਸ੍ਰੀ ਨਾਨਕ ਧੋਬੀ ਤਿਸ ਬਾਈਂ। ਰਾਹ ਹਕੀਕਤ ਸਕਲ ਸੁਨਾਈ।

ਧੋਬੀ ਦੇਹਿ ਸੁ ਖੇਲਹੁ ਨਾਹੀ। ਹਟਹੁ ਲੇਹੁ ਆਵਹੁ ਹਮ ਪਾਈ। ੨੦।

ਭਾਈ ਪੈੜਾ ਮੋਖਾ ਸੰਗਲਾਦੀਪ ਗਿਆ। ਉਥੇ ਉਸ ਦਾ ਬੜਾ ਆਦਰ-  
ਸਤਿਕਾਰ ਹੋਇਆ। ‘ਪਾਣ ਸੰਗਲੀ’ ਪੋਥੀ ਲੈ ਕੇ ਪੈੜਾ ਵਾਪਸ ਮੁੜਿਆ, ਰਸਤੇ  
ਵਿਚ ਭੀ ਸੰਗਤਾਂ ਨੇ ਬੜਾ ਆਦਰ ਕੀਤਾ। ਜਦੋਂ ਪੈੜਾ ਗੰਗਾ ਦੇ ਕੰਢੇ  
ਅਪੜਿਆ, ਤਾਂ

ਏਕ ਸਾਧ ਤਾਂ ਕੇ ਤਬ ਦੇਖਾ। ਸਿਰ ਧੋਬੀ ਲਖਿ ਅਚਰਜ ਪੇਖਾ। ੪੨।

ਨਿਰਾਧਾਰ ਪੋਥੀ ਸਿਰਿ ਆਵੈ। ਦੇਖੀ ਸਾਧ ਨ ਕਿਸਿ ਦ੍ਰਿਸ਼ਟਾਵੇ।

ਉਹ ਸਾਧ ਇਹ ਵੇਖ ਕੇ ਹੈਰਾਨ ਹੋਇਆ ਕਿ ਪੋਥੀ ‘ਪਾਣ-ਸੰਗਲੀ’ ਭਾਈ  
ਪੈੜੇ ਦੇ ਸਿਰ ਤੋਂ ਉੱਚੀ ਬਿਨਾਂ ਕਿਸੇ ਆਸਰੇ ਦੇ ਹੀ ਆ ਰਹੀ ਹੈ। ਇਹ ਅਜ਼ਮਤ  
ਵੇਖ ਕੇ ਉਸ ਸਾਧੂ ਨੇ ਸਿਖ ਤੋਂ ਸਾਰੀ ਗੱਲ-ਬਾਤ ਪੁੱਛੀ, ਤੇ ਆਖਰ ਉਹ ਭੀ  
ਨਾਲ ਤੁਰ ਪਿਆ। ਅੰਮ੍ਰਿਤਸਰ ਆਪਣੇ ਘਰ ਆ ਕੇ ਪੈੜੇ ਨੇ ਗੁਰ-ਆਗਿਆ  
ਦਾ ਉਲੰਘਣ ਕਰ ਕੇ ਪੋਥੀ ਪੜ੍ਹ ਕੇ ਵੇਖੀ,

ਧੋਬੀ ਖੇਲਿ ਪਠੀ ਭਿਨ ਸਾਰੀ। ਕਲਾ ਜੋਗ ਕੀ ਸਕਲ ਉਚਾਰੀ।

ਪੈੜੇ ਨੇ ਉਸ ਵਿਚੋਂ ਇਕ ਕਾਂਡ ਚੁਰਾ ਲਿਆ ਤੇ ਬਾਕੀ ਦੀ ਸਤਿਗੁਰੂ ਜੀ ਪਾਸ  
ਲੈ ਆਂਦੀ। ਗੁਰੂ ਸਾਹਿਬ ਉਸ ਨੂੰ ਗੁੱਸੇ ਹੋਏ ਤਾਂ ਉਹ ਘਰੋਂ ਜਾ ਕੇ ਚੁਰਾਇਆ  
ਕਾਂਡ ਭੀ ਲੈ ਆਇਆ। ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਕਲਿਜੁਗੀ  
ਜੀਵ ਮੂਰਖ-ਮਤਿ ਹਨ, ਇਹ ਪੋਥੀ ਪੜ੍ਹ ਕੇ ਉਹਨਾਂ ਦੀ ਮਤਿ ਫਿਰ ਜਾਏਗੀ,  
ਗਿਆਨ-ਹੀਣ ਲੋਕ ਆਪਣੇ ਆਪ ਨੂੰ ਸਿਧ ਅਖਵਾਣ ਤੱਗ ਪੈਣਗੇ। ਇਹ

ਵਿਚਾਰ ਕੇ ਪੋਥੀ ਜਲ-ਪ੍ਰਵਾਹ ਕਰ ਦਿਤੀ। ਪੈੜੇ ਦੇ ਨਾਲ ਆਏ ਸਾਧ ਨੇ ਬੇਨਤੀ ਕੀਤੀ ਕਿ ਮੈਂ ਤਾਂ ਬੜੀ ਦੂਰੋਂ ਆਸ ਧਾਰ ਕੇ ਆਇਆ ਸਾਂ, ਇਹ ਪੋਥੀ ਮੈਨੂੰ ਬਖਸ਼ੇ। ਗੁਰੂ ਸਾਹਿਬ ਨੇ ਇਜਾਜ਼ਤ ਦੇ ਦਿੱਤੀ, ਤੇ ਉਸ ਸਾਧ ਨੇ ਤੁਰਤ ਪਾਣੀ ਵਿਚੋਂ ਕੱਢ ਲਈ। ਪੈੜੇ ਨੇ ਆਪਣੀ ਭੁੱਲ ਬਖਸ਼ਾਈ, ਤੇ

ਗਹ ਹਕੀਕਤ ਸਕਲ ਸੁਨਾਈ।

ਮੈਂ ਬੰਨੋ ਸਿਖ ਲਿਖੀ ਗ੍ਰੰਥ। ਜਾਨਤ ਤਾ ਕੇ ਸਗਲੇ ਪੰਥ।

‘ਪ੍ਰਾਣ ਸੰਗਲੀ’ ਦੀ ਸਾਖੀ ਕੀ ਹੈ, ਇਕ ਬੜਾ ਭਾਰੀ ਇੰਦ੍ਰ-ਜਾਲ ਹੈ। ਜਿਹੜਾ ਭੀ ਇਸ ਨੂੰ ਉਧੇੜੇਗਾ, ਕਈ ਸੱਜਣਾਂ ਦੀ ਨਰਾਜ਼ਗੀ ਖੱਟੇਗਾ, ਤੇ ਸ਼ਾਇਦ ਨਾਸਤਕ ਭੀ ਮਿਥਿਆ ਜਾਏ। ਪਰ ਸਿਖ ਧਰਮ ਉਤੇ ਹੋਈਆਂ ਇਹ ਗੁੱਝੀਆਂ ਚੋਟਾਂ ਹੁਣ ਉਘੜਨੀਆਂ ਹੀ ਚਾਹੀਦੀਆਂ ਹਨ।

(੧) ਪੈੜਾ ਮੌਖਾ ਸੰਨ ੧੫੩੯ ਵਿਚ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿਚ ਭਾਈ ਬਾਲੇ ਤੋਂ ਸੁਣ ਸੁਣ ਕੇ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ ਲਿਖ ਰਿਹਾ ਸੀ। ਤੇ ਹੁਣ ੧੯੦੨ ਵਿਚ ਉਹੀ ਭਾਈ ਪੈੜਾ ਮੌਖਾ ਗੁਰੂ ਅਰਜਨ ਸਾਹਿਬ ਦੇ ਹੁਕਮ ਨਾਲ ਸੰਗਲਾਦੀਪ ਗਿਆ ਸੀ। ੬੩ ਸਾਲ ਇਹ ਵਡਭਾਗੀ ਸਿਖ ਕਵੀ ਸੰਤੋਖ ਸਿੰਘ ਅਨੁਸਾਰ ‘ਸੇਵੇ ਨਿਸ ਦਿਨ ਗੁਰਨ ਕੇ’। ਰਤਾ ਇਸ ਦੀ ਉਮਰ ਦਾ ਭੀ ਲੇਖਾ ਕਰ ਲਈਏ। ਭਾਈ ਬਾਲਾ ਗੁਰੂ ਨਾਨਕ ਤੋਂ ਆਪਣੇ ਆਪ ਨੂੰ ਤਿੰਨ ਸਾਲ ਛੋਟਾ ਆਖਦਾ ਹੈ। ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਣ ‘ਤੇ ਬਾਲਾ ੬੭ ਸਾਲਾਂ ਦਾ ਹੋਇਆ, ਜਦੋਂ ਉਸਨੇ ਜਨਮਸਾਖੀ ਲਿਖਾਈ। ਲਿਖਣ ਵਾਲਾ ਭਾਈ ਪੈੜਾ ਮੌਖਾ ਸੀ। ਇਸ ਨੂੰ ਕਿਤਨੇ ਕੁ ਸਾਲਾਂ ਦਾ ਮਿੱਥੇਗੇ ? ੨੫ ਸਾਲਾਂ ਤੋਂ ਘੱਟ ਕੀ ਆਖੇਗੇ ? ‘ਪ੍ਰਾਣ ਸੰਗਲੀ’ ਲਿਆਉਣ ਵੇਲੇ ਉਸ ਦੀ ਉਮਰ ੮੮ ਸਾਲ ਹੋਈ। ਰਤਾ ਵੇਖਣਾ। ਨੱਥੇ ਸਾਲ ਦਾ ‘ਸੇਹਜਾਸਣੀ’ ਬੁੱਢਾ ਅੰਮ੍ਰਿਤਸਰ ਤੋਂ ਪੈਦਲ ਤੁਰ ਕੇ ਸੰਗਲਾਦੀਪ ਤਕ ਜਾਣ-ਆਉਣ ਚਾਰ ਹਜ਼ਾਰ ਮੀਲ ਪੈਂਡਾ ਕਰਦਾ ਹੈ।

(੨) ਪੋਥੀ ਦੀ ਅਜ਼ਮਤ ਭੀ ਵੇਖੋ। ਪੈੜੇ ਦੇ ਸਿਰ ਤੋਂ ਉੱਚੀ ਆਪਣੇ ਆਪ ‘ਨਿਰਾਪਾਰ’ ਚਲੀ ਆਈ। ਕਿਤਨੀ ਭਾਰੀ ਕਰਾਮਾਤ ਵਾਲੀ ਚੀਜ਼ ਸੀ। ਬਾਬਾ ਮੋਹਨ ਜੀ ਦੀਆਂ ਪੋਥੀਆਂ ਭੀ ਇਸ ਦੀ ਰੀਸ ਨਾ ਕਰ ਸਕੀਆਂ। ਉਹ ਗੋਇੰਦਵਾਲ ਤੋਂ ਪਾਲਕੀ ਵਿਚ ਪਾ ਕੇ ਲਿਆਂਦੀਆਂ ਗਈਆਂ। ਕਰਦੀਆਂ ਭੀ ਕਿਵੇਂ ? ਇਹਨਾਂ ਪੋਥੀਆਂ ਵਿਚ ਗੁਰ ਕੀ ਬਾਣੀ ਸੀ। ਤੇ, ‘ਪ੍ਰਾਣ ਸੰਗਲੀ’ ਵਿਚ ? ਉਸ ਵਿਚ ‘ਜੋਗ’, ਹਾਂ, ਰਿੱਧੀਆਂ ਸਿੱਧੀਆਂ ਦਾ ਭੰਡਾਰ ‘ਜੋਗ’ ! ਕੈਸੇ ਅਨੋਖੇ

ਢੰਗ ਨਾਲ ਗੁਰੂ ਨਾਨਕ ਦੇਵ ਜੀ ਨੂੰ ਜੋਗ-ਅਭਿਆਸੀ ਦੱਸਿਆ ਗਿਆ ਹੈ।

(੩) ਅਜੇ ਹੋਰ ਵੇਖੋ ! ਗੁਰੂ ਅਰਜਨ ਸਾਹਿਬ ਨੇ ਇਸ ਵਾਸਤੇ ਉਹ ਪੇਥੀ ਜਲ-ਪ੍ਰਵਾਹ ਨਹੀਂ ਕੀਤੀ ਸੀ ਕਿ ਉਹ ਗੁਰੂ ਕ੍ਰਿਤ ਨਹੀਂ ਸੀ। ਇਹ ਇਤਗਾਜ਼ ਉਹਨਾਂ ਨਹੀਂ ਕੀਤਾ। ਉਹਨਾਂ ਨੂੰ ਤਾਂ ਇਹ ਡਰ ਸੀ ਕਿ ਕਲਿਜੁਗੀ ਮੰਦ-ਮਤਿ ਲੋਕ ਇਸ ਨੂੰ ਪੜ੍ਹ ਕੇ ਆਪਣੇ ਆਪ ਨੂੰ ‘ਸਿੱਧ’ ਅਖਵਾਇਆ ਕਰਨਗੇ। ਭਲਾ ਹੋਵੇ ਉਸ ਸਾਧ ਦਾ, ਜਿਸ ਨੇ ਮਿੰਨਤ-ਤਰਲਾ ਕਰ ਕੇ ਗੁਰੂ ਨਾਨਕ ਸਾਹਿਬ ਦੀ ਇਤਨੀ ਕਰਾਮਾਤ-ਭਰੀ ਰਚਨਾ ਬਚਾ ਲਈ। ਪਰ ਵੇਖੀ ਜੇ ਚੌਟ ਗੁਰੂ ਗ੍ਰੰਥ ਸਾਹਿਬ ਉਤੇ ? ਇਤਨੀ ਮਹਾਨ ਸ਼ਕਤੀ ਵਾਲੀ ਗੁਰ-ਰਚਨਾ ‘ਬੀੜ’ ਤੋਂ ਬਾਹਰ ਰਹਿ ਗਈ।

(੪) ਪਾਠਕ ‘ਰਾਹ ਹਕੀਕਤ’ ਨੂੰ ਸੁੱਟ ਨਾ ਪਾਣ। ਜਦੋਂ ਪੈੜਾ ਮੋਖਾ ਅੰਮ੍ਰਿਤਸਰ ਤੋਂ ਤੁਰਨ ਲੱਗਾ ਤਾਂ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ

‘ਰਾਹ ਹਕੀਕਤ ਸਕਲ ਸੁਨਾਈ।’

ਤੇ ਜਦੋਂ ਪੈੜਾ ਵਾਪਸ ਆਇਆ, ਤਾਂ ਉਸ ਨੇ ਭੀ ਸਤਿਗੁਰੂ ਜੀ ਨੂੰ  
‘ਰਾਹ ਹਕੀਕਤ ਸਕਲ ਸੁਨਾਈ।’

ਤੇ ਫਿਰ ਇਹ ‘ਰਾਹ ਹਕੀਕਤ’ ਭਾਈ ਬੰਨੋ ਵਾਲੀ ਬੀੜ ਵਿਚ ਜਾ ਬਿਰਾਜੀ !

ਪਾਠਕ ਕਾਹਲੇ ਨਾ ਪੈ ਜਾਣ। ਅਸੀਂ ਇਸ ਰਾਜ਼-ਭਰੀ ‘ਸਾਖੀ’ ਨੂੰ ਇਥੇ ਹੀ ਛੱਡਦੇ ਹਾਂ। ਇਹ ਵੇਖ ਲੈਣਾ ਕਿ ਇਹ ਸਿਰਫ ਪੁਰਾਤਨ ਜਨਮਸਾਖੀ ਵਿਚ ਹੀ ਨਹੀਂ ਵਧਾਈ ਗਈ, ਇਸ ਨੂੰ ਕਈ ਹਿੱਸੇ ਵਧੀਕ ਚਮਕਾ-ਲਿਸ਼ਕਾ ਕੇ ਕਵੀ ਸੰਤੋਖ ਸਿੰਘ ਦੇ ਮੂੰਹੋਂ ਭੀ ਅਖਵਾ ਦਿਤਾ ਹੈ।

(੯) ਸਾਖੀ ਨੰ: ੪੭, ਭਗੀਰਥ, ਮਨਸੁਖ ਤੇ ਸ਼ਿਵਨਾਭ

ਸਾਡੇ ਹੱਥ ਵਿਚ ਪੁਰਾਤਨ ਜਨਮਸਾਖੀ ਦੀ ਤੀਜੀ ਐਡੀਸ਼ਨ ਦੀ ਕਾਪੀ ਹੈ। ਇਸ ਦੇ ਸਫ਼ਾ ੯੬ ਦੇ ਹੇਠ-ਵਾਰ ਨਿੱਕੀ ਜਿਹੀ ਇਹ ਟੂਕ ਦਿਤੀ ਹੋਈ ਹੈ—  
‘ਇਹ ਸਾਖੀ ਭੀ ਸਾਰੀ ਹਾਫ਼ਜ਼ਾਬਾਦ ਵਾਲੇ ਨੁਸ਼ੇ ਵਿਚੋਂ ਪਾਈ ਹੈ। ਵਲੋਤ ਪਹੁੰਚੀ ਸਾਖੀ ਵਿਚ ਹੈ ਨਹੀਂ।’ ਇਤਨੇ ਵਿਚ ਹੀ ਇਹ ਸਾਖੀ ਸ਼ੱਕੀ ਤਾਂ ਹੋ ਹੀ ਗਈ।

ਅਸੀਂ ਇਸ ਪੁਸਤਕ ਬਾਰੇ ਅਰੰਭੀ ਵਿਚਾਰ ਦੇ ਸ਼ੁਰੂ ਵਿਚ ਹੀ ਇਹ ਦੱਸੇ ਆਏ ਹਾਂ ਕਿ ਇਸ ਦਾ ਕਰਤਾ ਮੁਸਲਮਾਨੀ ਇਲਾਕੇ ਦਾ ਸੀ, ਵੀਹ-ਵਿਸਵੇ

ਤੁਲੰਭੇ ਦਾ ਵਸਨੀਕ ਸੀ। ‘ਬੋਲੀ’ ਦੇ ਕਈ ਲਫਜ਼ਾਂ ਦਾ ਆਪੋ ਆਪਣਾ ਅਨੋਖਾ ਇਤਿਹਾਸ ਹੋਇਆ ਕਰਦਾ ਹੈ। ਅਸੀਂ ਪੰਜਾਬੀ ਲੋਕ ‘ਬਕਣਾ’ ਲਫਜ਼ ਤੋਂ ‘ਬਕਵਾਸ ਕਰਨ’ ਦਾ ਭਾਵ ਲੈਂਦੇ ਹਾਂ। ਕਿਸੇ ਨਾਲ ਲੜਾਈ ਹੀ ਲੈਣੀ ਹੋਵੇ ਤਾਂ ਅਸੀਂ ਉਸ ਨੂੰ ਇਹ ਆਖਾਂਗੇ ‘ਕੀਹ ਬਕਦਾ ਹੈ?’ ਪਰ ਉੱਤਰ ਪ੍ਰਦੇਸ਼ (ਯੂ.ਪੀ.) ਵਿਚ ਇਹ ਲਫਜ਼ ਸਧਾਰਨ ‘ਬੋਲਣ’ ਦੇ ਅਰਥ ਵਿਚ ਵਰਤੀਂਦਾ ਹੈ। ਸਾਡੇ ਪੰਜਾਬੀ ਉਧਰ ਜਾ ਕੇ ਪਹਿਲਾਂ ਪਹਿਲਾਂ ਇਸ ਲਫਜ਼ ਤੋਂ ਸ਼ਾਇਦ ਕਈ ਬੰਦਿਆਂ ਨਾਲ ਡਾਂਗ-ਸੋਟਾਂ ਹੋਏ ਹੋਣਗੇ।

ਜ਼ਿਲ੍ਹਾ ਸ਼ਾਹਪੁਰ, ਗੁਜਰਾਤ, ਮੁਲਤਾਨ, ਡੇਰਾ ਇਸਮਾਈਲ ਖਾਂ, ਡੇਰਾ ਗਾਜ਼ੀ ਖਾਂ, ਇਹਨਾਂ ਸਭ ਮੁਸਲਮਾਨੀ ਇਲਾਕਿਆਂ ਵਿਚ ‘ਕੁੜੀ’, ‘ਵਹੁਟੀ’ ਨੂੰ ਆਖਦੇ ਹਨ। ਪਰ ਜਿਹੜਾ ਮਨੁੱਖ ਲਫਜ਼ ‘ਕੁੜੀ’ ਧੀ ਵਾਸਤੇ ਵਰਤਦਾ ਹੈ, ਉਸ ਦੀ ਬਾਬਤ ਪੱਕ ਜਾਣੋਂ ਕਿ ਉਹ ਕੇਂਦਰੀ ਪੰਜਾਬ ਦਾ ਰਹਿਣ ਵਾਲਾ ਹੈ।

ਅਸਾਂ ਪੁਰਾਤਨ ਜਨਮਸਾਖੀ ਦੀ ਸਾਖੀ ਨੇ: ੪੧ ’ਤੇ ਵਿਚਾਰ ਸ਼ੁਰੂ ਕੀਤੀ ਸੀ। ਸਾਖੀਕਾਰ ਲਿਖਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਪੱਕੀ ਰਿਹਾਇਸ਼ ਕਰ ਲਈ :

ਤਬ ਇਕ ਖਤਰੀ ਥਾ, ਖਰਾ ਗਰੀਬ ਯਤੀਮ ਸਾ। ਉਸ ਕੇ ਘਰ ਇਕ ਕੁੜੀ ਸੀ,  
ਘਰਨੂੰ ਖਰਾ ਆਜ਼ਾਦ ਸੀ, ਸਰ ਕਿਛੁ ਨਾ ਸੀ ਆਂਵਦਾ। ਉਨ੍ਹਾਂ ਥਾਥੇ ਪਾਸ ਆਇ  
ਅਰਦਾਸ ਕੀਤੀ, ‘ਅਜੀ ਗਰੀਬ ਨਿਵਾਜ ! ਮੇਰੇ ਤੇ ਸਰ ਕਿਛੁ ਨਹੀਂ ਆਂਵਦੀ,  
ਬੇਟੀ ਕੁਆਰੀ ਹੈ, ਕਿਛੁ ਪਰਮੇਸਰ ਕੇ ਨਾਇ ਅੰਗੀਕਾਰ ਕਰ, ਖਸਮਾਨਾ ਹੋਵੇ।’  
ਤਾਂ ਥਾਥੇ ਹੁਕਮ ਕੀਤਾ, ‘ਜਿ ਕਿਛੁ ਵਸਤੂ ਤੈਨੂੰ ਚਾਹੀਦੀ ਹੈ, ਸੋ ਤੂੰ ਲਿਖਾਇ  
ਲੈ ਆਓ, ਅਸੀਂ ਅਣਾਇ ਦੇਹਾਂਗੇ !’ ਉਨ੍ਹਾਂ ਖੜ੍ਹੀ ਵਿਵਾਹ ਦੀ ਵਸਤ ਲਿਖ ਆਂਦੀ,  
ਜਿਤਨੀ ਲੋੜੀਦੀ ਸੀ। ਤਾਂ ਥਾਥੇ ਹੁਕਮ ਕੀਤਾ, ‘ਭਗੀਰਥ ! ਆਣ ਦਿਨੋਂ ! ਭਾਈ

੧. ਖਿਮਾ ਕਰਨੀ; ਇਕ ਛੋਟੀ ਜਿਹੀ ਹੱਡ-ਬੀਤੀ ਦੇਣੀ ਪੈ ਰਹੀ ਹੈ। ਸੰਨ ੧੯੧੫ ਵਿਚ ਮੈਂ ਬੀ.ਏ. ਪਾਸ ਕਰ ਕੇ ਖਾਲਸਾ ਹਾਈ ਸਕੂਲ ਫਿਰੂਕੇ ਵਿਚ ਅਧਿਆਪਕ ਬਣ ਕੇ ਗਿਆ। ਸਕੂਲ ਦੇ ਨਾਲ ਹੀ ਲਹਿਰੇ ਤੇ ਪਹਾੜ ਪਾਸੇ ਦੇ ਵਗਦੇ ਖੂਹ ਸਨ। ਇਥੇ ਲੋਕ ਨੂਹਿਣ ਭੀ ਆਉਂਦੇ ਸਨ, ਤੇ ਜਨਾਨੀਆਂ ਘਰਾਂ ਵਾਸਤੇ ਪਾਣੀ ਭੀ ਭਰ ਲੈ ਜਾਂਦੀਆਂ ਸਨ। ਪਹਿਲੇ ਹੀ ਦਿਨ ਮੈਨੂੰ ਉਥੋਂ ਦੇ ਉਸਤਾਦਾਂ ਨੇ ਇਹ ਗੱਲ ਪੱਕੀ ਤਰ੍ਹਾਂ ਸਮਝਾ ਦਿਤੀ ਕਿ ਤੂੰ ਆਪਣੀ ਸਿਆਲਕੋਟੀ ਬੋਲੀ ਇਥੇ ਸੰਭਲ ਕੇ ਵਰਤੀ। ਅਸੀਂ ‘ਲੜਕੀ’ ਨੂੰ ‘ਕੁੜੀ’ ਆਖਦੇ ਹਾਂ। ਪਰ ਉਸ ਸਾਰੇ ਮੁਸਲਮਾਨੀ ਇਲਾਕੇ ਵਿਚ ‘ਕੁੜੀ’, ‘ਵਹੁਟੀ’ ਨੂੰ ਆਖਦੇ ਹਨ। ਮੈਥੇ ਪਹਿਲਾਂ ਉਥੋਂ ਗਿਆ ਇਕ ਸਿਆਲਕੋਟੀ ਉਸਤਾਦ ਖੂਹ ਉੱਤੇ ਇਕ ‘ਲੜਕੀ’ ਨੂੰ ‘ਕੁੜੀਏ’ ਆਖ ਬੈਠਾ, ਤੇ ਖੂਹ ਵਾਲੇ ਜੱਤ ਉਸ ਨੂੰ ਕੁੱਟਣ ਨੂੰ ਤਿਆਰ ਹੋ ਪਏ ਸਨ।

ਭਾਗੀਰਥਾ ! ਤੂੰ ਲਾਹੌਰ ਜਾਏ, ਜਿਤਨੀਆਂ ਵਸ੍ਤੁ ਲੋੜੀਦੀਆਂ ਹਨ ਤੇ ਲਿਖੀਆਂ  
ਹਨ ਸੋ ਸਭ ਲੈ ਕੇ ਭੁਧ ਆਵਣੀਆਂ । ਜੇ ਭਲਕੇ ਰਹਿਓ ਤਾਂ ਜਨਮ ਵਿਗਸ਼ੀਗਾ ।

ਕਿਤਨਾ ਭੀ ਲੁਕਾ ਕਰੀਏ, ਭੇਸ ਵਟਾਈਏ, ਫਿਰ ਭੀ ਕਿਤੇ ਨਾ ਕਿਤੇ  
ਆਪਣੀ ਜੰਮਣ-ਬੁਝਿ ਦੀ ਬੋਲੀ ਪਰਦਾ ਪਾੜ ਹੀ ਦੇਂਦੀ ਹੈ । ਇਸ ਸਾਖੀ ਵਿਚ  
ਮੁਸਲਮਾਨੀ ਇਲਾਕੇ ਦੇ ਲਡੜ ਆਜ਼ਜ਼, ਗਰੀਬ-ਨਿਵਾਜ਼, ਖਸਮਾਨਾ ਆਦਿਕ  
ਬੇਸ਼ੱਕ ਵਰਤੇ ਹੋਏ ਹਨ, ਪਰ ਉਪਰ ਦਾ ਬੰਦਾ ‘ਕੁੜੀ’ ਸਿਰਫ਼ ‘ਵਹੁਟੀ’ ਨੂੰ ਹੀ  
ਆਖੇਗਾ । ਧੀ ਨੂੰ ‘ਕੁੜੀ’ ਆਖਣ ਵਾਲਾ ਤੇ ਲਿਖਣ ਵਾਲਾ ਸੱਜਣ ਜ਼ਰੂਰ ਕੇਂਦਰੀ  
ਪੰਜਾਬ ਦਾ ਹੀ ਹੈ । ਤਾਂ ਤੇ ਇਹ ਗੱਲ ਭੀ ਪੱਕ ਹੀ ਜਾਣੋ ਕਿ ਇਹ ਸਾਖੀ ਕੇਂਦਰੀ  
ਪੰਜਾਬ ਦੇ ਕਿਸੇ ਮਨੁੱਖ ਨੇ ਹੀ ਲਿਖੀ ਸੀ, ਅਤੇ ਪੁਰਾਤਨ ਜਨਮਸਾਖੀ ਵਿਚ  
ਪਿਛੋਂ ਰਲਾਈ ਗਈ ਸੀ ।

ਅਸਾਂ ਇਸ ਅੰਕ ਵਿਚ ਇਹ ਪੰਜ ਸਾਖੀਆਂ ਸ਼ੱਕੀ ਕਰ ਵਿਖਾਈਆਂ ਹਨ ।  
ਪਰ ਆਖਰ ਇਹ ਭੀ ਤਾਂ ਲੱਭੀਏ, ਕਿ ਇਹਨਾਂ ਨੂੰ ਇਸ ਪੁਸਤਕ ਵਿਚ ਪਿਛੋਂ  
ਰਲਾਣ ਵਾਲੇ ਕੌਣ ਸੱਜਣ ਹਨ । ਇਸ ਭੇਤ ਨੂੰ ਇਸ ਸਾਖੀ ਦੇ ਸ਼ੁਰੂ ਦੀਆਂ  
ਸਤਰਾਂ ਸਾਫ਼ ਨੰਗਾ ਕਰ ਦੇਂਦੀਆਂ ਹਨ । ਸਾਖੀ ਨੌ: ੪੦ ਵਿਚ ਕਰਤਾਰਪੁਰ ਦੇ  
ਵੱਸਣ ਦੀ ਗੱਲ ਦੱਸ ਕੇ ਸਾਖੀਕਾਰ ਇਸ ਸਾਖੀ ਨੂੰ ਇਉਂ ਸ਼ੁਰੂ ਕਰਦਾ ਹੈ :

ਤਾਂ ਪਿਛੁ ਕਾਲੁ ਆਪਣੇ ਆਦਮੀ ਸਭ ਲੈ ਕਰ ਬਾਬੇ ਪਾਸ ਆਇਆ । ਬਾਬਾ  
ਟਿਕਿਆ । ਸੰਗਤ ਸਿਖ ਲੱਗੇ ਹੋਏ ਜਾਣ । ਬਾਬੇ ਉਹ ਭੇਖ ਉਤਾਰਿਆ । ਇਕ  
ਚਾਦਰ ਤੇੜ ਇਕ ਚਾਦਰ ਉਪਰ, ਇਕ ਪਟਕਾ ਸਿਰ, ਨਿਰੰਜਨ ਨਿਰੰਕਾਰ ਕਾ  
ਸਰੂਪ ਧਾਰਿਆ ਜਗਤ ਨਿਸਤਾਰਣ ਕੇ ਭਾਈਂ । ਜਗਤ ਵਿਚ ਛੋਗੀ ਉਭਰ ਗਈ,  
ਜੋ ਵਾਹੁ ਵਾਹੁ ! ਨਾਨਕੁ ਜੀ ਵਾਹੁ ਵਾਹੁ ਵੱਡਾ ਭਗਤ ਪੇਦਾ ਹੋਆ ਹੈ ।

ਬੱਸ ! ਅਸੀਂ ਆਪਣੇ ਪਾਠਕਾਂ ਨੂੰ ਬਹੁਤਾ ਚਿਰ ਉਡੀਕ ਵਿਚ ਨਹੀਂ  
ਰਖਾਂਗੇ । ਵੇਖੋ ! ਸਾਖੀਕਾਰ ਕੀ ਆਖਦਾ ਹੈ ? ਗੁਰੂ ਨਾਨਕ ਦੀ ਡੋਰੀ ਤਦੋਂ ਉਭਰੀ,  
ਜਦੋਂ ਉਹਨਾਂ ਨਿਰੰਜਨ ਨਿਰੰਕਾਰ ਦਾ ਸਰੂਪ ਧਾਰਿਆ । ਜਗਤ ਨਿਸਤਾਰਣ  
ਵਾਸਤੇ ਸਿਰਫ਼ ਇਹੀ ਸਰੂਪ ਧਾਰਨ ਜੋਗ ਹੈ । ਤੇ, ਨਿਰੰਜਨ ਨਿਰੰਕਾਰ ਦਾ ਸਰੂਪ  
ਕਿਹੜਾ ਹੈ ? ‘ਇਕ ਚਾਦਰ ਤੇੜ, ਇਕ ਚਾਦਰ ਉਪਰ, ਇਕ ਪਟਕਾ ਸਿਰ’ ।

ਇਹ ਲਡੜ ਆਪਣੇ ਆਪ ਮੂੰਹੋਂ ਬੋਲ ਰਹੇ ਹਨ ਕਿ ਇਹ ਸਾਖੀ ‘ਨਿਰੰਜਨੀ’  
ਸੱਜਣਾਂ ਨੇ ਲਿਖੀ ਹੈ, ਤੇ ਉਹਨਾਂ ਦਾ ਪਹਿਰਾਵਾ ਹੈ—‘ਇਕ ਚਾਦਰ ਤੇੜ, ਇਕ  
ਚਾਦਰ ਉਪਰ, ਇਕ ਪਟਕਾ ਸਿਰ’ । ਪਾਠਕ ਇਥੇ ਇਹ ਚੇਤਾ ਭੀ ਰੱਖਣ ਕਿ

ਲਫਜ਼ 'ਤੇੜ' ਭੀ ਮੁਸਲਮਾਨੀ ਇਲਾਕੇ ਦਾ ਨਹੀਂ ਹੈ, ਇਹ ਭੀ ਕੇਂਦਰੀ ਪੰਜਾਬ ਦਾ ਹੈ।

ਅੱਜ-ਕੱਲ੍ਹ ਸਿਖ ਪੰਥ ਵਿਚ ਕਈ ਮਾਨਯੋਗ 'ਸੰਤ' ਹਨ, ਜਿਨ੍ਹਾਂ ਦਾ ਪਹਿਰਾਵਾ 'ਇਕ ਪਟਕਾ ਸਿਰ, ਇਕ ਚਾਦਰ ਉਪਰ' ਹੈ। ਕਿਤੇ ਇਥੇ ਭੀ ਨਿਰੰਜਨੀ ਮੱਤ ਦਾ ਹੀ ਅਸਰ ਤਾਂ ਨਹੀਂ ਹੋ ਗਿਆ? ਅਖਾਣ ਹੈ ਕਿ ਦੁੱਧ ਦਾ ਸੜਿਆ ਲੱਸੀ ਨੂੰ ਭੀ ਛੂਕਾਂ ਮਾਰਨ ਲੱਗ ਪੈਂਦਾ ਹੈ।

ਮੁਕਦੀ ਗੱਲ ਇਹ ਪੰਜੇ ਸਾਖੀਆਂ ਨਿਰੰਜਨੀ ਮੱਤ ਦੇ ਕਿਸੇ ਸੱਜਣ ਨੇ ਪੁਰਾਤਨ ਜਨਮਸਾਖੀ ਵਿਚ ਰਲਾਈਆਂ ਹਨ। ਕਿਉਂ? 'ਸਾਧ ਮੱਤ' ਦੇ ਪਰਚਾਰ ਵਾਸਤੇ। ਇਹ ਜੁਗਾਵਲੀ, ਪ੍ਰਾਣ ਸੰਗਲੀ ਤੇ ਰਤਨ ਮਾਲਾ ਆਦਿਕ ਇਸੇ ਪਾਸੇ ਵੱਲ ਪ੍ਰੇਰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਲਿਖਤੀ ਬੀੜਾਂ ਦੇ ਅਖੀਰ ਵਿਚ ਭੀ ਇਹਨਾਂ ਬਾਣੀਆਂ ਦੇ ਕਈ ਹਿੱਸੇ ਇਸੇ ਵਾਸਤੇ ਰਲਾਏ ਗਏ।

ਮੁੜ ਸਾਰੀ ਵਿਚਾਰ ਨੂੰ ਥੋੜ੍ਹੇ ਲਫਜ਼ਾਂ ਵਿਚ ਚੇਤੇ ਕਰ ਲਈਏ :

(੧) ਜਨਮਸਾਖੀ ਭਾਈ ਬਾਲੇ ਵਾਲੀ—ਇਹ ਪੁਸਤਕ ਨਿਰੰਜਨੀ ਸੱਜਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਦੇ ਅਖੀਰਲੇ ਸਾਲਾਂ ਵਿਚ ਲਿਖੀ, ਪਰ ਲਿਖੀ ਇਸ ਢੰਗ ਨਾਲ ਕਿ ਇਹ ਗੁਰੂ ਅੰਗਰ ਸਾਹਿਬ ਦੇ ਵੇਲੇ ਦੀ ਜਾਪੇ। ਇਸ ਵਿਚ ਬਾਬਾ ਹੇਦਾਲ ਦੀ ਵਡਿਆਈ ਗੁਰੂ ਨਾਨਕ ਸਾਹਿਬ ਦੇ ਮੂੰਹਾਂ ਕਈ ਵਾਗੀ ਕਰਾਈ ਗਈ ਹੈ। ਇਸ ਵਿਚ ਨਸੀਹਤ-ਨਾਮਾ, ਜੁਗਾਵਲੀ, ਸਿ-ਹਰਫੀ, ਹਾਜਰ-ਨਾਮਾ, ਪ੍ਰਾਣ-ਸੰਗਲੀ ਆਦਿਕ ਕਈ ਰਚਨਾ ਬਣਾ ਕੇ ਨਾਨਕ ਨਾਮ ਵਰਤਿਆ ਗਿਆ ਹੈ।

(੨) ਜੁਗਾਵਲੀ, ਪ੍ਰਾਣ ਸੰਗਲੀ, ਰਤਨ ਮਾਲਾ ਆਦਿਕ ਰਚਨਾ ਦੀਆਂ ਸਾਖੀਆਂ ਪੁਰਾਤਨ ਜਨਮਸਾਖੀ ਵਿਚ ਭੀ ਰਲਾਈਆਂ ਗਈਆਂ ਹਨ।

(੩) ਪ੍ਰਾਣ ਸੰਗਲੀ, ਰਤਨ ਮਾਲਾ ਆਦਿਕ ਦੇ ਕਈ ਹਿੱਸੇ ਪ੍ਰਾਚੀਨ ਬੀੜਾਂ ਦੇ ਅਖੀਰ ਵਿਚ ਭੀ ਦਰਜ ਕਰਾ ਦਿਤੇ ਗਏ ਹਨ।

(੪) ਨਿਰੰਜਨੀ ਪਹਿਰਾਵਾ ਭੀ ਸਿਖ-ਪੰਥ ਵਿਚ ਹਰ-ਮਨ ਪਿਆਰਾ ਤੇ ਸਤਿਕਾਰ-ਜੋਗ ਬਣਾ ਦਿਤਾ ਗਿਆ ਹੈ।



੧੪

## ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਅਨ-ਮਤਾਂ ਅਤੇ ਹੋਰ ਕਈ ਕਿਸਮ ਦੀ ਜਾਣ-ਪਛਾਣ

(ੴ) ਪੁਰਾਣਕ ਸਾਖੀਆਂ ਤੇ ਦੇਵ-ਪ੍ਰਸਾਦ

ਬੜੇ ਹੀ ਪੁਰਾਣੇ ਸਮੇਂ ਤੋਂ ਸਾਡੇ ਦੇਸ ਵਿਚ ਅਨੇਕਾਂ ਦੇਵੀ-ਦੇਵਤਿਆਂ ਦੀ ਪ੍ਰਸਾਦ ਹੁੰਦੀ ਚਲੀ ਆ ਰਹੀ ਹੈ। ਇਸ ਵੇਲੇ ਭੀ ਭਾਰਤ ਵਿਚ ਸੈਕੜੇ ਮੰਦਿਰ ਕਈ ਦੇਵਤਿਆਂ ਦੇ ਨਾਮ 'ਤੇ ਬਣੇ ਹੋਏ ਮੌਜੂਦ ਹਨ। ਉਹਨਾਂ ਦੇਵਤਿਆਂ ਦੇ ਨਾਮ ਨਾਲ ਕਈ ਸਾਖੀਆਂ ਭੀ ਚੱਲ ਪਈਆਂ, ਜਿਨ੍ਹਾਂ ਦੀ ਕਥਾ ਸਵੇਰੇ ਸ਼ਾਮ ਮੰਦਿਰਾਂ ਵਿਚ ਹੁੰਦੀ ਚਲੀ ਆ ਰਹੀ ਹੈ। ਦੇਵਤਿਆਂ ਦੇ ਨਾਲ ਕਈ ਗਿਸ਼ੀਆਂ ਮੁਨੀਆਂ ਦੀਆਂ ਸਾਖੀਆਂ ਭੀ ਰਲ ਗਈਆਂ, ਜਿਨ੍ਹਾਂ ਕਈ ਰਾਜਿਆਂ ਆਦਿਕ ਨੂੰ ਵਰ-ਸਰਾਪ ਦਿਤੇ। ਹਿੰਦੂ-ਧਰਮ ਦੇ ਉਹ ਨਾਮ-ਲੇਵਾ ਲੋਕ, ਜੋ ਦੇਵੇਂ ਵੇਲੇ ਮੰਦਿਰਾਂ ਵਿਚ ਜਾਣ ਦੇ ਅਭਿਆਸੀ ਹਨ, ਤੇ ਉਥੇ ਜਾ ਕੇ ਪੁਰਾਣਾਂ ਦੀ ਕਥਾ ਨੂੰ ਨੇਮ ਨਾਲ ਸੁਣਦੇ ਹਨ, ਉਨ੍ਹਾਂ ਨੂੰ ਇਹ ਸਾਖੀਆਂ ਬਹੁਤ ਚੇਤੇ ਹੁੰਦੀਆਂ ਹਨ।

ਸਤਿਗੁਰੂ ਨਾਨਕ ਦੇਵ ਜੀ ਦੀ ਜਨਮ-ਭੁਇਂ ਤਲਵੰਡੀ ਵਿਚ ਤਾਂ ਕੋਈ ਅਜਿਹਾ ਵੱਡਾ ਮੰਦਿਰ ਆਦਿਕ ਨਹੀਂ ਸੀ, ਜਿਥੇ ਸਤਿਗੁਰੂ ਜੀ ਨੂੰ ਆਪਣੀ ਪਹਿਲੀ ਉਮਰੇ ਪੁਰਾਣਕ ਕਥਾਵਾਂ ਸੁਣਨ ਦਾ ਮੌਕਾ ਮਿਲਦਾ। ਪਰ ਪਹਿਲੀ 'ਉਦਾਸੀ' ਵਿਚ ਉਹਨਾਂ ਭਾਰਤ ਦੇ ਬਹੁਤ ਸਾਰੇ ਤੀਰਥ ਤੇ ਮੰਦਿਰ ਵੇਖੇ ਸਨ, ਸਤਿਗੁਰੂ ਜੀ ਦੀ ਬਾਣੀ ਪੜ੍ਹਿਆਂ ਸੁਤੇ ਹੀ ਇਹ ਗੱਲ ਦਿੱਸ ਪੈਂਦੀ ਹੈ ਕਿ ਮੰਦਿਰਾਂ ਵਿਚ ਹੁੰਦੀ ਪ੍ਰਸਾਦ ਤੇ ਉਥੇ ਸੁਣਾਈਆਂ ਜਾਂਦੀਆਂ ਪੁਰਾਣਕ ਕਥਾਵਾਂ ਨੂੰ

ਗੁਰੂ ਨਾਨਕ ਦੇਵ ਜੀ ਨੇ ਬੜੀ ਦਿਲਚਸਪੀ ਨਾਲ ਵੇਖਿਆ ਸੁਣਿਆ, ਕਿਉਂਕਿ ਉਹਨਾਂ ਨੇ ਆਪਣੇ ਸ਼ਬਦਾਂ ਵਿਚ ਇਹਨਾਂ ਬਾਰੇ ਬੜੀ ਛੂੰਘੀ ਵਾਕਫੀਅਤ ਦਿਤੀ ਹੋਈ ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਨ ਵਾਲਾ ਮਨੁੱਖ ਮੰਦਰਾਂ ਵਿਚ ਜਾਣ ਤੋਂ ਬਿਨਾ ਹੀ ਦੇਵ-ਪੂਜਾ ਦੀ ਸਮਿਗ੍ਰੀ ਤੇ ਤਰੀਕਾ ਪੂਰੀ ਤਰ੍ਹਾਂ ਜਾਣ ਲੈਂਦਾ ਹੈ—ਸੰਧਿਆ ਸਮੇਂ ਦੇਵ-ਆਰਤੀ ਕਰਨ ਲਈ ਇਕ ਥਾਲ ਵਿਚ ਦੀਵੇ ਜਗਾਣੇ, ਮੌਤੀ ਆਦਿਕ ਅਮੇਲਕ ਚੀਜ਼ਾਂ ਥਾਲ ਵਿਚ ਪਾ ਲੈਣੀਆਂ, ਪੂਪ ਪੁਖਾਣਾ, ਸੁਗੰਧੀ ਵਾਲੇ ਸੁੰਦਰ ਫੁੱਲ ਲਿਆ ਰੱਖਣੇ, ਦੇਵ-ਮੂਰਤੀ ਨੂੰ ਚਉਰ ਕਰਨਾ, ਭੇਗੀਆਂ ਤੁੰਡੀਆਂ ਛੈਣੇ ਆਦਿਕ ਵਜਾਣੇ, ਫਿਰ ਇਕ ਪਵਿੱਤਰ ਸਿਲ ਉਤੇ ਚੰਦਨ ਕੇਸਰ ਆਦਿਕ ਘਸਾ ਕੇ ਉਹਨਾਂ ਨੂੰ ਤਿਲਕ ਲਾਣਾ, ਸਵੇਰੇ ਦੁੱਧ ਦੀ ਲੱਸੀ ਨਾਲ ਇਸ਼ਨਾਨ ਕਰਾਣਾ, ਤੇ ਖੀਰ ਆਦਿਕ ਦਾ ਭੋਗ ਲੁਆਣਾ, ਰਾਤ ਵੇਲੇ ਠਾਕੁਰਾਂ ਨੂੰ ਪਵਿੱਤਰ ਡੱਬੇ ਵਿਚ ਸੁਖਾਸਨ ਕਰਨਾ। ਇਸ ਸਾਰੀ ਗੀਤ-ਮਰਯਾਦਾ ਦੀ ਵਾਕਫੀਅਤ ਗੁਰਬਾਣੀ ਵਿਚੋਂ ਮਿਲ ਜਾਂਦੀ ਹੈ।

ਪਹਿਲੀ ‘ਉਦਾਸੀ’ ਸਮੇਂ ਗੁਰੂ ਨਾਨਕ ਦੇਵ ਜੀ ਦੇ ਜਗਨਨਾਥਪੁਰੀ ਜਾਣ ਦੀ ਸਾਖੀ ਬੜੀ ਪਰਸਿੱਧ ਹੈ। ਉਥੋਂ ਮੂਰਤੀ ਦੀ ਆਰਤੀ ਦੇ ਥਾਂ ਕੁਦਰਤ ਵਲੋਂ ਹੋ ਰਹੀ ਪਰਮਾਤਮਾ ਦੀ ਆਰਤੀ ਵਲ ਪਾਂਡਿਆਂ ਦਾ ਧਿਆਨ ਦਿਵਾ ਕੇ ਸਤਿਗੁਰੂ ਜੀ ਨੇ ਇਕ ਸ਼ਬਦ ਉਚਾਰਿਆ ਸੀ, ਜਿਸ ਦਾ ਰੋਜ਼ਾਨਾ ਪਾਠ ਰਾਤ ਨੂੰ ਸੌਣ ਵੇਲੇ ਕਰਨ ਦੀ ਹਰੇਕ ਸਿਖ ਨੂੰ ਹਿਦਾਇਤ ਹੈ। ਉਸ ਸ਼ਬਦ ਵਿਚ ਮੂਰਤੀ ਦੀ ਪੂਜਾ ਦੀ ਮਰਯਾਦਾ ਭੀ ਦਰਜ ਹੈ :

### ਧਨਾਸਰੀ ਮਹਲਾ ੧

ਗਗਨੁ ਮੈ ਥਾਲੁ, ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੌਤੀ।  
ਪ੍ਰਧੁ ਮਲਆਨਲੋ, ਪਵਨੁ ਚਵਰੇ ਕਰੈ, ਸਗਲ ਬਨਰਾਇ ਫੁੱਲੰਤ ਜੋਤੀ।੧।  
ਕੈਸੀ ਆਰਤੀ ਹੋਇ ਭਵਧੰਨਾ ਤੇਰੀ ਆਰਤੀ।

ਅਨਹਤਾ ਸਬਦੁ ਵਾਜੰਤ ਭੇਰੀ | ਰਹਾਉ।  
ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ, ਨਨਾ ਏਕ ਤੋਹੀ।  
ਸਹਸ ਪਦ ਬਿਮਲ, ਨਨ ਏਕੁ ਪਦੁ ਰੰਧ ਬਿਨੁ,  
ਸਹਸ ਤਵ ਰੰਧ, ਇਵ ਚਲਤ ਮੋਹੀ।੨।  
ਸਭ ਮਹਿ ਜੋਤਿ ਜੋਤਿ ਹੈ ਸੋਇ। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।  
ਗੁਰ ਸਾਖੀ ਜੋਤਿ ਪਰਗਟੁ ਹੋਇ। ਜੋ ਤਿਸੁ ਭਾਵੈ ਸੁ ਆਰਤੀ ਹੋਇ।੩।

ਹਰਿ ਚਰਨ ਕਮਲ ਮਕਰੰਦ ਲੋਭਿਤ ਮਨੁ, ਅਨਦਿਨੁ ਮੇਹਿ ਆਹੀ ਪਿਆਸਾ।  
ਕਿਰਪਾ ਜਲੁ ਦੇਹਿ ਨਾਨਕ ਸਾਰੰਗ ਕਉ, ਹੋਇ ਜਾ ਤੇ ਤੇਰੈ ਨਾਣਿ ਵਾਸਾ।੧॥

ਠਾਕੁਰਾਂ ਨੂੰ ਸੁਖਾਸਨ ਕਰਨਾ, ਸਵੇਰੇ ਇਸ਼ਨਾਨ ਕਰਾਣਾ, ਤਿਲਕ ਲਾਣਾ  
ਤੇ ਭੋਗ ਲੁਆਣਾ ਆਦਿਕ ਦੇ ਥਾਂ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ  
ਦੀ ਪ੍ਰੇਰਨਾ ਕਰਦੇ ਹੋਏ ਉਹ ਸਾਰੀ ਮਰਯਾਦਾ ਇਉਂ ਦੱਸਦੇ ਹਨ :

### ਗੁਜਰੀ ਮਹਲਾ ੧

ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ ।  
ਕਰਣੀ ਕੁੰਗੁ ਜੇ ਰਲੈ, ਘਟ ਅੰਤਰਿ ਪੁਜਾ ਹੋਇ ।੧।  
ਪੁਜਾ ਕੀਚੇ ਨਾਮੁ ਧਿਆਣੀਐ, ਬਿਨੁ ਨਾਵੈ ਪੁਜ ਨ ਹੋਇ ਰਹਾਉ।  
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ।  
ਜੁਠਿ ਲਹੈ ਜੀਉ ਮਾਜੀਐ, ਮੌਖ ਪਇਆਣਾ ਹੋਇ ।੨।.....

### ਸੁਹੀ ਮਹਲਾ ੧

ਭਾਡਾ ਧੋਇ ਥੈਸਿ ਪੁਪੁ ਦੇਵਹੁ, ਤਉ ਦੂਪੈ ਕਉ ਜਾਵਹੁ ।  
ਦੂਪੁ ਕਰਮ ਛੁਨਿ ਸੁਰਤਿ ਸਮਾਇਣੁ, ਹੋਇ ਨਿਰਾਸੁ ਜਮਾਵਹੁ ।੧।  
ਜਪਹੁ ਤ ਏਕੈ ਨਾਮਾ ।  
ਅਵਰਿ ਨਿਰਾਫਲ ਕਾਮਾ ਰਹਾਉ।  
ਇਹੁ ਮਨੁ ਈਟੀ ਹਾਥਿ ਕਰਹੁ, ਛੁਨਿ ਨੇੜਉ ਨੀਓ ਨ ਆਵੈ ।  
ਰਸਨਾ ਨਾਮੁ ਜਪਹੁ ਤਥ ਮਥੀਐ, ਇਨ ਬਿਧਿ ਅੰਮ੍ਰਿਤੁ ਪਾਵਹੁ ।੨।  
ਮਨੁ ਸੰਪਟੁ ਜਿਤੁ ਸਤਸਾਰਿ ਨਾਵਣੁ, ਭਾਵਨ ਪਾਤੀ ਤ੍ਰਿਪਤਿ ਕਰੈ ।  
ਪੁਜਾ ਪ੍ਰਾਣ ਸੇਵਕੁ ਜੇ ਸੇਵੇ, ਇਨੁ ਬਿਧਿ ਸਾਹਿਬੁ ਰਵਤ ਰਹੈ ।੩।  
ਕਹਦੇ ਕਹਹਿ ਕਹੇ ਕਹਿ ਜਾਵਹਿ, ਤੁਮ ਸਰਿ ਅਵਹੁ ਨ ਕੋਈ ।  
ਭਰਤਿ ਹੋਣੁ ਨਾਨਕੁ ਜਨੁ ਸੰਪੈ, ਹਉ ਸਾਲਾਹੀ ਸਚਾ ਸੋਈ ।੪।੧।

ਇਹੀ ਖਿਆਲ ਭਗਤ ਰਵਿਦਾਸ ਜੀ ਦੇ ਸ਼ਬਦ ਵਿਚ ਹਨ, ਜੋ ਗੁਰੂ ਗ੍ਰੰਥ  
ਸਾਹਿਬ ਦੇ ਗੁਜਰੀ ਰਾਗ ਵਿਚ ਦਰਜ ਹੈ :

ਦੂਧ ਤ ਬਛਰੈ ਬਨਹੁ ਬਿਟਾਰਿਓ । ਢੁਲੁ ਭਵਾਰਿ, ਜਲੁ ਮੀਨਿ ਬਿਗਾਰਿਓ ।੧।  
ਮਾਈ ਗੋਬਿੰਦ ਪੁਜਾ ਕਹਾ ਲੈ ਚਰਾਵਹੁ ।  
ਅਵਹੁ ਨ ਢੁਲੁ, ਅਨੂਪੁ ਨ ਪਾਵਹੁ ਰਹਾਉ।  
ਮੇਲਾਗਰ ਥੇਰੇ ਹੈ ਢੁਇਆਂਗਾ । ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ।੨।

ਪੂਪ ਦੀਪ ਨਈਬੇਦਹਿ ਬਾਸਾ। ਕੈਸੇ ਪੁਜ ਕਰਹਿ ਤੇਰੀ ਦਾਸਾ।੩।  
 ਭਨੁ ਮਨੁ ਅਰਪਉ, ਪੁਜ ਚਰਾਵਉ।  
 ਗੁਰ ਪਰਸਾਇ ਨਿਰੰਜਨੁ ਪਾਵਉ।੪।  
 ਪੂਜਾ ਅਰਥਾ ਆਹਿ ਨ ਤੋਰੀ। ਕਹਿ ਰਦਿਸਾਸ ਬਦਨ ਗਤਿ ਮੌਰੀ।੫।

ਭਗਤ ਨਾਮਦੇਵ ਜੀ ਨੇ ਭੀ ਦੇਵ-ਮੁਰਤੀ ਦੀ ਪੂਜਾ ਵਾਸਤੇ ਵਰਤੀ  
 ਸਮਿਗ੍ਰੀ ਵਿਚ ਖਾਮੀਆਂ ਦੱਸ ਕੇ ਪ੍ਰਭੂ-ਪੂਜਾ ਵਲ ਪ੍ਰੇਰਦਿਆਂ ਉਹ ਪੂਜਾ-ਸਮਿਗ੍ਰੀ  
 ਦੱਸੀ ਹੈ ਜੋ ਠਾਕੁਰਾਂ ਦੀ ਪੂਜਾ ਲਈ ਵਰਤੀਦੀ ਹੈ :

ਆਨੀਲੇ ਕੁੰਡ ਭਰਾਈਲੇ ਉਦਕ, ਠਾਕੁਰ ਕਉ ਇਸਨਾਨੁ ਕਰਉ।  
 ਬਾਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ।੧।  
 ਜੜ ਜਾਉ ਤੜ ਬੀਠਲੁ ਭੈਲਾ।  
 ਮਹਾ ਅਨੰਦ ਕਰੇ ਸਦ ਕੇਲਾ। ਰਹਾਉ।  
 ਆਨੀਲੇ ਟੂਲ ਪਰੋਈਲੇ ਮਾਲਾ, ਠਾਕੁਰ ਕੀ ਹਉ ਪੁਜ ਕਰਉ।  
 ਪਹਿਲੇ ਬਾਜੁ ਲਈ ਹੈ ਭਵਰਹ, ਬੀਠਲੁ ਭੈਲਾ ਕਾਇ ਕਰਉ।੨।  
 ਆਨੀਲੇ ਦੂਜੁ ਚੀਪਾਈਲੇ ਖੀਠੇ, ਠਾਕੁਰ ਕਉ ਨੈਵੇਦੁ ਕਰਉ।  
 ਪਹਿਲੇ ਦੂਜੁ ਬਿਟਾਰਿਓ ਬਛਰੈ, ਬੀਠਲੁ ਭੈਲਾ ਕਾਇ ਕਰਉ।੩।  
 ਈਤੈ ਬੀਠਲੁ, ਉਤੈ ਬੀਠਲੁ, ਬੀਠਲੁ ਬਿਨੁ ਸੰਸਾਰ ਨਹੀ।  
 ਥਾਨ ਬਨੰਤਰਿ ਨਾਮ ਪ੍ਰਣਵੈ, ਪੁਰਿ ਰਹਿਓ ਤੂ ਸਰਬ ਮਹੀ।੪।੨।

ਦੇਵ-ਪੂਜਾ ਕਰਨ ਵੇਲੇ ਭਗਤ ਦਾ ਆਪਣਾ ਧਾਰਮਿਕ ਪਹਿਰਾਵਾ ਕੀ  
 ਹੁੰਦਾ ਹੈ—ਇਸ ਬਾਰੇ ਭੀ ਗੁਰੂ ਗ੍ਰੰਥ ਸਾਹਿਬ ਵਿਚੋਂ ਇਤਨੀ ਵਾਕਫ਼ੀ ਮਿਲ ਜਾਂਦੀ  
 ਹੈ ਕਿ ਬਾਣੀ ਦਾ ਅਭਿਆਸੀ ਦੇਵ-ਪੂਜਾ ਨੂੰ ਤੁਰਤ ਪਛਾਣ ਸਕਦਾ ਹੈ। ਭਗਤ  
 ਬੇਣੀ ਜੀ ਦੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਆਪ ਜਾਤੀ  
 ਦੇ ਬਾਹਮਣ ਸਨ। ਪ੍ਰਭਾਤੀ ਰਾਗ ਵਾਲੇ ਸ਼ਬਦ ਵਿਚ ਬੇਣੀ ਜੀ ਵਿਖਾਵੇ ਦੀ  
 ਇਸ ਪੂਜਾ ਦੀ ਨਿਖੇਪੀ ਕਰਦੇ ਹੋਏ ਦੇਵ-ਪੂਜ ਭਗਤ ਦਾ ਪੂਜਾ ਦੇ ਵੇਲੇ ਦਾ  
 ਪਹਿਰਾਵਾ ਬਿਆਨ ਕਰਦੇ ਹਨ :

ਤਨਿ ਚੰਦਨੁ, ਮਸਤਕਿ ਪਾਤੀ।.....  
 ਭਗਵਤ ਈਦ ਚਿਰਾਮੰ।.....  
 ਨਿਤ ਪ੍ਰਤਿ ਇਸਨਾਨੁ ਸਰੀਰੰ। ਦੁਇ ਧੋਤੀ ਕਰਮ, ਮੁਖਿ ਖੀਰੰ।  
 .....ਚਕੂ ਗਣੈਸੰ।

ਮਿਗ ਆਸਣੂ, ਤੁਲਸੀ ਮਾਲਾ। ਕਰ ਉਜਲ, ਤਿਲਕੁ ਕਪਾਲਾ।  
.....ਕੈਠਿ ਰੁਦਾਖਿ।.....

ਭਾਵ, ਸਵੇਰੇ ਉੱਠ ਕੇ ਨਿੱਤ ਇਸ਼ਨਾਨ ਕਰਨਾ, ਸਿਰਫ ਧੋਤੀ ਪਹਿਰਨੀ,  
ਸਰੀਰ ਉਤੇ ਚੰਦਨ ਦੇ ਨਿਸ਼ਾਨ, ਗਣੇਸ਼ ਦੇ ਚੱਕੜ, ਹਰਨ ਦੀ ਖੱਲ ਦਾ ਆਸਣੂ,  
ਹੱਥ ਵਿਚ ਤੁਲਸੀ ਦੀ ਮਾਲਾ, ਹੱਥ ਧੋ ਮਾਂਜ ਕੇ ਲਿਸ਼ਕਾਏ ਹੋਏ, ਮੱਥੇ ਉਤੇ ਤਿਲਕ,  
ਗਲ ਵਿਚ ਰੁਦਾਖ ਦੀ ਮਾਲਾ, ਇਤਿਆਦਿਕ।

### (ਅ) ਵਰ-ਸਰਾਪ ਦੀਆਂ ਸਾਖੀਆਂ

ਪੁਰਾਣਾਂ ਵਿਚ ਅਨੇਕਾਂ ਕਥਾ ਹਨ ਜੋ ਦੇਵਤਿਆਂ ਦੇ ਜਾਂ ਤਪੀਆਂ ਦੇ  
ਦਿੱਤੇ ਵਰ-ਸਰਾਪਾਂ ਦਾ ਜ਼ਿਕਰ ਕਰਦੀਆਂ ਹਨ। ਮੰਦਰਾਂ ਵਿਚ ਨਿੱਤ ਇਹਨਾਂ  
ਦਾ ਪਰਚਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਐਸੀਆਂ ਸਾਖੀਆਂ  
ਦੇ ਇਸ਼ਾਰੇ ਮਿਲਦੇ ਹਨ—ਇੰਦ੍ਰ ਦੇਵਤੇ ਦਾ ਗੌਤਮ ਰਿਸ਼ੀ ਦੀ ਇਸਤ੍ਰੀ ਅਹੱਲਿਆ  
ਉਤੇ ਮੋਹਿਤ ਹੋਣਾ ਤੇ ਰਿਸ਼ੀ ਵਲੋਂ ਇੰਦ੍ਰ ਅਤੇ ਚੰਦ੍ਰਮਾ ਨੂੰ ਸਰਾਪ ਮਿਲਣਾ;  
ਪਰਸਰਾਮ ਦਾ ਖੱਡੀਆਂ ਦੀਆਂ ਕੁਲ-ਨਾਸ਼ ਕਰਨੀਆਂ ਤੇ ਸ੍ਰੀ ਰਾਮਚੰਦ ਜੀ ਉਤੇ  
ਭੀ ਵਾਰ ਕਰਨਾ ਤੇ ਫਿਰ ਪਛਤਾਣਾ; ਰਾਜਾ ਅਜੈ ਨੂੰ ਸਰਾਪ ਲਿੱਦ ਖਾਣ ਦਾ;  
ਸ੍ਰੀ ਰਾਮਚੰਦ ਜੀ ਨੂੰ ਦੇਸ-ਨਿਕਾਲਾ; ਰਾਵਣ ਦੀ ਮੂਰਖਤਾ; ਸ੍ਰੀ ਕਿਸ਼ਨ ਜੀ ਦਾ  
ਕਾਲੀ-ਨਾਗ ਨੂੰ ਨੱਖਣਾ; ਬ੍ਰਹਮਾ ਦਾ ਕਮਲ-ਨਾਭੀ ਦੀ ਭਾਲ ਕਰਨਾ; ਦੇਵਤਿਆਂ  
ਦਾ ਸਮੁੰਦਰ ਨੂੰ ਰਿੜਕ ਕੇ ਚੌਦ੍ਹਾਂ ਰਤਨ ਉਸ ਵਿਚੋਂ ਕੱਢਣੇ; ਦਾਨੀ ਰਾਜਾ ਹਰੀਚੰਦ  
ਨੂੰ ਕਸ਼ਟ ਆਉਣੇ; ਵਾਮਨ ਰੂਪ ਧਾਰ ਕੇ ਆਪਣੇ ਭਗਤ ਰਾਜਾ ਬਲਿ ਨੂੰ ਵਿਸ਼ਨੂੰ  
ਜੀ ਦਾ ਪਰਖਣਾ; ਰਾਜਾ ਜਨਮੇਜਾ ਦਾ ਭਾਗਵਤ ਪੁਰਾਣ ਸੁਣਨਾ ਸਰਾਪ ਦਾ  
ਅਸਰ ਮਿਟਾਣ ਲਈ; ਸ੍ਰੀ ਕਿਸ਼ਨ ਜੀ ਦਾ ਕੰਸ ਨੂੰ ਮਾਰਨਾ; ਕੈਰਵਾਂ ਦੀ ਸਭਾ  
ਵਿਚ ਦ੍ਰੋਪਦੀ ਦੀ ਪਤਿ ਰਹਿਣੀ; ਇਕ ਛੁੱਲ ਦੀ ਪ੍ਰੇਮ-ਭੇਟਾ ਦਾ ਸਦਕਾ ਗਜ  
ਨੂੰ ਨਾਰਾਇਣ ਨੇ ਇਕ ਤੈਂਦਵੇ ਦੀ ਫਾਹੀ ਤੋਂ ਬਚਾਣਾ; ਗਨਕਾ ਨੇ ਤੇਤੇ ਤੋਂ  
ਰਾਮ-ਨਾਮ ਦੇ ਸਿਮਰਨ ਦੀ ਪ੍ਰੀਤ ਹਾਸਲ ਕਰਨੀ; ਕੁਬਜਾਂ ਉਤੇ ਸ੍ਰੀ ਕਿਸ਼ਨ  
ਜੀ ਦੀ ਦਇਆ—ਅਜਿਹੀਆਂ ਅਨੇਕਾਂ ਸਾਖੀਆਂ ਵਲ ਇਸ਼ਾਰੇ ਹਨ ਜੋ ਗੁਰਬਾਣੀ  
ਵਿਚੋਂ ਮਿਲਦੇ ਹਨ। ਜਿਨ੍ਹਾਂ ਗੁਰਦੁਆਰਿਆਂ ਤੇ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ  
ਦੀ ਬਾਣੀ ਦੀ ਨਿੱਤ ਵਿਚਾਰ ਹੁੰਦੀ ਰਹਿੰਦੀ ਹੈ, ਉਥੇ ਜਾਣ ਵਾਲੇ ਅਭਿਆਸੀਆਂ  
ਨੂੰ ਰਾਮਾਇਣ, ਮਹਾਭਾਰਤ ਤੇ ਪੁਰਾਣਾਂ ਦੀਆਂ ਇਹ ਕਥਾ ਇਉਂ ਚੇਤੇ ਰਹਿੰਦੀਆਂ  
ਹਨ ਜਿਵੇਂ ਉਹਨਾਂ ਦੀਆਂ ਉੱਗਲਾਂ ਦੇ ਪੋਟਿਆਂ 'ਤੇ ਪਈਆਂ ਹਨ। ਵੰਨਗੀ

ਵਜੋਂ ਹੀ ਅਸੀਂ ਇਥੇ ਕੁਝ ਸ਼ਬਦ ਲਿਖਦੇ ਹਾਂ :

(ੴ) ਸਲੋਕ ਮਹਲਾ ੧, ਰਾਮਕਲੀ ਕੀ ਵਾਰ ਮ: ੩  
ਸਹਸਰ ਦਾਨ ਦੇ ਇੰਦ੍ਰੂ ਰੈਆਇਆ। ਪਰਸਰਾਮੁ ਰੈਵੈ ਘਾਰਿ ਆਇਆ।  
ਅਸੈ ਸੁ ਰੈਵੈ ਭੌਖਿਆ ਖਾਇ। ਐਸੀ ਦਰਗਤ ਮਿਲੈ ਸਜਾਇ।  
ਰੈਵੈ ਰਾਮੁ ਨਿਕਾਲਾ ਭਇਆ। ਸੀਤਾ ਲਖਮਣ੍ਡ ਵਿਛੁਕਿ ਰਾਇਆ।  
ਰੈਵੈ ਦਹਸਿਰੁ ਲੰਕ ਗਾਵਾਇ। ਜਿਨ੍ਹਾਂ ਸੀਤਾ ਆਦੀ ਭਉਰੂ ਵਾਇ।  
ਰੈਵਹਿ ਪਾਛਵ ਭਏ ਮਜੁਰ। ਜਿਨ ਕੈ ਸੁਆਮੀ ਰਹਤ ਹਦੂਰਿ।  
ਰੈਵੈ ਜਨਮੇਜਾ ਖੁਏ ਗਾਇਆ। ਏਕੀ ਕਾਰਣਿ ਪਾਪੀ ਭਇਆ।...੧੧੮।

(ੴ) ਆਸਾ ਮਹਲਾ ੧  
ਪਉਣੁ ਉਪਾਇ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧੁ ਕੀਆ।  
ਅੰਧੂਲੈ ਦਹਸਿਰਿ ਮੁੜੁ ਕਟਾਇਆ, ਰਾਵਣੁ ਮਾਰਿ ਕਿਆ ਵਡਾ ਭਇਆ।੧।  
ਕਿਆ ਉਪਾਇ ਤੇਰੀ ਆਖੀ ਜਾਇ। ਤੁੰ ਸਰਬੇ ਪੁਰਿ ਰਹਿਆ ਲਿਵ ਲਾਇ। ਰਹਾਉਂ  
ਜੀਅ ਉਪਾਇ ਚੁਗਾਤਿ ਹਥਿ ਕੀਨੀ, ਕਾਲੀ ਨਥਿ ਕਿਆ ਵਡਾ ਭਇਆ।  
ਕਿਸੁ ਤੂ ਪੁਰਖ, ਜੋਤੁ ਬਉਣ ਕਹੀਐ, ਸਰਬ ਨਿਰੰਤਰਿ ਰਵਿ ਰਹਿਆ।੨।  
ਨਾਲਿ ਕੁਟੰਬੁ ਸਾਥਿ ਵਰਦਾਤਾ, ਬ੍ਰਹਮਾ ਭਾਲੁਣ ਸਿਸਟਿ ਰਾਇਆ।  
ਆਹੀ ਅੰਤੁ ਨ ਪਾਇਓ ਤਾ ਕਾ, ਕੰਸੁ ਛੇਦਿ ਕਿਆ ਵਡਾ ਭਇਆ।੩।  
ਰਤਨ ਉਪਾਇ ਧਰੇ ਖੀਤੁ ਮਥਿਆ, ਹੋਰਿ ਭਖਲਾਏ ਜਿ ਅਸੀਂ ਕੀਆ।  
ਕਹੈ ਨਾਨਕੁ ਛਪੈ ਕਿਆ ਛਪਿਆ, ਏਕੀ ਏਕੀ ਵੰਡਿ ਦੀਆ।੪।੧।

ਪ੍ਰਭਾਤੀ ਮਹਲਾ ੧  
ਗੋਤਮੁ ਤਪਾ ਅਹਿਲਿਆ ਇਸਤ੍ਰੀ, ਤਿਸੁ ਦੇਖਿ ਇੰਦ੍ਰੂ ਲੁਭਾਇਆ।  
ਸਹਸ ਸਰੀਰ ਚਿਹਨ ਭਗ ਹੁਏ, ਤਾ ਮਨਿ ਪਛੋਤਾਇਆ।੧।  
ਕੋਈ ਜਾਣਿ ਨ ਕੁਲੈ ਭਾਈ।  
ਸੈ ਕੁਲੈ ਜਿਸੁ ਆਪਿ ਭੁਲਾਏ, ਸੁਝੈ ਜਿਸੈ ਸੁਝਾਈ। ਰਹਾਉਂ  
ਤਿਨਿ ਹਰੀ ਸੰਦਿ ਪ੍ਰਿਥਮੀ-ਪਤਿ ਰਾਨੈ, ਕਾਗਦਿ ਕੀਮ ਨ ਪਾਈ।  
ਅਉਗਣੁ ਜਾਣੈ ਤ ਪ੍ਰੰਨ ਕਰੇ ਕਿਉ, ਕਿਉ ਨੇਖਾਸਿ ਬਿਕਾਈ।੨।  
ਕਰਉ ਅਚਾਈ ਧਰਤੀ ਮਾਂਗੀ, ਬਾਵਨ ਰੂਪਿ ਬਹਾਨੈ।  
ਕਿਉ ਪਾਇਆਲਿ ਜਾਇ ਕਿਉ ਛਲੀਐ, ਜੇ ਬਲਿ ਕੁਪੁ ਪਛਾਨੈ।੩।  
ਰਾਜਾ ਜਨਮੇਜਾ ਦੇ ਮਤੀ, ਬਰਜਿ ਬਿਆਸਿ ਪਲਾਇਆ।  
ਤਿਨਿ ਬਰਿ ਜਗ, ਅਠਾਰਹ ਘਾਏ, ਕਿਰਤੁ ਨ ਚਲੈ ਚਲਾਇਆ।੪।...੧।

ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ ਆਪਿ ਨ ਭੁਲੇ ।

ਨਾਨਕ ਸਚਿ ਨਾਮਿ ਨਿਸਤਾਰਾ, ਕੌ ਗੁਰ ਪਰਸਾਦਿ ਅਘੁਲੇ ॥੧॥

ਅਹੰਕਾਰ ਇਨਸਾਨ ਨੂੰ ਮਾਰ ਲੈਂਦਾ ਹੈ—ਇਸ ਤੋਂ ਵਰਜਦੇ ਹੋਏ ਗੁਰੂ  
ਨਾਨਕ ਦੇਵ ਜੀ ਬਹੁਮਾ, ਰਾਜਾ ਬਲਿ, ਰਾਜਾ ਹਰੀਚੰਦ, ਹਰਣਾਖਸ, ਰਾਵਣ,  
ਸਹਸਥਾਹੁ, ਮਧੁ, ਕੀਟ, ਮਹਿਖਾਸ, ਜਰਾਸੰਧਿ, ਕਾਲਜਮੁਨ, ਰਕਤ ਬੀਜ,  
ਕਾਲਨੇਮ, ਦੁਰਜੇਧਨ, ਜਨਮੇਜਾ, ਕੰਸ, ਕੇਸ, ਚਾਂਡੂਰ ਆਦਿਕ ਦੀਆਂ ਅਹੰਕਾਰ  
ਕਰਕੇ ਦੁਖ ਪਾਣ ਦੀਆਂ ਪੁਰਾਣਿਕ ਕਬਾਵਾਂ ਵਲ ਇਸ਼ਾਰਾ ਕਰਦੇ ਹੋਏ  
ਛੁਰਮਾਂਦੇ ਹਨ :

### ਗਊੜੀ ਮਹਲਾ ੧

ਬਹੁਮੇ ਗਰਭੁ ਕੀਆ ਨਹੀਂ ਜਾਨਿਆ । ਬੇਦ ਕੀ ਬਿਪਤਿ ਪੜੀ ਪਛਤਾਨਿਆ ।

ਜਹ ਪ੍ਰਭੁ ਸਿਮਰੇ ਤਹੀ ਮਨੁ ਮਾਨਿਆ ॥੧॥

ਐਸਾ ਗਰਭੁ ਭੁਰਾ ਸੰਸਾਰੇ ।

ਜਿਸੁ ਗੁਰੁ ਮਿਲੇ ਤਿਸੁ ਗਰਭੁ ਨਿਵਾਰੇ । ਰਹਾਉ ।

ਬਲਿ ਰਾਜਾ ਮਾਇਆ ਅਹੰਕਾਰੀ । ਜਗਨ ਕਰੈ ਬਹੁ ਭਾਰ ਅਫਾਰੀ ।

ਬਿਨੁ ਗੁਰ ਪੁਛੇ ਜਾਇ ਪਾਇਆਰੀ ॥੨॥

ਹਰੀਚੰਦੁ ਦਾਨੁ ਕਰੈ ਜਸੁ ਲੇਵੇ । ਬਿਨੁ ਗੁਰ ਅੰਤੁ ਨ ਪਾਇ ਅਭੇਵੇ ।

ਆਪਿ ਭੁਲਾਇ ਆਪੇ ਮਤਿ ਦੇਵੇ ॥੩॥

ਦੁਰਮਤਿ ਹਰਣਾਖਸੁ ਦੁਰਾਚਾਰੀ । ਪ੍ਰਭੁ ਨਾਰਾਇਣੁ ਗਰਬ-ਪ੍ਰਹਾਰੀ ।

ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥

ਭੁਲੈ ਰਾਵਣੁ ਮੁਗਧੁ ਅਚੇਤਿ । ਸੁਟੀ ਲੰਕਾ ਸੀਸ ਸਮੇਤਿ ।

ਗਰਬਿ ਗਇਆ, ਬਿਨੁ ਸਤਿਗੁਰ ਹੋਤਿ ॥੫॥

ਸਹਸਥਾਹੁ ਮਧੁ ਕੀਟ ਮਹਿਖਾਸਾ । ਹਰਣਾਖਸੁ ਲੇ ਨਖਹੁ ਬਿਧਾਸਾ ।

ਈਤ ਸੰਘਾਰਿ ਬਿਨੁ ਭਰਤਿ ਅਭਿਆਸਾ ॥੬॥

ਜਰਾਸੰਧਿ ਕਾਲਜਮੁਨ ਸੰਘਾਰੇ । ਰਕਤ ਬੀਜੁ ਕਾਲੁ ਨੇਮੁ ਬਿਦਾਰੇ ।

ਈਤ ਸੰਘਾਰਿ ਸੰਤ ਨਿਸਤਾਰੇ ॥੭॥.....

ਬੁਝਾ ਦੁਰਜੇਧਨੁ ਪਤਿ ਖੇਈ । ਰਾਮੁ ਨ ਜਾਨਿਆ ਕਰਤਾ ਸੈਈ ।

ਜਨ ਕਉ ਦੂਖਿ ਪਚੇ ਦੁਖੁ ਹੋਈ ॥੮॥

ਜਨਮੇਜੈ ਗੁਰਸਥਦੁ ਨ ਜਾਨਿਆ । ਕਿਉ ਸੁਖੁ ਪਾਵੇ ਭਰਮਿ ਭੁਲਾਨਿਆ ।

ਇਕੁ ਤਿਲੁ ਭੁਲੇ ਬਹੁਰਿ ਪਛਤਾਨਿਆ ॥੯॥

ਕੰਸੁ ਕੇਸੁ ਚਾਡੂਰੁ ਨ ਕੋਈ। ਰਾਮੁ ਨ ਚੀਨਿਆ ਅਪਨੀ ਪਤਿ ਖੋਈ।

ਬਿਨੁ ਜਗਦੀਸੁ ਨ ਰਾਖੈ ਕੋਈ। ੧੧।

ਬਿਨੁ ਗੁਰ ਗਰਬੁ ਨ ਮੇਟਿਆ ਜਾਇ। ਗੁਰਮਤਿ ਪਰਮੁ ਧੀਰਜੁ ਹਰਿ ਨਾਇ।

ਨਾਨਕ ਨਾਮੁ ਮਿਲੈ ਗੁਣ ਗਾਇ। ੧੨।

## (੯) ਜੋਗ-ਮੱਤ ਤੇ ਹੋਰ ਭੇਖ

ਪਹਿਲੀਆਂ ਦੇ ‘ਉਦਾਸੀਆਂ’ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਜੋਗੀਆਂ ਨਾਲ ਬੜਾ ਵਾਹ ਪੈਂਦਾ ਰਿਹਾ। ਉਹਨੀਂ ਦਿਨੀਂ ਜੋਗੀਆਂ ਦਾ ਬਹੁਤ ਜ਼ੋਰ ਸੀ। ਲੋਕ ਇਹਨਾਂ ਦੇ ਕ੍ਰੋਧ ਤੇ ਸਰਾਧ ਤੋਂ ਸਦਾ ਸਹਿਮੇ ਰਹਿੰਦੇ ਸਨ। ਸਤਿਗੁਰੂ ਜੀ ਭਰੇ ਹੋਏ ਲੋਕਾਂ ਨੂੰ ਇਸ ਦਬਾਉ ਹੋਣੋਂ ਕੱਢਣ ਦਾ ਜਤਨ ਕਰਦੇ ਸਨ, ਇਸ ਕਰਕੇ ਜੋਗੀ ਆਪਣਾ ਦਬਦਬਾ ਖਤਰੇ ਵਿਚ ਵੇਖ ਕੇ ਸਤਿਗੁਰੂ ਜੀ ਨਾਲ ਮੁੜ ਮੁੜ ਟੱਕਰ ਲਾਂਦੇ ਸਨ। ਦੂਜੀ ਉਦਾਸੀ ਵਿਚ ਗੁਰੂ ਸਾਹਿਬ ਉਚੇਚੇ ਇਹਨਾਂ ਲੋਕਾਂ ਪਾਸ ਸੁਮੇਰ ਪਰਬਤ ਉਤੇ ਗਏ। ਜੀਵਨ-ਯਾਤ੍ਰਾ ਦੇ ਅਖੀਜ਼ਲੇ ਸਾਲਾਂ ਵਿਚ ਕਰਤਾਰਪੁਰੋਂ ਉਚੇਚੇ ਅੱਚਲ ਅੱਪੜੇ, ਜਿਥੇ ਜੋਗੀਆਂ ਦਾ ਹਰ ਸਾਲ ਜ਼ਿਵਰਾਤ੍ਰੀ ਦੇ ਮੌਕੇ 'ਤੇ ਇਕੱਠ ਹੁੰਦਾ ਸੀ। ਇਥੇ ਜੋਗੀਆਂ ਨੇ ਗੁਰੂ ਸਾਹਿਬ ਨਾਲ ਬੜੀ ਵਧ ਵਧ ਕੇ ਚਰਚਾ ਕੀਤੀ ਸੀ, ਜਿਸ ਦਾ ਸਾਰ ਸਤਿਗੁਰੂ ਜੀ ਨੇ ਬਾਣੀ ‘ਸਿਧ ਗੋਸਟਿ’ ਵਿਚ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਜੋਗ-ਮੱਤ ਬਾਰੇ ਬੜੀ ਵਾਕਡੀ ਮਿਲਦੀ ਹੈ।

ਜੋਗ-ਮੱਤ ਦੇ ਧਾਰਮਿਕ ਚਿੰਨ੍ਹਾਂ ਦਾ ਜ਼ਿਕਰ ‘ਜਪੁ ਜੀ’ ਵਿਚ ਹੀ ਮਿਲਦਾ ਹੈ—ਕੰਨੀਂ ਮੁੰਦਾਂ, ਹੱਥ ਵਿਚ ਖੱਪਰ ਤੇ ਮੌਢੇ ਉਤੇ ਝੋਲੀ ਘਰ ਘਰ ਆਟਾ ਮੰਗਣ ਲਈ, ਪਿੰਡੇ ਸੁਆਹ ਮਲਣੀ, ਉਤੇ ਗੋਦੜੀ (ਖਿੰਬਾ), ਹੱਥ ਵਿਚ ਡੱਡਾ, ਗਲ ਵਿਚ ਲਟਕਾਈ ਇਕ ਸਿੰਫੀ ਜੋ ਭੰਡਾਰੇ ਦੇ ਵੇਲੇ ਵਜਾਂਦੇ ਹਨ।

ਜੋਗੀ ਨੂੰ ਉੱਚੇ ਆਚਰਨ ਵਲ ਪ੍ਰੇਰਦੇ ਹੋਏ ਇਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਥਾਂ ਸੁਚੱਜਾ ਜੀਵਨ ਤਜਵੀਜ਼ ਕਰਦੇ ਹਨ :

ਮੁੰਦਾ ਸੰਤੋਖੁ ਸਰਮ ਪਤੁ ਝੋਲੀ, ਧਿਆਨ ਕੀ ਕਰਹਿ ਬਿਖੂਤਿ।

ਖਿੰਬਾ ਕਾਲੁ, ਕੁਆਗੀ ਕਾਇਆ ਸੁਗਾਤਿ ਡੱਡਾ ਪਰਤੀਤਿ।

ਆਈ ਪੰਥੀ ਸਗਲ ਜਮਾਤੀ, ਮਨੁ ਜੀਤੇ ਜਗੁ ਜੀਤੁ।

ਜੋਗੀਆਂ ਦੇ ੧੨ ਛਿਰਕਿਆਂ ਵਿਚੋਂ ‘ਆਈ ਪੰਥ’ ਸੇਸ਼ਟ ਮੰਨਿਆ ਜਾਂਦਾ

ਹੈ। 'ਬਾਰਹ' ਦਾ ਜ਼ਿਕਰ ਸਤਿਗੁਰੂ ਜੀ ਕਈ ਥਾਂ ਕਰਦੇ ਹਨ :

ਦਰਸਨੁ ਭੇਖੁ ਕਰਹੁ ਜੋਗੀਦਾ, ਮੁੰਦਾ ਝੈਲੀ ਧਿੰਘਾ ।

ਬਾਰਹ ਅੰਤਰਿ ਏਕੁ ਸਰੋਵਰੁ, ਖਣ੍ਡੁ ਦਰਸਨ ਇਕ ਪੰਥਾ ॥੯॥

(ਸਿਧ ਗੋਸਟ)

ਬਾਰਹ ਮਹਿ ਜੋਗੀ ਭਰਮਾਏ, ਸੰਨਿਆਸੀ ਛਿਆ ਚਾਰਿ ॥੨੮॥

(ਸਿਧ ਗੋਸਟ)

ਬਾਰਹ ਮਹਿ ਰਾਵਲ ਖਪਿ ਜਾਵਹਿ, ਚਹੁ ਛਿਆ ਮਹਿ ਸੰਨਿਆਸੀ ।

ਜੋਗੀ ਕਾਪਥੀਆ ਸਿਰ-ਖੁਖੇ, ਬਿਨੁ ਸਥਦੇ ਗਲਿ ਫਾਸੀ ।

(ਪ੍ਰਭਾਤੀ ਮਹਲਾ ੧)

ਜੋਗੀਆਂ ਦੀ ਲੰਗੋਟੀ ਤੇ ਲੱਕ ਦੁਆਲੇ ਬੱਧੀ ਕਾਲੀ ਸੇਹਲੀ ਦਾ ਭੀ  
ਸਤਿਗੁਰੂ ਜੀ ਜ਼ਿਕਰ ਕਰਦੇ ਹਨ :

ਊਪਉ ਖਪਨੁ, ਪੰਚੜੁ ਟੋਪੀ ।

ਕਾਇਆ ਕਵਾਸਣੁ, ਮਨੁ ਜਾਗੋਟੀ ॥੧੧॥

(ਸਿਧ ਗੋਸਟ)

ਜੰਗਲਾਂ ਵਿਚ ਰਹਿਣਾ, ਤੀਰਥਾਂ 'ਤੇ ਜਾਣਾ, ਚੁਰਾਸੀ ਆਸਣ ਕਰਨੇ,  
ਭੁਇਅੰਗਮ ਨਾੜੀ ਸਾਧ ਕੇ ਪਾਣ ਅੰਦਰ ਖਿੱਚਣੇ, ਟਿਕਾਣੇ 'ਤੇ ਫਿਰ ਉਤਾਰਨੇ,  
ਭਾਵ ਪ੍ਰਾਣਾਜਾਮ ਕਰਨਾ, ਨਿਉਲੀ ਕਰਮ ਕਰਨਾ—ਇਤਿਆਦਿਕ ਜੋਗ-ਕਰਮ  
ਸਤਿਗੁਰੂ ਜੀ ਨੇ ਕਈ ਥਾਈਂ ਦੱਸੇ ਹਨ :

ਕਰਹਿ ਬਿਕੂਤਿ ਲਗਾਵਹਿ ਭਸਮੇ । ਅੰਤਰਿ ਕੌਂਧੁ ਚੰਡਾਲੁ ਸੁ ਹਉਮੇ ।

ਪਾਖੰਡ ਕੌਨੇ ਜੋਗੁ ਨ ਪਾਈਐ, ਬਿਨੁ ਸਤਿਗੁਰ ਅਲਖ ਨ ਪਾਇਆ ॥੧੨॥

ਤੀਰਥ ਵਰਤ ਨੇਮ ਕਰਹਿ ਉਦਿਆਨਾ । ਜੜ੍ਹੁ ਸੜ੍ਹੁ ਸੰਜਮੁ ਕਵਹਿ ਗਿਆਨਾ ।

ਰਾਮ ਨਾਮ ਬਿਨੁ ਕਿਉ ਸੁਖੁ ਪਾਈਐ, ਬਿਨੁ ਸਤਿਗੁਰ ਭਰਮ ਨ ਜਾਇਆ ॥੧੩॥

ਨਿਉਲੀ ਕਰਮ ਭੁਇਅੰਗਮ ਭਾਠੀ । ਰੇਚਕ ਕੁੰਡਕ ਪੁਰਨ ਮਨ ਹਾਠੀ ।

ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਿਉ, ਗੁਰ ਸਥਦ ਮਹਾ ਰਸੁ ਪਾਇਆ ॥੧੪॥੨੨॥

(ਮਾਤ੍ਰ ਮ: ੧)

ਨਿਵਲੀ ਕਰਮ ਭੁਅੰਗਮ ਭਾਠੀ, ਰੇਚਕ ਪੁਰਕ ਕੁੰਡ ਕਰੈ ।

ਬਿਨੁ ਸਤਿਗੁਰ ਕਿਛੁ ਸੋਝੀ ਨਹੀ, ਭਰਮੇ ਗੁਲਾ ਬੁਡਿ ਮਰੈ ॥੧॥

(ਪ੍ਰਭਾਤੀ ਮ: ੧)

ਨੰਗੇ ਰਹਿਣਾ, ਭੁੱਖਾਂ ਕੱਟਣੀਆਂ, ਧੂਣੀਆਂ ਤਪਾਣੀਆਂ, ਤੀਰਥਾਂ ਦੇ

ਇਸ਼ਨਾਨ ਕਰਨੇ, ਅੰਨ ਨਾ ਖਾਣਾ—ਇਹ ਭੀ ਜੋਗ-ਕਰਮ ਸਤਿਗੁਰੂ ਜੀ ਨੇ ਦੱਸੇ ਹਨ :

ਇਕਿ ਨਾਂਹੀ ਬੁਖੇ ਭਵਹਿ ਭਵਾਏ । ਇਕਿ ਹਨ੍ ਕਰਿ ਮਰਹਿ ਨ ਕੀਮਤਿ ਪਾਏ ।  
ਗਤਿ ਅਵਗਤਿ ਕੀ ਸਾਰ ਨ ਜਾਣੈ, ਬੁਝੇ ਸਬਦੁ ਕਮਾਈ ਹੋ । ੧੩।  
ਇਕਿ ਤੀਰਥਿ ਨਾਵਹਿ ਅੰਨ੍ ਨ ਖਾਵਹਿ ।  
ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ।  
ਰਾਮ ਨਾਮ ਬਿਨੁ ਮੁਕਤਿ ਨ ਹੋਈ, ਕਿਤੁ ਬਿਧਿ ਪਾਰਿ ਲੈਘਾਈ ਹੋ । ੧੪।ਪਾ  
(ਮਾਰੁ ਸੌਲਹੇ ਮ: ੧)

ਜਗਤ ਨੂੰ ਇਕ ਰਣ-ਭੂਮੀ ਦੱਸ ਕੇ ਮਲਾਰ ਰਾਗ ਦੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਿ ਮਾਇਆ ਦੇ ਜੋਧਿਆਂ ਨਾਲ ਟਾਕਰਾ ਕਰਨ ਲਈ :

ਇਕਿ ਵਣਖੰਡਿ ਬੈਸਹਿ ਜਾਇ, ਸਦੁ ਨ ਦੇਵਹੀ ।  
ਇਕਿ ਪਾਲਾ ਬਕਰੁ ਭੈਨਿ, ਸੀਤਲੁ ਜਲੁ ਹੋਵਹੀ ।  
ਇਕਿ ਭਸਮ ਚਕਾਵਹਿ ਅੰਗਿ, ਮੈਲੁ ਨ ਧੋਵਹੀ ।  
ਇਕਿ ਜਟਾ ਬਿਕਟ ਬਿਕਰਾਲ, ਭੁਲੁ ਘਰੁ ਖੇਵਹੀ ।  
ਇਕਿ ਨਗਨ ਫਿਰਹਿ ਦਿਨ ਰਾਤਿ, ਨੌਦ ਨ ਸੋਵਹੀ ।  
ਇਕਿ ਅਗਨਿ ਜਲਾਵਹਿ ਅੰਗੁ, ਆਪੁ ਵਿਗੋਵਹੀ ।

ਕਈ ਭੇਖਾਂ ਦੇ ਸਾਧੂਆਂ ਤੋਂ ਇਲਾਵਾ ਪਹਿਲੀ ‘ਉਦਾਸੀ’ ਵਿਚ ਸਤਿਗੁਰੂ ਨਾਨਕ ਦੇਵ ਜੀ ਨੂੰ ਜੈਨੀਆਂ ਦੇ ਆਨ੍ਹਾਂ ਨਾਲ ਭੀ ਵਾਹ ਪਿਆ। ਸਤਿਗੁਰੂ ਜੀ ਲਿਖਦੇ ਹਨ ਕਿ ਉਹ ਲੋਕ ਬੜੇ ਹੀ ਕੁਚੀਲ ਰਹਿੰਦੇ ਹਨ, ਕਦੇ ਨਾਉਂਦੇ ਨਹੀਂ, ਜੁਠਾ ਖਾਂਦੇ ਹਨ, ਸਦਾ ਨੰਗੀਂ-ਪੈਰੀਂ ਤੁਰਦੇ ਹਨ, ਸਿਰ ਦੇ ਵਾਲ ਹੱਥਾਂ ਨਾਲ ਪੁੱਟ ਛੱਡਦੇ ਹਨ, ਜੀਵ-ਅਹਿੰਸਾ ਦੇ ਭੁਲੇਖੇ ਵਿਚ ਉਹ ਲੋਕ ਕਈ ਘ੍ਣਣਾ-ਜੋਗ ਕੰਮ ਧਰਮ ਸਮਝ ਕੇ ਕਰਦੇ ਹਨ, ਇਥੋਂ ਤਕ ਕਿ ਪਾਸ਼ਾਨੇ ਫਿਰ ਕੇ ਉਸ ਨੂੰ ਲਕੜੀ ਨਾਲ ਢੋਲ ਦੇਂਦੇ ਹਨ, ਤਾਕਿ ਉਸ ਵਿਚ ਜੀਵ ਪੈਦਾ ਨਾ ਹੋ ਜਾਣ। ਉਹਨਾਂ ਬਾਬਤ ਸਤਿਗੁਰੂ ਜੀ ਮਲਾਰ ਕੀ ਵਾਰ ਵਿਚ ਇਉਂ ਲਿਖਦੇ ਹਨ :

ਇਕਿ ਜੈਨੀ ਉਡਕਿ ਪਾਇ, ਧੁਰਹੁ ਖੁਆਇਆ ।  
ਭਿਨੁ ਮੁਖਿ ਨਾਹੀ ਨਾਮੁ, ਨ ਤੀਰਥਿ ਸ਼ਾਇਆ ।  
ਹਥੀ ਸਿਰ ਖੇਗਾਇ, ਨ ਭਦੁ ਕਰਾਇਆ ।

ਭੁਚਿਲ ਰਹਹਿ ਇਨ ਰਾਤਿ, ਸਥਦੂ ਨ ਭਾਇਆ ।

ਤਿਨ ਜਾਤਿ ਨ ਪਤਿ ਨ ਕਰਮੁ, ਜਨਮੁ ਗਵਾਇਆ ।

ਮਨਿ ਜੁਠੈ ਵੇਜਾਤਿ, ਜੁਠਾ ਖਾਇਆ । ੧੯੮ ।

ਉਹਨਾਂ ਬਾਰੇ ਹੀ ਮਾਝ ਕੀ ਵਾਰ ਦੇ ਇਸ ਸਲੋਕ ਵਿਚ ਲਿਖਦੇ ਹਨ :

ਸਿਰੁ ਖੇਹਾਇ ਪੀਅਹਿ ਮਲਵਾਣੀ, ਜੁਠਾ ਮੰਗਿ ਮੰਗਿ ਖਾਹੀ ।

ਫੇਲਿ ਫਈਹਤ ਮੁਹਿ ਲੈਨਿ ਭੜਾਸਾ, ਪਾਣੀ ਦੇਖਿ ਸਗਾਹੀ ।

ਭੇਡਾ ਵਾਹਾਰੀ ਸਿਰੁ ਖੇਹਾਇਨਿ, ਭਰੀਅਨਿ ਹਥ ਸੁਆਹੀ ।

ਮਾਉ ਪੀਊ ਕਿਰਤੁ ਗਵਾਇਨਿ, ਟਬਰ ਰੋਵਨਿ ਪਾਹੀ ।

ਓਨਾ ਪਿੜ੍ਹੁ ਨ ਪਤਲਿ ਕਿਰਿਆ ਨ ਸੀਵਾ, ਮੁਇ ਕਿਥਾਊ ਪਾਹੀ ।

ਅਠਸਾਠਿ ਤੌਰਥ ਦੇਨਿ ਨ ਬੈਣੀ, ਬ੍ਰਹਮਣ ਅੰਨੁ ਨ ਖਾਹੀ ।

ਸਦਾ ਕੁਚੀਲ ਰਹਹਿ ਇਨ ਰਾਤੀ, ਮਥੈ ਟਿਕੇ ਨਾਹੀ ।

ਕੁਛੀ ਪਾਇ ਬਚਨਿ ਨਿਤ ਮਰਣੈ, ਦਾਖਿ ਦੀਖਾਣਿ ਨ ਜਾਹੀ ।

ਲਕੀ ਕਾਸੇ ਹਥੀ ਕੁਮਣ, ਅਗੀ ਪਿਛੀ ਜਾਹੀ ।

ਨਾ ਓਇ ਜੋਗੀ ਨ ਓਇ ਜੰਗਮ, ਨ ਓਇ ਕਾਜੀ ਮੁਲਾ ।

ਦਾਖਿ ਵਿਗੋਏ ਫਿਰਹਿ ਵਿਗੁਤੇ, ਫਿਟਾ ਵਤੈ ਗਲਾ ।

ਜੀਆਂ ਮਾਰਿ ਜੀਵਾਲੇ ਸੋਣੀ, ਅਵਰੁ ਨ ਕੋਈ ਰਥੇ ।

ਦਾਨਹੁ ਤੇ ਇਸਨਾਨਹੁ ਢੰਜੇ, ਭਸੁ ਪਈ ਸਿਰਿ ਖੁਥੇ ।

ਪਾਣੀ ਵਿਚਹੁ ਰਤਨ ਉਪਨੈ, ਮੇਰੁ ਕੀਆ ਮਾਧਾਣੀ ।

ਅਠਸਾਠਿ ਤੌਰਥ ਦੇਵੀ ਬਾਪੇ, ਪੁਰਥੀ ਲਗੀ ਬਾਣੀ ।

ਨਾਇ ਨਿਵਸਾ, ਨਾਤੇ ਪੁਜਾ, ਨਾਵਨ ਸਦਾ ਸੁਜਾਣੀ ।

ਮੁਇਆ ਜੀਵਦਿਆ ਗਤਿ ਹੋਵੈ, ਜਾਂ ਸਿਰਿ ਪਾਈਐ ਪਾਣੀ ।

ਨਾਨਕ ਸਿਰ-ਖੁਥੇ ਸੈਤਾਨੀ, ਏਨਾ ਗਲ ਨ ਭਾਣੀ ।

ਝੁਠੈ ਹੋਇਐ ਹੋਇ ਬਿਲਾਫਲੁ, ਜੀਆ ਸੁਗਤਿ ਸਮਾਣੀ ।

ਝੁਠੈ ਅੰਨੁ ਕਮਾਈ ਕਪਾਹਾ, ਸਭਸੈ ਪੜਦਾ ਹੋਵੈ ।

ਝੁਠੈ ਘਾਹੁ ਚਰਹਿ ਨਿਤਿ ਸੁਰਹੀ, ਸਾਧਨ ਦਹੀ ਵਿਲੇਵੈ ।

ਤਿੜੁ ਘਿਇ ਹੈਮ ਜਗ ਸਦ ਪੁਜਾ, ਪਇਐ ਕਾਰਜੁ ਸੋਹੈ ।

ਗਰੁ ਸਮੁਦ੍ਰ ਨਦੀ ਸਤਿ ਸਿਖੀ, ਨਾਤੇ ਜਿੜੁ ਵਡਿਆਈ ।

ਨਾਨਕ ਜੇ ਸਿਰਖੁਥੇ ਨਾਵਨ ਨਹੀਂ, ਸਤ ਚਟੇ ਸਿਰਿ ਛਾਣੀ । ੧੨੯ ।

## (ਸ) ਇਸਲਾਮ

ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਭਾਰਤ ਵਿਚ ਪਠਾਣਾਂ ਤੇ ਫਿਰ ਮੁਗਲਾਂ ਦਾ ਰਾਜ ਸੀ। ਉਹਨਾਂ ਦੇ ਅਸਰ ਹੇਠ ਅਤੇ ਕਈ ਵੱਡੇ ਵੱਡੇ ਮੁਸਲਮਾਨ ਧਾਰਮਿਕ ਆਗੂਆਂ ਪੀਰਾਂ ਆਦਿਕ ਦੀ ਰਾਹੀਂ ਹਿੰਦੁਸਤਾਨ ਵਿਚ ਇਸਲਾਮ ਦੇ ਪੈਰ ਜੰਮ ਚੁਕੇ ਸਨ। ਜਿਸ ਨਗਰ ਵਿਚ ਗੁਰੂ ਨਾਨਕ ਸਾਹਿਬ ਜੰਮੇ-ਪਲੇ, ਉਹ ਸਾਰਾ ਇਲਾਕਾ ਹੀ ਮੁਸਲਮਾਨੀ ਸੀ। ਸਤਿਗੁਰੂ ਜੀ ਉਸਰ ਦੇ ਪਹਿਲੇ ਸਾਢੇ ਪੈਂਤੀ ਸਾਲ ਇਹਨਾਂ ਲੋਕਾਂ ਨਾਲ ਹੀ ਮੇਲ-ਜੋਲ ਰੱਖਦੇ ਰਹੇ। ਫਿਰ ਸੁਲਤਾਨਪੁਰ ਜਾ ਕੇ ਤਿੰਨ ਸਾਲ ਨਵਾਬ ਦੌਲਤ ਖਾਂ ਦੇ ਖਜ਼ਾਨਚੀ ਬਣੇ। ਜਦੋਂ ਸੰਨ ੧੫੦੭ ਵਿਚ ਇਹ ਕੰਮ ਛੱਡ ਕੇ ਦੇਸ-ਸੁਧਾਰ ਦੀ ਖਾਤਰ ਲੰਮੀਆਂ ‘ਉਦਾਸੀਆਂ’ ਸ਼ੁਰੂ ਕੀਤੀਆਂ, ਤਾਂ ਤੀਜੀ ‘ਉਦਾਸੀ’ ਵਿਚ ਤਿੰਨ ਸਾਲ ਮੁਸਲਮਾਨਾਂ ਨਾਲ ਹੀ ਵਾਹ ਪੈਂਦਾ ਰਿਹਾ। ਪਾਕਪਟਨ, ਰਿਆਸਤ ਬਹਾਵਲਪੁਰ, ਸਿੰਘ ਤੋਂ ਹੁੰਦੇ ਹੋਏ ਅਰਬ, ਈਰਾਨ, ਅਫਗਾਨਿਸਤਾਨ ਦੇ ਮੁਸਲਮਾਨਾਂ ਨਾਲ ਮੇਲ-ਜੋਲ ਰੱਖਦੇ ਰਹੇ। ਇਹ ਕੁਦਰਤੀ ਗੱਲ ਸੀ ਕਿ ਇਤਨੇ ਸਮੇਂ ਵਿਚ ਸਤਿਗੁਰੂ ਜੀ ਨੂੰ ਮੁਸਲਮਾਨੀ ਮੱਤ ਦੀ ਪੂਰੀ ਛੁੰਘੀ ਵਾਕਫੀਅਤ ਹੋ ਜਾਏ। ਮੁਸਲਮਾਨਾਂ ਵਿਚ ਆਈਆਂ ਕਮਜ਼ੋਰੀਆਂ ਭੀ ਵੇਖਣ ਦਾ ਕਾਫੀ ਸਮਾ ਸਤਿਗੁਰੂ ਜੀ ਨੂੰ ਮਿਲਿਆ। ਸੋ ਗੁਰੂ ਸਾਹਿਬ ਦੀ ਬਾਣੀ ਵਿਚੋਂ ਅੱਡਿਆਸੀ ਨੂੰ ਸਹਿਜ-ਸੁਭਾਇ ਇਸਲਾਮ ਨਾਲ ਕਾਫੀ ਜਾਣ-ਪਛਾਣ ਹੋ ਸਕਦੀ ਹੈ।

ਸੁਨਤ, ਕਲਮਾ, ਬਾਂਗ, ਉਜੂ, ਮਸੀਤੇ ਪੰਜ ਵਕਤ ਦੀ ਨਿਮਾਜ਼, ਰੋਜ਼ੇ ਜਕਾਤ ਆਦਿਕ ਸਭ ਬਾਬਤ ਬਾਣੀ ਵਿਚੋਂ ਵਾਕਫੀ ਮਿਲ ਜਾਂਦੀ ਹੈ। ਇਸਲਾਮ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਭੰਡਾਰ ਭਰੇ ਪਏ ਹਨ। ਅਸੀਂ ਪਾਠਕਾਂ ਵਾਸਤੇ ਮਜ਼ਮੂਨ ਦੇ ਵਿਤ ਅਨੁਸਾਰ ਵੰਨਗੀ ਹੀ ਪੇਸ਼ ਕਰਾਂਗੇ।

ਆਮ ਮੁਸਲਮਾਨਾਂ ਦੇ ਰੋਜ਼ਾਨਾ ਆਚਰਨ ਨੂੰ ਨਿਮਾਜ਼ ਦੀ ਤਾਲੀਮ ਦੇ ਅਨੁਸਾਰ ਨਾ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਛੁਹਮਾਇਆ :

ਪੈਜਿ ਨਿਵਾਜਾ ਵਖਤ ਪੈਜਿ, ਪੈਜਾ ਪੈਜੇ ਨਾਉ।  
ਪਹਿਲਾ ਸਚੁ ਹਲਾਲੁ ਸ੍ਰਾਇ, ਤੀਜਾ ਖੇਰ ਖੁਦਾਇ।  
ਚਉਥੀ ਨੌਆਤਿ ਰਾਸਿ ਮਨੁ, ਪੈਜਵੀ ਸਿਫਤਿ ਸਨਾਇ।  
ਕਰਣੀ ਕਲਮਾ ਆਖਿ ਕੈ ਤਾਂ ਮੁਸਲਮਾਣੁ ਸਦਾਇ।

ਮੁਸਲਮਾਨ ਨੂੰ ਜਿੰਦਗੀ ਦਾ ਸਹੀ ਰਾਹ ਦੱਸਦੇ ਹੋਏ, ਉਸ ਦੀ ਰੋਜ਼ਾਨਾ

ਸ਼ਰੀਅਤ ਦਾ ਜਿਕਰ ਭੀ ਕਰਦੇ ਹਨ :

ਮਿਹਰ ਮਸੀਤਿ, ਸਿਦਖੁ ਮੁਸਲਾ, ਹਥੁ ਹਲਾਲੁ ਬੁਰਾਣੁ ।

ਸਰਮ ਸ਼੍ਰੀਨਿਤਿ, ਸੀਲੁ ਰੇਮਾ, ਹੈਤੁ ਮੁਸਲਮਾਣੁ ।

ਕਰਣੀ ਕਾਥਾ, ਸਚੁ ਪੀਤੁ, ਕਲਮਾ ਕਰਮ ਨਿਛਾਜ ।

ਤਸਥੀ ਸਾ ਤਿਸੁ ਭਾਵਸੀ, ਨਾਨਕ ਰਖੈ ਲਾਜ ।

ਮੁਸਲਮਾਨ ਸੂਰ ਦੇ ਮਾਸ ਨੂੰ ਹਰਾਮ ਆਖਦਾ ਹੈ, ਹਿੰਦੂ ਗਉ ਨੂੰ ਪਵਿੱਤਰ ਸਮਝਦਾ ਹੈ। ਸਤਿਗੁਰ ਜੀ ਆਖਦੇ ਹਨ ਕਿ ਨਿਰਾ ਇਹਨੀਂ ਗੱਲੀ ਭਿੱਤ ਨਸੀਬ ਨਹੀਂ ਹੋ ਸਕਦਾ, ਗੁਰੀਬਾਂ ਦਾ ਲਹੂ ਪੀਣਾ ਬੰਦ ਕਰੋ :

ਹਥੁ ਪਰਾਇਆ ਨਾਨਕਾ, ਉਸੁ ਸੁਅਰੁ ਉਸੁ ਗਾਇ ।

ਕੁਰੁ ਪੀਤੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ ।

ਗਲੀ ਭਿੱਤਿ ਨ ਜਾਣੀਐ, ਛੁਟੇ ਸਚੁ ਕਮਾਇ ।

ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲੁ ਨ ਜਾਇ ।

ਪਿਸ਼ਾਬ ਆਦਿਕ ਨਾਲ ਜੇ ਕੋਈ ਪਹਿਨਿਆ ਕੱਪੜਾ ਪਲੀਤ ਹੋ ਜਾਏ, ਤਾਂ ਮੁਸਲਮਾਨ ਉਹਨੀਂ ਕੱਪੜੀ ਪੜ੍ਹੀ ਨਿਮਾਜ਼ ਨੂੰ ਕਜ਼ਾ ਸਮਝਦਾ ਹੈ, ਵਿਅਰਥ ਗਈ ਜਾਣਦਾ ਹੈ। ਸਤਿਗੁਰ ਜੀ ਉਸ ਨੂੰ ਸਮਝਾਂਦੇ ਹਨ ਕਿ ਨਿਰੇ ਕਪੜਿਆਂ ਦੇ ਹੀ ਪਲੀਤ ਹੋ ਜਾਣ ਵਲ ਨਾ ਤੱਕਦਾ ਰਹੁ, ਇਹ ਭੀ ਵੇਖ ਕਿ ਲੋਕਾਂ ਦਾ ਲਹੂ ਪੀਤਿਆਂ ਮਨ ਭੀ ਪਲੀਤ ਹੋ ਜਾਂਦਾ ਹੈ। ਇਸ ਪਲੀਤ ਮਨ ਨਾਲ ਪੜ੍ਹੀ ਨਿਮਾਜ਼ ਤਾਂ ਸਦਾ ਹੀ ਕਜ਼ਾ ਹੈ :

ਜੇ ਰਤੁ ਲਗੀ ਕਪਥੈ, ਜਾਮਾ ਹੋਇ ਪਲੀਤੁ ।

ਜੇ ਰਤੁ ਪੀਵਹਿ ਮਾਣਸਾ, ਤਿਨ ਕਿਉ ਨਿਰਮਲੁ ਬੀਤੁ ।

ਨਾਨਕ ਨਾਉ ਕੁਦਾਇ ਕਾ, ਇਲਿ ਹਹੈ ਮੁਖਿ ਲੇਤੁ ।

ਅਵਾਡਿ ਦਿਵਜੀ ਦੂਨੀ ਕੇ, ਝੂਠੇ ਅਮਲ ਕਰੇਤੁ ।

ਮੁਸਲਮਾਨ ਸ਼ਰਹ ਦੀ ਪਾਬੰਦੀ ਵਿਚ ਰਹਿਣ ਨੂੰ ਹੀ ਸਭ ਤੋਂ ਚੰਗਾ ਜੀਵਨ-ਗਾਹ ਸਮਝਦਾ ਹੈ, ਸ਼ਰਹ ਵਿਚ ਤੁਰਨ ਵਾਲੇ ਨੂੰ ਹੀ ਨੇਕ-ਪਾਕ ਬੰਦਾ ਖਿਆਲ ਕਰਦਾ ਹੈ। ਹਿੰਦੂ ਤੀਰਥਾਂ ਦੇ ਇਸ਼ਨਾਨ ਤੇ ਦੇਵ-ਅਰਚਾ-ਪੁਜਾ ਦੀ ਵਡਿਆਈ ਕਰਦਾ ਹੈ। ਗੁਰੂ ਨਾਨਕ ਦੇਵ ਇਹਨਾਂ ਦੇ ਇਸ ਅਕੀਦੇ ਦਾ ਜਿਕਰ ਕਰ ਕੇ ਸਤਸੰਗ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਸਿੱਧਾ ਜੀਵਨ-ਨਿਸ਼ਾਨਾ ਮੰਨਦੇ ਹਨ :

ਮੁਸਲਮਾਨਾ ਸਿਫ਼ਤਿ ਸਰੀਅਤਿ, ਪਛਿ ਪਛਿ ਕਰਹਿ ਬੈਥਾਨੁ ।  
 ਬੈਦੇ ਸੇ ਜਿ ਪਵਹਿ ਵਿਚਿ ਬੈਦੀ, ਵੇਖਣ ਕਿਉ ਦੀਦਾਨੁ ।  
 ਹਿੰਦੂ ਸਾਲਾਹੀ ਸਾਲਾਹਨਿ, ਦਰਸਾਨ ਰੂਪਿ ਅਪਾਰ ।  
 ਤੌਰਥ ਨਾਵਹਿ ਅਰਜਾ ਪੁਜਾ, ਅਗਰਵਾਨੁ ਬਹਕਾਨੁ ।.....  
 ਨਾਨਕ ਭਗਤਾ ਭੁਖ ਸਾਲਾਹਣ, ਸਚੁ ਨਾਮੁ ਆਧਾਨੁ ।  
 ਸਦਾ ਅਨੈਦਿ ਰਹਹਿ ਇਨ੍ਹ ਰਾਤੀ, ਗੁਣਵੰਤਿਆ ਪਾ ਛਾਨੁ ।

(ਆਸਾ ਦੀ ਵਾਰ)

ਮੁਸਲਮਾਨ ਇਹ ਸਮਝਦਾ ਹੈ ਕਿ ਮਰਨ ਪਿਛੋਂ ਜਦੋਂ ਉਹ ਮੁਦਾਏ ਦੇ  
 ਸਾਂਘਮਣੇ ਪੇਸ਼ ਹੋਵੇਗਾ ਤਾਂ ਹਜ਼ਰਤ ਮੁਹੰਮਦ ਸਾਹਿਬ ਉਸ ਦੀ ਸਿਫ਼ਾਰਸ਼ ਕਰਨਗੇ ।  
 ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਵਿਕਾਰੀ ਬੰਦੇ ਦੀ ਸਿਫ਼ਾਰਸ਼ ਕੋਈ ਨਹੀਂ  
 ਕਰ ਸਕਦਾ । ਹਰੇਕ ਦਾ ਨਿਬੇੜਾ ਆਪਣੇ ਅਮਲ ਉਪਰ ਹੈ ।

ਦੋਰ ਕੀ ਹਾਮਾ ਭਰੈ ਨ ਕੋਇ ।  
 ਦੋਰੁ ਕੀਆ ਦੋਗਾ ਕਿਉ ਹੋਇ ।  
 ਕਾਈ ਕੁਝੁ ਬੈਲ ਮਲੁ ਖਾਇ । ਬਾਹਮਣੁ ਨਾਵੈ ਜੀਆ ਘਾਇ ।  
 ਜੋਗੀ ਜੁਗਤਿ ਨ ਜਾਣੈ ਅੰਧੁ । ਤੌਨੈ ਓਜਾੜੇ ਕਾ ਬੈਧੁ ।  
 ਦਾਨਸਥਾਨੁ ਸੋਈ ਦਿਲ ਧੋਵੈ । ਮੁਸਲਮਾਣੁ ਸੋਈ ਮਲੁ ਖੇਵੈ ।

ਮੁਸਲਮਾਨ ਤ੍ਰੱਬੀ ਜੀਵਨ ਦੇ ਚਾਰ ਦਰਜੇ ਮੰਨਦਾ ਹੈ—ਸ਼ਰੀਅਤ, ਤਰੀਕਤ,  
 ਮੰਨੁਫਤ, ਹਕੀਕਤ । ਫ਼ਕੀਰਾਂ ਦੇ ਪੰਜ ਦਰਜੇ ਮੰਨੇ ਗਏ ਹਨ—ਵਲੀ, ਰੌਸ,  
 ਕੁਤਬ, ਅਬਦਾਲ ਅਤੇ ਕਲੰਦਰ । ਸੁੰਨਤ ਕਰਾਣੀ ਤੇ ਲਬਾਂ ਕਟਾਣੀਆਂ ਸ਼ਰੀਅਤ  
 ਵਿਚ ਜ਼ਰੂਰੀ ਕਰਾਰ ਦਿੱਤਾ ਗਿਆ ਹੈ । ਮਸੀਤ ਦੇ ਹੁਜਰੇ ਵਿਚ ਤਸਬੀਹ ਫੇਰਨੀ,  
 ਹੱਜ ਕਰਨਾ, ਭਿਸ਼ਤ ਵਿਚ ਹੁਰਾਂ ਮਿਲਣੀਆਂ ਆਦਿਕ ਅਜਿਹੇ ਕਈ ਇਸਲਾਮੀ  
 ਅਕੀਨਿਆਂ ਬਾਰੇ ਰਾਹੁ ਅਰਜਨ ਸਾਹਿਬ ਮਾਤ੍ਰ ਰਾਗਾ ਦੇ ਇਕ ਸੋਲਹੇ ਵਿਚ ਇਉਂ  
 ਜ਼ਿਕਰ ਕਰਦੇ ਹਨ :

ਅਲਹ ਅਗਰ ਖੁਦਾਈ ਬੈਦੇ । ਛੋਡਿ ਖਿਆਲ ਦੁਨੀਆ ਕੇ ਧੈਧੇ ।  
 ਹੋਇ ਪੈ ਖਾਕ ਫਕੀਰ ਮੁਸਾਫਰੁ, ਇਹੁ ਦਰਵੇਸੁ ਕਢੂਲੁ ਦਰਾ । ੧।  
 ਸਚੁ ਨਿਵਾਜ, ਯਕੀਨੁ ਮੁਸਲਾ । ਮਨਸਾ ਮਾਰਿ ਨਿਵਾਰਹਿ ਆਸਾ ।  
 ਦੇਹ ਮਸੀਤਿ, ਮਨੁ ਮਉਲਾਣਾ, ਕਲਮ ਖੁਦਾਈ ਪਾਯੁ ਖਰਾ । ੨।  
 ਸਰਾ ਸਰੀਅਤਿ ਲੇ ਕੰਮਾਵਹੁ । ਤਰੀਕਤਿ ਤਰਕ ਖੋਜਿ ਟੋਲਾਵਹੁ ।  
 ਮਾਰਵਾਤਿ ਮਨੁ ਮਾਰਹੁ ਅਬਦਾਲਾ, ਮਿਲਹੁ ਹਕੀਕਤਿ ਜਿੜੁ ਫਿਰਿ ਨ ਮਰਾ । ੩।

ਕੁਰਾਣੁ ਕਤੇਬ ਦਿਲ ਮਾਹਿ ਕਮਾਹੀ। ਦਸ ਅਉਰਾਤ ਰਾਖਹੁ ਬਦ ਰਾਹੀ।  
 ਪੰਚ ਮਰਦ ਸਿਦਾਖਿ ਲੇ ਝਾਪਹੁ, ਖੇਤਿ ਸਥੁਰੀ ਕਥੁਲ ਪਰਾ।੯।  
 ਮਕਾ ਮਿਹਰ, ਰੋਜਾ ਪੈ ਖਾਕਾ। ਭਿਸਤੁ ਪੀਰ-ਲਡਜ ਕਮਾਇ ਅੰਦਾਜਾ।  
 ਹੁਰ ਨੁਰ ਮੁਸਕੁ ਖੁਦਾਇਆ, ਬੰਦਰੀ ਅਲਹ ਆਲਾ ਹੁਸਰਾ।੧੦।  
 ਸਚੁ ਕਮਾਵੈ ਸੋਈ ਕਾਜੀ। ਜੋ ਦਿਲੁ ਸੋਧੈ ਸੋਈ ਹਾਜੀ।  
 ਸੈ ਮੁਲਾ ਮਲਵੀਨ ਨਿਵਰੈ, ਸੈ ਦਰਵੇਸੁ ਜਿਸੁ ਸਿਫਤਿ ਧਰਾ।੧੧।  
 ਸਭੇ ਵਖਤ ਸਭੇ ਕਰਿ ਵੇਲਾ। ਖਾਲਕੁ ਧਾਇ ਦਿਲੈ ਮਹਿ ਮਉਲਾ।  
 ਤਸਥੀ ਧਾਇ ਕਰਹੁ ਦਸ-ਮਰਦਨ, ਟੈਨਤਿ ਸੀਲੁ ਬੰਧਾਨ ਬਰਾ।੧੨।  
 ਦਿਲ ਮਹਿ ਜਾਨਹੁ ਸਭ ਛਿਲਹਾਲਾ। ਖਿਲਖਾਨਾ ਬਿਰਦਰ ਹਮੂ ਜੰਜਾਲਾ।  
 ਮੀਰ ਮਲਕ ਉਮਰੇ ਫਾਨਾਇਆ, ਏਕ ਮੁਕਾਮ ਖੁਦਾਇ ਦਰਾ।੧੩।  
 ਅਵਲਿ ਸਿਫਤਿ, ਦੂਜੀ ਸਾਖੂਰੀ। ਤੌਜੈ ਹਲੇਮੀ, ਸਉਥੈ ਖੇਰੀ।  
 ਪੰਜਵੈ ਪੰਜੇ ਇਕਤੁ ਮੁਕਾਮੇ, ਏਹਿ ਪੰਜਿ ਵਖਤ ਤੇਰੇ ਅਪਰ ਪਰਾ।੧੪।  
 ਸਗਲੀ ਜਾਨਿ ਕਰਹੁ ਮਉਦੀਓਹਾ। ਬਦ ਅਮਲ ਛੋਡਿ ਕਰਹੁ ਹੱਥ ਕੁਜਾ।  
 ਖੁਦਾਇ ਏਕੁ ਬੁਝਿ ਦੇਵਹੁ ਬਾਂਗਾ, ਬੁਰਹੁ ਬਰਖੁਰਦਾਰ ਖਰਾ।੧੦।  
 ਹਥੁ ਹਲਾਣੁ ਬਖੇਰਹੁ ਖਾਣਾ। ਦਿਲ ਦਰੀਆਉ ਧੋਵਹੁ ਮੇਲਾਣਾ।  
 ਪੀਰੁ ਪਛਾਣੈ ਭਿਸਤੀ ਸੋਈ, ਅਜਰਾਈਲੁ ਨ ਈਜ ਠਰਾ।੧੧।  
 ਕਾਇਆ ਬਿਰਦਾਰ ਅਉਰਤ ਯਕੀਨਾ। ਰੰਗ ਤਮਸੇ ਮਾਣਿ ਹਕੀਨਾ।  
 ਨਾਪਾਕ ਪਾਕੁ ਕਰਿ, ਹਦੂਰਿ ਹਦੀਆ, ਸਾਬਤ ਸੁਰਤਿ ਦਸਤਾਰ ਸਿਰਾ।੧੨।  
 ਮੁਸਲਮਾਨੁ ਮੋਮ ਦਿਲ ਹੋਵੈ। ਅੰਤਰ ਕੀ ਮਲੁ ਦਿਲ ਤੇ ਧੋਵੈ।  
 ਦੂਨੀਆ ਰੰਗ ਨ ਆਵੈ ਨੇਂਹੈ, ਜਿਉ ਕੁਸਮ ਪਾਟੁ ਘਿਉ ਪਾਥੁ ਹਰਾ।੧੩।  
 ਜਾ ਕਉ ਮਿਹਰ ਮਿਹਰ ਮਿਹਰਦਾਨਾ। ਸੋਈ ਮਰਦੁ ਮਰਦੁ ਮਰਦਾਨਾ।  
 ਸੋਈ ਸੇਖੁ ਮਸਾਇਕੁ ਹਾਜੀ, ਸੈ ਬੰਦਾ ਜਿਸੁ ਨਜ਼ਰਿ ਨਰਾ।੧੪।  
 ਕੁਦਰਤਿ ਕਾਦਰ ਕਰਣ ਕਰੀਮਾ। ਸਿਫਤਿ ਮੁਹਵਾਤਿ ਅਕਾਹ ਰਹੀਮਾ।  
 ਹਕੁ ਹੁਕਮੁ ਸਚੁ ਖੁਦਾਇਆ, ਬੁਝਿ ਨਾਨਕ ਬੰਦਿ ਖਲਾਸ ਤਰਾ।੧੫।੩।੧੨।

### (ਜ) ਧਾਰਮਿਕ ਤੇ ਭਾਈਚਾਰਕ ਗੀਤਾਂ-ਰਸਮਾਂ

ਗੀਤਾਂ-ਰਸਮਾਂ ਪਹਿਲਾਂ ਭਾਵੈਂ ਕਿਸੇ ਛੋਟੀ-ਮੌਟੀ ਲੋੜ ਨੂੰ ਜਾਂ ਕਿਸੇ  
 ਚਾ-ਮਲ੍ਹਾਰ ਨੂੰ ਪੁਰਾ ਕਰਨ ਵਾਸਤੇ ਸ਼ੁਰੂ ਹੁੰਦੀਆਂ ਹੋਣ, ਪਰ ਸਹਿਜੇ ਇਹ  
 ਆਪਣਾ ਇਤਨਾ ਖਿਲਾਰਾ ਖਿਲਾਰ ਲੈਂਦੀਆਂ ਹਨ ਕਿ ਅਨਪੜ੍ਹ ਸਾਦਾ-ਦਿਲ  
 ਭੋਲੇ ਲੋਕਾਂ ਦੁਆਲੇ ਇਹਨਾਂ ਦਾ ਇਕ ਜਾਲ ਜਿਹਾ ਬਣ ਜਾਂਦਾ ਹੈ, ਜਿਸ ਵਿਚੋਂ

ਧਾਰਮਿਕ ਜਾਂ ਭਾਈਚਾਰਕ ਦਬਾਉ ਦੇ ਕਾਰਨ ਲੋਕ ਨਿਕਲ ਨਹੀਂ ਸਕਦੇ। ਉਹ ਗੀਤਾਂ-ਰਸਮਾਂ ਹੁਣ ਮਨ-ਪਸੰਦ ਹੋਣ ਜਾਂ ਨਾ ਹੋਣ, ਉਹਨਾਂ ਨੂੰ ਨਿਬਾਹੁਣ ਵਿਚ ਔਖਿਆਈਆਂ ਭੀ ਪਈਆਂ ਹੋਣ, ਪਰ ਉਹਨਾਂ ਦੇ ਰਾਖੇ-ਆਗੂ ਲੋਕਾਂ ਨੂੰ ਉਹਨਾਂ ਦੇ ਜੂਲੇ ਹੋਠੋਂ ਨਿਕਲਣ ਨਹੀਂ ਦਿਆ ਕਰਦੇ।

ਗੁਰੂ ਨਾਨਕ ਦੇਵ ਜੀ ਦੇ ਵੇਲੇ ਅਜਿਹੀਆਂ ਕਈ ਗੀਤਾਂ-ਰਸਮਾਂ ਸਨ। ਚੂੰਕਿ ਸਤਿਗੁਰੂ ਜੀ ਨੇ ਮਨੁੱਖ-ਜਾਤੀ ਦੇ ਧਾਰਮਿਕ, ਭਾਈਚਾਰਕ ਅਤੇ ਰਾਜਸੀ ਜੀਵਨ ਵਿਚੋਂ ਹਰ ਤਰ੍ਹਾਂ ਦੇ ਕੁਹਜ ਦੂਰ ਕਰਨ ਦੇ ਜਤਨਾਂ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾਇਆ ਹੋਇਆ ਸੀ, ਉਹ ਇਹਨਾਂ ਗੀਤਾਂ-ਰਸਮਾਂ ਨੂੰ ਬੜੇ ਗਹੁ ਨਾਲ ਜਾਚ ਰਹੇ ਸਨ। ਕਈ ਰਸਮਾਂ ਨਾਲ ਤਾਂ ਉਹਨਾਂ ਨੂੰ ਆਪ ਭੀ ਛੋਟੀ ਉਮਰ ਤੋਂ ਹੀ ਵਾਹ ਪਿਆ; ਜਿਵੇਂ ਕਿ ਜੰਝੂ ਪਾਣ ਦੀ ਗੀਤ। ਮਾਪਿਆਂ ਦਾ, ਸਾਰੇ ਭਾਈਚਾਰੇ ਦਾ ਦਬਾਉ ਹੁੰਦਿਆਂ ਭੀ ਨੌਂ ਸਾਲ ਦੀ ਉਮਰੇ ਹੀ ਗੁਰੂ ਸਾਹਿਬ ਨੇ ਇਸ ਦੇ ਅੱਗੇ ਲਿਫਣੋਂ ਨਾਂਹ ਕਰ ਦਿੱਤੀ। ਇਸੇ ਤਰ੍ਹਾਂ ਸੂਤਕ ਤੇ ਸਰਾਏ ਦੀਆਂ ਰਸਮਾਂ ਸਨ। ਇਹਨਾਂ ਸਭਨਾਂ ਬਾਰੇ ਗੁਰੂ ਨਾਨਕ ਸਾਹਿਬ ਨੇ ਜੋ ਖਿਆਲ ਆਪਣੀ ਬਾਣੀ ਵਿਚ ਜ਼ਾਹਰ ਕੀਤੇ, ਉਹ ਇਸ ਵੇਲੇ ਆਸਾ ਦੀ ਵਾਰ ਵਿਚ ਸਲੋਕਾਂ ਦੀ ਸ਼ਕਲ ਵਿਚ ਹਨ :

### ਜਨੇਊ :

ਦਾਇਆ ਕਪਾਹ, ਸੰਤੋਖ ਸੁਡ, ਜੜ੍ਹ ਗੰਢੀ, ਸੜ੍ਹ ਵਟ।  
ਏਹੁ ਜਨੇਊ ਜੀਅ ਕਾ, ਹਈ ਤ ਪਾਡੇ ਘੜ੍ਹ।  
ਨਾ ਇਹ ਤੁਟੈ ਨਾ ਮਲੁ ਲਗੈ, ਨਾ ਇਹੁ ਜਲੈ ਨ ਜਾਇ।  
ਧਨ ਸੁ ਮਾਣਸ ਨਾਨਕਾ, ਜੋ ਗੱਲਿ ਚਲੇ ਪਾਇ।.....

### ਸੁਤਕ :

ਜੇ ਕਰਿ ਸੁਤਕੁ ਮੰਨੀਐ, ਸਭ ਤੈ ਸੁਤਕੁ ਹੋਇ।  
ਗੋਹੇ ਅਤੇ ਲਕੜੀ ਅਦਿਰਿ ਕੀਕਾ ਹੋਇ।  
ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ।  
ਪਹਿਲਾ ਪਾਣੀ ਜੀਉ ਹੈ, ਜਿਤ੍ਤੁ ਹਰਿਆ ਸਭੁ ਕੋਇ।.....  
ਮਨ ਕਾ ਸੁਤਕੁ ਲੋਡੁ ਹੈ, ਜਿਹਵਾ ਸੁਤਕੁ ਕੁਝੁ।  
ਅਖੀ ਸੁਤਕੁ ਵੇਖਣਾ, ਪਰ ਤ੍ਰਿਆ ਪਰ ਧਨ ਕੁਪੁ।  
ਕੰਨੀ ਸੁਤਕੁ ਕੰਨਿ ਪੈ ਲਾਇਤਬਾਰੀ ਖਾਹਿ।.....  
ਸਭੇ ਸੁਤਕੁ ਭਰਮੁ ਹੈ, ਦੂਜੇ ਲਗੈ ਜਾਇ।

ਜੰਮਣ੍ਹ ਮਰਣਾ ਗੁਬਾਝੁ ਹੈ, ਭਾਣੈ ਆਏ ਜਾਇ।  
ਖਾਣਾ ਪੀਣਾ ਪਵਿਚ੍ਚੁ ਹੈ, ਦਿਤੇਨੁ ਰਿਜ਼ਕੁ ਸੀਖਾਇ।.....

ਸਰਾਧ :

ਜੇ ਮੋਹਾਂਕਾ ਘੜੁ ਮੁਹੈ, ਘੜੁ ਮੁਹਿ ਪਿਤਰੀ ਦੇਇ।  
ਅਗੇ ਵਸੜੁ ਸਿਵਾਈਐ, ਪਿਤਰੀ ਬੇਰ ਕਰੋਇ।  
ਦਢੀਆਹਿ ਹਥ ਦਲਾਲ ਕੇ, ਮੁਸਫ਼ੀ ਏਹ ਕਰੋਇ।.....

ਮਰਨ ਸਮੇਂ ਦੀਆਂ ਭੀ ਕਈ ਰਸਮਾਂ-ਗੀਤਾਂ ਹਨ, ਜਿਨ੍ਹਾਂ ਵਿਚੋਂ ਕਈ ਐਸੀਆਂ ਹਨ ਜੋ ਗੁਰੂ ਨਾਨਕ ਸਾਹਿਬ ਦੇ ਦਿਸ਼ਟੀ-ਕੋਣ ਤੋਂ ਮਨੁੱਖਾ-ਜੀਵਨ ਉਤੇ ਵਾਪੁ ਭਾਰ ਸਨ। ਇਸੇ ਵਾਸਤੇ ਸਤਿਗੁਰੂ ਜੀ ਨੇ ਉਨ੍ਹਾਂ ਤੋਂ ਵਰਜਿਆ ਹੈ, ਤੇ ਉਹਨਾਂ ਦੇ ਬਾਂ ਚੰਗਾ ਸੁਰੱਜਾ ਰਾਹ ਦੱਸਿਆ ਹੈ। ਇਹਨਾਂ ਸਭ ਰਸਮਾਂ ਦੀ ਬੀਜ-ਮਾੜ ਜਾਣ-ਪਛਾਣ ਗੁਰਬਾਣੀ ਵਿਚੋਂ ਮਿਲਦੀ ਹੈ:

ਮਰਨ ਵੇਲੇ ਪਾਣ ਛੱਡ ਰਹੇ ਮਨੁੱਖ ਦੀ ਤਲੀ ਉਤੇ ਦੀਵਾ ਰੱਖ ਕੇ ਜਗਾਣਾ, ਤਾਕਿ ਇਸ ਚਾਨਣ ਦੀ ਮਦਦ ਨਾਲ ਉਹ ਪ੍ਰਾਣੀ ਆਪਣੇ ਨਵੇਂ ਅਣ-ਪਛਾਤੇ ਤੇ ਹਨੇਰੇ ਪੈਂਡੇ ਨੂੰ ਤੈ ਕਰ ਸਕੇ; ਮਰੇ ਪਿਛੋਂ ਉਸ ਦੀ ਭੁਗਾਕ ਲਈ ਪਿੰਡ ਭਰਾਣੇ, ਜਵਾਂ ਦੇ ਆਟੇ ਦੇ ਪੇੜੇ ਪੱਤ੍ਰਾਂ ਉਤੇ ਰੱਖ ਕੇ ਉਸ ਦੀ ਆਤਮਾ ਨਿਮਿਤ ਅਪਣਣ ਕਰਨੇ; ਤੇਕੀਂ ਦਿਨੀਂ ਉਸ ਦੀ ਕਿਰਿਆ ਕਰਾਣੀ; ਤਿੰਨ ਸੌ ਸੱਠ ਦੀਵੇ ਬਾਲ ਕੇ ਉਸ ਨੂੰ ਚਾਨਣਾ ਵਿਖਾਣਾ ਕਿ ਉਹ ਇਕ ਸਾਲ ਵਿਚ ਇਸ ਚਾਨਣ ਦੀ ਸਹਾਇਤਾ ਨਾਲ ਪਿੱਤਰ-ਲੋਕ ਵਿਚ ਅੱਪੜ ਜਾਏ; ਸਸਕਾਰ ਪਿਛੋਂ ਵਣੀਆਂ ਸੜੀਆਂ ਹੋਈਆਂ ਅਸਥੀਆਂ (ਕੁੱਲ) ਹਰਿਦੁਆਰ ਗੰਗਾ ਦੇ ਜਲ ਵਿਚ ਪਾਣੇ, ਤਾਕਿ ਉਸ ਦੀ ਗਤੀ ਹੋ ਜਾਏ, ਇਹਨਾਂ ਸਾਰੀਆਂ ਰਸਮਾਂ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਮਿਲਦਾ ਹੈ।

ਪਹਿਲੀ ‘ਉਦਾਸੀ’ ਸਮੇਂ ਗਇਆ-ਤੀਰਥ ਦੇ ਪਾਂਡਿਆਂ ਨੇ ਜਦੋਂ ਸਤਿਗੁਰੂ ਜੀ ਨੂੰ ਪਿਤਰਾਂ ਨਿਮਿਤ ਪਿੰਡ ਭਰਾਣ ਲਈ ਆਖਿਆ ਸੀ, ਤਾਂ ਸਤਿਗੁਰੂ ਜੀ ਨੇ ਇਸ ਸਾਰੀ ਮਿਤੂ-ਕ੍ਰਿਆ ਦਾ ਜ਼ਿਕਰ ਕਰਦਿਆਂ ਇਕ ਪ੍ਰਭੂ-ਨਾਮ ਦੀ ਓਟ ਦੀ ਹਿਦਾਇਤ ਕੀਤੀ ਸੀ :

ਆਸਾ ਮਹਲਾ ੧

ਦੀਵਾ ਮੇਰਾ ਏਕੁ ਨਾਮੁ, ਦੁਖੁ ਵਿਚਿ ਪਾਈਆ ਤੇਲੁ।  
ਉਨਿ ਚਾਨਣਿ ਉਹੁ ਸੇਖਿਆ, ਸੁਕਾ ਜਮ ਸਿਉ ਮੇਲੁ।੧।

ਲੋਕਾ ਮਤ ਕੇ ਫਰਕਿ ਪਾਏ।  
 ਲਖ ਮਝਿਆ ਕਰਿ ਏਥਠੇ, ਏਕ ਰਤੀ ਲੇ ਭਾਹਿ ਰਹਾਉ।  
 ਪਿੱਛੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਨੁ।  
 ਐਥੇ ਉਥੇ ਆਗੈ ਪਾਛੈ, ਏਹੁ ਮੇਰਾ ਆਧਾਰੁ।੨।  
 ਗੰਗ ਬਨਾਰਸਿ ਸਿਫਤਿ ਤੁਮਾਰੀ, ਨਾਵੇ ਆਤਮਰਾਉ।  
 ਸਚਾ ਨਾਵਣੁ ਤਾਂ ਥੀਐ, ਜਾਂ ਅਹਿਨਿਸਿ ਲਾਗੈ ਭਾਉ।੩।  
 ਇਕ ਲੋਕੀ ਹੋਰੁ ਛਾਡ਼ਗਰੀ, ਬ੍ਰਾਹਮਣ ਵਟਿ ਪਿੱਛੁ ਖਾਏ।  
 ਨਾਨਕ ਪਿੱਛੁ ਬਖਸੀਸ ਕਾ, ਕਬਹੂ ਨਿਖੁਟਸਿ ਨਾਹਿ।੪।੨੩੨।

ਵਿਛੋੜਾ ਸਦਾ ਦੁਖਦਾਈ ਹੁੰਦਾ ਹੈ। ਮਰੇ ਸੱਜਣ ਦੀ ਜੁਦਾਈ ਪਿਛਲਿਆਂ  
 ਦੇ ਅੰਦਰ ਵੈਰਾਗ ਲਿਆਵੇ ਤੇ ਮਨ ਵਿਚ ਥੋਹ ਪੈਦਾ ਕਰੇ—ਇਹ ਇਕ ਕੁਦਰਤੀ  
 ਗੱਲ ਹੈ। ਪਰ ਸਹਿਜੇ ਸਹਿਜੇ ਇਹ ਵੈਰਾਗ ਤੇ ਥੋਹ ਭੀ ਵਿਖਾਵੇ ਦਾ ਇਕ  
 ਰਿਵਾਜ ਬਣ ਗਿਆ। ਸੱਥਾਂ ਬੰਨ੍ਹ ਕੇ ਜਨਨੀਆਂ ਦੇ ਸਿਆਪੇ ਕਰਨੇ ਮੌਤ ਨੂੰ  
 ਥੇ-ਲੋੜਵੇਂ ਬਹੁਤ ਭਿਆਨਕ ਵਿਖਾਣ ਲੱਗ ਪਏ। ਇਹਨਾਂ ਸਿਆਪਿਆਂ ਵਿਚ  
 ਪਿੰਡ ਦੀ ਮਿਰਾਸਣ ਅੱਗੇ ਲਗ ਕੇ ਸੁਰ ਵਿਚ ‘ਅਲਾਹਣੀਆਂ’ ਪੜ੍ਹਦੀ ਹੈ ਤੇ  
 ਸ਼ਰੀਕੇ ਦੀਆਂ ਜਨਨੀਆਂ ਰਲ ਕੇ ਸੁਰ-ਤਾਲ ਵਿਚ ਹੀ ਪਿੱਟਦੀਆਂ ਹਨ। ਇਸ  
 ਕੁਹਜੀ ਰੀਤ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ।  
 ਜੋ ਬਾਣੀ ਉਚਾਰੀ, ਉਹ ਵਡਹੰਸ ਰਾਗ ਵਿਚ ‘ਅਲਾਹਣੀਆਂ’ ਦੇ ਸਿਰਲੇਖ ਹੇਠ  
 ਦਰਜ ਹੈ :

ਬਾਬਾ ਆਇਆ ਹੈ ਉਠਿ ਚਲਣਾ, ਇਹੁ ਜਹੁ ਬੁਨੁ ਪਸਾਰੇ ਵਾ।...  
 ਬਾਬਾ ਆਵਹੁ ਭਾਈਹੋ ਗਲਿ ਮਿਲਹ, ਮਿਲਿ ਮਿਲਿ ਦੇਹਿ ਆਸੀਸਾ ਹੇ।...  
 ਬਾਬਾ ਨਾਗੜਾ ਆਇਆ ਜਗ ਮਹਿ, ਦੁਖ ਸੁਖ ਲੇਖੁ ਲਿਖਾਇਆ।...  
 ਕੇ ਰੈਵੇ ਗੁਣ ਸਾਰਿ ਸਮਾਲੇ, ਕੈ ਮਰੈ ਨ ਮੁਇਆ ਨਾਲੇ।...

### ਵਰਤ

ਵਰਤ ਪਹਿਲਾਂ-ਪਹਿਲ ਭਾਵੇਂ ਸਰੀਰਕ ਸਿਹਤ ਦੀ ਖਾਤਰ ਚਲਾਏ ਗਏ  
 ਹੋਣ, ਪਰ ਇਹ ਭੀ ਧਾਰਮਿਕ ਅਗਵਾਈ ਹੇਠ ਆ ਕੇ ਕਈ ਵਹਿਮਾਂ-ਭਰਮਾਂ ਦਾ  
 ਮੂਲ ਬਣਦੇ ਗਏ। ਹਿੰਦੂ-ਇਸਤੂਆਂ ਦੇ ਜੀਵਨ ਦਾ ਤਾਂ ਇਹ ਇਕ ਖਾਸ ਅੰਗ  
 ਬਣ ਗਏ—ਸੰਘੜ ਦੇਵਤੇ ਦਾ ਵਰਤ, ਮਹਾਂ-ਲਖਮੀ ਦਾ ਵਰਤ, ਕਰਵਾ-ਚੌਥ ਦਾ  
 ਵਰਤ, ਨੌ-ਰਾਤ੍ਰਿਆਂ ਦੇ ਵਰਤ, ਇਕਾਦਸੀ ਚੌਦਸ ਦੇ ਵਰਤ, ਮੰਗਲਵਾਰ ਦਾ

ਵਰਤ—ਇਤਿਆਦਿਕ ਕਈ ਵਰਤ ਚੱਲ ਪਏ, ਜਿਨ੍ਹਾਂ ਨੇ ਕਈ ਕਿਸਮ ਦੇ ਫਲਾਂ ਦੀਆਂ ਆਸਾਂ ਦਿਵਾ ਕੇ ਇਸਤ੍ਰੀ-ਜੀਵਨ ਨੂੰ ਭਰਮਾਂ-ਵਹਿਮਾਂ ਦੇ ਜਾਲ ਵਿਚ ਕੈਦ ਕਰ ਦਿੱਤਾ। ਇਹਨਾਂ ਵਰਤਾਂ ਦੇ ਦਿਨਾਂ ਦੇ ਵਖ ਵਖ ਆਹਾਰ ਹਨ ਤੇ ਵਖ ਵਖ ਰਸਮਾਂ ਹਨ। ਕਿਤੇ ਤੁਲਹੇ ਬਣਾ ਕੇ ਦੀਵੇ ਪਾਣੀ ਵਿਚ ਤਾਰਨੇ, ਕਿਤੇ ਮਲ੍ਹਿਆਂ ਨੂੰ ਆਟੇ ਦੇ ਬੇਰ ਲਾਣੇ, ਕਿਤੇ 'ਚੰਦ ਚੜ੍ਹੇ ਤੇ ਪਾਣੀ ਪੀਣਾ' ਦੇ ਬੋਲਾਂ ਨਾਲ ਬਾਲ ਵਟਾਣੇ, ਇਤਿਆਦਿਕ। ਭੁਗਾਕ ਭੀ ਵਖ ਵਖ; ਕਿਤੇ ਸੇਵੀਆਂ, ਕਿਤੇ ਫੇਣੀਆਂ, ਕਿਤੇ ਚਰ੍ਵੀ ਦੀ ਚੂਗੀ, ਕਿਤੇ ਸੀਰਾ, ਕਿਤੇ ਸਿਊਲ, ਕਿਤੇ ਫਲ ਆਦਿਕ।

ਸਿਹਤ ਦੀ ਭਾਤਰ ਚਲਾਏ ਗਏ ਇਹਨਾਂ ਵਰਤਾਂ ਵਿਚੋਂ ਉਪਜੇ ਵਹਿਮਾਂ ਨੂੰ ਹਟਾਣ ਲਈ ਸਤਿਗੁਰੂ ਜੀ ਨੇ ਜਤਨ ਕੀਤੇ। ਕਈ ਵਰਤਾਂ ਦਾ ਭਾਸ ਜ਼ਿਕਰ ਕੀਤਾ ਤੇ ਕਈਆਂ ਨੂੰ ਸਮੁੱਚੇ ਤੌਰ 'ਤੇ ਹੀ ਲਿਆ।

ਤੁਲਹੇ ਬਣਾ ਕੇ ਦੀਵੇ ਤਾਰਨੇ :

### ਰਾਮਕਲੀ ਮਹਲਾ ੧

ਸੁਰਤੀ ਸੁਰਤਿ ਰਲਾਈਐ ਏੜੁ । ਤਨੁ ਕਰਿ ਤੁਲਹਾ ਲੰਘਹਿ ਸੇੜੁ ।  
 ਅੰਤਰਿ ਤਾਹਿ ਤਿਸੈ ਤੁ ਰਖੁ । ਅਹਿਨਿਸਿ ਦੀਵਾ ਬਲੈ ਅਥਰੁ ।੧।  
 ਐਸਾ ਦੀਵਾ ਨੀਰਿ ਤਰਾਇ । ਜਿਤੁ ਦੀਵੇ ਸਭ ਸੋਝੀ ਪਾਇ ਰਹਾਉਣੀ  
 ਹਛੀ ਮਿਟੀ ਸੋਝੀ ਹੋਇ । ਤਾ ਕਾ ਕੀਆ ਮਾਨੈ ਸੋਇ ।  
 ਕਰਨੀ ਤੇ ਕਰਿ ਚਕਹੁ ਢਾਲਿ । ਐਥੇ ਓਥੇ ਨਿਬਹੀ ਨਾਲਿ ।੨।  
 ਆਪੇ ਨਦਰਿ ਕਰੇ ਜਾ ਸੋਇ । ਗੁਰਮੁਖਿ ਵਿਰਲਾ ਬੁਝੈ ਕੋਇ ।  
 ਤਿਤੁ ਘਟਿ ਦੀਵਾ ਨਿਹਚਲੁ ਹੋਇ ।  
 ਪਾਣੀ ਮਰੈ ਨ ਬੁਝਾਇਆ ਜਾਇ । ਐਸਾ ਦੀਵਾ ਨੀਰਿ ਤਰਾਇ ।੩।  
 ਡੋਨੈ ਵਾਉ ਨ ਵਡਾ ਹੋਇ । ਜਾਪੈ ਜਿਉ ਸਿੰਘਾਸਣਿ ਲੋਇ ।  
 ਖੜ੍ਹੀ ਬਾਹਮਣੁ ਸੁਦ ਕਿ ਵੈਸੁ । ਨਿਰਤ ਨ ਪਾਈਆ ਗੁਣੀ ਸਹੰਸ ।  
 ਐਸਾ ਦੀਵਾ ਬਾਲੇ ਕੋਇ । ਨਾਨਕ ਸੇ ਪਾਰੰਗਾਤਿ ਹੋਇ ।੪।੧।

ਏਕਾਦਸੀ ਦੁਆਦਸੀ ਦੇ ਵਰਤ :

### ਖਿਲਾਫਲੁ ਮ: ੧ ਬਿਤੀ ਘਰੁ ੧੦

ਏਕਾਦਸੀ ਇਖੁ ਰਿਦੇ ਵਸਾਵੈ । ਰਿਸਾ ਮਮਤਾ ਮੌਹੁ ਸੁਕਾਵੈ ।  
 ਫਲੁ ਪਾਵੈ ਬੜੁ ਆਤਮ ਚਾਨੈ । ਪਾਖੰਡਿ ਰਾਖਿ ਤਤੁ ਨਹੀ ਬਾਨੈ ।  
 ਨਿਰਮਲੁ ਨਿਰਹਾਰ ਨਿਹਖੇਵਲੁ । ਸੁਖੇ ਸਾਥੇ ਨਾ ਲਾਗੀ ਮਲੁ ।੧੩।...

ਦੁਆਦਸੀ ਦਇਆ ਦਾਨੂ ਕਰਿ ਜਾਣੈ । ਬਾਹਰਿ ਜਾਤੇ ਭੀਤਰਿ ਆਣੈ ।  
 ਬਰਤੀ ਬਰਤ ਰਹੈ ਨਿਹਕਾਮ । ਅਜਪਾ ਜਾਪੁ ਜਪੈ ਮੁਖਿ ਨਾਮਿ ।  
 ਤੌਨਿ ਭਵਣ ਮਹਿ ਏਕੋ ਜਾਣੈ । ਸਤਿ ਸੁਚਿ ਸੈਜਸਮ ਸਾਥੁ ਪਛਾਣੈ । ੧੯੬।

ਦੇਵੀ ਦੇਵਤਿਆਂ ਦੀ ਖਾਸ ਖਾਸ ਸਵਾਗੀ ਮੰਨੀ ਗਈ ਹੈ; ਜਿਵੇਂ ਗਲੋਬ  
 ਦੀ ਸਵਾਗੀ ਚੂਹਾ, ਬ੍ਰਹਮਾ ਦੀ ਸਵਾਗੀ ਹੁਸ, ਸ਼ਿਵ ਦੀ ਸਵਾਗੀ ਚਿੱਟਾ ਬਲਦ,  
 ਦੁਰਗਾ ਦੀ ਸਵਾਗੀ ਸ਼ੇਰ; ਇਸੇ ਤਰ੍ਹਾਂ ਸੀਤਲਾ ਦੀ ਸਵਾਗੀ ਖੇਤਾ। ਸੀਤਲਾ  
 ਦੇ ਕ੍ਰੋਪ ਤੋਂ ਬਚਣ ਲਈ ਭੀ 'ਅਹੋਈ' ਵਰਤ ਰੱਖਿਆ ਜਾਂਦਾ ਹੈ। ਇਸ ਤੋਂ  
 ਵਰਜਣ ਲਈ ਕਬੀਰ ਜੀ ਇਉਂ ਜ਼ਿਕਰ ਕਰਦੇ ਹਨ :

ਕਬੀਰ ਗਰਿ ਕਾ ਸਿਮਰਨੁ ਛਾਡਿ ਕੈ, ਅਹੋਈ ਰਖੈ ਨਾਹਿ ।  
 ਗਦਹੀ ਹੋਇ ਕੈ ਅਉਤਰੈ, ਭਾਖੁ ਸਹੈ ਮਨ ਚਾਰਿ । ੧੦੮।

ਇਹਨਾਂ ਭਰਮਾਂ ਵਹਿਮਾਂ ਨੇ ਭਾਰਤ ਦੀ ਇਸਤ੍ਰੀ-ਜਾਤੀ ਨੂੰ ਘੋਰ ਭਿਆਨਕ  
 ਨਿੱਘਰਦੀ ਦਸ਼ਾ ਵਿਚ ਅਪੜਾ ਦਿੱਤਾ। ਸਾਡੇ ਦੇਸ਼ ਵਿਚ ਅਨਪੜ੍ਹਤਾ ਦੇ ਕਾਰਨ  
 ਬੇਅੰਤ ਜਹਾਲਤ ਹੈ, ਪਿੰਡਾਂ ਵਿਚ ਤਾਂ ਹਨੇਰ ਮਚਿਆ ਪਿਆ ਹੈ। ਮੁੱਲਾਂ-ਮੁਲਾਣੇ  
 ਕਈ ਤਰ੍ਹਾਂ ਦੇ ਤਵੀਤ ਜਾਦੂ-ਟੂਣੇ ਬਣਾ ਬਣਾ ਕੇ ਦੇਂਦੇ ਹਨ। ਮੁੱਲਾਂ-ਮੁਲਾਣਿਆਂ  
 ਦੀ ਇਸ ਘੁੰਣਿਤ ਕਰਤੂਤ ਬਾਰੇ ਹੀ ਗੁਰੂ ਨਾਨਕ ਦੇਵ ਜੀ ਨੇ ਜੋਰਦਾਰ ਲਫਜ਼ਾਂ  
 ਵਿਚ ਆਖਿਆ ਸੀ :

### ਸਲੋਕ ਮਹਲਾ ੧

ਪਿਗੁ ਤਿਨਾ ਕਾ ਜੀਵਿਆ, ਜਿ ਲਿਖਿ ਲਿਖਿ ਵੇਚਹਿ ਨਾਉ ।  
 ਬੇਤੀ ਜਿਨ ਕੀ ਉਜੜੈ, ਖਲਦਾੜੇ ਕਿਆ ਥਾਉ ।  
 ਸਚੈ ਸਰਮੈ ਬਾਹਰੇ, ਅਗੈ ਲਹਹਿ ਨ ਦਾਦਿ ।  
 ਅਕਲਿ ਏਹ ਨ ਆਖੀਐ, ਅਕਲਿ ਗਢਾਈਐ ਬਾਦਿ ।  
 ਅਕਲੀ ਸਹਿਬੁ ਸੇਵੀਐ, ਅਕਲੀ ਪਾਈਐ ਮਾਨੁ ।  
 ਅਕਲੀ ਪਚਿੜੀ ਕੈ ਬੁਝੀਐ, ਅਕਲੀ ਕੀਚੈ ਦਾਨੁ ।  
 ਨਾਨਕ ਆਖੇ ਰਾਹੁ ਏਹੁ, ਹੋਰਿ ਗਲਾਂ ਸੈਤਾਨੁ । ੧੧੨੦।

(ਸਾਰੰਗ ਕੀ ਵਾਰ)

ਜਿਨ੍ਹਾਂ ਔਰਤਾਂ ਦੇ ਘਰ ਸੰਤਾਨ ਨਹੀਂ ਹੁੰਦੀ, ਆਮ ਤੌਰ 'ਤੇ ਉਹੀ ਇਹ  
 ਜਾਦੂ-ਤਵੀਤ ਕਰਾਂਦੀਆਂ ਫਿਰਦੀਆਂ ਹਨ। ਇਥੋਂ ਤਕ ਨਿੱਘਰਦੀਆਂ ਹਨ ਕਿ  
 ਸੰਤਾਨ-ਹੀਨ ਤ੍ਰੀਮਤ ਮਸਾਣ-ਕੁਮੀ ਵਿਚ ਜਾ ਕੇ, ਕਿਸੇ ਨਵੇਂ ਸੜ ਰਹੇ ਮੁਰਦੇ

ਦੀ ਚਿਖਾ ਕੋਲ ਪਾਸ ਟੁਣਾ ਆਇ ਕਰ ਕੇ, ਨੰਗੀ ਨ੍ਹਾ ਕੇ, ਰੋਟੀ ਪਕਾ ਕੇ ਖਾਂਦੀ ਹੈ। ਇਸ ਸਾਰੇ ਚੰਦਰੇ ਕਰਤੱਬ ਦੇ ਮਨੋਰਥ ਹੁੰਦੇ ਹਨ—ਜਿਸ ਦੀ ਚਿਖਾ ਪਾਸ ਇਹ ਟੁਣਾ ਕੀਤਾ ਜਾ ਰਿਹਾ ਹੈ, ਉਹਨਾਂ ਦੇ ਬਾਲ-ਬੱਚੇ ਮਰ ਜਾਣ; ਤੇ, ਦੂਜੇ ਟੁਣਾ ਕਰਨ ਵਾਲੀ ਦੇ ਘਰ ਔਲਾਦ ਹੋ ਪਏ। ਕਬੀਰ ਜੀ ਇਸ ਚੰਦਰੀ ਕਰਤੂਤ ਦੀ ਜੋਰ ਨਾਲ ਨਿਖੇਣੀ ਕਰਦੇ ਹਨ :

ਕਬੀਰ ਹਰਿ ਕਾ ਸਿਮਰਨੁ ਛਾਡਿ ਕੇ, ਰਾਭਿ ਜਣਾਵਨ ਜਾਣਿ।  
ਸਰਪਨਿ ਹੋਣ ਕੇ ਅਉਤਰੇ, ਜਾਏ ਅਪੁਨੇ ਖਾਣਿ ।੧੦੭।

### ਵਿਆਹ-ਬਾਸੀਆਂ

ਵਿਆਹਾਂ ਸਮੇਂ ਵਿਆਹ ਵਾਲੀ ਕੁੜੀ ਤੇ ਮੁੰਡੇ ਦੋਹਾਂ ਦੇ ਘਰੀਂ, ਮਾਪੇ ਬੜੇ ਚਾਉ ਨਾਲ ਹਫਤਾ ਹਫਤਾ ਦੋ ਦੋ ਹਫਤੇ ਗਾਊਣ ਬਿਠਾਂਦੇ ਹਨ। ਸ਼ਗੀਕੇ-ਬਿਗਾਦਰੀ ਦੀਆਂ ਤੇ ਆਂਦ-ਗੁਆਂਦ ਦੀਆਂ ਜ਼ਨਾਨੀਆਂ ਤੇ ਕੁੜੀਆਂ ਰਲ ਕੇ ਗਾਊਂਦੀਆਂ ਹਨ। ਕੁੜੀ ਵਾਲੇ ਘਰ 'ਸੁਹਾਗ' ਭੀ ਗਾਏ ਜਾਂਦੇ ਹਨ, ਤੇ ਮੁੰਡੇ ਵਾਲੇ ਘਰ ਜ਼ਨਾਨੀਆਂ ਮਿਲ ਕੇ 'ਘੋੜੀਆਂ' ਗਾਂਦੀਆਂ ਹਨ। ਵਿਆਹ ਤੋਂ ਤਿੰਨ ਦਿਨ ਪਹਿਲਾਂ ਕੁੜੀ ਨੂੰ ਮਾਈਏਂ ਪਾਇਆ ਜਾਂਦਾ ਹੈ। ਚਾਚੀਆਂ ਤਾਈਆਂ ਤੇ ਭਰਜਾਈਆਂ ਲੜਕੀ ਦੇ ਸਿਰ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਭੀ ਗਾਊਂਦੀਆਂ ਹਨ।

ਗੁਰੂ ਨਾਨਕ ਦੇਵ ਜੀ ਨੇ ਵਿਆਹ ਦੇ ਇਸ ਸੁਹਾਵਣੇ ਸਮੇਂ ਨੂੰ ਜੀਵ-ਇਸਤ੍ਰੀ ਦੇ ਪਰਮਾਤਮਾ-ਪਤੀ ਨਾਲ ਮੇਲ ਵਿਚ ਅਲੰਕਾਰ ਦੇ ਤੌਰ 'ਤੇ ਵਰਤਿਆ ਹੈ। ਗਿਆਨ-ਇੰਦ੍ਰੀਆਂ ਨੂੰ ਸਹੇਲੀਆਂ ਆਖ ਕੇ ਪ੍ਰੇਰਨਾ ਕੀਤੀ ਹੈ ਕਿ ਪ੍ਰਭੂ-ਪਤੀ ਮੇਰੇ ਹਿਰਦੇ ਵਿਚ ਆਇਆ ਹੈ, ਇਸ ਵਾਸਤੇ ਤੁਸੀਂ ਮਿਲ ਕੇ 'ਸੁਹਾਗ' ਗਾਵੋ।

### ਆਸਾ ਮਹਲਾ ੧

ਕਰਿ ਕਿਰਪਾ ਅਪਨੈ ਘਰਿ ਆਇਆ। ਤਾ ਮਿਲਿ ਸਥੀਆ ਬਾਜੁ ਰਚਾਇਆ।  
ਖੇਲੁ ਦੇਖਿ ਮਾਨਿ ਅਨਦੂ ਭਾਇਆ, ਸਜੁ ਵੀਆਹਣ ਆਇਆ।੧।  
ਗਾਵਹੁ ਗਾਵਹੁ ਬਾਮਣੀ ਬਿਥੇਕ ਬੀਜਾਨੁ।  
ਹਮਰੈ ਘਰਿ ਆਇਆ ਜਗਜੀਵਨੁ ਭਤਾਨੁ।੧।੧।

ਪਿਉ ਆਪਣੀ ਲੜਕੀ ਨੂੰ ਜੁਆਨ ਹੋਈ ਵੇਖ ਕੇ ਕੋਈ ਵਰ-ਘਰ ਢੂਢਦਾ ਹੈ। ਫਿਰ ਲੜਕੇ ਵਾਲਿਆਂ ਨਾਲ ਮਿਲ ਕੇ ਪੰਡਿਤ ਪਾਸੋਂ ਵਿਆਹ ਦਾ 'ਸਾਹ'

ਸੁਧਾਂਦਾ ਹੈ। ਜਦੋਂ ਚਾਚੀਆਂ ਤਾਈਆਂ ਰਲ ਕੇ 'ਸੁਹਾਗ' ਗਾਉਂਦੀਆਂ ਹਨ, ਤਾਂ ਬੜੇ ਵੈਰਾਗ-ਭਰੇ ਗੀਤਾਂ ਦੀ ਰਾਹੀਂ ਆਉਣ ਵਾਲੇ ਵਿਛੋੜੇ ਦਾ ਨਕਸ਼ਾ ਬੰਨ੍ਹਦੀਆਂ ਹਨ। ਲੜਕੀ ਵਲੋਂ ਹੋ ਕੇ ਆਖਦੀਆਂ ਹਨ—ਹੋ ਅੰਮੜੀਏ! ਮੇਰੇ ਬਾਬਲ ਨੇ ਮੇਰਾ ਵਰ-ਘਰ ਬੜੀ ਦੂਰ ਜਾ ਲੱਭਾ ਹੈ, ਜਿਸ ਘਰ ਵਿਚ ਇਤਨੇ ਲਾਡਾਂ ਪਿਆਰਾਂ ਨਾਲ ਪਲੀ ਸਾਂ, ਹੁਣ ਉਥੇ ਮੈਂ ਪਰਾਹੁਣੀ ਹੋ ਗਈ ਹਾਂ।

ਵੈਰਾਗ ਦਾ ਇਹ ਸਾਰਾ ਨਕਸ਼ਾ ਗੁਰੂ ਨਾਨਕ ਦੇਵ ਜੀ ਨੇ ਜੀਵ-ਇਸਤ੍ਰੀ ਦੇ ਇਸ ਪੇਕੇ-ਘਰ ਜਗਤ ਤੋਂ ਤੁਰਨ ਸਮੇਂ ਨਾਲ ਮਿਲਾ ਕੇ ਖਿੱਚਿਆ ਹੈ :

### ਸੁਹੀ ਛੰਤ ਮਹਲਾ ੧

ਭਾਤ ਜੋਬਨਿ ਮੈਂ ਮਤਿ, ਪੇਈਐਕੈ ਘਰਿ ਪਾਹੁਣੀ ਬਲਿ ਰਾਮ ਜੀਉ ।...  
 ਬਾਬਾ ਮੈਂ ਵਰੁ ਦੇਹਿ, ਹਰਿ ਵਰੁ ਭਾਵੈ, ਤਿਸ ਕੀ ਬਲਿ ਰਾਮ ਜੀਉ ।...  
 ਬਾਬਾ ਲਗਾਨੁ ਗਣਾਇ, ਹੰਭੀ ਵੰਵਾ ਸਾਹੁਰੈ ਬਲਿ ਰਾਮ ਜੀਉ ।...  
 ਸਾਹਾ ਹੁਕਮੁ ਰਜਾਇ ਸੈ ਨ ਟਲੈ, ਜੋ ਪ੍ਰਭੁ ਕਰੈ ਬਲਿ ਰਾਮ ਜੀਉ ।...  
 ਬਾਬੁਲਿ ਦਿਤੜੀ ਦੂਰਿ, ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ।...॥੧॥

ਲੜਕੀ ਦੇ ਮਾਈਏਂ ਪੈਣ ਦੀ ਗੀਤ-ਰਸਮ ਇਹ ਦੱਸਦੀ ਹੈ ਕਿ ਹੁਣ ਇਹ ਬੱਚੀ ਇਸ ਘਰ ਵਿਚ ਤਿੰਨ ਦਿਨਾਂ ਦੀ ਪਰਾਹੁਣੀ ਹੈ। ਵੈਰਾਗ-ਭਰੇਂ ਗਲੇ ਨਾਲ ਚਾਚੀਆਂ ਤਾਈਆਂ ਆਉਣ ਵਾਲੇ ਜੀਵਨ ਦੇ ਚੰਗੇ ਹੋਣ ਲਈ ਅਸੀਸਾਂ ਦੇਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਜੀਵ-ਇਸਤ੍ਰੀ ਦੇ ਪੇਕੇ-ਘਰ ਜਗਤ ਤੋਂ ਤੁਰਨ ਦਾ ਸਮਾ ਅੱਖਾਂ ਅੱਗੇ ਲਿਆਂਦਾ ਹੈ। ਸਤਸੰਗੀ-ਸਹੇਲੀਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਜਿਵੇਂ ਹਰੇਕ ਜੁਆਨ ਕੁੜੀ ਦਾ ਪਹੋਚਾ ਆਉਂਦਾ ਹੈ, ਉਸੇ ਤਰ੍ਹਾਂ ਮੇਰਾ ਭੀ ਆਉਣਾ ਹੈ, ਤੁਸੀਂ ਰਲ ਕੇ ਅਸੀਸਾਂ ਦੇਵੋ ਕਿ ਮੇਰਾ ਪਰਮਾਤਮਾ-ਪਤੀ ਨਾਲ ਮੇਲ ਹੋ ਜਾਏ :

### ਗਊੜੀ ਦੀਪਕੀ ਮਹਲਾ ੧

ਜੈ ਘਰਿ ਕੀਰਤਿ ਅਖੀਐ, ਕਰਤੇ ਕਾ ਹੋਇ ਬੀਬਾਰੋ ।  
 ਤਿੜੁ ਘਰਿ ਗਾਵਹੁ ਸੋਹਿਲਾ, ਸਿਵਰਿਹੋ ਸਿਰਜਣਹਾਰੋ ॥੧॥  
 ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ।  
 ਹਉ ਵਾਰੀ ਜਿੜੁ ਸੋਹਿਲੈ ਸਦਾ ਸੁਖ ਹੋਇ ਰਹਾਉ  
 ਨਿਤ ਨਿਤ ਜੀਅੜੇ ਸਮਾਲੀਅਨਿ, ਦੇਖੇਗਾ ਦੇਵਣਹਾਰੁ ।  
 ਤੇਰੈ ਦਾਨੇ ਕੀਮਤਿ ਨਾ ਪਵੈ, ਤਿਸੁ ਦਾਤੇ ਕਵਣੁ ਸੁਮਾਰੁ ॥੨॥

ਸੈਵਤਿ ਸਾਹਾ ਲਿਖਿਆ, ਮਿਲਿ ਕਰਿ ਪਾਵਹੁ ਤੇਲੁ ।  
 ਦੇਹੁ ਸਜਣ ਅਸੀਸ਼ੀਆ, ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥  
 ਘਰਿ ਘਰਿ ਏਹੋ ਪਾਚਾ, ਸਦਥੇ ਨਿਤ ਪਵੰਨਿ ।  
 ਸਦਣਹਾਰਾ ਸਿਮਰੀਐ, ਨਾਨਕ ਸੇ ਦਿਹ ਆਵੰਨਿ ॥੪॥੧॥

ਲਾੜਾ ਜੰਝ ਬਣਾ ਕੇ ਲਿਆਉਂਦਾ ਹੈ ਤੇ ਬੜੇ ਵਾਜਿਆਂ-ਗਾਜਿਆਂ ਨਾਲ  
 ਵਿਆਹ ਹੁੰਦਾ ਹੈ । ਇਸ ਵਲੁ ਭੀ ਇਸ਼ਾਰਾ ਕਰਦੇ ਹਨ :

ਗੁਣ ਜੰਝ ਲਾਕੇ ਨਾਲੀ ਸੋਹੈ, ਪਰਖਿ ਮੋਹਣੀਐ ਲਾਇਆ ।  
 ਦੀਵਾਹੁ ਹੋਆ ਸੋਭ ਸੇਤੀ..... ।

ਵਿਆਹੀ ਕੁੜੀ ਨੂੰ ਡੋਲੇ ਵਿਚ ਪਾਣ ਲੱਗੀ ਮਾਂ ਵਿਛੋੜਾ ਤੱਕ ਕੇ ਰੋਂਦੀ  
 ਹੈ, ਤਿਵੇਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੋਣ 'ਤੇ ਉਹ ਮਾਇਆ  
 ਜੋ ਸਦਾ ਘੇਰੀ ਰੱਖਦੀ ਸੀ, ਹੁਣ ਨਿਰਾਸ ਹੋ ਕੇ ਆਪਣੇ ਅਸਰ ਹੇਠੋਂ ਨਿਕਲ  
 ਕੇ ਵਿਛੜਦੀ ਜੀਵ-ਇਸਤ੍ਰੀ ਨੂੰ ਤੱਕ ਕੇ, ਮਾਨੋ, ਰੋਂਦੀ ਹੈ :

ਮਾਇ ਨਿਰਾਸੀ ਰੋਇ ਵਿਛੂਨੀ, ਬਾਲੀ ਬਲੈ ਹੋਤੇ ।

### (ਕ) ਕੁਦਰਤ ਨਾਲ ਛੁੰਘੀ ਸਾਂਝ

ਜਿਨ੍ਹਾਂ ਨੂੰ ਵੇਖਣ ਵਾਲੀਆਂ ਅੱਖਾਂ ਮਿਲੀਆਂ ਹੁੰਦੀਆਂ ਹਨ, ਉਹਨਾਂ ਨੂੰ  
 ਪ੍ਰ. ਪੂਰਨ ਸਿੰਘ ਦੇ ਲੜਕਾਂ ਵਿਚ ‘ਰਾਹੀਂ ਰਾਹੀਂ ਖੜਾ, ਬਾਈਂ ਬਾਈਂ ਖੜਾ’ ਕੁਦਰਤ  
 ਦਾ ਸਾਈਂ ਉਚਾਈਂ ਵਲ ਵਾਜਾਂ ਪਿਆ ਮਾਰਦਾ ਹੈ । ਗੁਰੂ ਨਾਨਕ ਸਾਹਿਬ ਨੇ  
 ਉਹਨਾਂ ਹੀ ਸੁਭਾਗ ਅੱਖਾਂ ਨਾਲ ਸਿਰਜਣਹਾਰ ਨੂੰ ਕੁਦਰਤਿ ਵਿਚ ਵੇਖਿਆ ਤੇ  
 ਵਜਦ ਵਿਚ ਆ ਕੇ ਬੋਲ ਹੁੰਠੇ :

ਬਲਿਹਾਰੀ ਕੁਦਰਤਿ ਵਾਸਿਆ ।  
 ਤੇਰਾ ਅੰਤੁ ਨਾ ਜਾਈ ਲਖਿਆ ।

ਜਿਉਂ ਜਿਉਂ ਗੁਰਬਾਣੀ ਨੂੰ ਇਸ ਦਿਸ਼ਟੀ-ਕੋਣ ਤੋਂ ਪੜ੍ਹੀਏ, ਹੈਰਾਨ ਹੋ  
 ਜਾਈਦਾ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਜੱਗੇ ਜੱਗੇ ਵਿਚ ਰਸਦੇ ਪ੍ਰੀਤਮ-ਪ੍ਰਭੂ  
 ਵਲੋਂ ਪਿਆਰ ਦੇ ਸੱਦੇ ਆ ਰਹੇ ਸਨ, ਕਿਵੇਂ ਕੁਦਰਤਿ ਨਾਲ ਉਹਨਾਂ ਛੁੰਘੀ  
 ਸਾਂਝ ਪਾਈ ਹੋਈ ਸੀ । ਉਹਨਾਂ ਦੀਆਂ ਅੱਖਾਂ ਨਾਲ ਤੱਕ ਕੇ ਵੇਖੀਏ, ਤਾਂ ਨੂਰ  
 ਹੀ ਨੂਰ ਕਾਦਰ ਨੂੰ ਉਸ ਦੀ ਬਣਾਈ ਹਵਾ ਚਉਰ ਭੁਲਾ ਰਹੀ ਹੈ, ਤੇ ਸਾਰੀ  
 ਬਨਸਪਤੀ ਉਸ ਨੂੰ ਵੰਨ-ਸੁ-ਵੰਨੇ ਫੁੱਲ ਭੇਟਾ ਕਰ ਰਹੀ ਹੈ :

ਪਦਨੁ ਚਵਰੇ ਕਰੇ, ਸਗਲ ਬਨਰਾਇ ਫੁਲੰਤ ਜੋਤੀ।

ਚੰਦ ਤੇ ਸੂਰਜ ਵਲ ਤਾਂ ਭਲਾ ਹਰੇਕ ਦੀ ਨਿਗਾਹ ਪੈਂਦੀ ਹੈ, ਆਕਾਸ਼ ਵਿਚ ਨਿੰਮੀ ਨਿੰਮੀ ਲੋਂ ਦੇਣ ਵਾਲੇ ਤਾਰੇ ਭੀ ਸਤਿਗੁਰੂ ਜੀ ਨੂੰ ਪ੍ਰਭੂ-ਪ੍ਰੀਤ ਦਾ ਸੱਦਾ ਦੇ ਰਹੇ ਹਨ। ਅੰਮ੍ਰਿਤ ਵੇਲੇ ਦੀ ਢੇਲ-ਬਿੰਨੀ ਤੇ ਨਿਖਗੀ ਹੋਈ ਰਾਤ ਤੇ ਉਸ ਵਿਚ ਡਲੁ ਡਲੁ ਕਰਦੇ ਤਾਰਿਆਂ ਦਾ ਦਿਸ਼ਾ ਗੁਰੂ ਨਾਨਕ ਦੇਵ ਜੀ ਵਾਸਤੇ ਹਰ ਰੋਜ਼ ਸਰੂਰ ਦਾ ਕਾਰਨ ਬਣਦਾ ਹੈ, ਕਿਉਂਕਿ ਉਸ ਵੇਲੇ ਉਹ ਇਸ ਸੰਦਰ ਕਾਇਨਾਤ ਦੇ ਕਰਤਾਰ ਦੀ ਯਾਦ ਵਿਚ ਜੁੜ ਬੈਠਦੇ ਹਨ, ਤੇ ਸ਼ੁਕਰ ਸ਼ੁਕਰ ਦੀ ਲਹਿਰ ਵਿਚ ਇਉਂ ਗਾਉਂਦੇ ਹਨ :

ਭਿੰਨੀ ਰੈਣਿ ਜਿਨਾ ਮਨਿ ਚਾਉ ।

ਸਤਿਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ ਅੱਖੀਰਲੇ ੧੯ ਸਾਲ ਰਾਵੀ ਦੇ ਕੰਢੇ ਕਰਤਾਸਪੁਰ ਰਹੇ। ਪੱਤਣ ਦਾ ਲਾਗਾ ਹੋਣ ਕਰਕੇ, ਗਰਮੀਆਂ ਦੀ ਬਹਾਰੇ ਝੱਖੜ ਹਨੇਰੀਆਂ ਵਿਚ ਬੇੜੀਆਂ ਦਾ ਹੜ੍ਹ ਆਏ ਦਰਿਆ ਦੇ ਤੇਜ਼ ਵਗਦੇ ਪਾਣੀਆਂ ਵਿਚ ਡਕੋ-ਡੋਲੇ ਖਾਣਾ ਉਹ ਨਿੱਤ ਤੱਕਦੇ ਸਨ। ਅਜਿਹੇ ਖਤਰਿਆਂ ਵਿਚੋਂ ਭੀ ਬੇੜੀ ਨੂੰ ਮਲਾਗਾਂ ਦਾ ਪਾਰ ਲੰਘਾ ਲੈਣਾ ਸਤਿਗੁਰੂ ਜੀ ਨੂੰ ਵਿਕਾਰਾਂ ਦੀਆਂ ਠਿੱਲਾਂ-ਭਰੇ ਸੰਸਾਰ-ਸਮੁੰਦਰ ਵਿਚੋਂ ਜੀਵਨ-ਨਈਆ ਦੇ ਪਾਰ ਲੰਘਾਣ ਦੀ ਜਾਓ ਦਾ ਸੁਨੇਹਾ ਦੌਲਦੇ ਮਨਾਂ ਨੂੰ ਉਹਨਾਂ ਇਉਂ ਸੁਣਾਇਆ :

ਇਥ ਝੱਖੜ ਉਹਾਥ, ਲਹਰੀ ਵਹਣ ਲਖੇਸਰੀ ।

ਸਤਿਗੁਰ ਨੈ ਆਲਾਇ, ਬੇੜੇ ਭੁਬਣ ਨਾਹਿ ਭਉ ।

(ਸਲੋਕ ਵਾਰਾਂ ਤੇ ਵਧੀਕ)

ਜ਼ਿਲਾ ਗੁਰਦਾਸਪੁਰ ਦੇ ਲਾਗੇ ਲਾਗੇ ਰਾਵੀ ਦੇ ਕੰਢੇ ਦੀ ਭੁਇ ਅੰਬਾਂ ਦੇ ਬੁਟਿਆਂ ਵਾਸਤੇ ਬੜੀ ਫਬਵੀ ਹੈ। ਉਸ ਇਲਾਕੇ ਵਿਚ ਵੇਖੋ ਬਾਗਾਂ ਦੇ ਬਾਗ ਲੱਗੇ ਪਏ ਹਨ। ਬਸੰਤ ਰੁੱਤੇ ਉਹਨਾਂ ਅੰਬਾਂ ਉਤੇ ਬੈਠੀ ਕੋਇਲ ਦੀ ਮਸਤ ਅਵਾਜ਼ ਭਲਾ ਕੁਦਰਤਿ ਤੇ ਕਾਦਰ ਦੇ ਰਸੀਏ ਗੁਰੂ ਨਾਨਕ ਪਾਤਿਸ਼ਾਹ ਨੂੰ ਕਿਵੇਂ ਨਾ ਟੁੰਬ ਜਗਾਏ ? ਤੜਪ ਜਿਹੀ ਵਿਚ ਆਖਦੇ ਹਨ, ਮੈਂ ਭੀ ਜੇ :

ਕੋਇਲ ਹੋਵਾ ਅੰਬਿ ਬਸਾ, ਸਹਜਿ ਸਥਦ ਬੀਚਾਰਿ ।

ਸਹਜ ਸੁਭਾਇ ਮੇਰਾ ਸਹੁ ਮਿਲੈ, ਦਰਸਨਿ ਰੂਪਿ ਅਪਾਰੁ । (ਗਉੜੀ)

ਸਾਵਣ ਭਾਦਰੋਂ ਦੇ ਮਹੀਨੋਂ ਪਹਿਰ ਰਾਤ ਰਹਿੰਦੀ ਦਾ ਉੱਠ ਕੇ ਗਿਆ

ਹਲ-ਵਾਹਕ, ਦੁਪਹਿਰ ਵੇਲੇ ਆ ਕੇ, ਨ੍ਹਾ ਧੋ ਕੇ, ਰੋਟੀ ਖਾ ਕੇ ਆਪਣੀ ਮੰਜ਼ੀ ਇਹਨਾਂ ਅੰਬਾਂ ਹੇਠ ਲਿਆ ਡਾਹੁੰਦਾ ਹੈ, ਤੇ ਮਿੱਠੀ ਛਾਂ ਤੇ ਠੰਡੀ ਪੌਣ ਦੇ ਹੁਲਾਰਿਆਂ ਵਿਚ ਮਸਤ ਹੋ ਕੇ ਸੌਂ ਜਾਂਦਾ ਹੈ। ਮਿਹਨਤੀ ਕਿਸਾਨ ਦੀ ਇਸ ਹੱਕ ਦੀ ਕਮਾਈ ਹੋਈ ਸੁਖ-ਨੌਦ ਨੂੰ ਤੱਕ ਕੇ ਸਤਿਗੁਰ ਜੀ ਆਖਦੇ ਹਨ ਜਿਨ੍ਹਾਂ ਜੀਵ-ਸਹੇਲੀਆਂ ਨੇ ਸਹੁ-ਪ੍ਰਭੂ ਨੂੰ ਹਿਰਦੇ-ਸੇਜ 'ਤੇ ਬਿਠਾਇਆ ਹੈ, ਉਹ ਭੀ, ਮਾਨੋ, ਅੰਬਾਂ ਦੀ ਮਿੱਠੀ ਛਾਂ ਦੀ ਮੌਜ ਮਾਣ ਰਹੀਆਂ ਹਨ :

**ਜਿਨੀ ਸਥੀ ਸਹੁ ਰਾਵਿਆ, ਸੇ ਅੰਬੀ ਛਾਵੜੀਏਹਿ ਜੀਉ।**

ਧਰਤੀ ਦਾ ਸਰਦਾਰ ਪੰਛੀ—ਮੇਰ, ਬਾਗਾਂ ਦੀ ਰਿਹਾਇਸ਼ ਨੂੰ ਵਧੀਕ ਚਾਹੁੰਦਾ ਹੈ। ਜਿਥੇ ਅੰਬਾਂ ਦੇ ਬਾਗਾ, ਉਥੇ ਮੇਰਾਂ ਦੀਆਂ ਪੈਲਾਂ—ਇਹ ਮੇਲ ਕੁਦਰਤਿ ਨੇ ਹੀ ਬਣਾ ਰੱਖਿਆ ਹੈ। ਬਸੰਤ-ਰੁੱਤੇ ਅੰਬਾਂ ਦੇ ਬੂਰ ਦੀ ਮਹਿਕ ਕੋਇਲ ਨੂੰ ਧੂਹ ਪਾਂਦੀ ਹੈ, ਤੇ ਉਹ ਬੂਟੇ ਬੂਟੇ ਉਤੇ ਬੈਠਦੀ ਬਿਰਹੋਂ ਦੇ ਸੱਦ ਪਈ ਦੇਂਦੀ ਹੈ। ਸਾਵਣ ਦੇ ਮਹੀਨੇ ਜਦੋਂ ਬੱਦਲਾਂ ਦੀਆਂ ਕਾਲੀਆਂ ਘਟਾਂ ਚੜ੍ਹਦੀਆਂ ਹਨ ਤਾਂ ਉਹ ਮੇਰਾਂ ਉਤੇ ਮਸਤੀ ਲੈ ਆਉਂਦੀਆਂ ਹਨ। ਬਾਗਾਂ ਵਾਲੀ ਧਰਤੀ ਦੇ ਵਸਨੀਕ ਸਤਿਗੁਰ ਨੂੰ ਸਾਵਣ ਦੀਆਂ ਘਟਾਂ ਵਿਚ ਮੇਰਾਂ ਦਾ ਨਾਚ ਬਿਰਹੋਂ ਦੇ ਹੁਲਾਰੇ ਵਿਚ ਲੈ ਆਉਂਦਾ ਹੈ। ਉਹ ਭੀ ਆਪਣੇ ਮਨ ਨੂੰ ਆਖਦੇ ਹਨ :

**ਸਾਵਣ ਸਰਸੁ ਮਨਾ, ਘਣ ਵਰਸਹਿ ਰੁਚਿ ਆਏ।**

(ਤੁਖਾਰੀ)

**ਮੇਰੀ ਰੁਣਝੁਣ ਲਾਇਆ, ਭੈਣੇ ਸਾਵਣੁ ਆਇਆ।**

(ਵਡਹੰਸ)

ਕਰਤਾਰਪੁਰ ਛੁੱਗਰ ਦੇ ਨੇੜੇ ਹੀ ਹੈ। ਸਾਵਣ ਦਾ ਮਹੀਨਾ ਇਸ ਇਲਾਕੇ ਲਈ ਅਜੀਬ ਸੁਹਾਵਣਾ ਹੁੰਦਾ ਹੈ। ਬੱਦਲਾਂ ਦਾ ਝੁੱਕ ਝੁੱਕ ਕੇ ਆਉਣਾ ਰਸੀਏ ਮਨਾਂ ਨੂੰ ਕਿਵੇਂ ਨਾ ਧੂਹ ਪਾਏ ? ਛੁਰਮਾਂਦੇ ਹਨ :

**ਊਨਵਿ ਘਨ ਛਾਏ, ਬਰਸ ਸੁਭਾਏ ਮਨਿ, ਤਨਿ ਪ੍ਰੇਮੁ ਸੁਖਾਵੈ।**

**ਨਾਨਕ ਵਰਸੈ ਅੰਮ੍ਰਿਤ ਬਾਣੀ, ਕਰਿ ਕਿਰਪਾ ਘਰਿ ਆਵੈ।**

(ਤੁਖਾਰੀ)

ਤੁਖਾਰੀ ਰਾਗ ਵਿਚ ਲਿਖਿਆ ‘ਬਾਰਹਮਾਹ’ ਪੜ੍ਹ ਕੇ ਵੇਖੋ। ਕਿਸੇ ਭੀ ਰੁੱਤ ਦਾ ਕੁਦਰਤੀ ਕੌਤਕ ਗੁਰੂ ਨਾਨਕ ਦੇਵ ਜੀ ਦੀਆਂ ਨਜ਼ਰਾਂ ਤੋਂ ਖੁੰਝ ਨਹੀਂ ਸਕਿਆ।

ਚੇਤ ਬਸੰਤ ਰੁੱਤੇ ਸਾਰੀ ਬਨਸਪਤੀ ਖਿੜੀ ਹੋਈ ਹੈ, ਵੰਨ-ਸੁ-ਵੰਨੇ ਫੁੱਲ ਦੇ ਰਹੀ ਹੈ, ਉਹਨਾਂ ਉਤੇ ਭੌਰੇ ਮਸਤ ਗੁੰਜਾਰ ਪਾ ਰਹੇ ਹਨ, ਤੇ ਕੋਇਲ ਉਤੇ

ਬੈਠੀ ਕੂ ਕੂ ਕਰ ਰਹੀ ਹੈ :

ਚੇਤੁ ਬਸੰਤੁ ਭਲਾ, ਭਵਰ ਸੁਹਾਵੜੇ ।

ਬਨ ਫੁਲੇ ਮੰਝ ਬਾਰਿ, ਮੈ ਪਿਰੁ ਘਰਿ ਬਾਹੁੜੈ ।....

ਕੋਕਿਲ ਅੰਬਿ ਸੁਹਾਵੀ ਬੇਲੇ, ਕਿਉ ਦੁਖੁ ਅੰਕਿ ਸਹੀਜੈ ।

ਭਵਰੁ ਭਵੰਤਾ ਫੁਲੀ ਭਾਲੀ, ਕਿਉ ਜੀਵਾ ਮਰੁ ਮਾਏ ।.....॥ਪ॥

ਜੇਠ ਹਾੜ ਦੀ ਕੜਕਦੀ ਧੁੱਪ ਤੇ ਸਾੜਦੀ ਲੋ ਭਾਵੇਂ ਬੜਾ ਐਥਾ ਕਰਦੀ ਹੈ, ਪਰ ਉਸ ਵਿਚ ਭੀ ਟੀਡ ਦਾ ਕੰਡਿਆਲੇ ਕਿੱਕਰ ਉਤੇ ਬੈਠ ਕੇ ਬੜੀ ਤੇਜ਼ ਚੀਕ ਜਿਹੀ ਨਾਲ 'ਟੀਂ ਟੀਂ' ਕਰੀ ਜਾਣਾ ਕੰਨਾਂ ਨੂੰ ਸੁਆਦਲਾ ਲੱਗਦਾ ਹੈ :

ਆਸਾਂਜੁ ਭਲਾ ਸੁਰਜ ਗਗਨਿ ਤਪੈ ।

ਰਖੁ ਫਿਰੈ, ਛਾਇਆ ਧਨ ਤਾਕੈ, ਟੀਡੁ ਲਵੈ ਮੰਝਿ ਬਾਰੇ ॥੮॥

ਸਾਵਣ ਭਾਦਰੋਂ ਵਿਚ ਰਾਤ ਵੇਲੇ ਡੱਡੂਆਂ ਦਾ 'ਗੁੜੈਂ ਗੁੜੜੈ' ਕਰਨਾ ਭੀ ਸੋਹਣਾ ਰਾਗ ਜਿਹਾ ਹੀ ਲੱਗਦਾ ਹੈ। ਚੜ੍ਹੀ ਘਟਾ ਵੇਖ ਕੇ ਮੌਰਾਂ ਦਾ ਕੁਹਕਣਾ ਸਮੇਂ ਨੂੰ ਹੋਰ ਭੀ ਸੁਹਾਵਣਾ ਬਣਾਂਦਾ ਹੈ। ਬਬੀਹੇ ਦਾ ਬੋਲਣਾ ਕੁਦਰਤਿ ਦੇ ਇਸ ਸੁਹਜ ਨੂੰ ਹੋਰ ਵਧਾਂਦਾ ਹੈ। ਰੱਬੀ ਪਿਆਰ ਵਾਲੇ ਮਨਾਂ ਨੂੰ ਇਹ ਦ੍ਰਿਸ਼ ਹੁਲਾਰੇ ਵਿਚ ਲੈ ਆਉਂਦਾ ਹੈ :

ਬਰਮੈ ਨਿਸਿ ਕਾਲੀ, ਕਿਉ ਸੁਖੁ ਬਾਲੀ, ਦਾਦਰ ਮੇਰ ਲਵੰਤੇ ।

ਪ੍ਰਿਉ ਪ੍ਰਿਉ ਚਾਵੈ ਬਬੀਹਾ ਬੋਲੇ.....।

ਇਹੀ ਰੁੱਤ ਹੈ ਸੱਪਾਂ ਤੇ ਮੱਛਰਾਂ ਦੇ ਡੰਗਣ ਦੀ। ਪਤੀ-ਪਰਮਾਤਮਾ ਤੋਂ ਵਿਛੜੀ ਜੀਵ-ਨਾਰ ਨੂੰ ਕੁਦਰਤਿ ਦਾ ਸੁਹਜ ਇਉਂ ਡੰਗ ਮਾਰਦਾ ਹੈ, ਜਿਵੇਂ ਭਾਦਰੋਂ ਵਿਚ ਸੱਪ ਤੇ ਮੱਛਰ ਢੰਗਦੇ ਹਨ :

ਪ੍ਰਿਉ ਪ੍ਰਿਉ ਚਾਵੈ ਬਬੀਹਾ ਬੋਲੇ, ਭੁਇਐਗਾਮ ਫਿਰਹਿ ਭਸੰਤੇ ।

ਮੱਛਰ ਢੰਗ, ਸਾਇਰ ਭਰ ਸੁਭਰ, ਬਿਨੁ ਹਰਿ ਕਿਉ ਸੁਖੁ ਪਾਈਐ ।੧੦।

ਕਰਤਾਰਪੁਰ ਰਾਵੀ ਦੇ ਕੰਢੇ 'ਤੇ ਹੈ। ਦਰਿਆ ਦੇ ਨਾਲ ਨਾਲ ਪਿਲਛੀ, ਕਾਹੀ ਤੇ ਕਾਨਿਆਂ ਦਾ ਸੰਘਣਾ ਬੇਲਾ ਹੈ। ਅੱਸੂ ਵਿਚ ਇਹ ਛੁੱਲ ਦੇਂਦੇ ਹਨ। ਗਰਮੀ ਦਾ ਜ਼ੇਰ ਲੰਘ ਚੁਕਦਾ ਹੈ, ਤੇ ਰਾਤਾਂ ਠੰਢੀਆਂ ਹੋ ਜਾਂਦੀਆਂ ਹਨ, ਜੇ ਆ ਰਹੇ ਸਿਆਲ ਦਾ ਚੇਤਾ ਕਰਾਂਦੀਆਂ ਹਨ। ਇਹ ਬਦਲਦੀ ਰੁੱਤ ਵੇਖ ਕੇ ਰਸੀਏ ਮਨਾਂ ਨੂੰ ਉਦਾਸੀ ਜਿਹੀ ਵਿਆਪਦੀ ਹੈ ਕਿ ਬੁਢੇਪਾ ਆ ਗਿਆ ਹੈ,

ਸਰੀਰਕ ਨਿੱਘ ਘਟਦਾ ਜਾ ਰਿਹਾ ਹੈ, ਤੇ ਪੈਰੋ ਪੈਰ ਕਮਜ਼ੋਗੀ ਵਧ ਰਹੀ ਹੈ, ਪਰ ਪ੍ਰੀਤਮ ਮਿਲਿਆ ਅਜੇ ਭੀ ਨਹੀਂ। ਬੇਲੇ ਦੀ ਹਰਿਆਵਲ ਢਾਰਸ ਦੇਂਦੀ ਹੈ ਕਿ ਘਬਰਾਣਾ ਨਹੀਂ, ਤੇਰੀ ਵਾਰੀ ਭੀ ਗੁਰੂ ਦੀ ਕਿਰਪਾ ਨਾਲ ਆ ਜਾਏਗੀ :

... ... ... ... ਕੁਕਹ ਕਾਹ ਸਿ ਫੁਲੇ ।  
ਆਰੀ ਘਾਮ, ਪਿਛੇ ਰੁਤਿ ਜਾਣਾ, ਦੇਖਿ ਚਲਤ ਮਨੁ ਛੈਲੇ ।  
ਦਹਿਦਿਸਿ ਸਾਖ ਹਰੀ ਹਰੀਆਵਲ, ਸਹਜਿ ਪਕੈ ਸੌ ਮੀਠਾ ।  
ਨਾਨਕ ਅਸੁਨਿ ਮਿਲਹੁ ਪਿਆਰੇ, ਸਤਿਗੁਰ ਭਉ ਬਸੀਠਾ ।੧੧।

ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਾਲੂ ਜੀ ਦੀ ਭੁਇ ਦੀ ਮਾਲਕੀ ਭੀ ਸੀ, ਜਿਸ ਦੇ ਫਸਲ-ਬੰਨੇ ਦੀ ਨਿਗਰਾਨੀ ਆਦਿਕ ਵਾਸਤੇ ਗੁਰੂ ਨਾਨਕ ਸਾਰਿਥ ਭੀ ਜਾਇਆ ਹੀ ਕਰਦੇ ਸਨ। ਸਾਡੇ ਪੈਂਤੀ ਸਾਲ ਦੀ ਉਮਰ ਤਕ ਸਤਿਗੁਰੂ ਜੀ ਆਪਣੇ ਪਿੰਡ ਤਲਵੰਡੀ ਰਹੇ ਸਨ। ਤਲਵੰਡੀ ਦੇ ਦੁਆਲੇ ਜੰਡ ਕਰੀਰ ਦਾ ਜੰਗਲ ਸੀ। ਹਰਨ ਜੰਗਲ ਦਾ ਸ਼ਿੰਗਾਰ ਹੁੰਦਾ ਹੈ। ਤਲਵੰਡੀ ਦੀ ਬਾਰ ਵਿਚ ਭੀ ਕਿਉਂ ਨਾ ਹੋਣਗੇ? ਬੇਪਰਵਾਹੀ ਤੇ ਬੇਫ਼ਿਕਰੀ ਵਿਚ ਹਰਾ ਹਰਾ ਘਾਹ ਖਾਂਦੇ ਤੇ ਫਿਰ ਨਸ਼ੇ ਜਿਹੇ ਵਿਚ ਚੁੰਗੀਆਂ ਮਾਰਦੇ ਹਰਨ ਉਸ ਬਾਰ ਵਿਚ ਸਤਿਗੁਰੂ ਜੀ ਨੇ ਅਨੇਕਾਂ ਵਾਰੀ ਵੇਖੇ ਹੋਣਗੇ। ਅਜਿਹੀ ਦਸ਼ਾ ਭੀ ਕਈ ਵਾਰੀ ਵੇਖੀ ਹੋਵੇਗੀ, ਜਦੋਂ ਇਹਨਾਂ ਭੋਲੇ ਅਲਬੇਲੇ ਪਸੂਆਂ ਨੂੰ ਅਚਨਚੇਤ ਸ਼ਿਕਾਰੀ ਕੁੱਤੇ ਆ ਘੇਰਦੇ ਹੋਣਗੇ। ਹਰਨ ਦੇ ਇਹਨਾਂ ਬੇ-ਪਰਵਾਹੀਆਂ ਵਾਲੇ ਜੀਵਨ ਦਾ ਚੇਤਾ ਸਤਿਗੁਰੂ ਜੀ ਦੇ ਸਾਹਮਣੇ ਮਾਲਕ ਵਲੋਂ ਭੁੱਲੇ ਹੋਏ ਮਨੁੱਖ ਦੀ ਤਰਸ-ਜੋਗ ਹਾਲਤ ਲੈ ਆਉਂਦਾ ਹੈ। ਬੜੇ ਦਰਦ-ਭਰੇ ਲਫਜ਼ਾਂ ਵਿਚ ਆਖਦੇ ਹਨ :

ਤੂ ਸੁਣਿ ਹਰਣਾ ਕਾਲਿਆ, ਕੀ ਵਾਕੀਐ ਰਾਤਾ ਰਾਮ ।  
ਬਿਖੁ ਫਲੁ ਮੀਠਾ ਸਾਰਿ ਇਨ, ਫਿਰਿ ਹੋਵੈ ਭਾਤਾ ਰਾਮ ।

(ਆਸਾ ਛੰਤ)

ਇਸੇ ਤਰ੍ਹਾਂ ਭੈਗਿਆਂ ਦੇ ਫੁੱਲਾਂ ਵਿਚ ਫਸ ਜਾਣ ਦੀ ਬੇ-ਬਸੀ ਭੀ ਮਨੁੱਖ ਦੀ ਮਾਇਆ ਗ੍ਰਸੀ ਦਸ਼ਾ ਚੇਤੇ ਕਰਾਂਦੀ ਹੈ। ਫੁੱਲ ਉਤੇ ਬੈਠਾ ਭੌਰਾ ਸੁਗੰਧੀ ਵਿਚ ਇਤਨਾ ਮਸਤ ਹੋ ਜਾਂਦਾ ਹੈ ਕਿ ਸ਼ਾਮ ਵੇਲੇ ਫੁੱਲ ਦੇ ਮੀਟੇ ਜਾਣ 'ਤੇ ਖੰਬੜੀਆਂ ਦੇ ਵਿਚੇ ਹੀ ਫਸਿਆ ਰਹਿੰਦਾ ਹੈ ਤੇ ਜਾਨ ਗੁਆ ਲੈਂਦਾ ਹੈ। ਜਦੋਂ ਫੁੱਲੇਲ ਬਨਾਣ ਲਈ ਉਹ ਫੁੱਲ ਤੇਲ ਵਿਚ ਕਾਲਿਆ ਜਾਂਦਾ ਹੈ, ਤਾਂ ਵਿਚੇ ਹੀ ਉਸ ਭੌਰੇ ਦਾ ਨਿੱਕਾ ਜਿਹਾ ਸਰੀਰ ਭੀ ਤਲਿਆ ਜਾਂਦਾ ਹੈ। ਭੌਰੇ ਦੀ ਇਹ ਤਰਸ-ਭਰੀ ਹਾਲਤ ਦੱਸ ਕੇ ਮਨੁੱਖ ਨੂੰ ਸਮਝਾਉਣੀ ਦੇਂਦੇ ਹੋਏ ਸਤਿਗੁਰੂ ਜੀ ਫੁਰਮਾਂਦੇ ਹਨ :

ਭਵਰਾ ਫੂਲਿ ਭਵੰਤਿਆ, ਦੁਖੁ ਅਤਿ ਭਾਰੀ ਰਾਮ ।

.... .... ... ... ਭਵਰੁ ਬੇਲੀ ਜਾਤਓ ।

ਸੁਰਜ ਚੜਿਆ, ਪਿੱਛੁ ਪੜਿਆ, ਤੇਲੁ ਤਾਵਣਿ ਤਾਤਓ ।

ਗਾਵੀ ਦੇ ਕੰਢੇ ਅਨੇਕਾਂ ਵਾਗੀ ਮਾਹੀਗੀਗਾਂ ਨੂੰ ਵੇਖਦੇ ਹੋਣਗੇ, ਜੋ ਪਾਣੀ  
ਵਿਚ ਤਾਰੀਆਂ ਲੈਂਦੀ ਮੱਛੀ ਨੂੰ ਭਿੱਤੀ ਦੇ ਕੇ ਅਚਨਚੇਤ ਜਾਲ ਵਿਚ ਆ ਫਸਾਂਦੇ  
ਸਨ। ਉਹ ਨਕਸ਼ਾ ਅੱਖਾਂ ਅੱਗੇ ਲਿਆ ਕੇ ਜਿੰਦ ਨੂੰ ਸਮਝਾਂਦੇ ਹਨ ਕਿ ਹੇ ਜਿੰਦੇ!  
ਤੂੰ ਇਥੇ ਪਰਦੇਸ ਵਿਚ ਆਈ ਹੋਈ ਹੈ; ਜੀਭ ਆਦਿਕ ਦੇ ਚਸਕੇ ਵਿਚ ਫਸ  
ਕੇ ਤੇ ਪ੍ਰਭੂ ਨੂੰ ਵਿਸਾਰ ਕੇ ਕਿਉਂ ਆਤਮਕ ਮੌਤ ਦੇ ਜਾਲ ਵਿਚ ਫਸਦੀ ਹੈ? :

ਮੇਰੇ ਜੀਅੜਿਆ ਪਰਦੇਸੀਆ, ਕਿਤੁ ਪਵਹਿ ਜੰਜਾਲੇ ਰਾਮ ।

ਸਾਚਾ ਸਾਹਿਬੁ ਮਨਿ ਵਸੈ, ਕੀ ਫਾਸਹਿ ਜਮ ਜਾਲੇ ਰਾਮ ।

ਮਹੂਲੀ ਵਿਛੂਨੀ ਨੈਣ ਤੁਨੀ, ਜਾਲੁ ਬਧਿਕਿ ਪਾਇਆ ।

ਸੰਸਾਰੁ ਮਾਇਆ ਮੇਹੁ ਮੀਠਾ, ਅੰਤਿ ਭਰਮੁ ਸੁਕਾਇਆ ।

ਭਗਤਿ ਕਰਿ ਚਿਤੁ ਲਾਇ ਹਰਿ ਸਿਉ, ਛੋਡਿ ਮਨਹੁ ਅਦੇਸਿਆ ।

ਸਚੁ ਕਹੈ ਨਾਨਕੁ ਚੇਤਿ ਰੇ ਮਨ, ਜੀਅੜਿਆ ਪਰਦੇਸੀਆ ।

(ਆਸਾ ਛੰਤ)

ਦਰਿਆ ਵਿਚੋਂ ਨਿਕਲੇ ਵਹਿਣ ਵੇਖ ਕੇ ਉਹਨਾਂ ਨੂੰ ਖਿਆਲ ਆਉਂਦਾ  
ਹੈ ਕਿ ਜਿਵੇਂ ਇਸ ਵਿਛੜੇ ਵਹਿਣ ਨੇ ਪਤਾ ਨਹੀਂ ਕਦੋਂ ਦਰਿਆ ਵਿਚ ਮੁੜ  
ਮਿਲਦਾ ਹੈ, ਤਿਵੇਂ ਦਰਿਆ-ਪ੍ਰਭੂ ਤੋਂ ਵਿਛੜੇ ਜੀਵ-ਵਹਿਣ ਨੂੰ ਮੁੜ ਮਿਲਦਾ  
ਦਾ ਸਮਾ ਭਾਗਾਂ ਨਾਲ ਹੀ ਮਿਲਦਾ ਹੈ:

ਨਦੀਆ ਵਾਹੁ ਵਿਛੂਨਿਆ, ਮੇਲਾ ਸੰਜੋਗੀ ਰਾਮ ।.....

ਹਰਿ ਨਾਮੁ ਭਗਤਿ ਨ ਰਿਏ ਸਾਚਾ, ਸੇ ਅੰਤਿ ਪਾਹੀ ਤੁਨਿਆ ।

ਜਿਉ ਜਿਉ ਤੁਸੀ ਕੁਦਰਤਿ ਨਾਲ ਸਾਂਝ ਦੇ ਦਿਸ਼ਟੀ-ਕੋਣ ਤੋਂ ਗੁਰਬਾਣੀ  
ਨੂੰ ਪੜ੍ਹੋਗੇ, ਤਿਉ ਤਿਉ ਤੁਹਾਨੂੰ ਇਥੇ ਪ੍ਰਜਾਨੇ ਭਰੇ ਹੋਏ ਦਿੱਸਣਗੇ ।

